

# ਬਾਬੁ ਸੰਗੀਤ ਸਾਹਿ

ਭਾਗ  
ਤੀਜਾ



ਕਰਤਾ:  
ਸਿੰਘੀਪਲ ਇਮਾਲ ਸਿੰਘ

ਪ੍ਰਕਾਸ਼ਕ:-

ਗੁਰੂ ਨਾਨਕ ਦਿਦਿਆ ਛੰਡਾਰ ਫ੍ਰਮਟ  
ਨਵੀ ਇੰਡੀ

ੴ ਸਤਿਗੁਰ ਪ੍ਰਸਾਦਿ ॥

# ਗੁਰਮਤਿ ਸੰਗੀਤ ਸਾਗਰ

ਭਾਗ ਤੀਜਾ

ਕਰਤਾ :  
ਪ੍ਰਿਸ਼ਟਿਪਲ ਦਿਆਲ ਸਿੰਘ

\*

ਪ੍ਰਕਾਸ਼ਕ :  
ਗੁਰੂ ਨਾਨਕ ਵਿਦਿਆ ਭੰਡਾਰ ਟਰੱਸਟ  
ਨਵੀਂ ਦਿੱਲੀ

**ਸਤ ਹੱਕ ਕਰਤਾ ਦੇ ਰਾਖਵੇਂ ਹਨ ।**

ਪਹਿਲੀ ਵਾਰ : 1000 ਮਈ 1993  
ਦੂਜੀ ਵਾਰ ਸੁਧਾਈ ਕਰਕੇ : 1000 ਨੰਵਬਰ 1999  
ਤੀਜੀ ਵਾਰੀ : 1000 ਜਨਵਰੀ 2011  
**ਭੇਟਾ : 230 ਰੁਪਏ**

**ਪੁਸਤਕਾਂ ਮਿਲਣ ਦਾ ਪਤਾ :**

**1. ਗੁਰਮਤਿ ਵਿਦਿਆਲਾ**

ਗੁ: ਰਕਾਬ ਗੰਜ, ਨਵੀਂ ਦਿੱਲੀ - 110001

ਫੋਨ : 23719495, 8527832736

**2. ਭਾਈ ਚਤਰ ਸਿੰਘ ਔਂਡ ਕੰਪਨੀ**

ਮਾਈ ਸੇਵਾਂ ਬਾਜ਼ਾਰ, ਅੰਮ੍ਰਿਤਸਰ

**3. ਸਿੰਘ ਥਾਈਰਜ਼**

ਮਾਈ ਸੇਵਾਂ ਬਾਜ਼ਾਰ, ਅੰਮ੍ਰਿਤਸਰ

**ਛਾਪਕ : ਨਿਉ ਗਿਆਨ ਆਫਸੈਟ ਪ੍ਰਿੰਟਰ, ਦਿੱਲੀ।**

## ਸੂਚੀ-ਪੱਤ੍ਰ

(ੳ) ਤਾਲ ਠੇਕੇ ਤੇ ਸੁਰ-ਲਿਖੀ ਚਿੰਨ੍ਹ	੧
(ਅ) ਭਾਰਤੀ ਸੰਗੀਤ ਦਾ ਇਤਿਹਾਸ	੩
(ਇ) ਸ਼ਾਸਤ੍ਰੀ ਸੰਗੀਤ ਦੀਆਂ ਗਾਇਨ ਸੈਲੀਆਂ	੮
(ਸ) ਭਗਤੀ ਸੰਗੀਤ	੧੨
(ਹ) ਗੁਰਮਤਿ-ਸੰਗੀਤ	੧੬
(ਕ) ਸ਼ਾਸਤ੍ਰੀ ਸੰਗੀਤ ਤੇ ਗੁਰਮਤਿ ਸੰਗੀਤ	੧੮
(ਖ) ਭਗਤੀ ਸੰਗੀਤ ਤੇ ਗੁਰਮਤਿ ਸੰਗੀਤ	੨੦
(ਗ) ਗੁਰਮਤਿ ਸੰਗੀਤ ਅਤੇ ਸਾਜ਼	੨੧
(ਘ) ਗੁਰਮਤਿ ਸੰਗੀਤ ਦੀ ਅਧੋਗਤੀ	੨੨
੧. ਰਾਗ ਸ੍ਰੀ	੨੩
੨. ਰਾਗ ਪੂਰਵੀ	੪੫
੩. ਰਾਗ ਪੂਰੀਆ ਧਨਾਸਰੀ	੬੯
੪. ਰਾਗ ਜੈਤਸਰੀ	੮੧
੫. ਰਾਗ ਮਾਰਵਾ	੯੬
੬. ਰਾਗ ਪੂਰੀਆ	੧੦੮
੭. ਰਾਗ ਸੋਹਨੀ	੧੨੩
੮. ਰਾਗ ਹਿੰਡੋਲ	੧੩੬
੯. ਰਾਗ ਬਸੰਤ ਹਿੰਡੋਲ	੧੪੯
੧੦. ਰਾਗ ਕੇਦਾਰਾ	੧੬੧
੧੧. ਰਾਗ ਸੋਰਠ	੧੮੧
੧੨. ਰਾਗ ਜੈਜਾਵੰਤੀ	੧੯੮
੧੩. ਰਾਗ ਤਿਲਕ ਕਾਮੋਦ	੨੧੪
੧੪. ਰਾਗ ਸ਼ੰਕਰਾ	੨੨੯
੧੫. ਰਾਗ ਬਿਹਾਗੜਾ	੨੪੫

੧੯. ਰਾਗ ਵੱਡਹੰਸ	੨੬੫
੨੦. ਰਾਗ ਸੂਹੀ	੨੮੪
੨੧. ਰਾਗ ਲਲਿਤ	੩੦੩
੨੨. ਰਾਗ ਭਟਿਆਰ (ਦੋਵੇਂ ਪ੍ਰ.)	੩੧੬
੨੩. ਰਾਗ ਖਮਾਜੀ ਭਟਿਆਰ	੩੨੮
੨੪. ਰਾਗ ਗਉੜੀ (ਭੈਰਉ ਠਾਟ)	੩੩੪
੨੫. ਰਾਗ ਗਉੜੀ ਪੂਰਬੀ	੩੪੮
੨੬. ਰਾਗ ਗਉੜੀ ਗੁਆਰੇਰੀ	੩੬੦
੨੭. ਰਾਗ ਗਉੜੀ ਚੇਤੀ	੩੭੦
੨੮. ਰਾਗ ਗਉੜੀ ਬੇਰਾਗਣਿ	੩੮੨
੨੯. ਰਾਗ ਗਉੜੀ ਲਲਿਤ	੩੯੩
੩੦. ਰਾਗ ਗਉੜੀ ਮਾਲਾ	੪੦੦
੩੧. ਰਾਗ ਗਉੜੀ ਮਾਂਝ	੪੦੮

## ਮੁਖ-ਬੰਧ

ਸੰਗੀਤ ਇਕ ਐਸੀ ਕਲਾ ਹੈ, ਜਿਸ ਨੂੰ ਹਰ ਕੋਈ ਸਿੱਖਣ ਦੀ ਇੱਛਾ ਰੱਖਦਾ ਹੈ। ਪੁਰਾਤਨ ਸਮੇਂ ਵਿਚ ਇਸ ਵਿਦਿਆ ਨੂੰ ਪ੍ਰਾਪਤ ਕਰਨਾ ਤਾਂ ਬਹੁਤ ਕਠਿਨ ਸੀ, ਪਰ ਆਧੁਨਿਕ ਸਮੇਂ ਦੇ ਸੰਗੀਤ ਵਿਦਵਾਨਾਂ ਨੇ ਸੂਰ-ਲਿਪੀ (ਨੋਟੇਸ਼ਨ) ਦਾ ਇਕ ਐਸਾ ਤਰੀਕਾ ਈਜਾਦ ਕੀਤਾ ਹੈ ਕਿ ਜਿਸ ਦੀ ਮਦਦ ਨਾਲ ਬੰਦਾ ਬੋੜ੍ਹੇ ਸਮੇਂ ਵਿਚ ਗਾਉਣਾ-ਬਜਾਉਣਾ ਸਿਖ ਸਕਦਾ ਹੈ। ਗੁਰੂ ਸਾਹਿਬਾਨ ਨੇ ਤਾਂ ਕਲਜੁਗ ਵਿਚ ਕੀਰਤਨ ਨੂੰ ਹੀ ਪ੍ਰਧਾਨਤਾ ਬਖਸ਼ੀ ਹੈ। ਸਿੱਖ ਸੰਗਤਾਂ ਵਿਚ ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਚਾਰ ਹੋਵੇ, ਉਸੇ ਨੂੰ ਮੁਖ ਰੱਖਦਿਆਂ “ਗੁਰਮਤਿ ਸੰਗੀਤ ਸਾਗਰ” ਦਾ ਇਹ ਤੀਜਾ ਭਾਗ ਆਪ ਜੀ ਦੇ ਕਰ ਕਮਲਾਂ ਵਿਚ ਪੁਜ ਰਿਹਾ ਹੈ।

ਪੁਸਤਕ ਦੇ ਆਰੰਭ ਵਿਚ ਭਾਰਤੀ ਸੰਗੀਤ ਦਾ ਇਤਿਹਾਸ, ਸ਼ਾਸਤ੍ਰੀ-ਸੰਗੀਤ ਦੀਆਂ ਗਾਇਨ ਸ਼ੈਲੀਆਂ ਅਤੇ ਭਗਤੀ ਸੰਗੀਤ ਤੇ ਗੁਰਮਤਿ ਸੰਗੀਤ ਸੰਬੰਧੀ ਜਾਣਕਾਰੀ ਦਿੱਤੀ ਹੈ। ਸ਼ਾਸਤ੍ਰੀ-ਸੰਗੀਤ ਤੇ ਗੁਰਮਤਿ ਸੰਗੀਤ, ਭਗਤੀ ਸੰਗੀਤ ਤੇ ਗੁਰਮਤਿ ਸੰਗੀਤ ਦਾ ਸੁਮੇਲ ਤੇ ਭਿੰਨਤਾ ਦਾ ਵਰਣਨ ਵੀ ਕੀਤਾ ਹੈ। ਉਸ ਤੋਂ ਬਾਅਦ ਗੁਰਮਤਿ ਸੰਗੀਤ ਵਿਚ ਸਾਜ਼ ਦੀ ਮਹੱਤਤਾ ਅਤੇ ਗੁਰਮਤਿ ਸੰਗੀਤ ਦੀ ਅਧੋਗਤੀ ਦਾ ਜ਼ਿਕਰ ਹੈ। ਉਸ ਤੋਂ ਅੱਗੇ ਹਰ ਇਕ ਰਾਗ ਤੇ ਖੋਜ-ਭਰਿਆ ਲੇਖ, ਸੁਰ-ਵਿਸਥਾਰ, ਤਾਨਾਂ ਅਤੇ ਭਿੰਨ ਭਿੰਨ ਤਾਲਾਂ ਵਿਚ ੨੪੫ ਮਨੋਹਰ ਸ਼ਬਦ ਰੀਤਾਂ ਦੇ ਨਾਲ ਨੌਜਵਾਨ ਪੁਰਾਤਨ ਤੇ ਨਵੀਨ, ਪੜਤਾਲਾਂ ਤੋਂ ਇਲਾਵਾ ਦੋ ਸੁੰਦਰ ਠੁਮਰੀਆਂ, ਰਾਗ ਹਿੰਡੇਲ ਤੇ ਕੇਦਾਰਾ ਵਿਚ ਦਰਜ ਹਨ ਅਤੇ ਇਕ ਗੁਲਦਸਤਾ ਰਾਗ ਜੈਜਾਵੰਤੀ ਵਿਚ ਲਿਖਿਆ ਹੈ। ਇੰਜ ੨੮ ਰਾਗਾਂ ਵਿਚ ੨੫੯ ਸ਼ਬਦ ਰੀਤਾਂ ਦਾ ਇਹ ਸੰਗ੍ਰਹਿ ਸੂਰ-ਲਿਪੀ 'ਚ ਤਾਲ-ਬੱਧ ਕਰ ਕੇ ਸੰਗੀਤ ਪ੍ਰੇਮੀਆਂ ਦੀ ਭੇਟ ਕੀਤਾ ਜਾਂਦਾ ਹੈ।

ਆਸ ਹੈ ਇਹ ਪੁਸਤਕ ਜਿੱਥੇ ਸ਼ਬਦ-ਕੀਰਤਨ ਸਿੱਖਣ ਵਾਲੇ ਗੁਰਸਿੱਖ ਪ੍ਰੇਮੀਆਂ ਦੀ ਅਗਵਾਈ ਕਰੇਗੀ, ਉੱਥੇ ਇਸ ਤੋਂ ਉਹ ਵਿਦਿਆਰਥੀ ਭੀ ਪੂਰਾ ਲਾਭ ਉਠਾਉਣਗੇ ਜਿਹੜੇ ਸਕੂਲਾਂ-ਕਾਲਜਾਂ ਵਿਚ ਪਾਠ-ਕਰਮ ਅਨੁਸਾਰ ਸੰਗੀਤ ਦੀ ਸਿਖਿਆ ਗ੍ਰਹਿਣ ਕਰ ਰਹੇ ਹਨ।

ਗੁਰਮਤਿ ਵਿਦਿਆਲਾ

ਗੁ: ਸ੍ਰੀ ਨਕਾਬ ਗੰਜ

ਨਵੀਂ ਦਿੱਲੀ—੧੧੦੦੦੧

ਅਪ੍ਰੈਲ ੧੯੬੩

ਦਾਸ :-  
ਦਿਆਲ ਸਿੰਘ

# ਧੰਨਵਾਦ!

ਪੰਜ ਪ੍ਰਸਿੱਧ ਮਹਾਂਦਾਨੀ ਸ. ਬਹਾਦਰ ਸਰਦਾਰ ਧਰਮ ਸਿੰਘ ਜੀ (ਡਿੱਲੀ) ਨੇ ਪੰਜਾਬ ਤੋਂ ਬਾਹਰ ਜਿੱਥੇ ਰੋਹਤਕ, ਸੋਨਾ, ਆਗਰਾ, ਅਲੀਗੜ੍ਹ, ਮਖੂਰਾ, ਹਾਬਰਸ ਆਦਿ ਥਾਵਾਂ ਤੇ ਗੁਰਦੁਆਰੇ ਬਣਵਾਏ, ਉਥੇ (ਯੂ.ਪੀ.) ਪ੍ਰਾਂਤ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਪੱਕਿਆਂ ਪੈਰਾਂ ਤੇ ਕਰਨ ਲਈ ਸੰਨ 1930 ਵਿਚ “ਗੁਰਮਤਿ ਵਿਦਿਆਲਾ” ਨਾਮ ਦਾ ਆਸੂਮ ਗੁ: ਰਕਾਬ ਰੰਜ, ਨਵੀਂ ਦਿੱਲੀ ਵਿਖੇ ਖੋਲ੍ਹਿਆ। ਜਿਸ ਵਿਚ ਯੂ.ਪੀ. ਤੇ ਹੋਰ ਪ੍ਰਾਂਤਾਂ ਦੇ ਬੱਚਿਆਂ ਨੂੰ ਕੀਰਤਨ, ਗੁਰਬਾਣੀ ਦੇ ਅਰਥ ਤੇ ਗੁਰ ਇਤਿਹਾਸ ਦੀ ਸਿਖਿਆ ਦਿੱਤੀ ਜਾਂਦੀ ਹੈ। ਇਸ ਵਿਦਿਆਲੇ ਤੋਂ ਜਿਹੜੇ ਸੈਂਕੜੇ ਵਿਦਿਆਰਥੀ ਗੁਰਮਤਿ ਦੀ ਸਿਖਿਆ ਲੈ ਕੇ ਗਏ ਜਾਂ ਇਸ ਸਮੇਂ ਸਿਖਿਆ ਪ੍ਰਾਪਤ ਕਰ ਰਹੇ ਹਨ, ਲਗਭਗ ਸੌ ਵਿਚੋਂ ਸੱਤਰ ਸਹਜਧਾਰੀ ਸਿੱਖ ਪ੍ਰਵਾਰਾਂ ਤੋਂ ਹੀ ਆਉਂਦੇ ਹਨ।

ਗੁਰਮਤਿ ਸੰਗੀਤ ਸਾਗਰ (ਭਾਗ ਤੀਜਾ) ਦੀਆਂ ਕਾਪੀਆਂ ਕਾਢੀ ਸਮੇਂ ਤੋਂ ਮੁਕ ਗਈਆਂ ਸਨ, ਪਰ ਸੰਗੀਤ ਪ੍ਰੇਮੀਆਂ ਦੀ ਮੰਗ ਨੂੰ ਮੁਖ ਰੱਖਦਿਆਂ ਦੂਜੀ ਵਾਰ ਇਸ ਨੂੰ ਪੰਟ ਕਰਾਉਣਾ ਪਿਆ। ਜਿਹੜੇ ਸਿਖਿਆਰਥੀ ਅਜਕਲ ਪ੍ਰਚਾਰਕ, ਗ੍ਰੰਥੀ ਤੇ ਰਾਗੀ ਜੱਥਿਆਂ ਰਾਹੀਂ ਦੇਸ-ਵਿਦੇਸ਼ ਗੁਰਮਤਿ ਪ੍ਰਚਾਰ ਵਿਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਭੀ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਾਉਣ ਲਈ ਮਾਇਆ ਭੇਜੀ ਹੈ। ਸੋ, ਦਾਸ ਇਨ੍ਹਾਂ ਸਾਰਿਆਂ ਦਾ ਹੀ ਸੁਕਰ ਗੁਜਾਰ ਹੈ ਅਤੇ ਆਸ ਕਰਦਾ ਹੈ ਕਿ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹਿਣਗੇ।

## ਅਦੁੱਤੀ ਸ਼ਬਦੀਅਤ

ਕੀਰਤਨ ਦੇ ਖੇਤਰ ਵਿਚ ਐਸੀਆਂ ਕਈ ਮਹਾਨ ਹਸਤੀਆਂ ਸਿੱਖ ਪੰਥ ਵਿਚ ਪੈਦਾ ਹੋਈਆਂ ਹਨ, ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਹਿਤ ਆਪਣਾ ਯੋਗਦਾਨ ਦਿੱਤਾ ਹੈ। ਪਰ ਗਿਆਨੀ ਹਰਦਿੱਤ ਸਿੱਖ ਜੀ ਬਹੁ-ਪੱਖੀ ਸ਼ਬਦੀਅਤ ਦੇ ਮਾਲਕ ਸਨ। ਉਹ ਚੰਗੇ ਉਸਤਾਦ, ਕੀਰਤਨੀਏ, ਪ੍ਰਚਾਰਕ, ਸਮਾਜ-ਸੁਧਾਰਕ, ਪਰਉਪਕਾਰੀ, ਨਿਸ਼ਕਾਮੀ, ਕਥਨੀ-ਕਰਨੀ ਦੇ ਸੂਰੇ ਅਤੇ ਪੂਰਨ ਗੁਰਸਿੱਖ ਸਨ। ਆਪ ਦਾ ਜਨਮ ਪਾਕਿਸਤਾਨ ਦੇ ਸੂਬਾ ਸਰਹੱਦ ਜ਼ਿਲ੍ਹਾ ਹਜ਼ਾਰਾ, ਪਿੰਡ ਜਾਬਾ ਵਿਖੇ ਭਾਈ ਗੋਪਾਲ ਸਿੱਖ ਜੀ ਦੇ ਘਰ ੧੩ ਜਨਵਰੀ ੧੯੦੪ ਵਿਚ ਹੋਇਆ।

ਜਾਬੇ ਤੋਂ ਚਾਰ ਕੁ ਕੋਹ ਪਹਾੜ ਦੇ ਗੁੱਠੇ ਚਮਨੱਕਾ ਪਿੰਡ ਵਿਚ ਪ੍ਰਾਇਮਰੀ ਸਕੂਲ ਸੀ, ਜਿੱਥੇ ਆਪ ਨੇ ਚੌਥੀ ਜਮਾਤ ਪਾਸ ਕੀਤੀ। ਉਸ ਤੋਂ ਬਾਦ ਹਰੀਪੁਰ ਖਾਲਸਾ ਸਕੂਲ ਵਿਚ ਆਪ ਨੂੰ ਦਾਖਲ ਕਰਵਾ ਦਿੱਤਾ। ਸੱਤਵੀਂ ਤੋਂ ਬਾਦ ਅਠਵੀਂ ਦੇ ਸਾਲਾਂਨਾ ਇਮਤਿਹਾਨ ਵਿਚ ਰਹਿ ਗਏ, ਅਠਵੀਂ ਵਿਚ ਰਹਿ ਜਾਣਾ ਆਪ ਦੀ ਮਰਜ਼ੀ ਮੁਜਬ ਹੀ ਹੋਇਆ। ਕਿਉਂਕਿ ਆਪ ਦੀ ਰੁਚੀ ਬਚਪਨ ਤੋਂ ਹੀ ਗਾਊਣ ਤੇ ਸ਼ਬਦ ਕੀਰਤਨ ਸਿਖਣ ਵਲ ਸੀ। ਸੋ, ਆਪ ਨੂੰ ਮਾਸਟਰ ਈਸ਼ਰ ਸਿੱਖ ਜੀ ਦੀ ਸਹਾਇਤਾ ਨਾਲ ਸੰਨ ੧੯੧੯ ਵਿਚ ਕੀਰਤਨ ਸਿਖਣ ਲਈ ਖਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਵਿਖੇ ਦਾਖਲ ਕਰਾ ਦਿੱਤਾ। ਉਦੋਂ ਆਪ ਦੀ ਆਯੂ ਪੰਦਰਾਂ ਕੁ ਵਰ੍ਹੇ ਦੀ ਸੀ, ਆਪ ਜੀ ਦਾ ਸੁਰੀਲਾ ਗਲਾ ਤੇ ਗਲੇ ਤੋਂ ਨਿਕਲੇ ਸੁੰਦਰ ਨਗਮੇ ਵਿਦਿਆਲੇ ਦੇ ਸੰਗੀਤਾਚਾਰੀਆ ਪੰਡਿਤ ਨਹੂ ਰਾਮ ਜੀ ਲਈ ਕੋਈ ਘੱਟ ਖੁਸ਼ੀ ਦਾ ਕਾਰਣ ਨਹੀਂ ਸੀ। ਇੱਥੇ ਆਪ ਨੇ ਮਿਹਨਤ ਤੇ ਲਗਨ ਨਾਲ ਤਿੰਨ ਸਾਲ ਤਕ ਗੁਰਮਤਿ ਸੰਗੀਤ ਦੀ ਸਿਖਿਆ ਗ੍ਰਹਿਣ ਕੀਤੀ ਅਤੇ ਕੋਰਸ ਪੂਰਾ ਕਰ ਕੇ ਖੁਸ਼ੀ ਖੁਸ਼ੀ ਘਰ ਆਏ। ਕੁਝ ਮਹੀਨੇ ਆਪ ਨੇ ਗਿ: ਬਲਵੰਤ ਸਿੱਖ ਜੀ ਨਾਲ ਬਤੌਰੇ ਰਾਗੀ ਜੱਥੇ ਦੇ ਸਿੰਧ ਪ੍ਰਾਂਤ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਉਸ ਤੋਂ ਬਾਦ ਤਿੰਨ ਸਾਲ ਤਕ ਗੁ: ਪੰਜਾ ਸਾਹਿਬ ਵਿਖੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ।

ਸੰਨ ੧੯੨੫ ਵਿਚ ਆਪ ਸ੍ਰੀ ਪੰਜਾ ਸਾਹਿਬ ਦੀ ਸੇਵਾ ਛੱਡ ਕੇ ਦਿੱਲੀ ਦੇ ਪ੍ਰਸਿੱਧ ਮਹਾਂ ਦਾਨੀ ਸ: ਬ: ਸਰਦਾਰ ਧਰਮ ਸਿੱਖ ਜੀ ਪਾਸ ਕੋਠੀ ਨੰ: ੨, ਜੰਤ੍ਰ ਮੰਤ੍ਰ ਰੋਡ, ਨਵੀਂ ਦਿੱਲੀ ਵਿਖੇ ਕੀਰਤਨ ਦੀ ਸੇਵਾ ਤੇ ਆ ਲਗੇ। ਇਨ੍ਹਾਂ ਹੀ ਦਿਨਾਂ ਵਿਚ ਜ਼ਿਲ੍ਹਾ ਬਿਜਨੌਰ ਦੇ ਕੁਝ ਸਿੱਖ ਸ: ਬ: ਜੀ ਨੂੰ ਦਿੱਲੀ ਆ ਕੇ ਮਿਲੇ ਅਤੇ ਬੇਨਤੀ ਕੀਤੀ ਕਿ ਬਿਜਨੌਰ ਜ਼ਿਲੇ ਵਿਚ ਤ੍ਰੀਹ ਚਾਲੀ ਪਿੰਡ ਸਿਖਾਂ ਦੇ ਹਨ, ਜਿਨ੍ਹਾਂ ਵਿਚ ਅਨੰਦ ਕਾਰਜ ਤੇ ਹੋਰ ਮ੍ਰਿਤਕ ਦੀਆਂ ਰੀਤਾਂ-ਰਸਮਾਂ ਨੂੰ ਗੁਰ-ਮਰਿਯਾਦਾ ਅਨੁਸਾਰ ਕਰਾਉਣ ਦਾ ਜੇ ਆਪ ਜੀ ਪ੍ਰਬੰਧ ਕਰ ਦਿਓ ਤਾਂ ਗੁਰਮਤਿ ਪ੍ਰਚਾਰ ਨੂੰ ਬੜਾ ਉਤਸ਼ਾਹ ਤੇ ਪ੍ਰੇਰਨਾ ਮਿਲੇਗੀ। ਸੋ, ਸ: ਬ: ਜੀ ਨੇ ਗਿਆਨੀ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਆਪਣਾ ਰਾਗੀ ਜੱਥਾ ਲੈ ਕੇ ਉਪੋਕਤ ਪਿੰਡਾਂ ਵਿਚ ਜਾਓ ਅਤੇ ਰੀਪੰਨੁ ਦਿਉ ਕਿ ਉੱਥੇ ਸਿੱਖੀ ਦਾ ਪ੍ਰਚਾਰ ਕਿਵੇਂ ਹੋ ਸਕਦਾ ਹੈ।

ਇੱਥੇ ਸੰਖੇਪ ਵਿਚ ਇਤਨਾ ਕੁ ਲਿਖਣਾ ਕਾਢੀ ਹੋਵੇਗਾ ਕਿ ਆਪ ਜੀ ਦੀ ਦਿੱਤੀ ਰੀਪੋਰਟ ਅਨੁਸਾਰ ਹੀ ਯੂ. ਪੀ. ਵਿਚ ਸਿੱਖ ਧਰਮ ਦੇ ਪ੍ਰਚਾਰ ਦਾ ਮੁੱਢ ਬੱਝਾ। ਭਾਵ, ਜ਼ਿਲ੍ਹਾ ਬਿਜਨੌਰ, ਮੁਗਦਾਬਾਦ, ਮੇਰਠ ਤੇ ਸਹਾਰਨਪੁਰ ਵਿਚ ਦੋ ਤਿੰਨ ਸਾਲ ਲਗਾਤਾਰ ਪ੍ਰਚਾਰ ਕਰਨ ਤੋਂ ਬਾਦ ਗਿਆਨੀ ਜੀ ਇਸ ਸਿੱਟੇ ਤੇ ਪੁਜੇ ਕਿ ਯੂ.ਪੀ. ਦੇ ਬੱਚਿਆਂ ਨੂੰ ਸਿੱਖ ਸਜਾ ਕੇ ਕੀਰਤਨ ਤੇ ਗੁਰਮਤਿ

ਦੀ ਸਿਖਿਆ ਦਿੱਤੀ ਜਾਵੇ ਅਤੇ ਇਨ੍ਹਾਂ ਤੋਂ ਹੀ ਇਸ ਪ੍ਰਾਂਤ ਵਿਚ ਪ੍ਰਚਾਰ ਕਰਵਾਇਆ ਜਾਵੇ। ਇੰਜ ਸਿੰਘਾਂ ਦੀ ਗਿਣਤੀ ਵੀ ਵਧੇਗੀ ਅਤੇ ਸਿੱਖ ਪ੍ਰਚਾਰਕਾਂ ਦੀ ਜੋ ਘਾਟ ਹੈ ਉਹ ਵੀ ਪੂਰੀ ਹੋ ਜਾਵੇਗੀ। ਉਪ੍ਰੋਕਤ ਵਿਚਾਰ ਨੂੰ ਮੁਖ ਰੱਖਦਿਆਂ ਸ: ਬ: ਸਰਦਾਰ ਪਰਮ ਸਿੰਘ ਜੀ ਨੇ ੨ ਫਰਵਰੀ ੧੯੩੦ ਵਿਚ ਗੁਰਮਤਿ ਵਿਦਿਆਲਾ ਨਾਮ ਦਾ ਆਸੂਮ ਗੁ: ਸ੍ਰੀ ਰਕਾਬ ਗੰਜ ਸਾਹਿਬ ਵਿਖੇ ਖੋਲ੍ਹਿਆ ਤੇ ਗਿ: ਹਰਦਿੱਤ ਸਿੰਘ ਜੀ ਇਸ ਵਿਦਿਆਲੇ ਦੇ ਇੰਚਾਰਜ ਬਣੇ। ਇਸ ਵਿਚ ਯੂ.ਪੀ. ਦੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਕੀਰਤਨ ਤੇ ਗੁਰਮਤਿ ਦੀ ਸਿਖਿਆ ਦਿੱਤੀ ਜਾਂਦੀ ਹੈ, ਇਹ ਆਸੂਮ ਹੁਣ ਤਕ ਬੜੀ ਸਫਲਤਾ ਨਾਲ ਚਲ ਰਿਹਾ ਹੈ।

ਸੰਨ ੧੯੩੫ ਤੋਂ ਬਾਦ ਯੂ.ਪੀ. ਵਿਚ ਸਿੱਖੀ ਪ੍ਰਚਾਰ ਲਹਿਰ ਬੜੇ ਜ਼ੋਰ ਨਾਲ ਜਾਰੀ ਹੋ ਗਈ, ਤੱਥ ਵਿਚ ਅਲੀਗੜ੍ਹ ਅਤੇ ੪੦ ਵਿਚ ਤਹਿਸੀਲ ਹਾਪੜ ਵਿਖੇ 'ਯੂ.ਪੀ. ਸਿੱਖ ਮਿਸ਼ਨ' ਕਾਇਮ ਕੀਤੇ ਗਏ। ਇਨ੍ਹਾਂ ਦੋਹਾਂ ਮਿਸ਼ਨਾਂ ਵਿਚ ਬਹੁਤੇ ਰਾਗੀ, ਪ੍ਰਚਾਰਕ ਗੁਰਮਤਿ ਵਿਦਿਆਲੇ ਤੋਂ ਸਿੱਖੇ ਵਿਦਿਆਰਥੀ ਹੀ ਭਰਤੀ ਕੀਤੇ ਗਏ, ਜੋ ਹੁਣ ਤਕ ਪ੍ਰਚਾਰ ਕਰ ਰਹੇ ਹਨ।

ਜ਼ਿਲ੍ਹਾ ਮੁਰਾਦਾਬਾਦ ਦੇ ਪਿੰਡ ਸਰਕੜਾ ਕਮਾਲ ਤੇ ਖੰਡਸਾਲ ਕਲਾਂ ਗਿਆਨੀ ਜੀ ਦੇ ਪ੍ਰਚਾਰ ਸੈਂਟਰ ਸਨ, ਜਿੱਥੇ ਆਪ ਜੀ ਸਾਲ ਵਿਚ ਕਈ ਵਾਰ ਪ੍ਰਚਾਰ ਕਰਨ ਜਾਂਦੇ ਸੀ। ਸਾਲਾਨਾ ਦੀਵਾਨ ਕਰਾਉਣੇ, ਗੁਰਦੁਆਰੇ ਬਨਾਉਣ ਲਈ ਸਿੱਖ ਸੰਗਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਗਰੀਬ ਸਿੱਖ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਨ ਲਈ ਧਨੀ ਸਿੱਖਾਂ ਤੋਂ ਵਜੀਫੇ ਦੁਆਉਣੇ ਆਦਿ। ਇਸ ਤੋਂ ਇਲਾਵਾ ਉਨ੍ਹਾਂ ਹਿੰਦੀ ਕਵਿਤਾ ਵਿਚ ਸਿੱਖ ਇਤਿਹਾਸ ਦੇ ਕਈ ਪ੍ਰਸੰਗ ਰਚੇ, ਜਿਨ੍ਹਾਂ ਵਿਚੋਂ (ਪੰਜਾਬ ਕੀ ਅਜਥ ਚੀਜ਼) ਬਹੁਤ ਮਸ਼ਹੂਰ ਹੋਇਆ। ਇਨ੍ਹਾਂ ਪ੍ਰਸੰਗਾਂ ਨੂੰ ਉਨ੍ਹਾਂ ਦੇ ਕਈ ਵਿਦਿਆਰਥੀ ਹੁਣ ਵੀ ਦੀਵਾਨਾਂ ਵਿਚ ਗਾਉਂਦੇ ਹਨ।

ਸੰਗੀਤ ਦੇ ਖੇਤਰ ਵਿਚ ਭੀ ਆਪ ਜੀ ਨੇ ਬੇਮਿਸਾਲ ਕੰਮ ਕੀਤੇ ਹਨ। ਜਿਵੇਂ, ਪੰਡਿਤ ਭਾਤ ਖੰਡੇ ਸੂਰ-ਲਿਪੀ ਅਨੁਸਾਰ ਪੁਰਾਤਨ ਤੇ ਨਵੀਨ ਸ਼ਬਦ ਰੀਤਾਂ ਨੂੰ ਤਾਲ-ਬੱਧ ਸੂਰ-ਲਿਪੀ ਵਿਚ ਲਿਖ ਕੇ ਬੱਚਿਆਂ ਨੂੰ ਸਿਖਾਉਣਾ। ਇੰਜ ਉਸਤਾਦ ਤੇ ਸ਼ਾਗਿਰਦਾਂ ਨੂੰ ਕੀਰਤਨ ਸਿਖਣ ਸਿਖਾਉਣ ਵਿਚ ਬੜੀ ਮਦਦ ਮਿਲਦੀ ਹੈ। ਇਹ ਤਰੀਕਾ ਆਪ ਨੇ ੧੯੪੨ ਤੋਂ ਸ਼ੁਰੂ ਕੀਤਾ ਸੀ। ਆਪ ਦੀ ਪ੍ਰੇਰਨਾ ਨਾਲ ਹੀ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਜੀ ਨੇ ਆਪਣੀਆਂ ਪ੍ਰਾਚੀਨ ਸ਼ਬਦ ਰੀਤਾਂ ਨੂੰ ਨੋਟੇਸ਼ਨ ਕਰ ਕੇ ਪ੍ਰਕਾਸ਼ਿਤ ਕਰਵਾਇਆ। ਇਸ ਤੋਂ ਇਲਾਵਾ ਸ: ਗਿਆਨ ਸਿੰਘ ਜੀ "ਐਬਟਾਬਾਦ" ਵਾਲਿਆਂ ਨੂੰ ਭੀ ਆਪ ਜੀ ਨੇ ਉਚੇਰੇ ਤੌਰ ਤੇ ਕਿਹਾ ਕਿ ਪਾਕਿਸਤਾਨੇ ਰਥਾਬੀ ਭਾਈ ਤਾਬਾ ਜੀ ਨੂੰ ਸੱਦ ਕੇ ਆਦਿ ਗ੍ਰੰਥ ਦੇ ਰਾਗਾਂ ਦੀਆਂ ਪੁਰਾਤਨ ਸ਼ਬਦ ਰੀਤਾਂ ਦੀ ਨੋਟੇਸ਼ਨ ਕਰਾ ਲਵੇ ਤਾਂ ਜੋ ਸੀਨਾ-ਬਸੀਨਾ ਚਲੀਆਂ ਆਰਹੀਆਂ ਸ਼ਬਦ ਰੀਤਾਂ ਦਾ ਭੰਡਾਰ ਕਾਇਮ ਰਹਿ ਸਕੇ। ਇਸੇ ਤਰ੍ਹਾਂ ਸਾਰੀ ਆਯੂ ਸਿੱਖ ਪੰਥ ਦੀ ਸੇਵਾ ਕਰਦੇ ਹੋਏ ੨੫ ਜਨਵਰੀ ੧੯੬੭ ਨੂੰ ਅਸਾਂ ਸਾਰਿਆਂ ਤੋਂ ਹਮੇਸ਼ਾਂ ਲਈ ਵਿਦਾ ਹੋ ਗਏ।

ਆਪ ਜੀ ਤੋਂ ਸਿਖਿਆ ਲੈ ਕੇ ਗਏ ਵਿਦਿਆਰਥੀਆਂ ਦੀ ਗਿਣਤੀ ਕਰਨੀ ਤਾਂ ਮੁਸ਼ਕਿਲ ਹੈ, ਪਰ ਪ੍ਰਿ: ਰਾਜਿੰਦਰ ਸਿੰਘ ਜੀ, ਗਿ: ਕਿਸ਼ਨ ਸਿੰਘ 'ਪ੍ਰਵਾਨਾ', ਗਿ: ਲਾਲ ਸਿੰਘ, ਗਿ: ਜਗਤ ਸਿੰਘ, ਗਿ: ਹੇਮ ਸਿੰਘ, ਭਾਈ ਮਨਮੋਹਨ ਸਿੰਘ (ਰੇਡੀਓ ਅ:), ਭਾਈ ਚਤਰ ਸਿੰਘ 'ਸਿੰਧੀ', ਭਾਈ ਸਾਧੂ ਸਿੰਘ, ਇਤਿਆਦਿ ਉਨ੍ਹਾਂ ਦੇ ਹੀ ਸ਼ਾਗਿਰਦਾਂ ਵਿਚੋਂ ਹਨ। ਦਾਸ ਨੇ ਭੀ ਲਗ-ਭਗ ਸਤ ਸਾਲ ਤਕ ਆਪ ਜੀ ਦੇ ਚਰਨਾਂ ਵਿਚ ਰਹਿ ਕੇ ਗੁਰਮਤਿ ਤੇ ਸ਼ਾਸਤ੍ਰੀ-ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ ਹੈ।

○



ਸਿੱਖ ਪੰਥ ਦੀ ਅਦੂਤੀ ਸ਼ਖਸੀਅਤ  
**ਗਿਆਨੀ ਹਰਦਿੱਤ ਸਿੰਘ ਜੀ**  
(1904-1967)

## ਤਾਲ-ਠੇਕੇ

ਮੱਤ-ਤਾਲ (ਮਾਤਰੇ ੯)

ਤਾਲੀ | X ਧੀ ਤਿਰਕਿਟ | ੨ ਧੀ ਧਾ ਤਿ | ੩ ਟ ਧਾਗੇ ਨੱਧਾ ਤਿਰਕਿਟ

ਮਣੀਤਾਲ (ਮਾਤਰੇ ੧੧)

ਤਾਲੀ | X ਧੀ ਤਾ ਕ | ੨ ਧੀ ਧੀ | ੩ ਧਾ ਧਾ | ੪ ਤਿ ਕੱਤਾ ਗਿਦੀ ਗਨ

ਭਾਨਮਤੀ-ਤਾਲ ਜਾਂ ਸਵਾਰੀ-ਚਾਰਤਾਲ (ਮਾਤਰੇ ੧੧)

ਤਾਲੀ | X ਧੀ ਧੀ ਧਾਗੇ ਤ੍ਰਿਕੜ | ੨ ਤੀ ਨਾ | ੩ ਕੱਤ ਤੀ | ੪ ਧਾਗੇ ਨੱਧਾ ਤ੍ਰਿਕੜ

ਜੈਤਾਲ (ਮਾਤਰੇ ੧੩)

ਤਾਲੀ | X ਧੀ ਤਿਰਕਿਟ ਧੀ ਧੀ ਧਾ | ੨ ਤਿ ਟ ਕੱਤਾ ਧੀ | ੩ ਧਾ ਧਾਗੇ | ੪ ਨਤਾ ਤਿਰਕਿਟ

ਤਾਲ-ਚੰਚਲ ਜਾਂ ਦੀਪਚੰਦੀ (ਮਾਤਰੇ ੧੪)

ਤਾਲੀ | X ਧਾ ਧੀ ਸ | ੨ ਧਾ ਗੇ ਤੀ ਸ | ੦ ਤਾ ਤੀ ਸ | ੩ ਧਾ ਗੇ ਧੀ ਸ

ਆਡਾ ਚੌਤਾਲਾ (ਮਾਤਰੇ ੧੪)

ਤਾਲੀ | X ਧਾ ਤ੍ਰਿਕੜ | ੨ ਧੀ ਧੀ | ੦ ਧਾ ਧਾ | ੩ ਤਿ ਟ | ੦ ਧੀ ਧੀ | ੪ ਧਾ, ਧਾਗੇ | ੦ ਨੱਧਾ ਤਿਰਕਿਟ

ਤਾਲ-ਫਰੋਦਸਤ (ਮਾਤਰੇ ੧੪)

ਤਾਲੀ | X ਧੀ ਧੀ | ੦ ਧਾਗੇ ਤ੍ਰਿਕੜ | ੨ ਤੁ ਕਾ | ੩ ਕੱਤ ਤੀ | ੪ ਧਾਤਿਰ ਕੜਖਿੰ ਨਗ | ੫ ਧਾਤਿਰ ਕੜਖਿੰ ਨਗ

ਤਾਲ-ਧਮਾਰ (ਮਾਤਰੇ ੧੪)

ਤਾਲੀ | X ਕੇ ਧਿ ਟ ਧਿ ਟ | ੨ ਧਾ ਸ | ੦ ਗੇ ਤਿ ਟ | ੩ ਤਿ ਟ ਤਾ ਸ

## ਤਾਲ-ਸੁਮਰਾ (ਮਾਤਰੇ ੧੪)

ਤਾਲੀ | X | ਧੀੰ ਽ਧਾ ਤਿਰਕਿਟ | ੨ | ਧੀੰ ਧੀੰ ਧਾਗੇ ਤਿਰਕਿਟ | ੦ | ਧੀੰ ਽ਤਾ ਤਿਰਕਿਟ | ੩ | ਧੀੰ ਧੀੰ ਧਾਗੇ ਤਿਰਕਿਟ  
 ਸਵਾਰੀ ਪੰਜਤਾਲ (ਮਾਤਰੇ ੧੫)

ਤਾਲੀ | X | ਧੀੰ ਽ਤਾ ਽ਕ | ੨ | ਧੀੰ ਧੀੰ ਧਾ ਧਾ | ੩ | ਤਿ ਟ ਧੀੰ ਧੀੰ | ੪ | ਧਾ ਧਾਗੇ | ੫ | ਨਧਾ ਤਿਰਕਿਟ

## ਛੋਟੀ-ਤਿੰਨਤਾਲ (ਮਾਤਰੇ ੧੬)

ਤਾਲੀ | X | ਧਾ ਽ਧੀੰ ੯ ਧਾ | ੨ | ਧਾ ਽ਧੀੰ ੯ ਤਾ | ੦ | ਤਾ ਽ਤੀੰ ੯ ਧਾ | ੩ | ਧਾ ਽ਧੀੰ ੯ ਧਾ

## ਖਟਤਾਲ (ਮਾਤਰੇ ੧੮)

ਤਾਲੀ | X | ਧਾ ਧਿਟ | ੦ | ਧਿਟ ਧਾ | ੨ | ੯ ਧਾ | ੩ | ਦੂ ਤਾ | ੦ | ਕੇ ਤਿ | ੪ | ਟ ਧਾਗੇ | ੫ | ਦੂ ਤਾਗੇ | ੬ | ਤਿਟ ਕੱਤਾ | ਜਿਦੀ ਗਨ

## ਸੂਰ-ਲਿਪੀ ਚਿਨ੍ਹ

ਤਿੰਨ ਸਪਤ	{	ਮੰਦ੍ਰ-ਸਪਤਕ	}
ਸੂਧ-ਸੂਰ		ਸ ਰ ਗ ਪ ਧ ਨ	
ਕੋਮਲ-ਤੀਵਰ ਸੂਰ	ਰ ਗੁ ਮ ਧ ਨ	ਮੱਧ-ਸਪਤਕ	ਤਾਰ-ਸਪਤਕ
		ਸ ਰ ਗ ਪ ਧ ਨ	ਸ ਰ ਗ ਪ ਧ ਨ
		ਰ ਗੁ ਮ ਧ ਨ	ਰ ਗੁ ਮ ਧ ਨ

ਪ — — — } ਪਾ ਸੂਰ ਦੇ ਅੱਗੇ ਤਿੰਨ ਡੈਸ਼ ਹਨ, ਇੰਜ ਪਾ ਦੇ ਚਾਰ ਮਾਤਰੇ ਹੋਏ, ਇਸੇ ਤਰ੍ਹਾਂ  
 ਰੇ ਽ ਽ ਽ } ਜਿੰਨੌ ਡੈਸ਼ ਕਿਸੇ ਸੂਰ ਨਾਲ ਹੋਣਗੇ ਹੋਠਲਾ ਅੱਖਰ ਉਨ੍ਹਾਂ ਮਾਤਰ ਦਾ ਹੀ ਹੋਵੇਗਾ।

×, ੦ ੨-੩—ਇਹ ਜੋੜੀ (ਤਬਲੇ) ਦੇ ਚਿੰਨ੍ਹ ਹਨ (ਭਾਵ, ਸਮ (ਗੁਰ) ਜਿਥੋਂ ਤਾਲ ਸ਼ੁਰੂ ਹੋਵੇ, ×,  
 ਅਤੇ ਖਾਲੀ ੦, ਬਾਕੀ ਦੋ ਤਿੰਨ ਅੱਗੇ ਤਾਲੀਆਂ ਹਨ।

\* \* ਸ — } ਦੇ ਮਾਤਰੇ ਚੁਪ ਰਹਿਣ ਲਈ ਤੇ ਦੋ ਮਾਤਰੇ ਸਿਰਫ ਸਾਜ਼ ਵਜਾਉਣ ਲਈ, ਦੋਹਾਂ  
 \* \* \* \* } ਵਿਚੋਂ ਕੋਈ ਵੀ ਰੂਪ ਹੋ ਸਕਦਾ ਹੈ।  
 ਰ ਗ

ਗ —, ਮ—ਉਤਲੀ ਸੂਰ ਛੋਹ ਕੇ ਹੋਠਲੀ ਸੂਰ ਵਜਾਓ। ਇਸੇ ਨੂੰ ਕਣ ਆਖਦੇ ਹਨ।

(ਮ)—ਉਤਲੀ ਤੇ ਹੋਠਲੀ ਸੂਰ ਨਾਲ ਵਜਾਓ, ਜਿਵੇਂ ਪਮਗਮ ਜਾਂ ਰਸਨਸ, ਇਸ ਨੂੰ 'ਗਮਕ' ਕਹਿੰਦੇ  
 ਹਨ। ਭਾਵ ਉਤਲੇ ਹੋਠਲੇ ਸੂਰਾਂ ਦੇ ਸਿਰਫ ਅੰਸ ਲੈਣੇ ਹਨ।

ਧ, ਮ ਇਕ ਮਾਤਰੇ ਨੂੰ ਦੋ ਭਾਗਾਂ ਵਿਚ ਕਹਿਣਾ ਹੈ। ਭਾਵ, ਅੱਧੇ ਮਾਤਰੇ ਵਿਕ 'ਧ' ਤੇ ਅੱਧੇ  
 ਮਾਤਰੇ ਵਿਚ ਮ।

ਆ਽ ੯ ਸੂਰਾਂ ਦੇ ਹੇਠਾਂ ਜਿਹੜਾ ਅੱਖਰ ਹੋਵੇ ਉਸੇ ਨੂੰ ਗਾਉਣਾ ਹੈ।

## ਭਾਰਤੀ ਸੰਗੀਤ ਦਾ ਇਤਿਹਾਸ

ਸੰਗੀਤ ਕਲਾ ਦੀ ਉਤਪਤੀ ਕਦੋਂ ਅਤੇ ਕੈਂਸੇ ਹੋਈ ? ਇਸ ਸੰਬੰਧੀ ਵਿਦਵਾਨਾਂ ਦੇ ਵਖੋਂ-ਵਖ ਮਤ ਹਨ, ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ :—

- (੧) ਸੰਗੀਤ ਦੀ ਉਤਪਤੀ ਸਭ ਤੋਂ ਪਹਿਲਾਂ ਬ੍ਰਹਮਾਂ ਜੀ ਤੋਂ ਹੋਈ । ਬ੍ਰਹਮਾਂ ਜੀ ਨੇ ਇਹ ਕਲਾ ਸ਼ਿਵ ਜੀ ਨੂੰ ਪ੍ਰਦਾਨ ਕੀਤੀ ਅਤੇ ਸ਼ਿਵ ਜੀ ਤੋਂ ਸਰਸਵਤੀ ਨੂੰ ਪ੍ਰਾਪਤ ਹੋਈ । ਉਸ ਤੋਂ ਬਾਦ ਨਾਰਦ ਜੀ ਨੂੰ ਮਿਲੀ ਅਤੇ ਨਾਰਦ ਜੀ ਨੇ ਅਗੋਂ ਸਵਰਗ ਦੇ ਗੰਧਰਵ (ਗਾਇਕ) ਕਿੰਨਰ (ਵਾਦਕ) ਅਤੇ ਅਪਸਰਾਵਾਂ (ਨਿਰਤਕੀਆਂ) ਨੂੰ ਸੰਗੀਤ ਦੀ ਸਿਖਿਆ ਦਿਤੀ । ਅੰਤ ਵਿਚ ਭਰਤ, ਨਾਰਦ ਅਤੇ ਹਨੂਮਾਨ ਜਿਹੇ ਮਹਾਂ ਰਿਸ਼ੀਆਂ ਨੇ ਇਸ ਕਲਾ ਦਾ ਪ੍ਰਚਾਰ ਮਾਤਰ ਲੋਕ ਵਿਚ ਕੀਤਾ ।
- (੨) ਇਕ ਗ੍ਰੰਥ ਕਰਤਾ ਦੇ ਮਤ ਅਨੁਸਾਰ ਨਾਰਦ ਨੇ ਕਈ ਸਾਲ ਯੋਗ ਸਾਧਨਾ ਕੀਤੀ, ਤਾਂ ਸ਼ਿਵ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਸੰਗੀਤ ਕਲਾ ਪ੍ਰਦਾਨ ਕੀਤੀ । ਫਿਰ ਪਾਰਵਤੀ ਜੀ ਦੀ ਸੇਜ ਤੇ ਸੁੱਤੀ, ਸੋਣ ਮੁਦਰਾ ਨੂੰ ਵੇਖ ਕੇ ਉਨ੍ਹਾਂ ਦੇ ਅੰਗਾਂ ਦੇ ਆਧਾਰ ਤੇ ਸ਼ਿਵ ਜੀ ਨੇ 'ਰੁਦਰ ਵੀਣਾ' ਬਣਾਈ ਅਤੇ ਆਪਣੇ ਪੰਜਾ ਮੁਖਾਂ ਤੋਂ ਪੰਜ ਰਾਗਾਂ ਦੀ ਉਤਪਤੀ ਕੀਤੀ । ਛੇਵਾਂ ਰਾਗ ਪਾਰਵਤੀ ਦੁਆਰਾ ਉਤਪੰਨ ਹੋਇਆ : ਭਾਵ — ਭੈਰਉ, ਹਿੰਡੋਲ, ਮੇਘ, ਦੀਪਕ ਤੇ ਸ੍ਰੀ । ਇਹ ਪੰਜ ਸ਼ਿਵ ਜੀ ਦੇ ਮੁਖ ਤੋਂ ਅਤੇ ਕੰਸ਼ਿਕ ਰਾਗ, ਪਾਰਵਤੀ ਜੀ ਦੁਆਰਾ ਉਤਪੰਨ ਹੋਇਆ ।
- (੩) ਡਾਰਸੀ ਦੇ ਇਕ ਵਿਦਵਾਨ ਦਾ ਮਤ ਹੈ ਕਿ ਹਜ਼ਰਤ ਮੂਸਾ ਜਦੋਂ ਪਹਾੜਾਂ ਤੇ ਘੁੰਮ-ਘੁੰਮ ਕੇ ਕੁਦਰਤੀ ਨਜ਼ਾਰੇ ਵੇਖ ਰਹੇ ਸਨ, ਤਾਂ ਗੈਬੀ ਆਵਾਜ਼ ਆਈ ਕਿ "ਹੋ ਮੂਸਾ ਤੂੰ ਇਸ ਪੱਥਰ ਤੇ ਆਪਣਾ ਅਸਾ (ਸੋਟਾ) ਮਾਰ !" ਇਹ ਆਵਾਜ਼ ਸੁਣ ਕੇ ਹਜ਼ਰਤ ਮੂਸਾ ਨੇ ਆਪਣਾ ਸੋਟਾ ਜੋਰ ਨਾਲ ਉਸ ਪੱਥਰ ਤੇ ਮਾਰਿਆ ਤਾਂ ਪੱਥਰ ਦੇ ਸੱਤ ਟੁਕੜੇ ਹੋ ਗਏ ਅਤੇ ਹਰ ਇਕ ਟੁਕੜੇ ਤੋਂ ਅਲੱਗ-ਅਲੱਗ ਪਾਣੀ ਦੀ ਧਾਰਾ ਵਗਣ ਲਗ ਪਈ । ਉਸ ਜਲਧਾਰਾ ਦੀ ਆਵਾਜ਼ ਤੋਂ ਹਜ਼ਰਤ ਮੂਸਾ ਨੇ ਸੱਤ ਸੁਰਾਂ ਦੀ ਰਚਨਾ ਕੀਤੀ ।
- (੪) ਇਕ ਹੋਰ ਡਾਰਸੀ ਵਿਦਵਾਨ ਦਾ ਕਥਨ ਹੈ ਕਿ ਪਹਾੜਾਂ ਤੇ "ਮੂਸੀਕਾਰ" ਨਾਮ ਦਾ ਇਕ ਪੰਛੀ ਹੁੰਦਾ ਹੈ, ਜਿਸ ਦੇ ਨੱਕ ਵਿਚ ਸੱਤ ਸੁਰਾਖ ਬਾਂਸੁਰੀ ਦੀ ਤਰ੍ਹਾਂ ਹੁੰਦੇ ਹਨ । ਉਨ੍ਹਾਂ ਤੋਂ ਹੀ ਸੱਤ ਸੁਰਾਂ ਦੀ ਰਚਨਾ ਹੋਈ ਹੈ ।

ਸੰਗੀਤ ਦੀ ਉਤਪਤੀ ਬਾਰੇ ਜਿਨ੍ਹਾਂ ਮਤਾਂ ਦਾ ਉਤੇ ਵਰਣਨ ਕੀਤਾ ਹੈ, ਉਨ੍ਹਾਂ ਤੇ ਸਾਧਾਰਨ ਤੌਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਕਿਉਂਕਿ ਉਹ ਕੇਵਲ ਧਾਰਮਕ ਹਨ ਅਤੇ ਨਾਲ ਹੀ ਮਨੋ-ਕਲਪਿਤ ਵੀ ਪ੍ਰਤੀਤ ਹੁੰਦੇ ਹਨ । ਉਨ੍ਹਾਂ ਵਿਚ ਇਤਿਹਾਸਿਕ ਸਚਾਈ ਦੀ ਵੀ ਘਾਟ ਹੈ । ਇਸ ਤੋਂ

ਇਲਾਵਾ ਤਰੱਕ ਦੀ ਕਸੌਟੀ ਤੇ ਵੀ ਪੂਰੇ ਨਹੀਂ ਉਤਰਦੇ। ਸੋ, ਸੰਗੀਤ ਦੇ ਇਤਿਹਾਸ ਸਾਰੇ ਸਾਨੂੰ ਇਤਿਹਾਸਿਕ ਦਿਸ਼ਟੀ ਤੋਂ ਹੀ ਵਿਚਾਰ ਕਰਨਾ ਚਾਹੀਦਾ ਹੈ। ਭਾਵ—ਭਾਰਤੀ ਸੰਗੀਤ ਵਿਚ ਯੁਗਾਂ ਦੇ ਨਾਲ ਕਿਵੇਂ ਪਰਿਵਰਤਨ ਆਏ ਤੇ ਕਿਸ ਤਰ੍ਹਾਂ ਉਸ ਦਾ ਸਮੇਂ ਸਮੇਂ ਤੇ ਨਵਾਂ ਵਿਕਾਸ ਹੁੰਦਾ ਗਿਆ।

ਇਹ ਕਹਿਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੈ ਕਿ ਇਨਸਾਨ ਵਿਚ ਖਾਣਾ, ਪੀਣਾ, ਰੋਣਾ, ਹੱਸਣਾ, ਗਾਣਾ, ਬਜਾਣਾ ਤੇ ਨੱਚਣਾ ਇਤਿਆਦਿ ਗੁਣ ਵਿਚੋਂ ਹੀ ਪੈਦਾ ਹੋਏ ਹਨ ਅਤੇ ਇਨ੍ਹਾਂ ਗੁਣਾਂ ਦਾ ਸਮਾਂ ਨਿਰਧਾਰਨ ਕਰਨਾ ਅਸੰਭਵ ਹੈ। ਉੱਜ ਭਾਰਤ ਦੀ ਸਭਿਆਤਾਂ ਤੇ ਸੰਸਕ੍ਰਿਤੀ ਦਾ ਇਤਿਹਾਸ ਅਸਾਂ ਨੂੰ ਵੈਦਿਕ ਕਾਲ ਤੋਂ ਹੀ ਆਰੰਭ ਕਰਨਾ ਚਾਹੀਦਾ ਹੈ, ਜਿਸ ਦਾ ਸਮਾਂ 2500 ਸਾਲ ਈਸਾ ਤੋਂ ਪੂਰਵ ਦਾ ਮੰਨਿਆ ਗਿਆ ਹੈ।

**ਵੈਦਿਕ ਕਾਲ—ਵੇਦਾਂ ਵਿਚੋਂ** ਸਭ ਤੋਂ ਪਹਿਲਾਂ 'ਰਿਗ ਵੇਦ' ਦੀ ਰਚਨਾ ਹੋਈ। ਉਸ ਤੋਂ ਬਾਅਦ 'ਸਾਮ ਵੇਦ' ਰਚਿਆ ਗਿਆ। ਵੈਦਿਕ ਭਾਸ਼ਾ ਵਿਚ 'ਸਾਮ' ਨੂੰ ਗਾਇਨ ਕਹਿੰਦੇ ਹਨ, ਇਸ ਲਈ 'ਰਿਗ ਵੇਦ' ਦੇ ਜਿਹੜੇ ਮੰਤਰ ਗਏ ਜਾਂਦੇ ਸਨ, ਉਨ੍ਹਾਂ ਨੂੰ ਹੀ ਸਾਮ ਵੇਦ ਕਿਹਾ ਗਿਆ ਹੈ। ਸਾਮ ਵੇਦ ਦਾ ਭਾਵ ਹੈ, "ਮੰਤਰਾਂ ਦੇ ਗਾਉਣ ਦਾ ਗਿਆਨ।" ਇਸ ਤੋਂ ਸਾਬਤ ਹੁੰਦਾ ਹੈ ਕਿ ਵੈਦਿਕ ਯੁਗ ਵਿਚ ਸੰਗੀਤ ਕਾਢੀ ਫੈਲ ਚੁਕਿਆ ਸੀ। ਕਿਹਾ ਜਾਂਦਾ ਹੈ ਕਿ ਸਾਮਗਾਨ ਵਿਚ ਪਹਿਲਾਂ ਕੇਵਲ ਤਿੰਨ ਸੁਰਾਂ ਦਾ ਪ੍ਰਯੋਗ ਹੁੰਦਾ ਸੀ, ਜਿਨ੍ਹਾਂ ਨੂੰ 'ਉੱਦਾਤ, ਅਨਉੱਦਾਤ ਤੇ ਸਵਰਿਤ' ਕਹਿੰਦੇ ਸੀ। ਫਿਰ ਉੱਦਾਤ ਤੋਂ 'ਨੀ-ਚਾ' ਅਨਉੱਦਾਤ ਤੋਂ 'ਰੇ-ਧਾ' ਅਤੇ ਸਵਰਿਤ ਤੋਂ 'ਸਾ-ਮਾ-ਪਾ' ਸੁਰ ਬਣੇ। ਇੱਜ ਇਕ-ਇਕ ਕਰਕੇ ਸੁਰ ਵਧਾਏ ਗਏ ਅਤੇ ਵੈਦਿਕ ਕਾਲ ਵਿਚ ਹੀ ਸਾਮਗਾਨ ਸੱਤ ਸੁਰਾਂ ਤੇ ਆਰੰਭ ਹੋ ਗਿਆ ਸੀ।

ਵੇਦਾਂ ਦੀਆਂ ਆਪਣੀਆਂ ਆਪਣੀਆਂ ਸੌਲੀਆਂ ਵਿਚ ਗਾਇਨ ਕਰਨ ਵਾਲੇ ਵੰਸ਼ (ਘਰਾਣੇ) ਵੀ ਸਨ। ਕੱਨ੍ਹਵ ਵੰਸ਼ ਦੇ ਰਿਸ਼ੀ ਸਾਮ ਦੇ ਪਹਿਲੇ 40 ਸੁਕਤ (ਅਧਿਆਇ) ਅਤੇ ਅੱਠਵੇਂ ਮੰਡਲ ਦਾ ਗਾਇਨ ਕਰਦੇ ਸਨ। ਦੂਸਰੇ ਮੰਡਲ ਦੇ ਗੈਗਿਨ ਕਰਨ ਵਾਲੇ ਗ੍ਰਿਤਸੰਮਦ ਵੰਸ਼ ਦੇ ਰਿਸ਼ੀ ਸਨ, ਤੀਸਰਾ ਮੰਡਲ ਵਿਸ਼ਵਾਸਿਤਰ, ਚੰਥਾ ਵਾਮਦੇਵ, ਪੰਜਵਾਂ ਆਤ੍ਮਯ, ਛੇਵਾਂ ਬ੍ਰਾਹਮਿਕਤ ਅਤੇ ਸਤਵਾਂ ਵਸਿਸ਼ਟ ਵੰਸ਼ (ਘਰਾਣੇ) ਦੇ ਗਾਇਕਾਂ ਦੁਆਰਾ ਗਾਇਆ ਜਾਂਦਾ ਸੀ। ਨੌਵੇਂ ਮੰਡਲ ਨੂੰ ਸਾਰੇ ਹੀ ਘਰਾਣੇ ਗਾਉਂਦੇ ਸਨ।

ਸਾਮ ਦੀ ਪ੍ਰਤੀਸ਼ਾਖ ਵਿਚ ਇਨ੍ਹਾਂ ਸੌਲੀਆਂ ਦੀਆਂ ਸੁਰਾਂ ਉਤੇ ਵੀ ਚਾਨਣਾ ਪਾਇਆ ਗਿਆ ਹੈ। ਜਿਵੇਂ— "ਸਾਰੀਆਂ ਸ਼ਾਖਵਾਂ (ਘਰਾਣੇ) ਅਨੇਕਾਂ ਰੂਪਾਂ ਵਿਚ ਗਾਇਨ ਕਰਦੇ ਸਨ; ਕੁਝ ਪੰਜਾਂ ਸੁਰਾਂ ਵਿਚ, ਕੁਝ ਛੇ ਸੁਰਾਂ ਵਿਚ, ਕੁਝ ਸੱਤ ਸੁਰਾਂ ਵਿਚ ਅਤੇ ਕੋਥੁਮ ਘਰਾਣੇ ਦੇ ਲੋਗ ਦੋ ਹੀ ਸੁਰਾਂ ਵਿਚ ਗਾਉਂਦੇ ਸਨ।" ਅੱਜ-ਕਲ੍ਹੂ ਦੀ ਤਰ੍ਹਾਂ ਓਡਵ, ਖਾਡਵ ਤੇ ਸੰਪੂਰਣ ਜਿਹੇ ਨਿਯਮ ਉਸ ਵੇਲੇ ਵੀ ਸਨ।

ਵੈਦਿਕ ਸਾਹਿਤ ਵਿਚ ਅਨੇਕਾਂ ਵੀਣਾਵਾਂ ਦਾ ਉਲੇਖ ਵੀ ਪਾਇਆ ਜਾਂਦਾ ਹੈ, ਜਿਵੇਂ— ਸ਼ਤਤੰਤਰੀ, ਆਲਾਭੂ, ਐਂਦੂਬਰੀ, ਬਾਣ, ਵਿਪੰਡੀ, ਚਿਤਰਾ ਆਦਿ। ਇਸੇ ਤਰ੍ਹਾਂ ਛੁਕ ਨਾਲ ਵਜਾਏ ਜਾਣ ਵਾਲੇ ਵਾਜੇ ਅਤੇ ਦੁੰਦਭੀ ਆਦਿ ਦਾ ਉਲੇਖ ਭੀ ਮਿਲਦਾ ਹੈ।

**ਪੁਰਾਣਿਕ ਤੇ ਬੋਧਨ ਕਾਲ—ਈਸਾ ਤੋਂ 9000 ਸਾਲ ਪਹਿਲਾਂ ਈਸਵੀ ਇਕ ਤਕ, ਦਾ ਸਮਾਂ ਪੁਰਾਣਿਕ ਤੇ ਬੋਧਨ ਕਾਲ ਕਿਹਾ ਜਾਂਦਾ ਹੈ, ਇਸ ਸਮੇਂ ਸੰਗੀਤ ਦਾ ਪ੍ਰਚਾਰ ਕਾਢੀ ਉੱਨਤੀ ਤੇ ਸੀ। ਹਰੀ ਵੰਸ਼ ਪੁਰਾਣ ਤੇ ਆਗਨੇਜ ਪੁਰਾਣ ਵਿਚ ਅਸਾਂ ਨੂੰ ਸੰਗੀਤ ਸੰਬੰਧੀ ਕੁਝ ਨਿਯਮ ਵੀ ਮਿਲਦੇ ਹਨ।**

ਜਿਵੇ—ਸੁਰ, ਗ੍ਰਾਮ, ਮੂਰਛਨਾ ਆਦਿ। ਇਸੇ ਤਰ੍ਹਾਂ ਬੋਧਨ ਅਤੇ ਜੈਨ ਗ੍ਰੰਥਾਂ ਵਿਚ ਭੀ ਜਾਤੀ ਆਦਿ ਦਾ ਵੇਰਵਾ ਦਿਤਾ ਗਿਆ ਹੈ।

**ਗੰਧਰਵ ਸੰਗੀਤ**—ਇਸ ਸਮੇਂ ਵਿਚ 'ਸੰਗੀਤ' ਸ਼ਬਦ ਦਾ ਪ੍ਰਯੋਗ ਨਹੀਂ ਹੁੰਦਾ ਸੀ, ਸਗੋਂ ਗੰਧਰਵ ਸ਼ਬਦ ਦਾ ਹੀ ਪ੍ਰਯੋਗ ਕੀਤਾ ਜਾਂਦਾ ਸੀ। ਗੰਧਰਵ ਖਾਸ ਤੌਰ ਤੇ ਸੰਗੀਤਕਾਰਾਂ ਦੀ ਇਕ ਜਾਤ ਸੀ, ਜਿਹੜੇ ਸੰਗੀਤ ਵਿਦਿਆ ਨੂੰ ਪੂਰਨ ਤੌਰ ਤੇ ਅਪਣਾ ਲੈਂਦੇ ਸਨ, ਉਨ੍ਹਾਂ ਨੂੰ ਹੀ ਗੰਧਰਵ ਕਹਿੰਦੇ ਸਨ। ਰਾਮਾਇਣ, ਮਹਾਭਾਰਤ ਅਤੇ ਬਾਕੀ ਪੁਰਾਣਾਂ ਵਿਚ ਇਨ੍ਹਾਂ ਗੰਧਰਵਾਂ ਦਾ ਬਾਰ ਬਾਰ ਉਲੇਖ ਆਇਆ ਹੈ। ਨਾਰਦ ਨੂੰ ਦੇਵ ਗੰਧਰਵ ਦੀ ਉਪਾਧੀ ਮਿਲੀ ਹੋਈ ਸੀ। ਅਤਿ ਬਾਹੂ, ਹਾ ਹਾ, ਹੂ ਹੂ ਤੇ ਤੁੰਬਰੂ ਉੱਤਮ ਗੰਧਰਵ ਸਨ। ਪਾਂਡਵ ਅਰਜੁਨ ਨੇ ਗਾਇਨ-ਵਾਦਨ ਤੇ ਨਿਰਤ ਦੀ ਸਿਖਿਆ ਗੰਧਰਵ ਚਿੱਤ੍ਰਸੇਨ ਤੋਂ ਪ੍ਰਾਪਤ ਕੀਤੀ, ਕ੍ਰਿਸ਼ਨ ਜੀ ਵੀ ਗੰਧਰਵ ਵਿਦਿਆ ਦੇ ਵਿਦਵਾਨ ਸਨ। ਇਸੇ ਤਰ੍ਹਾਂ ਇਸਤ੍ਰੀਆਂ ਵਿਚੋਂ ਦੇਵਯਾਨਿ ਤੇ ਮਹਾਰਾਜ ਵਿਰਾਟ ਦੀ ਪੁੱਤਰੀ ਉਤ੍ਰਾ ਅਤੇ ਉਸ ਦੀਆਂ ਸਹੇਲੀਆਂ ਨੂੰ ਵੀ ਗੰਧਰਵ ਵਿਦਿਆ ਦੀ ਸਿਖਿਆ ਦਿਤੀ ਜਾਂਦੀ ਸੀ।

**ਭਰਤ ਦਾ ਨਾਟਜ ਸ਼ਾਸਤਰ**—ਤੀਸਰੀ ਸਦੀ ਵਿਚ ਭਰਤ ਨੇ 'ਨਾਟਜ ਸ਼ਾਸਤਰ' ਨਾਮ ਦਾ ਇਕ ਪ੍ਰਸਿੱਧ ਸੰਗੀਤ ਗ੍ਰੰਥ ਲਿਖਿਆ। ਇਸ ਵਿਚ ਉਸ ਨੇ ਗੀਤ, ਵਾਦਜ, ਨਿਰਤ, ਸੁਰਤੀ, ਸੁਰ, ਜਾਤੀ ਗ੍ਰਾਮ-ਰਾਗ, ਅਲੰਕਾਰ, ਮੂਰਛਨਾ ਆਦਿ ਦਾ ਵਰਣਨ ਕੀਤਾ ਹੈ। ਭਰਤ ਦਾ ਇਹ 'ਨਾਟਜ ਸ਼ਾਸਤਰ' ਪ੍ਰਾਚੀਨ ਸਮੇਂ ਦੇ ਸੰਗੀਤ ਦਾ ਇਕ ਆਧਾਰਿਤ ਗ੍ਰੰਥ ਮੰਨਿਆ ਜਾਂਦਾ ਹੈ। ਭਰਤ ਆਪਣੇ ਸੁਰਾਂ ਦੇ ਪਰਸਪਰ ਸੰਬੰਧ ਜਾਨਣ ਲਈ ਸੁਰਤੀ ਨੂੰ ਇਕ ਨਿਸ਼ਚਿਤ ਨਾਪ ਮੰਨਦਾ ਸੀ। ਉਹ ਆਪਣੀਆਂ ੨੨ ਸੁਰਤੀਆਂ ਨੂੰ ਸਾਮਾਨ ਮੰਨਦੇ ਸਨ, ਉਸ ਦਾ ਸੁੱਧ ਸੁਰ ਸਪਤਕ ੨੨ ਸਾਮਾਨ ਸੁਰਤੀਆਂ ਦਾ ਸੀ।

**ਮਤੰਗ ਦਾ ਬਿਹੁਦਦੇਸ਼ੀ ਗ੍ਰੰਥ**—ਅੱਠਵੀਂ ਸਦੀ ਦੇ ਲਗ-ਭਗ ਮਤੰਗ ਮੁਨੀ ਦਾ ਲਿਖਿਆ 'ਬਿਹੁਦਦੇਸ਼ੀ' ਸੰਗੀਤ ਗ੍ਰੰਥ ਮਿਲਦਾ ਹੈ, ਜਿਸ ਵਿਚ ਉਸ ਨੇ ਗ੍ਰਾਮ ਤੇ ਮੂਰਛਨਾ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਸਭ ਤੋਂ ਪਹਿਲਾਂ 'ਰਾਗ' ਸ਼ਬਦ ਦਾ ਸਪਸ਼ਟ ਰੂਪ ਵਿਚ ਉਲੇਖ ਇਸੇ ਗ੍ਰੰਥ ਵਿਚ ਆਇਆ ਹੈ। ਮਤੰਗ ਮੁਨੀ ਦਾ ਕਥਨ ਹੈ—“ਕਿਉਂਕਿ ਭਰਤ ਅਤੇ ਦੂਜੇ ਗ੍ਰੰਥਕਾਰਾਂ ਨੇ ਆਪਣੇ ਆਪਣੇ ਗ੍ਰੰਥਾਂ ਵਿਚ ਰਾਗ ਰੀਤੀ ਦਾ ਨਾ ਤਾਂ ਵਰਣਨ ਕੀਤਾ ਹੈ ਅਤੇ ਨਾ ਹੀ ਉਸ ਦਾ ਹਵਾਲਾ ਹੀ ਦਿਤਾ ਹੈ, ਇਸ ਲਈ ਮੈਂ ਆਪ ਰਾਗ ਰੀਤੀ ਦੇ ਵਿਸ਼ੇ ਵਿਚ, ਜਿਸ ਤਰ੍ਹਾਂ ਉਨ੍ਹਾਂ ਦੇ ਗਾਉਣ ਦੀ ਪ੍ਰਥਾ ਹੈ, ਲਿਖਦਾ ਹਾਂ।” ਇਸ ਤੋਂ ਪਤਾ ਲਗਦਾ ਹੈ ਕਿ ਰਾਗ ਗਾਉਣ ਦੀ ਪ੍ਰਥਾ ਸਾਡੇ ਦੇਸ਼ ਵਿਚ ਭਰਤ ਦੇ ਬਾਦ ਅਤੇ ਮਤੰਗ ਤੋਂ ਪਹਿਲਾਂ ਆਰੰਭ ਹੋ ਚੁਕੀ ਸੀ।

## ਮੁਸਲਿਮ ਕਾਲ

ਮੁਸਲਮਾਨ ਸਭ ਤੋਂ ਪਹਿਲਾਂ ੧੧ਵੀਂ ਸਦੀ ਵਿਚ ਭਾਰਤ ਆਏ। ਇਨ੍ਹਾਂ ਦੇ ਆਉਣ ਨਾਲ ਭਾਰਤੀ ਸੰਗੀਤ ਵਿਚ ਪਰਿਵਰਤਨ ਆਰੰਭ ਹੋ ਗਿਆ ਸੀ। ਭਾਵੇਂ ਮੁਸਲਮਾਨ ਗਾਇਕਾਂ ਨੇ ਸ਼ਾਸਤ੍ਰੀ ਸੰਗੀਤ ਵਲ ਬਹੁਤਾ ਧਿਆਨ ਨਹੀਂ ਦਿਤਾ। ਪਰ ਤਾਂ ਵੀ ਗਾਇਨ-ਵਾਦਨ ਨੇ ਉਸ ਸਮੇਂ ਬੜੀ ਉੱਨ੍ਹਾਂ ਕੀਤੀ ਅਤੇ ਕਈ ਨਵੇਂ ਰਾਗਾਂ, ਤਾਲਾਂ ਤੇ ਸਾਜ਼ਾਂ ਦਾ ਆਵਿਸ਼ਕਾਰ ਵੀ ਕੀਤਾ ਗਿਆ। ਕਿਉਂਕਿ

ਮੁਸਲਮਾਨ ਬਾਦਸ਼ਾਹ ਅਕਸਰ ਸੰਗੀਤ ਕਲਾ ਦੇ ਪ੍ਰੇਮੀ ਅਤੇ ਗਾਇਕਾਂ-ਵਾਦਕਾਂ ਦਾ ਸਨਮਾਨ ਕਰਨ ਵਾਲੇ ਸਨ।

**ਸੰਗੀਤ ਰਤਨਾਕਰ**—ਦੇਵਗਿਰੀ ਯਾਦਵ ਵੰਸ਼ ਦੇ ਰਾਜ ਦਰਬਾਰ ਦੇ ਪ੍ਰਸਿੱਧ ਸੰਗੀਤਕਾਰ ਪੰਡਿਤ ਸਾਰੰਗਦੇਵ ਨੇ ੧੩ਵੀਂ ਸਦੀ ਵਿਚ “ਸੰਗੀਤ ਰਤਨਾਕਰ” ਗ੍ਰੰਥ ਲਿਖਿਆ, ਜਿਸ ਵਿਚ ਉਸ ਨੇ ਨਾਦ, ਸੁਰਤੀ, ਸੁਰ, ਗ੍ਰਾਮ, ਮੂਰਛਨਾ, ਜਾਤੀ ਆਦਿ ਦਾ ਭਲੀ ਪ੍ਰਕਾਰ ਵਰਣਨ ਕੀਤਾ ਹੈ। ‘ਸੰਗੀਤ ਰਤਨਾਕਰ’ ਪ੍ਰਾਚੀਨ ਸਮੇਂ ਦਾ ਇਕ ਪ੍ਰਮਾਣਿਕ ਅਤੇ ਆਧਾਰਿਕ ਸੰਗੀਤ ਗ੍ਰੰਥ ਮੰਨਿਆ ਜਾਂਦਾ ਹੈ। ਪਰ ਇਸ ਵਿਚ ਦਿਤੇ ਰਾਗ ਅਜੇ ਤਕ ਦੇਸ਼ ਦੇ ਕਿਸੇ ਵੀ ਸੰਗੀਤ ਵਿਦਵਾਨ ਦੀ ਸਮਝ ਵਿਚ ਨਹੀਂ ਆ ਸਕੇ। ਕਿਉਂਕਿ ਉਸ ਦੇ ਖੜਜ-ਗ੍ਰਾਮ ਤੇ ਮੱਧਮ-ਗ੍ਰਾਮ ਦੇ ਸੁਰ ਦਾ ਨਿਸ਼ਚਿਤ ਪਤਾ ਨਹੀਂ ਲਗ ਸਕਿਆ, ਜਿਸ ਕਾਰਣ ਉਸ ਦੇ ਲਿਖੇ ਰਾਗਾਂ ਨੂੰ ਗਾਊਣਾ ਕਠਿਨ ਹੈ। ਪਰ ਤਾਂ ਵੀ ਸੰਗੀਤ ਦੇ ਇਤਿਹਾਸ ਲਈ ‘ਸੰਗੀਤ ਰਤਨਾਕਰ’ ਇਕ ਬਹੁਤ ਕੀਮਤੀ ਗ੍ਰੰਥ ਹੈ।

**ਹਜ਼ਰਤ ਅਮੀਰ ਖੁਸਰੋ**--ਸੰਨ ੧੩ ਤੋਂ ੧੮ ਤਕ ਸੰਗੀਤ ਦਾ ਵਿਕਾਸ ਕਾਲ ਮੰਨਿਆ ਜਾਂਦਾ ਹੈ। ਤੇਹਰਵੀਂ ਸਦੀ ਦੇ ਆਰੰਭ ਵਿਚ ਦਿੱਲੀ ਦੇ ਤਖਤ ਉਤੇ ਅਲਾਉਦੀਨ ਖਿਲਜੀ ਦਾ ਰਾਜ ਸੀ। ਉਸ ਦੇ ਦਰਬਾਰ ਵਿਚ ਹਜ਼ਰਤ ਅਮੀਰ ਖੁਸਰੋ ਨਾਮ ਦਾ ਇਕ ਪ੍ਰਸਿੱਧ ਗਾਇਕ ਰਾਜ-ਮੰਤਰੀ ਸੀ। ਇਹ ਬੜਾ ਚਤੁਰ ਕਵੀ ਤੇ ਸੰਗੀਤਕਾਰ ਸੀ, ਇਸ ਨੇ ਅਨੇਕ ਰਾਗ, ਸਾਜ਼ ਤੇ ਤਾਲਾਂ ਦੀ ਰਚਨਾ ਵੀ ਕੀਤੀ ਸੀ। ਸਭ ਤੋਂ ਪਹਿਲਾਂ ਇਸੇ ਨੇ ਹਿੰਦੁਸਤਾਨੀ ਗਾਇਕਾਂ ਨਾਲ ਮਿਲ ਕੇ ਸੰਗੀਤ ਦੀ ਇਕ ਨਵੀਂ ਪੱਧਤੀ ਕਾਇਮ ਕੀਤੀ, ਜਿਸ ਨੂੰ ਅਜ-ਕਲ “ਉਤ੍ਰੀ ਭਾਰਤੀ ਸੰਗੀਤ” ਆਖਦੇ ਹਨ। ੧੫ਵੀਂ ਸਦੀ ਵਿਚ ਲੋਚਨ ਕਵੀ ਨੇ “ਉਤ੍ਰੀ ਭਾਰਤੀ ਸੰਗੀਤ” ਪੱਧਤੀ ਉਤੇ ਇਕ ਪ੍ਰਸਿੱਧ ਗ੍ਰੰਥ ‘ਰਾਗ ਤਰੰਗਣੀ’ ਲਿਖਿਆ, ਜਿਸ ਵਿਚ ਉਸ ਨੇ ਰਾਗ-ਰਾਗਣੀ ਦੀ ਪਰੰਪਰਾ ਨੂੰ ਛੱਡ ਕੇ ਠਾਟ (ਮੇਲ) ਪੱਧਤੀ ਨੂੰ ਅਪਣਾਇਆ। ਸੰਸਕ੍ਰਿਤ ਵਿਚ ਠਾਟ ਨੂੰ ‘ਮੇਲ’ ਕਹਿੰਦੇ ਹਨ। ਸੋ, ਉਸ ਨੇ ਰਾਗ-ਰਾਗਣੀ ਦੇ ਬਖੋੜੇ ਨੂੰ ਤਿਆਗ ਕੇ ਜਨਕ-ਜੱਨਜ ਰਾਗਾਂ ਨੂੰ ੧੨ ਜਨਕ ਮੇਲਾਂ (ਠਾਟਾਂ) ਵਿਚ ਵੰਡ ਦਿਤਾ। ਉਸ ਦਾ ਸ਼ੁਧ ਠਾਟ ਕਾਢੀ ਠਾਟ ਦੇ ਸਮਾਨ ਮੰਨਿਆ ਜਾਂਦਾ ਹੈ।

ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅੱਠਵੀਂ ਸਦੀ ਵਿਚ ਪੰਡਿਤ ਨਾਰਦ ਦਾ ਲਿਖਿਆ ‘ਸੰਗੀਤ ਮਕਰੰਦ’ ਮਿਲਦਾ ਹੈ, ਜਿਸ ਵਿਚ ਉਸ ਨੇ ਰਾਗ-ਵਰਗ (ਪਰਿਵਾਰ-ਵਰਗ) ਨੂੰ ਰਾਗ-ਰਾਗਣੀ ਦੀ ਕਲਪਨਾ ਕਰਕੇ ਸੰਗੀਤ ਗ੍ਰੰਥ ਲਿਖਿਆ। ਭਾਵ, ਮਨੁਖ ਰਾਗ ਤੇ ਇਸਤ੍ਰੀ ਰਾਗਾਂ ਦੀ ਕਲਪਨਾ ਕੀਤੀ ਗਈ ਅਤੇ ਅਗੋਂ ਇਸੇ ਦੇ ਆਧਾਰ ਤੇ ਸੰਗੀਤ ਦੇ ਚਾਰ ਮਤ ਕਾਇਮ ਹੋ ਗਏ—ਸ਼ਿਵ ਮਤ, ਭਰਤ ਮਤ, ਕਾਲੀਨਾਥ ਮਤ ਅਤੇ ਹਨੂਮਾਨ ਮਤ।

ਰਾਗ-ਵਰਗ ਦੇ ਪ੍ਰਮੁਖ ਭੈਰਉ, ਮਾਲਕੰਸ, ਹਿੰਡੋਲ, ਦੀਪਕ, ਸ੍ਰੀ, ਮੇਘ ਜਾਂ ਬਸੰਤ, ਪੰਚਮ, ਨਟ ਨਾਰਾਇਣ ਇਤਿਅਦਿ ਰਾਗਾਂ ਨੂੰ ਵਿਸ਼ੇਸ਼ਤਾ ਦੇਣ ਲਈ ਸ਼ਿਵ ਜੀ ਅਤੇ ਪਾਰਵਤੀ ਦੇ ਮੁਖ ਤੋਂ ਉਚਾਰਣ ਕੀਤੇ ਬਤਾਏ ਗਏ। ਅਗੋਂ ਇਨ੍ਹਾਂ ਦੀਆਂ ਪੰਜ-ਪੰਜ ਇਸਤ੍ਰੀਆਂ, ਪੁੱਤਰ, ਪੁੱਤਰ-ਵਧੂ, ਇੰਜ ਰਾਗਾਂ ਦਾ ਇਕ ‘ਪ੍ਰਵਾਰ-ਵਰਗ’ ਤਿਆਰ ਕਰ ਲਿਆ। ਇਹ ਸਭ ਮਨ ਦੀ ਕਲਪਨਾ ਤੇ ਆਧਾਰਿਤ ਸੀ, ਜਿਸ ਦਾ ਸਿਧਾਤਿਕ ਤੌਰ ਤੇ ਕੋਈ ਰੂਪ ਨਹੀਂ ਆਉਂਦਾ। ਸਗੋਂ ਆਧੁਨਿਕ ਸੰਗੀਤਵੇਤਾ ਐਸੀਆਂ ਕਪੋਲ ਗੱਲਾਂ ਨੂੰ ਹਾਸ਼ੋਹੀਣੀਆਂ ਸਮਝਦੇ ਹਨ। ਕਿਉਂਕਿ ਰਾਗ ਨਾ ਦੇਵੀ-ਦੇਵਤੇ ਹਨ ਅਤੇ

ਨਾ ਹੀ ਇਨ੍ਹਾਂ ਦੇ ਮਨੁਖ-ਇਸਤ੍ਰੀਆਂ ਵਾਂਗ ਸਰੀਰ ਹੁੰਦੇ ਹਨ। ਇਹ ਤਾਂ ਇਕ ਕੋਮਲ ਕਲਾ ਹੈ, ਜਿਸ ਨੂੰ ਕਿਸੇ ਗੁਰੂ-ਉਸਤਾਦ ਤੋਂ ਬਾਕਾਇਦਾ ਸਿਖਿਆ ਜਾ ਸਕਦਾ ਹੈ।

**ਸਮਰਾਟ ਅਕਬਰ—ਸੋਲ੍ਹਵੀਂ** ਸਦੀ ਵਿਚ ਅਕਬਰ ਦੇ ਸਮੇਂ ਸੰਗੀਤ ਵਿਦਿਆ ਆਪਣੇ ਉੱਚ ਸਿਖਰ ਤੇ ਜਾ ਪਹੁੰਚੀ। ਕਿਉਂਕਿ ਬਾਦਸ਼ਾਹ ਅਕਬਰ ਸੰਗੀਤ ਕਲਾ ਦਾ ਜਾਣੂ ਅਤੇ ਪ੍ਰਮੀ ਸੀ, ਉਹ ਵੱਡੇ-ਵੱਡੇ ਗਾਇਕਾਂ-ਵਾਦਕਾਂ ਨੂੰ ਆਪਣੇ ਦਰਬਾਰ ਵਿਚ ਯੋਗ ਸਥਾਨ ਦੇ ਕੇ ਉਨ੍ਹਾਂ ਦਾ ਪੂਰਾ ਆਦਰ-ਸਨਮਾਨ ਕਰਦਾ ਸੀ। ਉਸ ਦੇ ਦਰਬਾਰ ਵਿਚ ਵੱਖ-ਵੱਖ ਜਾਤੀਆਂ ਦੇ ਬਹੁਤ ਸਾਰੇ ਸੰਗੀਤਕਾਰ ਇਸਤ੍ਰੀਆਂ ਤੇ ਮਰਦ ਸਨ। ਜਿਵੇਂ—ਹਿੰਦੂ, ਈਰਾਨੀ, ਤੁਰਕੀ, ਕਸ਼ਮੀਰੀ, ਆਦਿ। ਅਕਬਰ ਦੇ ਦਰਬਾਰ ਦੇ ਵਹੂ ਮੁਖ ਗਾਇਕ-ਵਾਦਕ ਸਨ, ਇਨ੍ਹਾਂ ਵਿਚੋਂ ਤਾਨਸੇਨ, ਰਾਮਦਾਸ, ਬਾਜ਼ ਬਹਾਦਰ ਤੇ ਤਾਨ-ਤਰੰਗ ਖਾਂ (ਤਾਨਸੇਨ ਦਾ ਪੁੱਤਰ) ਸਭ ਤੋਂ ਵੱਡੇ ਸੰਗੀਤਕਾਰ ਸਨ।

ਅਕਬਰ ਤੋਂ ਬਾਦ ਬਾਦਸ਼ਾਹ ਸ਼ਾਹਜਹਾਂ—ਆਪ ਇਕ ਕੁਸਲ ਗਾਇਕ ਤੇ ਸਿਤਾਰ-ਵਾਦਕ ਸੀ। ਉਹ ਅਕਸਰ ਗਾਇਨ-ਵਾਦਨ ਦੇ ਸੰਗੀਤ ਸੰਮੇਲਨਾਂ ਵਿਚ ਸ਼ਾਮਲ ਹੁੰਦਾ ਸੀ। ਉਹ ਉਰਦੂ ਭਾਸ਼ਾ ਦੇ ਗੀਤ ਬੜੇ ਸੁੰਦਰ ਢੰਗ ਨਾਲ ਗਾਉਂਦਾ ਸੀ। ਗਾਇਕਾਂ ਦਾ ਉਹ ਇਤਨਾ ਆਦਰ ਕਰਦਾ ਸੀ ਕਿ ਆਪਣੇ ਦਰਬਾਰੀ ਗਾਇਕ ਦਿੰਗਖਾਂ ਤੇ ਲਾਲਖਾਂ ਨੂੰ ਉਸ ਨੇ ਇਕ ਵੇਰ ਚਾਂਦੀ ਤੋਂ ਤੱਲ ਕੇ, ਉਸ ਨੇ ੪੫੦੦/- ਰੂਪਏ, ਹਰ ਇਕ ਗਾਇਕ-ਵਾਦਕ ਨੂੰ ਬਤੌਰੇ ਇਨਾਮ ਦਿਤੇ ਸਨ।

**ਸਦਾਰੰਗ ਤੇ ਅਦਾਰੰਗ—ਅਠਾਰ੍ਹਵੀਂ** ਸਦੀ ਦੇ ਪੂਰਵਾਰਧ ਵਿਚ ਮੁਹੰਮਦ ਸ਼ਾਹ 'ਰੰਗੀਲਾ' ਮੁਗਲ ਵੰਸ਼ ਦਾ ਅੰਤਿਮ ਬਾਦਸ਼ਾਹ ਮੰਨਿਆ ਜਾਂਦਾ ਹੈ। ਇਸ ਦੇ ਦਰਬਾਰ ਵਿਚ 'ਸਦਾਰੰਗ' ਤੇ 'ਅਦਾਰੰਗ' ਨਾਂ ਦੇ ਦੋ ਪ੍ਰਸਿੱਧ ਗਾਇਕ ਸਨ, ਜਿਨ੍ਹਾਂ ਨੇ ਖਯਾਲ ਗਾਇਕੀ ਦੀ ਬੜੀ ਉੱਨਤੀ ਕੀਤੀ। ਇਹ ਦੋਵੇਂ ਸਕੇ ਭਰਾ ਸਨ, ਸਦਾਰੰਗ ਬੀਨਕਾਰ ਸੀ ਅਤੇ ਅਦਾਰੰਗ ਘਰੂਪਦੀਯਾ ਸੀ। ਇਨ੍ਹਾਂ ਦੋਹਾਂ ਭਰਾਵਾਂ ਨੇ ਹਜ਼ਾਰਾਂ ਖਯਾਲ ਰਚੇ ਅਤੇ ਆਪਣੇ ਸ਼ਾਗਿਰਦਾਂ ਨੂੰ ਸਿਖਾਏ। ਅਜੇ ਤਕ ਇਨ੍ਹਾਂ ਦੇ ਰਚੇ ਖਯਾਲ ਹੀ ਅਕਸਰ ਗਾਏ ਜਾਂਦੇ ਹਨ।

**ਸਤਾਰ੍ਹਵੀਂ** ਸਦੀ ਵਿਚ ਠਾਟ ਪੱਧਤੀ ਦਾ ਪ੍ਰਚਾਰ ਆਰੰਭ ਹੋ ਚੁਕਿਆ ਸੀ। ਇਸ ਗੱਲ ਦਾ ਪਤਾ ਅਸਾਂ ਨੂੰ ਸੰਗੀਤ ਪਾਰਿਜਾਤ ਅਤੇ ਰਾਗ ਵਿਖੇਂਧ ਆਦਿ ਗ੍ਰੰਥਾਂ ਤੋਂ ਲਗਦਾ ਹੈ। ਇਸ ਸਮੇਂ ਦੇ ਵਿਦਵਾਨ ਪੰਡਿਤ ਸ੍ਰੀ ਨਿਵਾਸ ਨੇ ਮੇਲ ਪੱਧਤੀ ਦੀ ਵਿਆਖਿਆ ਕਰਦੇ ਹੋਏ ਲਿਖਿਆ ਹੈ ਕਿ ਰਾਗਾਂ ਦੀ ਉਤਪਤੀ ਠਾਟਾਂ ਤੋਂ ਹੀ ਹੁੰਦੀ ਹੈ। ਇਸੇ ਤਰ੍ਹਾਂ ਦੱਖਣ ਦੇ ਪ੍ਰਸਿੱਧ ਵਿਦਵਾਨ ਪੰਡਿਤ ਵਖੰਕਟਮਖੀ ਨੇ ਠਾਟਾਂ ਦੀ ਗਿਣਤੀ ਕਰਨ ਲਈ ਗਲਿਤ ਦਾ ਸਹਾਰਾ ਲਿਆ ਅਤੇ ਪੂਰਨ ਤੌਰ ਤੇ ਹਿਸਾਬ ਲਾ ਕੇ ਠਾਟਾਂ ਦੀ ਗਿਣਤੀ ਕੁਲ ੭੨ ਬਤਾਈ। ਪਰ ਉੱਤਰ ਭਾਰਤੀ ਸੰਗੀਤਕਾਰਾਂ ਤੇ ਇਸ ਦਾ ਖਾਸ ਪ੍ਰਭਾਵ ਨਾ ਪਿਆ। ਅਖੀਰ ਆਪੁਨਿਕ ਵਿਦਵਾਨ ਪੰਡਿਤ ਵਿਸਨੂੰ ਨਾਰਾਇਣ ਭਾਤਖੰਡੇ ਨੇ ੭੨ ਵਿਚੋਂ ਕੇਵਲ ੧੦ ਠਾਟ ਚੁਣ ਕੇ ਨਵੇਂ ਸਿਰੋਂ ਰਾਗ-ਵਰਗ ਬਣਾਏ ਅਤੇ ਬਾਕੀ ਸਾਰੇ ਪਰਚਲਿਤ ਰਾਗਾਂ ਨੂੰ ਇਨ੍ਹਾਂ ਦੇ ਵਿਚ ਲੈ ਆਂਦਾ। ਇੰਜ ਲੋਚਨ ਕਵੀ ਤੋਂ ਸੁਰੂ ਹੋ ਕੇ ਇਹ ਠਾਟ ਪੱਧਤੀ ਸ੍ਰੀ ਭਾਤਖੰਡੇ ਦੇ ਸਮੇਂ ਵਿਗਿਆਨੀ ਰੂਪ ਵਿਚ ਕਾਇਮ ਹੋ ਗਈ।

## ਸ਼ਾਸਤ੍ਰੀ ਸੰਗੀਤ ਦੀਆਂ ਗਾਇਨ-ਸ਼ੈਲੀਆਂ

ਸੰਗੀਤ ਕਲਾ ਦੇ ਵਿਦਵਾਨ ਪੰਡਿਤਾਂ ਨੇ ਸਾਹਿਤ, ਰਾਗ ਤੇ ਨਿਰਤ ਸੰਬੰਧੀ ਜੋ ਨਿਯਮ ਕਾਇਮ ਕੀਤੇ, ਉਨ੍ਹਾਂ ਨਿਯਮਾਂ ਅਨੁਸਾਰ ਗਾਇਨ-ਵਾਦਨ ਕਰਨ ਦਾ ਨਾਂ ਸ਼ਾਸਤ੍ਰੀ-ਸੰਗੀਤ ਹੈ, ਜਿਸ ਦਾ ਵੇਰਵਾ ਸੰਖੇਪ ਵਿਚ ਹੇਠਾਂ ਦਿੱਤਾ ਹੈ :—

**ਧਰੁਪਦ**—ਧਰੁਪਦ ਦੀ ਗਾਇਕੀ ਬਹੁਤ ਪੁਰਾਤਨ ਹੈ। ਸਭ ਤੋਂ ਪਹਿਲਾਂ ਭਾਰਤ ਵਰਸ਼ ਵਿਚ ਧਰੁਪਦ ਹੀ ਗਾਏ ਜਾਂਦੇ ਸਨ। ਭਾਵ, ਸੰਸਕ੍ਰਿਤ ਵਿਚ ਲਿਖੇ ਸਾਮਵੇਦ ਦੇ ਮੰਤਰ ਧਰੁਪਦ ਪੱਧਤੀ ਤੋਂ ਹੀ ਪੜ੍ਹੇ ਜਾਂਦੇ ਸਨ। ਭਾਵੇਂ ਉਨ੍ਹਾਂ ਮੰਤਰਾਂ ਵਿਚ ਰਾਗ ਨਿਯਮ ਨਹੀਂ ਸੀ, ਪਰ ਤਾਂ ਵੀ ਮੰਤਰ ਹੱਥ ਦੀ ਤਾਲੀ ਨਾਲ ਲਈ ਵਿਚ ਪੜ੍ਹੇ ਜਾਂਦੇ ਸਨ। ਕੇਵਲ ਅੱਖਰ ਗਿਆਨ ਨਾਲ 'ਰੌਦ੍ਰੀ' ਮੰਤਰ ਨਹੀਂ ਪੜ੍ਹੇ ਜਾ ਸਕਦੇ, ਸਗੋਂ ਉਨ੍ਹਾਂ ਦੇ ਉਚਾਰਨ ਕਰਨ ਲਈ ਅਜੇ ਵੀ ਕਿਸੇ ਚੰਗੇ ਪੰਡਿਤ ਤੋਂ ਸਿੱਖਣਾ ਪੈਂਦਾ ਹੈ।

ਪ੍ਰਾਚੀਨ ਸਮੇਂ ਵਿਚ ਸਾਡੇ ਰਿਸ਼ੀ-ਮੁਨੀ ਸੰਸਕ੍ਰਿਤ ਸ਼ਲੋਕਾਂ ਨੂੰ ਧਰੁਪਦ ਸ਼ੈਲੀ ਵਿਚ ਗਾ ਕੇ ਈਸ਼ਵਰ ਦੀ ਅਰਾਧਨਾ ਕਰਦੇ ਸਨ। ੧੩ਵੀਂ ਸਦੀ ਵਿਚ ਪੰਡਿਤ ਸਾਰੰਗ ਦੇਵ ਦੇ ਸਮੇਂ ਧਰੁਪਦ ਸ਼ੈਲੀ ਬਾਕਾਇਦਾ ਸ਼ਾਸਤ੍ਰੀ ਸੰਗੀਤ ਪੱਧਤੀ ਦੇ ਨਿਯਮ ਅਨੁਸਾਰ ਆਰੰਭ ਹੋ ਗਈ ਸੀ। ਉੱਜ ਕਿਹਾ ਜਾਂਦਾ ਹੈ ਕਿ ੧੫ਵੀਂ ਸਦੀ ਵਿਚ ਗਵਾਲੀਅਰ ਦੇ ਨਾਜ਼ਾ ਮਾਨ ਸਿੰਘ ਤੌਮਰ ਨੇ ਧਰੁਪਦ ਸ਼ੈਲੀ ਨੂੰ ਪਰਚਲਿਤ ਕੀਤਾ ਹੈ। ਰਾਜਾ ਮਾਨ ਸਿੰਘ ਧਰੁਪਦ ਦੇ ਮਾਹਿਰ ਸਨ, ਉਨ੍ਹਾਂ ਨੇ ਅਪੋ ਵੀ ਬਹੁਤ ਸਾਰੇ ਧਰੁਪਦ ਰਚੇ, ਇਹ ਅਕਬਰ ਦਾ ਸਮਕਾਲੀ ਸੀ।

ਸਮਰਾਟ ਅਕਬਰ ਦੇ ਸਮੇਂ ਧਰੁਪਦ ਦੀ ਗਾਇਕੀ ਹੀ ਪਰਚਲਿਤ ਸੀ। ਅਕਬਰ ਦੇ ਸਾਰੇ ਦਰਬਾਰੀ ਗਾਇਕ ਧਰੁਪਦੀਏ ਸਨ। ਜਿਵੇਂ ਨਾਇਕ ਗੋਪਾਲ, ਨਾਇਕ ਬੈਜੂ (ਸ਼ੇਖ ਬੈਜੂ), ਨਾਇਕ ਬਖਸ਼ੂ, ਸਵਾਮੀ ਹਰੀਦਾਸ, ਮੀਆਂ ਤਾਨਸੇਨ, ਰਾਮਦਾਸ ਇਤਿਆਦਿ ਪ੍ਰਸਿੱਧ ਗਾਇਕਾਂ ਦੇ ਧਰੁਪਦ ਅਜੇ ਵੀ ਸੁਣਨ ਵਿਚ ਆਉਂਦੇ ਹਨ।

ਮੌਜੂਦਾ ਸਮੇਂ ਵਿਚ ਭੀ ਧਰੁਪਦ ਇਕ ਗੰਭੀਰ ਤੇ ਜ਼ੋਰਦਾਰ ਗਾਇਨ ਸਮਝਿਆ ਜਾਂਦਾ ਹੈ। ਧਰੁਪਦ ਦੇ ਗੀਤ ਵਧੇਰੇ ਹਿੰਦੀ, ਉਰਦੂ ਤੇ ਬਿੜ ਭਾਸ਼ਾ ਵਿਚ ਹੁੰਦੇ ਹਨ। ਧਰੁਪਦ ਮਰਦਾਨੀ ਆਵਾਜ਼ ਦਾ ਗਾਇਨ ਹੈ, ਜਿਸ ਵਿਚ ਵੀਰ, ਸਿੰਗਾਰ ਤੇ ਸ਼ਾਂਤ ਰਸ ਪ੍ਰਧਾਨ ਹਨ।

ਧਰੁਪਦ ਵਿਚ ਅਸਥਾਈ, ਅੰਤਰਾ, ਸੰਚਾਰੀ ਤੇ ਅਭੋਗ ਚਾਰ ਭਾਗ ਹੁੰਦੇ ਹਨ, ਉੱਜ ਅਸਥਾਈ ਅੰਤਰੇ ਦਾ ਧਰੁਪਦ ਵੀ ਹੁੰਦਾ ਹੈ। ਧਰੁਪਦ ਚਾਰਤਾਲ (ਰੌਤਾਲ), ਛਪਤਾਲ, ਸੂਲਫਾਕ, ਤੌਵਰਾ, ਬ੍ਰਹਮਤਾਲ, ਰੁਦੂਤਾਲ ਇਤਿਆਦਿ ਤਾਲਾਂ ਵਿਚ ਗਾਏ ਜਾਂਦੇ ਹਨ। ਧਰੁਪਦ ਗਾਇਨ ਦੇ ਨਾਲ ਪਖਾਵਜ (ਮਿਦੰਗ) ਬਜਾਇਆ ਜਾਂਦਾ ਹੈ। ਧਰੁਪਦ ਵਿਚ ਤਾਨਾਂ ਦਾ ਪ੍ਰਯੋਗ ਤਾਂ ਨਹੀਂ ਹੁੰਦਾ, ਪਰ ਦੁਗੁਨ, ਤਿਕੁਨ, ਚੌਗੁਨ, ਲਈ ਵਿਚ ਬੋਲਤਾਨ ਗਮਕ ਆਦਿ ਦਾ ਪ੍ਰਯੋਗ ਹੁੰਦਾ ਹੈ।

ਪੁਰਾਤਨ ਸਮੇਂ ਵਿਚ ਧਰੁਪਦ ਗਾਉਣ ਵਾਲਿਆਂ ਨੂੰ ਕਲਾਵੰਤ ਕਰਿੰਦੇ ਸਨ। ਕਿਉਂਕਿ ਹਰ ਇਕ ਕਲਾਵੰਤ (ਘਰਾਣੇ) ਦੇ ਧਰੁਪਦ ਗਾਉਣ ਦਾ ਤਰੀਕਾ ਭਿੰਨ ਭਿੰਨ ਸੀ, ਜਿਸ ਕਰਕੇ ਉਨ੍ਹਾਂ ਦੇ ਘਰਾਣੇ ਦੀਆਂ ਰੀਤਾਂ ਨੂੰ (ਵਾਣੀ) ਕਰਿੰਦੇ ਸਨ। ਭਾਵ, ਚਾਰ ਘਰਾਣੇ ਦੀਆਂ 'ਚਾਰ ਵਾਣੀਆਂ'। ਤਾਨਸੇਨ ਤੋਂ ਗੋਬਰਹਾਰੀ, ਬ੍ਰਜਚੰਦ ਤੋਂ ਡਾਗੁਰੀ, ਰਾਜਾ ਸਮੇਖਨ ਸਿੰਘ ਤੋਂ ਖੰਡਹਾਰੀ ਤੇ ਸ੍ਰੀਚੰਦ ਤੋਂ ਨੋਹਾਰੀ ਬਾਣੀ ਪ੍ਰਸਿੱਧ ਹੋਈ, ਪਰ ਇਹ ਚਾਰ ਬਾਣੀਆਂ ਹੁਣ ਸਿਰਫ ਨਾਮ ਮਾਤਰ ਹੀ ਰਹਿ ਗਈਆਂ ਹਨ।

**ਧਮਾਰ**—ਧਮਾਰ ਵੀ ਇਕ ਪ੍ਰਕਾਰ ਦਾ ਧਰੁਪਦ ਹੀ ਮੰਨਿਆ ਗਿਆ ਹੈ। ਪਰ ਇਸ ਦੇ ਗੀਤਾਂ ਦੀ ਭਾਸ਼ਾ ਧਰੁਪਦ ਦੇ ਗੀਤਾਂ ਦੀ ਤਰ੍ਹਾਂ ਉੱਚ-ਕੋਟੀ ਦੀ ਨਹੀਂ ਹੁੰਦੀ, ਇਸ ਦੇ ਗੀਤਾਂ ਵਿਚ ਵਧੇਰੇ ਕ੍ਰਿਸ਼ਨ ਤੇ ਉਨ੍ਹਾਂ ਦੀਆਂ ਗੋਪੀਆਂ ਦੇ ਛੱਗਣ ਮਹੀਨੇ ਦੀਆਂ ਰਾਸ ਲੀਲਾਵਾਂ ਦਾ ਵਰਣਨ ਹੁੰਦਾ ਹੈ। ਧਮਾਰ ਵਿਰ ਧਰੁਪਦ ਵਾਂਗ ਤਾਨਾਂ ਦਾ ਪ੍ਰਯੋਗ ਨਹੀਂ ਹੁੰਦਾ, ਨਾਲੇ 'ਧਮਾਰ' ਗਾਇਨ 'ਧਮਾਰ ਤਾਲ' ਵਿਚ ਹੀ ਹੁੰਦਾ ਹੈ ਉੱਜ ਇਸ ਦੀ ਰਚਨਾ ਹਰੇਕ ਰਾਗ ਵਿਚ ਹੋ ਸਕਦੀ ਹੈ। ਧਮਾਰ ਗਾਉਣ ਲਈ ਦਮਦਾਰ ਲੰਬੀ ਤੇ ਸੁਰੀਲੀ ਆਵਾਜ਼, ਉੱਤਮ ਸੁਰ-ਗਿਆਨ, ਲਜ ਦਾ ਪੱਕਾ ਤੇ ਅੱਛਾ ਰਾਗ-ਗਿਆਨ ਹੋਣਾ ਜ਼ਰੂਰੀ ਹੈ। ਹਰ ਇਕ ਗਾਇਕ ਧਮਾਰ ਉੱਤਮ ਰੀਤੀ ਨਾਲ ਨਹੀਂ ਗਾ ਸਕਦਾ, ਕੇਵਲ ਧਰੁਪਦ ਗਾਇਨ ਹੀ ਧਮਾਰ ਚੰਗੀ ਤਰ੍ਹਾਂ ਗਾ ਸਕਦੇ ਹਨ।

**ਖਯਾਲ**—ਫਾਰਸੀ ਭਾਸ਼ਾ ਵਿਚ 'ਖਆਲ' ਦਾ ਅਰਥ ਹੈ, ਵਿਚਾਰ ਜਾਂ ਕਲਪਨਾ। ਰਾਗ ਦੇ ਨਿਜਮਾਂ ਦੀ ਪਾਲਨਾ ਕਰਦੇ ਹੋਏ ਆਪਣੀ ਇੱਛਾ ਜਾਂ ਕਲਪਨਾ ਤੋਂ ਭਿੰਨ ਭਿੰਨ ਪ੍ਰਕਾਰ ਦੇ ਅਲੰਕਾਰ (ਆਲਾਪ) ਤਾਨਾਂ ਦਾ ਵਿਸਥਾਰ ਕਰਦੇ ਹੋਏ—ਇਕਤਾਲਾ, ਤਿੰਨਤਾਲ, ਝੂਮਰਾ, ਆਡਾ ਚੌਤਾਲਾ, ਇਤਿਆਦਿ ਤਾਲਾਂ ਵਿਚ ਗਾਉਣ ਨੂੰ ਖਯਾਲ ਕਹਿੰਦੇ ਹਨ। ਖਯਾਲ ਗੀਤਾਂ ਵਿਚ ਸ਼ਿੰਗਾਰ ਰਸ ਅਧਿਕ ਪਾਇਆ ਜਾਂਦਾ ਹੈ। ਤਿਸ ਵਿਚ ਧਰੁਪਦ ਜੇਹੀ ਗੰਭੀਰਤਾ ਅਤੇ ਭਗਤੀਰਸ ਦੀ ਸੁਧਤਾ ਨਹੀਂ ਹੁੰਦੀ। ਆਧੁਨਿਕ ਸਮੇਂ ਵਿਚ ਖਯਾਲ ਉੱਚ ਦਰਜੇ ਦਾ ਗਾਇਨ ਮੰਨਿਆ ਜਾਂਦਾ ਹੈ; ਖਯਾਲ ਦੇ ਦੋ ਪ੍ਰਕਾਰ ਪਰਚਲਿਤ ਹਨ :—

- (੧) ਜੋ ਬਿਲੰਬਿਤ ਲਜ ਵਿਚ ਜਾਏ ਜਾਂਦੇ ਹਨ, ਉਨ੍ਹਾਂ ਨੂੰ ਬੜੇ ਖਯਾਲ ਕਹਿੰਦੇ ਹਨ ਅਤੇ
- (੨) ਜੋ ਮੱਧਯ ਜਾਂ ਦਰੁੱਤ ਲਜ ਵਿਚ ਗਾਏ ਜਾਂਦੇ ਹਨ, ਉਨ੍ਹਾਂ ਨੂੰ ਛੋਟੇ ਖਯਾਲ ਆਖਦੇ ਹਨ।

ਗਾਇਕ ਜਦੋਂ ਖਯਾਲ ਗਾਉਣਾ ਆਰੰਭ ਕਰਦਾ ਹੈ ਤਾਂ ਪਹਿਲਾਂ ਉਹ ਬਿਲੰਬਿਤ ਲਜ ਵਿਚ ਬੜਾ ਖਯਾਲ ਗਾਉਂਦਾ ਹੈ, ਜਿਸ ਨੂੰ ਅਕਸਰ ਬਿਲੰਬਿਤ ਇਕਤਾਲਾ, ਤਿੰਨਤਾਲ, ਝੂਮਰਾ, ਆਡਾ ਚੌਤਾਲਾ ਇਤਿਆਦਿ ਤਾਲਾਂ ਵਿਚ ਗਾਉਣਾ ਹੁੰਦਾ ਹੈ। ਉਸ ਤੋਂ ਬਾਦ ਛੋਟਾ ਖਯਾਲ ਤਿੰਨਤਾਲ ਜਾਂ ਦਰੁੱਤ ਇਕਤਾਲੇ ਵਿਚ ਗਾਈਦਾ ਹੈ। ਬੜੇ ਖਯਾਲ ਦਾ ਪ੍ਰਚਾਰ ੧੫ਵੀਂ ਸਦੀ ਵਿਚ ਜੋਨਪੁਰ ਦੇ ਸੁਲਤਾਨ ਹੁਸੈਨ ਸ਼ਰਕੀ ਨੇ ਕੀਤਾ ਸੀ। ਪਰ ੧੭ਵੀਂ ਸਦੀ ਵਿਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ 'ਰੰਗੀਲੇ' ਦੇ ਦਰਬਾਰ ਦੇ ਪ੍ਰਸਿੱਧ ਗਾਇਕ ਸਦਾਰੰਗ ਤੇ ਅਦਾਰੰਗ ਨੇ ਹਜ਼ਾਰਾਂ ਖਯਾਲ ਰਚ ਕੇ ਆਪਣੇ ਸ਼ਾਗਿਰਦਾਂ ਨੂੰ ਸਿਖਾਏ : ਉਨ੍ਹਾਂ ਵਿਚੋਂ ਹੀ ਬਹੁਤ ਸਾਰੇ ਖਯਾਲ ਅਜੇ ਤਕ ਸੁਣਨ ਵਿਚ ਆਉਂਦੇ ਹਨ।

**ਟੱਪਾ**—ਖਯਾਲ ਗਾਇਕੀ ਤੋਂ ਟੱਪਾ ਗਾਇਕੀ ਦਾ ਪ੍ਰਚਾਰ ਹੋਇਆ। ਟੱਪਾ ਪਹਿਲਾਂ ਪੰਜਾਬ ਪ੍ਰਾਤਿ ਵਿਚ ਹੀ ਗਾਇਆ ਜਾਂਦਾ ਸੀ। ਕਹਿੰਦੇ ਹਨ ੧੮ਵੀਂ ਸਦੀ ਵਿਚ ਲਖਨਊ ਦੇ ਨਵਾਬ ਆਸਫ਼-ਉਦੰਲਾ ਦੇ ਦਰਬਾਰ ਵਿਚ ਇਕ ਪ੍ਰਸਿੱਧ ਨਾਇਕ ਤੇ ਕੱਵਾਲ ਗੁਲਾਮਨਬੀ 'ਸ਼ੋਰੀ' ਉਰਫ ਸ਼ੋਰੀ ਮੀਆਂ ਰਹਿੰਦਾ ਸੀ, ਜਿਸ ਨੇ ਪੰਜਾਬ ਜਾ ਕੇ ਇਸ ਗਾਇਕੀ ਨੂੰ ਸਿਖਿਆ ਅਤੇ ਲਖਨਊ ਆ ਕੇ ਬਹੁਤ ਸਾਰੇ ਰਾਗਾਂ ਵਿਚ ਟੱਪੇ ਰਚੇ। ਕਈ ਸੰਗੀਤਕਾਰ ਇਸ ਨੂੰ ਪੰਜਾਬੀ ਗਾਇਕ ਮੰਨਦੇ ਹਨ, ਜੋ ਬਾਦ ਵਿਚ ਲਖਨਊ ਆ ਕੇ ਰਿਹਾ ਸੀ।

ਟੱਪੇ ਵਿਚ ਸਬਾਈ ਤੇ ਅੰਤਰਾਂ ਦੋ ਭਾਗ ਹੁੰਦੇ ਹਨ। ਟੱਪਾ ਅਧਿਕਤਰ ਕਾਢੀ, ਭੈਰਵੀ, ਝਿੰਡੀ, ਬਰਵਾ, ਪੀਲ੍ਹੀ, ਖਮਾਜ਼ ਇਤਿਆਦਿ ਰਾਗਾਂ ਵਿਚ ਹੀ ਗਾਇਆ ਜਾਂਦਾ ਹੈ। ਇਸ ਵਿਚ ਮੁਰਕੀ, ਜ਼ਮੜਮਾ, ਆਸ ਤੇ ਤੇਜ਼ ਲਜ ਵਿਚ ਦਾਨੇਦਾਰ ਛੋਟੀਆਂ ਛੋਟੀਆਂ ਤਾਨਾਂ ਦਾ ਪ੍ਰਯੋਗ ਹੁੰਦਾ ਹੈ। ਗੀਤਾਂ

**ਗਜ਼ਲ :** ਰੂਪਕ, ਪਸ਼ਤੋਂ, ਚੰਚਲ, ਦਾਦਰਾ, ਕਹਿਰਵਾ ਆਦਿ ਤਾਲਾਂ ਵਿਚ ਹੀ ਗਾਈ ਜਾਂਦੀ ਹੈ। ਅਸਲ ਵਿਚ ਗਜ਼ਲ ਉਹੋ ਚੰਗੀ ਤਰ੍ਹਾਂ ਗਾ ਸਕਦਾ ਹੈ, ਜਿਸ ਦਾ ਸ਼ਬਦ ਉਚਾਰਣ ਸ਼ੁੱਧ ਤੇ ਸਪਸ਼ਟ ਹੋਵੇ। ਆਧੁਨਿਕ ਸਮੇਂ ਵਿਚ ਚਿੱਤ੍ਰ-ਪੱਟ (ਸਨੀਮਾ) ਸੰਗੀਤ ਰਾਹੀਂ ਗਜ਼ਲ ਦਾ ਕਾਢੀ ਪ੍ਰਚਾਰ-ਪ੍ਰਸਾਰ ਹੋਇਆ ਹੈ।

**ਕੱਵਾਲੀ—**ਕੱਵਾਲੀ ਮੁਸਲਿਮ ਸਮਾਜ ਦੀ ਵਿਸ਼ੇਸ਼ ਗਾਇਕੀ ਹੈ। ਇਸ ਵਿਚ ਅਧਿਕਤਰ ਉਰਦੂ, ਫਾਰਸੀ ਭਾਸ਼ਾ ਦਾ ਪ੍ਰਯੋਗ ਹੁੰਦਾ ਹੈ। ਸਥਾਈ ਅੰਤਰੇ ਤੋਂ ਇਲਾਵਾ ਇਸ ਵਿਚ ਨਾਲੋਂ ਨਾਲ ਜ਼ਿਅਰੋ-ਸ਼ਾਇਰੀ ਭੀ ਕੀਤੀ ਜਾਂਦੀ ਹੈ। ਇਸ ਦੇ ਗਾਉਣ ਵਾਲਿਆਂ ਨੂੰ 'ਕੱਵਾਲ' ਕਹਿੰਦੇ ਹਨ। ਕਿਸੇ ਖਾਸ ਮੌਕੇ ਤੇ ਸਾਰੀ-ਸਾਰੀ ਰਾਤ ਭੀ ਕੱਵਾਲੀਆਂ ਗਾਈਆਂ ਜਾਂਦੀਆਂ ਹਨ। ਕੱਵਾਲੀ ਦੇ ਸਾਥ ਅਕਸਰ ਢੋਲਕ ਹੀ ਬਜਦੀ ਹੈ ਅਤੇ ਸਾਥ-ਸਾਥ ਹੱਥਾਂ ਤੋਂ ਤਾਲੀਆਂ ਭੀ ਬਜਾਉਂਦੇ ਹਨ। ਰੂਪਕ, ਪਸ਼ਤੋਂ ਤੇ ਦਾਦਰਾ-ਕਹਿਰਵਾ ਤਾਲਾਂ ਦਾ ਇਸ ਵਿਚ ਵਿਸ਼ੇਸ਼ ਪ੍ਰਯੋਗ ਹੁੰਦਾ ਹੈ।

**ਚਤੁਰੰਗ—** ੧. ਖਯਾਲ, ੨. ਤਰਾਨਾ, ਸਰਗਮ ਤੇ ੪. ਤਿਵਟ। ਇੰਜ ਚਾਰ ਅੰਗ ਜਿਸ ਵਿਚ ਸ਼ਾਮਿਲ ਹੋਣ ਉਸੇ ਨੂੰ 'ਚਤੁਰੰਗ' ਕਹਿੰਦੇ ਹਨ। ਭਾਵ, ਪਹਿਲੇ ਭਾਗ ਵਿਚ ਗੀਤ ਦੇ ਸ਼ਬਦ, ਦੂਜੇ ਵਿਚ ਤਰਾਨੇ ਦੇ ਬੱਲ, ਤੀਜੇ ਵਿਚ ਕਿਸੇ ਰਾਗ ਦੀ ਸਰਗਮ ਅਤੇ ਚੰਥੇ ਭਾਗ ਵਿਚ ਤਿਵਟ (ਮ੍ਰਿਦੰਗ) ਦੇ ਬੱਲਾਂ ਦੀ ਛੋਟੀ ਪਰਨ ਜਾਂ ਤਿਹਾਈ ਹੁੰਦੀ ਹੈ। ਚਤੁਰੰਗ ਨੂੰ ਖਯਾਲ ਦੀ ਤਰ੍ਹਾਂ ਹੀ ਗਾਉਂਦੇ ਹਨ, ਪਰ ਇਸ ਵਿਚ ਤਾਨਾਂ ਦਾ ਪ੍ਰਯੋਗ ਖਯਾਲ ਤੋਂ ਘਟ ਹੁੰਦਾ ਹੈ।

**ਨੌਟ :—** ਉਤੇ ਲਿਖੀਆਂ ਸੰਗੀਤ ਸ਼ੈਲੀਆਂ ਤੋਂ ਇਲਾਵਾ—ਦਾਦਰਾ, ਸਾਦਰਾ, ਤਿਵਟ, ਝਮਜਾ, ਲਾਵਣੀ ਸਰਗਮ, ਰਾਗਮਾਲਾ, ਲੱਛਣ ਗੀਤ, ਭਜਨ ਆਦਿ ਵੀ ਹਨ। ਪਰ ਇਨ੍ਹਾਂ ਸੰਬੰਧੀ ਇਥੇ ਲਿਖਣ ਦੀ ਲੋੜ ਨਹੀਂ। ਕਿਉਂਕਿ ਸੰਗੀਤਕਾਰ ਇਨ੍ਹਾਂ ਨੂੰ ਸਾਧਾਰਨ ਤੇ ਹਲਦਾ ਗਾਇਨ ਮੰਨਦੇ ਹਨ।

## ਭਗਤੀ-ਸੰਗੀਤ

ਪੁਸਤਕ ਦੇ ਆਰੰਭ ਵਿਚ ਅਸਾਂ ਵਿਦਵਾਨਾਂ ਦੇ ਲਿਖੇ ਮਤਾਂ ਦਾ ਹਵਾਲਾ ਦਿੱਤਾ ਹੈ ਕਿ ਸੰਗੀਤ ਦੀ ਉਤਪੱਤੀ ਸਭ ਤੋਂ ਪਹਿਲਾਂ ਬ੍ਰਹਮਾਂ ਜੀ ਤੋਂ ਹੋਈ। ਬ੍ਰਹਮਾਂ ਜੀ ਨੇ ਇਹ ਕਲਾ ਸ਼ਿਵ ਜੀ ਨੂੰ ਪਦਾਨ ਕੀਤੀ ਅਤੇ ਸ਼ਿਵ ਜੀ ਤੋਂ ਸਰਸਵਤੀ ਨੂੰ ਪ੍ਰਾਪਤ ਹੋਈ। ਉਸ ਤੋਂ ਬਾਦ ਨਾਰਦ ਜੀ ਨੂੰ ਮਿਲੀ ਅਤੇ ਨਾਰਦ ਨੇ ਅੱਗੋਂ ਸੁਰਗ ਦੇ ਕਿੰਨਰ, ਗੰਧਰਵ ਆਦਿ ਨੂੰ ਇਸ ਕਲਾ ਦੀ ਸਿਖਿਆ ਦਿੱਤੀ। ਅੰਤ ਵਿਚ ਭਰਤ, ਨਾਰਦ ਤੇ ਹਨੂਮਾਨ ਜਿਹੇ ਮਹਾਂ ਰਿਸ਼ੀਆਂ ਨੇ ਇਸ ਦਾ ਪ੍ਰਚਾਰ ਮਾਤਰ ਲੋਕ ਵਿਚ ਕੀਤਾ। ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਨਾਰਦ ਨੇ ਕਈ ਸਾਲ ਯੋਗ ਸਾਧਨਾ ਕੀਤੀ ਤਾਂ, ਸ਼ਿਵ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਸੰਗੀਤ ਕਲਾ ਪ੍ਰਦਾਨ ਕੀਤੀ। ਫਿਰ ਪਾਰਵਤੀ ਜੀ ਦੀ ਸੋਜ ਤੇ ਸੁਤੀ ਸੌਣ ਮੁਦਰਾ ਨੂੰ ਵੇਖ ਕੇ ਉਨ੍ਹਾਂ ਦੇ ਅੰਗਾਂ ਦੇ ਆਧਾਰ ਤੇ 'ਗੁਦੂ ਵੀਣਾ' ਬਣਾਈ ਅਤੇ ਆਪਣੇ ਪੰਜ ਮੁਖਾਂ ਤੋਂ ਪੰਜ ਰਾਗਾਂ ਦੀ ਉਤਪੱਤੀ ਕੀਤੀ, ਛੇਵਾਂ ਰਾਗ ਪਾਰਵਤੀ ਜੀ ਦੁਆਰਾ ਉਤਪੰਨ ਹੋਇਆ।

ਸੰਗੀਤ ਦੀ ਉਤਪੱਤੀ ਬਾਰੇ ਜੋ ਖਯਾਲ ਉੜਤੇ ਲਿਖੇ ਹਨ, ਉਨ੍ਹਾਂ ਦਾ ਸੰਬੰਧ ਕੇਵਲ ਧਾਰਮਕ ਤੇ ਭਗਤੀ-ਭਾਵ ਨਾਲ ਉਤ-ਪ੍ਰੋਤ ਹੈ। ਯਾਨੀ ਪਰਕ੍ਰਿਤੀ ਦੀ ਲਜ-ਬੱਧ ਗਤੀ ਅਤੇ ਉਸ ਦੀ ਮਨ-ਮੌਹਕ ਮੁੜਬਸੂਰਤੀ ਤੋਂ ਸਾਡੇ ਰਿਸ਼ੀ-ਮੁਨੀ ਬਹੁਤ ਪ੍ਰਭਾਵਿਤ ਸਨ। ਜਿਵੇਂ—ਭਿੰਨ ਭਿੰਨ ਰੁਤਾਂ ਦਾ ਨਿਯਮ ਨਾਲ ਤਬਦੀਲ ਹੋਣਾ, ਦਿਨ-ਰਾਤ ਦੀ ਅਵਿਰਤੀ ਅਤੇ ਪਰਕ੍ਰਿਤੀ ਦੇ ਇਸੇ ਤਰ੍ਹਾਂ ਅਨੇਕ ਰਹੱਸਾਂ ਦੇ ਪਿੱਛੇ ਕਿਸੇ ਅਨੰਤ ਸ਼ਕਤੀ ਦਾ ਹੋਣਾ। ਨਹੀਂ ਤਾਂ ਸਾਰੇ ਬ੍ਰਹਮੰਡ ਦੀ ਲਜ-ਬੱਧ ਚਾਲ ਨੂੰ ਚਲਾਉਣ ਵਾਲਾ ਦੂਜਾ ਕੌਣ ਹੋ ਸਕਦਾ ਹੈ। ਸੋ, ਵਿਸ਼ਵ ਦੀ ਆਦਿ ਸ਼ਕਤੀ ਦੇ ਸੰਬੰਧੀ ਐਸੀ ਸ਼ਰਧਾ ਤੋਂ ਪ੍ਰੇਰਿਤ ਹੋ ਕੇ ਸਾਡੇ ਵੱਡ-ਵੱਡੇਰੇ ਆਦਿਮ ਰਾਇਕਾਂ ਨੇ ਆਪਣੇ ਗੀਤ ਉਸੇ ਦੀ ਉਸਤਤੀ ਵਿਚ ਰਚੇ। ਜਿਹੜੇ ਭਾਰਤੀ ਸਾਹਿਤ ਦੇ ਪ੍ਰਾਚੀਨ ਗ੍ਰੰਥ 'ਰਿਗਵੇਦ' ਵਿਚ ਦਰਜ ਹਨ।

ਭਗਤੀ-ਸੰਗੀਤ ਦਾ ਆਰੰਭ ਭਾਰਤ ਵਿਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿਚ ਹੀ ਸੰਗੀਤ ਦਾ ਆਰੰਭ ਧਾਰਮਿਕ ਭਾਵਨਾਵਾਂ ਤੋਂ ਹੋਇਆ ਹੈ। ਸੰਸਾਰ ਦੀਆਂ ਸਭੀ ਸੰਸਕ੍ਰਿਤੀਆਂ ਵਿਚ ਧਰਮ ਤੇ ਸੰਗੀਤ ਦਾ ਗਹਿਰਾ ਸੰਬੰਧ ਰਿਹਾ ਹੈ। ਭਾਵੇਂ—ਮਿਸ਼੍ਨ ਹੋਵੇ, ਬਾਬਿਲੋਨ ਹੋਵੇ, ਸੀਰਿਜਾ, ਯੂਨਾਨ, ਚੀਨ ਜਾਂ ਭਾਰਤ। ਸਭੀ ਦੇਸ਼ਾਂ ਵਿਚ ਸੰਗੀਤ, ਭਗਤੀ ਭਾਵਨਾ ਤੋਂ ਪ੍ਰੇਰਿਤ ਰਿਹਾ ਹੈ।

ਭਾਰਤ ਵਿਚ ਭਗਤੀ-ਸੰਗੀਤ ਦੀ ਪ੍ਰਮਪਰਾ ਬਹੁਤ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ। ਵੇਦਿਕ ਕਾਲ ਵਿਚ ਯੱਗ ਆਦਿਕ ਧਾਰਮਿਕ ਮੌਕਿਆਂ ਤੇ ਜਿਹੜੇ ਮੰਤ੍ਰ ਗਾਏ ਜਾਂਦੇ ਸਨ, ਉਹ ਭਗਤੀ-ਸੰਗੀਤ ਦਾ ਸਭ ਤੋਂ ਪ੍ਰਾਚੀਨ ਰੂਪ ਹਨ। ਭਾਵ, ਸਾਮ-ਗਾਨ ਨੂੰ ਹੀ 'ਸਾਮਵੇਦ' ਕਹਿੰਦੇ ਹਨ, ਜਿਸ ਨੂੰ ਉਪਾਸਨਾ ਕਾਡ ਦਾ ਵੇਦ ਮੰਨਿਆ ਗਿਆ ਹੈ। ਇਸ ਵਿਚ ਸੂਰਜ, ਅਗਨੀ, ਵਰੁਣ ਆਦਿ ਦੇਵਤਾਵਾਂ ਦੀ ਨਿਯਮ ਅਨੁਸਾਰ ਉਸਤਤੀ ਕਰਨ ਤੇ (ਭਗਵਾਨ) ਪ੍ਰਸੰਨ ਹੁੰਦੇ ਹਨ ਅਤੇ ਇੱਛਾ-ਪੂਰਤੀ ਹੁੰਦੀ ਹੈ।

ਪ੍ਰਸਿੱਧ ਧਾਰਮਕ ਗ੍ਰੰਥ 'ਰਮਾਇਣ' ਅਤੇ 'ਮਹਾਂ ਭਾਰਤ' ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਭਗਤੀ-ਸੰਗੀਤ ਦਾ ਬਹੁਤ ਪ੍ਰਚਾਰ ਸੀ। ਰਾਵਣ ਆਪ ਸੰਗੀਤਵੇਤਾ ਸੀ, ਪਾਂਡਵ ਅਰਜੁਨ ਅਤੇ

ਕ੍ਰਿਸ਼ਨ ਜੀ ਗੰਧਰਵ ਵਿਦਿਆ ਦੇ ਮਾਹਿਰ ਸਨ। ਨਾਰਦ, ਤੂਬਰੂ, ਬਾਲਮੀਕੀ, ਵਯਾਸ, ਸੁਕਾਚਾਰੀ ਜਿਥੋਂ ਇਸ ਦੇ ਪ੍ਰਮੁਖ ਪ੍ਰਚਾਰਕ ਰਹੇ ਹਨ। ਇਸੇ ਸੰਬੰਧੀ ਉਲੇਖ 'ਮਤੰਗ' ਅਤੇ 'ਸਾਰੰਗਦੇਵ' ਦੇ ਗ੍ਰੰਥਾਂ ਵਿਚ 'ਮਾਰਗ-ਸੰਗੀਤ' ਨਾਮ ਤੋਂ ਪਾਇਆ ਜਾਂਦਾ ਹੈ।

ਭਗਤੀ-ਸੰਗੀਤ ਦਾ ਇਹ ਪ੍ਰਵਾਹ ਭਾਵੇਂ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਸੀ। ਪਰ ੧੧ਵੀਂ ਸਦੀ ਵਿਚ ਮਲੇਛਾਂ (ਮੁਸਲਮਾਨਾਂ) ਵਲੋਂ ਕੀਤੇ ਗਏ ਹਮਲੇ, ਲੁਟ-ਮਾਰ ਅਤੇ ਉਨ੍ਹਾਂ ਦੇ ਅਤਿਆਚਾਰਾਂ ਤੋਂ ਜਨਤਾ ਵਿਚ ਨਿਰਾਸਾ ਤੇ ਅੰਧਕਾਰ ਛਾਗਿਆ ਸੀ। ਆਪਣੇ ਬਜ਼ਾਉ ਲਈ ਜਨਤਾ ਨੇ ਬਹੁਤ ਹੱਥ-ਪੈਰ ਮਾਰੇ, ਪਰ ਉਸ ਸਮੇਂ ਇਨ੍ਹਾਂ ਦੀ ਕੌਣ ਸੁਣਨ ਵਾਲਾ ਸੀ। ਅਖੀਰ ਇਕ ਆਸਰਾ ਪੁਮਾਤਮਾ ਦਾ ਹੀ ਨਜ਼ਰ ਆਇਆ। ਜਿਵੇਂ ਲਿਖਿਆ ਹੈ - 'ਹਰੀ ਕੇ ਭਜੇ, ਸੋ ਹਰੀ ਕਾ ਹੋਇ' ਇੰਜ ਸਾਰੇ ਭਾਰਤ ਵਿਚ ਭਗਤੀ ਦੀ ਇਕ ਲਹਿਰ ਆਰੰਭ ਹੋ ਗਈ। ਇਹ ਸੰਨ ੧੪ ਤੋਂ ੧੭ ਤਕ ਦਾ ਸਮਾਂ ਸੀ।

ਭਗਤੀ-ਸੰਗੀਤ ਦਾ ਇਹ ਪ੍ਰਵਾਹ ਸਭੀ ਪ੍ਰਦੇਸ਼ਾਂ ਵਿਚ ਇਕੋ ਜਿਹਾ ਰਿਹਾ, ਭਾਵੇਂ ਇਲਾਕੇ ਦੇ ਪ੍ਰਭਾਵ ਕਾਰਣ ਭਾਸ਼ਾਵਾਂ ਭਿੰਨ ਭਿੰਨ ਸਨ। ਜਿਵੇਂ - ਉੱਤ੍ਰ-ਪ੍ਰਦੇਸ਼ ਵਿਚ ਤੁਲਸੀ, ਰਾਜਿਸਥਾਨ ਵਿਚ ਮੀਰਾ, ਬੰਗਾਲ ਵਿਚ ਚੇਤੰਨ, ਬਿਹਾਰ ਵਿਚ ਜੈਦੇਵ, ਮਹਾਰਾਸ਼ਟਰ ਵਿਚ ਸਮੁਖ ਰਾਮਦਾਸ, ਗੁਜਰਾਤ ਵਿਚ ਨਰਸੀ, ਕਰਨਾਟਕ ਵਿਚ ਤਯਾਗ ਰਾਜਨ, ਇਸੇ ਤਰ੍ਹਾਂ ਹੋਰ ਵੀ ਕਵੀ ਤੇ ਗਾਇਕ ਹੋਏ ਹਨ, ਜਿਨ੍ਹਾਂ ਨੇ ਭਗਤੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਆਪਣਾ ਯੋਗਦਾਨ ਦਿੱਤਾ।

ਭਗਤੀ ਲਹਿਰ ਨੂੰ ਅਸਾਂ ਦੋ ਭਾਗਾਂ ਵਿਚ ਵੰਡਿਆ ਹੈ— ੧. ਗਿਆਨ ਮਾਰਗੀ ਸੰਤ, ੨. ਪ੍ਰੇਮ ਮਾਰਗੀ ਸੂਫ਼ੀ। ਗਿਆਨ ਮਾਰਗ ਦੇ ਭਗਤਾਂ ਵਿਚ ਕਬੀਰ, ਨਾਮਦੇਵ, ਰਵਿਦਾਸ ਆਦਿ ਮੁਖੀ ਸਨ ਅਤੇ ਪ੍ਰੇਮ ਮਾਰਗ ਦੇ ਸੂਫ਼ੀਆਂ ਵਿਚ ਸ਼੍ਰੇ਷਼ਟ ਫਰੀਦ (ਸੱਕਰ-ਗੰਜ) ਨਿਜਾਮੁੰਦੀਨ (ਦਿੱਲੀ) ਮਲਿਕ ਮੁਹੰਮਦ ਜਾਇਸੀ ਆਦਿ ਮੁਖੀ ਸਨ। ਇਸੇ ਤਰ੍ਹਾਂ ਸਰਗੁਣ ਭਗਤੀ ਦੀਆਂ ਵੀ ਦੋ ਪਾਰਾਵਾਂ ਸਨ - ੧. ਰਾਮ ਭਗਤੀ ਅਤੇ ੨. ਕ੍ਰਿਸ਼ਨ ਭਗਤੀ। ਰਾਮ ਭਗਤੀ ਦੇ ਆਗੂ ਗੋਂ ਸਵਾਮੀ ਤੁਲਸੀ ਦਾਸ ਅਤੇ ਕ੍ਰਿਸ਼ਨ ਭਗਤੀ ਦੇ ਆਗੂ ਕਵਿ ਸੂਰਦਾਸ ਜੀ ਸਨ।

ਸ਼ਾਸਤ੍ਰਾਂ ਵਿਚ ਉਪਾਸਨਾ ਨੂੰ ਪ੍ਰਕਾਰ ਦੀ ਦੱਸੀ ਹੈ। ਜਿਸ ਨੂੰ ਨਵਧਾ ਭਗਤੀ ਆਖਦੇ ਹਨ—  
(੧) ਸ੍ਰੂਵਣ, ਆਪਣੇ ਇਸ਼ਟ ਦੇਵ ਦਾ ਯਸ ਸੁਣਨਾ। (੨) ਕੀਰਤਨ, ਗੁਣ-ਗਾਇਨ ਕਰਨਾ।  
(੩) ਸਿਮਰਣ, ਹਿਰਦੇ ਵਿਚ ਚਿੰਤਨ ਕਰਨਾ। (੪) ਪਾਦਸੇਵਨ, ਚਰਨ ਸੇਵਾ। (੫) ਅਰਚਨ,  
ਚੰਦਨ ਫੁੱਲ ਆਦਿ ਸਾਮਗੀ ਨਾਲ ਪੂਜਾ ਕਰਨਾ। (੬) ਵੰਦਨ, ਨਮਸਕਾਰ ਕਰਨਾ। (੭) ਸਖਾ,  
ਇਸ਼ਟ ਨਾਲ ਮਿਤ੍ਰ ਭਾਵ। (੮) ਦਾਸ, ਸੇਵਕ ਭਾਵ। (੯) ਆਤਮ ਨਿਵੇਦਨ, ਆਪਣਾ ਆਪ  
ਅਰਪਨ ਕਰਨਾ। ਇਨ੍ਹਾਂ ਵਿਚੋਂ ਸਰਲ ਤੇ ਆਸਾਨ ਮਾਰਗ 'ਕੀਰਤਨ' ਕਿਹਾ ਗਿਆ ਹੈ। ਭਾਵ, ਸਭ ਤੋਂ  
ਵੱਧ ਅਤੇ ਮਹੱਤਵਪੂਰਣ ਸਥਾਨ ਪ੍ਰਾਵੂ ਦੇ ਗੁਣਾਂ ਨੂੰ ਗਾਇਨ ਕਰਨ ਦਾ ਹੈ। ਕਿਉਂਕਿ ਭਗਤ ਜਦੋਂ  
ਆਪਣਾ ਸਭ-ਕੁਝ ਪ੍ਰਾਵੂ ਚਰਨਾਂ ਵਿਚ ਅਰਪਣ ਕਰ ਦਿੰਦਾ ਹੈ, ਤਾਂ ਉਸ ਦੇ ਹਿਰਦੇ ਤੋਂ ਇਕ ਐਸੀ  
ਅਦਭੁਤ ਰਚਨਾ (ਬਾਣੀ) ਉਤਪਨਨ ਹੁੰਦੀ ਹੈ, ਜਿਹੜੀ ਆਤਮ ਕਲਿਆਣ ਦੇ ਨਾਲ-ਨਾਲ ਲੋਕਾਂ ਦਾ  
ਉੱਧਾਰ ਭੀ ਕਰਦੀ ਹੈ। ਇਸ ਲਈ ਭਗਤੀ-ਸੰਗੀਤ ਨੂੰ ਹਮੇਸ਼ਾਂ ਉੱਚ ਸਥਾਨ ਪ੍ਰਾਪਤ ਹੁੰਦਾ ਰਿਹਾ ਹੈ।  
ਭਗਤੀ-ਸੰਗੀਤ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ 'ਪਦਮ ਪੁਰਾਣ' ਵਿਚ ਇਕ ਥਾਂ ਵਿਸ਼ਣੂ ਭਗਵਾਨ  
ਕਹਿੰਦੇ ਹਨ—“ਹੇ ਨਾਰਦ, ਨਾ ਤਾਂ ਮੈਂ ਬੈਕੂਠ ਵਿਚ ਰਹਿੰਦਾ ਹਾਂ ਅਤੇ ਨਾਹੀਂ ਯੋਗੀਆਂ ਦੇ ਹਿਰਦੇ ਵਿਚ।  
ਮੇਰੇ ਭਗਤ ਜਿਥੇ ਗਾਇਨ (ਕੀਰਤਨ) ਕਰਦੇ ਹਨ, ਉਥੇ ਹੀ ਮੇਰਾ ਨਿਵਾਸ ਹੈ। ਜੋ ਮੂਰਖ ਮਨੁੱਖ, ਮੇਰੀ  
ਪੁਰਾਣ ਕਥਾ ਅਤੇ ਮੇਰੇ ਭਗਤਾਂ ਦਾ ਗਾਇਨ ਸੁਣ ਕੇ ਨਿੰਦਾ ਕਰਦੇ ਹਨ, ਉਹ ਮੈਨੂੰ ਨਹੀਂ ਭਾਉਂਦੇ।”

ਇਕ ਥਾਂ ਗੀਤਾ ਵਿਚ ਕ੍ਰਿਸ਼ਨ ਜੀ ਕਹਿੰਦੇ ਹਨ—“ਵੇਦਾਂ ਵਿਚੋਂ ਸੰਗੀਤ ਅਧਿਕਾਰੀ ‘ਸਾਮਵੇਦ’ ਮੇਰਾ ਹੀ ਰੂਪ ਹੈ। ਨਾਦ ਬ੍ਰਹਮ ਦਾ ਹੀ ਇਕ ਨਿਰਾਕਾਰ ਸਰੂਪ ਹੈ, ਬ੍ਰਹਮ-ਪ੍ਰਤੱਖ ਹੋਣ ਤੋਂ ਪਹਿਲਾਂ ਯੋਗੀ ਅਤੇ ਭਗਤ ਜਨ ਅਨਹਦ ਨਾਦ ‘ਸੰਗੀਤ’ ਹੀ ਸੁਣਦੇ ਹਨ।” ਇੰਜ ਭਗਤੀ-ਸੰਗੀਤ ਦੀ ਮਹੱਤਤਾ ਨੂੰ ਸ਼ਾਸਤਰੀ ਵਿਚ ਥਾਂ ਥਾਂ ਦਰਸਾਇਆ ਗਿਆ ਹੈ।

### ਭਗਤੀ-ਸੰਗੀਤ ਦੀਆਂ ਦੋ ਪ੍ਰਣਾਲੀਆਂ :

੧. ਭਜਨ-ਕੀਰਤਨ ਅਤੇ ੨. ਸ਼ਾਸਤ੍ਰ-ਬੱਧ ਕੀਰਤਨ।

ਭਾਰਤ ਦੇ ਪ੍ਰਸਿੱਧ ਕਵੀ ਤੁਲਸੀ ਦਾਸ, ਕਬੀਰ ਜੀ, ਰਵਿਦਾਸ ਜੀ, ਸੁਰਦਾਸ, ਮੀਰਾ, ਰਾਮਦਾਸ, ਗਯਾਨੈਸੂਰ, ਤੁੱਕਾ ਰਾਮ, ਨਾਮਦੇਵ, ਚੇਤੰਨ, ਦਾਦੂ ਦਯਾਲ, ਨਰ ਸਿੰਘ ਮੇਹਤਾ, ਨੰਦ ਦਾਸ, ਹਰੀ ਦਾਸ, ਮਲ੍ਲਕ ਦਾਸ, ਸਹਜੇ ਬਾਈ ਆਦਿ ਭਗਤਾਂ ਨੇ ਆਪ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਸ਼ਵਰ ਦੀ ਆਰਾਧਨਾ ਅਤੇ ਪੁਕਾਰ ਦੀ ਸਫਲਤਾ ਲਈ ਭਗਤੀ-ਸੰਗੀਤ ਨੂੰ ਹੀ ਆਪਣਾ ਸਾਧਨ ਬਣਾਇਆ। ਭਾਵ, ਢੋਲਕ, ਛੈਣ, ਘੁੰਘੂ, ਇਕਤਾਰਾ ਆਦਿ ਸਾਜ਼ ਬਜਾਉਂਦੇ ਹੋਏ ਕੀਰਤਨ ਕਰਨਾ। ਇੰਜ ਕੱਲਾ-ਕੱਲਾ ਵੀ ਘੁੰਮ ਫਿਰ ਕੇ ਕੀਰਤਨ ਕਰਦਾ ਸੀ ਅਤੇ ਮੰਡਲੀ (ਜਬੇ) ਦੇ ਰੂਪ ਵਿਚ ਭੀ ਕੀਰਤਨ ਹੁੰਦੇ ਸਨ। ਇਹ ਭਜਨ-ਕੀਰਤਨ ਸਾਧਾਰਣ ਲੋਕ-ਧੂਨਾਂ ਵਿਚ ਹੀ ਹੁੰਦੇ ਸਨ। ਜਿਵੇਂ ਪੰਜਾਬ ਵਿਚ ਢੋਲਕ ਛੈਣਿਆਂ ਨਾਲ ਗੁਰੂ ਕੇ ਸਿੱਖ ‘ਜੋਟੀਆਂ’ ਦੇ ਸ਼ਬਦ ਗਾਇਨ ਕਰਦੇ ਹਨ।

ਸ਼ਾਸਤ੍ਰ-ਬੱਧ ਕੀਰਤਨ ਵਿਚ ਉੱਤੇ ਲਿਖੇ ਭਗਤਾਂ ਦੀ ਰਚਨਾ ਤੋਂ ਇਲਾਵਾ ਐਸੇ ਨਾਇਕ-ਗਾਇਕ ਵੀ ਹੋਏ ਹਨ, ਜਿਨ੍ਹਾਂ ਨੇ ਆਪ ਨਿਰਗੁਣ-ਸਰਗੁਣ ਦੇ ਧਰੂਪਦ ਵਖੋ-ਵੱਖ ਰਾਗਾਂ ਵਿਚ ਰਚ ਕੇ ਗਾਇਨ ਕੀਤੇ ਅਤੇ ਆਪਣੇ ਸ਼ਾਗਿਰਦਾਂ ਨੂੰ ਸਿਖਾਏ। ਉਨ੍ਹਾਂ ਵਿਚੋਂ ਪ੍ਰਸਿੱਧ ਨਾਇਕ-ਗਾਇਕ ਸਨ— ਅਮੀਰ ਖੁਸਰੋ, ਗੋਪਾਲ ਨਾਇਕ, ਹਰੀਦਾਸ, ਮਾਨ ਸਿੰਘ ਤੌਮਰ, ਬੈਜੂ, ਸਮੇਖਨ ਸਿੰਘ ਆਦਿ। ਇਨ੍ਹਾਂ ਦੇ ਰਚੇ ਧਰੂਪਦ ਅਜੇ ਵੀ ਸੁਣਨ ਵਿਚ ਆਉਂਦੇ ਹਨ। ਬਤੌਰੇ ਉਧਾਰਣ :

### ਰਾਗ ਮਾਲਕੰਸ (ਚਾਰਤਾਲ)

ਤੇਰੀ ਗਤਿ ਅਤਿ ਅਗਧ, ਬਰਨੀ ਨ ਜਾਤ ਮੌਸੋਂ, ਨਿਰੰਜਨ ਨਿਰਾਕਾਰ ਨਾਰਾਧਣ।

ਤੁਹੀ ਸੁਰਜ ਤੁਹੀ ਚੰਦ੍ਰ, ਤੁਹੀ ਪਵਨ ਤੁਹੀ ਪਾਨੀ, ਤੁਹੀ ਗਗਨ ਤੁਹੀ ਸਕਲ ਨਾਰਾਧਣ।

ਤੁਹੀ ਬ੍ਰਹਮਾ ਤੁਹੀ ਸ਼ਿਵ, ਤੁਹੀ ਅਗਮ ਤੁਹੀ ਨਿਗਮ, ਤੁਹੀ ਸੂਰਗ ਤੁਹੀ ਪਤਾਲ, ਤੁਹੀ ਪਰਾ ਧਾਰਾਧਣ।

‘ਤਾਨਸੇਨ’ ਕੇ ਪ੍ਰਭੂ ਤਾਰਬੇ ਕੋ ਤੁਹੀ ਏਕ, ਸੁਮਿਰ-ਸੁਮਿਰ ਭਜ ਲੇ ਮਨ ਪਾਰਾਧਣ।

### ਰਾਗ ਕੈਦਾਰਾ (ਚਾਰਤਾਲ)

ਚੱਕ੍ਰ ਕੇ ਧਰਨਹਾਰ, ਗਰੂੜ ਕੇ ਅਸਵਾਰ, ਨੰਦ ਕੇ ਕੁਮਾਰ, ਮੇਰੇ ਸੰਕਟ ਨਿਵਾਰੇ।

ਯਮਲ ਅਰਜੁਨ ਕੂੰ ਤਾਰਿਯੋ, ਗਜ-ਗ੍ਰਹ ਤੇ ਨਿਸਤਾਰਿਯੋ, ਕਾਲੀ ਕੇ ਨਥਨਹਾਰ ਵਿਪਦ ਨਿਵਾਰੇ।

ਗਿਰੀਗੋਵਰਧਨ ਕਰਪੇ ਧਾਰਿਯੋ, ਇੰਦ੍ਰ ਹੈਂ ਕੋ ਗਰਵ ਗਾਰਿਯੋ, ਬ੍ਰਜ ਕੇ ਰਖਨਹਾਰ ਮੌਹੂੰ ਕੋ ਉਬਾਰੇ।

ਦਰੂਪਦ-ਸੁਤਾ ਕੀ ਵੇਰ, ਨੇਕ ਹੈਂ ਨ ਕੀਨੀ ਦੇਰ, ਅਬ ਕਿਯੋਂ ਅਬੇਰ, ‘ਸੂਰ’ ਸੇਵਕ ਤਿਹਾਰੇ।

ਇਸੇ ਤਰ੍ਹਾਂ ਹੋਰ ਵੀ ਧਰੁਪਦ ਐਸੇ ਹਨ ਜਿਹੜੇ ਭਗਤੀ-ਸੰਗੀਤ ਨਾਲ ਓਤ-ਪ੍ਰੌਤ ਹਨ। ਸਦਾਰੰਗ-ਅਦਾਰੰਗ ਦੇ ਰਚੇ ਖਯਾਲਾਂ ਵਿਚ ਭੀ ਭਗਤੀ-ਸੰਗੀਤ ਦੀ ਝਲਕ ਨਜ਼ਰ ਆਉਂਦੀ ਹੈ। ਇਸੇ ਹੀ ਪ੍ਰਮਪਰਾ ਦੇ ਆਧੁਨਿਕ ਮਹਾਨ ਗਾਇਕ ਤੇ ਸੰਗੀਤਾਚਾਰੀਯ ਸੁਰਗ: ਪੰਡਿਤ ਵਿਸ਼ਣੂ ਦਿਗੰਬਰ ਜੀ ਹੋਏ ਹਨ, ਜਿਨ੍ਹਾਂ ਨੇ ਤੁਲਸੀ, ਸੂਰਦਾਸ, ਮੀਰਾ ਇਤਿਅਗਦਿ ਭਗਤਾਂ ਦੇ ਭਜਨਾਂ ਤੋਂ ਇਲਾਵਾ ਤੌਰ ਰਾਗਾਂ ਵਿਚ ਗੁਰੂ ਸਾਹਿਬਾਨ (ਗੁਰਬਾਣੀ) ਦੇ ਰਚੇ ਸ਼ਬਦਾਂ ਨੂੰ ਵੀ ਵਖੋ-ਵੱਖ ਛੋਟੇ-ਬੜੇ ਖਯਾਲਾਂ ਵਿਚ ਗਾਇਨ ਕੀਤਾ ਸੀ। ਜਿਨ੍ਹਾਂ ਸ਼ਬਦ ਰੀਤਾਂ (ਟਿਯੂਨਾਂ) ਨੂੰ ਪੰ: ਵਿਨਾਯਕ ਰਾਵ 'ਪਟਵਰਧਨ' ਨੇ ਆਪਣੇ 'ਰਾਗ ਵਿਗਜਾਨ' ਸੰਗੀਤਾਂ ਦੇ ਸੱਤ ਭਾਗਾਂ ਵਿਚ ਤਾਲ-ਬੱਧ ਸੂਰ ਲਿਪੀ ਵਿਚ ਲਿਖਿਆ ਹੈ। ਸੌ, ਖਯਾਲ, ਟੱਪਾ, ਠੁਮਰੀ, ਕੱਵਾਲੀ, ਕਜਰੀ, ਚੇਤੀ, ਆਦਿ 'ਸ਼ਾਸਤ੍ਰੀ-ਸੰਗੀਤ' ਅਤੇ 'ਲੋਕ-ਸੰਗੀਤ' ਦੀਆਂ ਦੋਹਾਂ ਪ੍ਰਣਾਲੀਆਂ ਵਿਚ ਭਗਤੀ-ਸੰਗੀਤ ਲਗਾਤਾਬ ਰਲਿਆ ਆ ਰਿਹਾ ਹੈ।

## ਗੁਰਮਤਿ-ਸੰਗੀਤ

ਗੁਰਮਤਿ ਸੰਗੀਤ ਦਾ ਭਾਵ ਹੈ – ਗੁਰੂ ਦੇ ਬਤਾਏ ਨਿਯਮ ਅਨੁਸਾਰ ਗੁਰਬਾਣੀ ਨੂੰ ਗਾਇਨ ਕਰਨਾ ਜਾਂ ਇਵੇਂ ਕਹਿ ਲਵੋਂ ਕਿ ਉਸ ਪਰੀਪੂਰਨ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਹੋਏ ਬ੍ਰਹਮ ਰੂਪੀ ਨਾਦ ਵਿਚ ਲਿਵ-ਲੀਣ ਹੋਣ ਦਾ ਨਾਮ ਹੀ ਗੁਰਮਤਿ ਸੰਗੀਤ ਹੈ ।

ਗੁਰਮਤਿ ਸੰਗੀਤ ਜਾਂ ਗੁਰਬਾਣੀ ਕੀਰਤਨ ਦਾ ਆਰੰਭ ਕਾਲ ਅਸਾਂ ਨੂੰ ਉਦੋਂ ਤੋਂ ਮੰਨਣਾ ਪਵੇਗਾ, ਜਦੋਂ ਆਪ ਜੀ ਭਾਈ ਮਰਦਾਨੇ ਨੂੰ ਸਾਬ ਲੈ ਕੇ ਜਗਤ ਜਲੰਦੇ ਨੂੰ ਠਾਰਨ ਲਈ ਪੰਜਾਬ ਤੋਂ ਪੂਰਬ ਵਲ ਗਏ । ਜਨਮ ਸਾਖੀ ਵਿਚ ਥਾਂ ਥਾਂ ਇਸ ਗੱਲ ਦਾ ਜਿਕਰ ਆਉਂਦਾ ਹੈ ਕਿ “ਮਰਦਾਨਿਆ ਰਬਾਬ ਵਜਾ, ਬਾਣੀ ਆਈ ।” ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਅਤੇ ਗੁਰੂ ਸਾਹਿਬ ਇਲਾਹੀ ਬਾਣੀ ਦਾ ਗਾਇਨ (ਕੀਰਤਨ) ਕਰਦੇ ਹਨ । ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਈ ਮਰਦਾਨਾ ਉਸੇ ਰਾਗ ਦੇ ਸੁਰ ਰਬਾਬ ਤੇ ਵਜਾਉਂਦਾ ਸੀ, ਜਿਸ ਰਾਗ ਬਾਰੇ ਗੁਰੂ ਜੀ ਹੁਕਮ ਕਰਦੇ ਸਨ ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਚਾਰਣ ਕੀਤੀ ਬਾਣੀ ਨੂੰ ਨਾਲੋਂ-ਨਾਲ ਪੋਥੀ (ਕਿਤਾਬ) ਵਿਚ ਲਿਖਦੇ ਵੀ ਸਨ । ਜਿਹੜੀ ਬਾਣੀ ਆਪ ਜੀ ਨੇ ਰਾਗਾਂ ਵਿਚ ਗਾਇਨ ਕੀਤੀ, ਉਹ ਆਦਿ ਗ੍ਰੰਥ ਵਿਚ ਦਰਜ ਹੈ । ਜਗਤ ਫੇਰੀ ਤੋਂ ਬਾਦ ਜਦੋਂ ਆਪ ਜੀ ਪ੍ਰਵਾਰ ਸਹਿਤ ਕਰਤਾਰਪੁਰ ਆ ਵਸੇ, ਤਾਂ ਸਵੇਰੇ-ਸਾਮ ਕੀਰਤਨ ਕਰਨ ਦੀ ਮਰਯਾਦਾ ਚਾਲੂ ਕੀਤੀ ਗਈ । ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਦ ਇਹੋ ਮਰਯਾਦਾ ਖੜ੍ਹੂਰ ਸਾਹਿਬ ਅਤੇ ਖੜ੍ਹੂਰੋਂ ਗੋਈਦਵਾਲ ਭੀ ਜਾਰੀ ਰਹੀ ।

ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਉੱਚ-ਨੀਚ, ਜਾਤ-ਪਾਤ ਤੇ ਸਤੀ ਪ੍ਰਥਾ ਵਿਗੰਡਾਂ ਕੁਰੀਤੀਆਂ ਨੂੰ ਹਟਾਇਆ ਉਥੇ ਆਪ ਨੇ ਗੁਰਮਤਿ ਪ੍ਰਚਾਰ ਹਿਤ ਵਖੋ-ਵਖ ਸੁਬਿਆਂ ਵਿਚ ੨੨ ਮੰਜੇ (ਪ੍ਰਚਾਰਕ) ਨੀਅਤ ਕੀਤੇ ਅਤੇ ਸੰਗੀਤ ਵਿਦਿਆ ਦੇ ਖੇਤਰ ਨੂੰ ਵੀ ਵਧਾਇਆ । ਭਾਵ, ਆਪ ਜੀ ਨੇ ਭਾਈ ਮਰਦਾਨੇ ਦੀ ਸੰਤਾਨ ਤੋਂ ਇਲਾਵਾ ਰਾਇ ਕੀ ਤਲਵੰਡੀ (ਘਰਾਣੇ) ਦੇ ਪ੍ਰਸਿੱਧ ਧਰੂਪਦੀਏ ਸਤਾ-ਬਲਵੰਡ (ਰਬਾਬੀ) ਨੂੰ ਆਪਣੇ ਪਾਸ (ਗੁਰੂ ਘਰ) ਕੀਰਤਨ ਕਰਨ ਲਈ ਨੀਅਤ ਕੀਤਾ । ਭਾਈ ਬਲਵੰਡ ਜਿਥੇ ਇਕ ਚੰਗਾ ਕਵੀ ਸੀ ਉਥੇ ਉਹ ਉੱਚ-ਕੋਟੀ ਦਾ ਗਾਇਕ-ਵਾਦਕ ਵੀ ਸੀ । ਇਸ ਨੂੰ ਰਾਇ (ਰਾਇ ਸਾਹਿਬ) ਦੀ ਉਪਾਧੀ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਸੀ । ਸੋ, ਐਸੇ ਮਹਾਨ ਵਿਦਵਾਨ ਗਾਇਕ-ਵਾਦਕਾਂ ਦੇ ਮੌਲ-ਮਿਲਾਪ ਤੋਂ ਗੁਰੂ ਰਾਮਦਾਸ ਜੀ ਨੇ ਹੋਰ ਨਵੇਂ ਰਾਗਾਂ ਵਿਚ ਬਾਣੀ ਉਚਾਰਣ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵਰਤੇ ੧੯ ਰਾਗਾਂ ਤੋਂ ਇਲਾਵਾ ੧੧ ਨਵੇਂ ਰਾਗਾਂ ਵਿਚ ਬਾਣੀ ਨੂੰ ਗਾਇਨ ਕੀਤਾ । ਭਾਵ, ਗੁਰੂ ਨਾਨਕ ਦੇਵ ਜੀ ਨੇ ੧੯, ਗੁਰੂ ਅਮਰਦਾਸ ਜੀ ਨੇ ੧੭, ਗੁਰੂ ਰਾਮਦਾਸ ਜੀ ਨੇ ੨੯ ਅਤੇ ਗੁਰੂ ਅਰਜਨ ਦੇਵ ਜੀ ਨੇ ੩੦ ਰਾਗਾਂ ਵਿਚ ਬਾਣੀ ਉਚਾਰਣ ਕੀਤੀ । ਉਪ੍ਰੋਕਤ ਰਾਗਾਂ ਵਿਚ ਲਿਖੀ ਬਾਣੀ ਦਾ ਰਾਗੀ-ਰਬਾਬੀ ਨਿੱਤ ਗਾਇਨ (ਕੀਰਤਨ) ਕਰਦੇ ਸਨ ।

ਸਿੱਖ ਇਤਿਹਾਸ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਸੱਤਾ-ਬਲਵੰਡ ਕੀਰਤਨ ਕਰਨ ਤੋਂ ਇਨਕਾਰੀ ਹੋ ਗਏ ਤਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਕੀਰਤਨ ਕਰਨ ਲਈ ਕਿਹਾ। ਅਗੋਂ ਸਿੱਖਾਂ ਨੇ ਬੇਨਤੀ ਕੀਤੀ ਕਿ “ਮਹਾਰਾਜ ਅਸਾਂ ਨੂੰ ਤਾਂ ਸਾਜ਼ ਫੜਨੇ ਵੀ ਨਹੀਂ ਆਉਂਦੇ, ਕੀਰਤਨ ਕਿਵੇਂ ਕਰਾਂਗੇ।” ਫਿਰ ਲਿਖਿਆ ਹੈ ਕਿ ਕਿ “ਗੁਰੂ ਸਾਹਿਬ ਨੇ ਸਿੱਖਾਂ ਨੂੰ ਰਬਾਬ, ਸਰੰਦਾ ਆਦਿ ਸਾਜ਼ ਦੇ ਕੇ ਕਿਹਾ ਵਜਾਓ”, ਤਾਂ ਕਹਿੰਦੇ ਹਨ ਕਿ ਸਾਜ਼ਾਂ ਵਿਚੋਂ ਰਾਗਾਂ ਦੇ ਸੁਰ ਵੱਜਣ ਲੱਗ ਪਏ ਅਤੇ ਇਲਾਹੀ ਬਾਣੀ ਦਾ ਕੀਰਤਨ ਹੋਇਆ।

ਉਪਰੋਕਤ ਲਿਖੀ ਇਤਿਹਾਸਕ ਵਾਰਤਾ ਮੰਨਣ ਯੋਗ ਨਹੀਂ। ਅਸਲੀਅਤ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸਿੱਖਾਂ ਵਿਚ ਸੰਗੀਤ (ਕੀਰਤਨ) ਸਿੱਖਣ ਦਾ ਸੌਕ ਸ਼ੁਰੂ ਹੋ ਗਿਆ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਕਈ ਗੁਰੂ ਕੇ ਸਿੱਖ ਕੀਰਤਨ ਕਰਦੇ ਵੀ ਸਨ। ਪਰ ‘ਆਸਾ ਦੀ ਵਾਰ’ ਦੀ ਚੰਕੀ ਸੱਤਾ-ਬਲਵੰਡ ਹੀ ਕਰਦੇ ਸਨ। ਇਸੇ ਲਈ ਉਨ੍ਹਾਂ ਨੂੰ ਇਹ ਭੁਲੇਖਾ ਸੀ ਕਿ ਸਾਡੇ ਬਗੋਰ ‘ਆਸਾ ਦੀ ਵਾਰ’ ਦਾ ਕੀਰਤਨ ਸਿੱਖਾਂ ਤੋਂ ਹੋਣਾ ਨਹੀਂ ਅਤੇ ਗੁਰੂ ਸਾਡੇ ਤਰਲੇ ਕਰੇਗਾ। ਪਰ ਉਨ੍ਹਾਂ ਦਾ ਇਹ ਭੁਲੇਖਾ ਉਦੋਂ ਦੂਰ ਹੋ ਗਿਆ ਜਦੋਂ ਸਿੱਖ ਮਿਲ ਕੇ ਆਸਾ ਦੀ ਵਾਰ ਦੀ ਚੰਕੀ ਭੀ ਕਰਨ ਲਗ ਪਏ ਅਤੇ ਉਨ੍ਹਾਂ ਨੂੰ ਕਿਸੇ ਮੂੰਹ ਨਾ ਲਾਇਆ।

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤਕ ਭਾਵੇਂ ਗੁਰੂ ਘਰ ਦੇ ਮੁਖੀ ਕੀਰਤਨੀਏਂ ਰਬਾਬੀ ਹੀ ਰਹੇ, ਪਰ ‘ਸੱਤੇ-ਬਲਵੰਡ’ ਦੀ ਇਸ ਘਟਨਾ ਤੋਂ ਬਾਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਗੋਂ ਲਈ ਬਾਕਾਇਦਾ ਕੀਰਤਨ ਸਿੱਖਣ ਵਾਲੇ ਸਿੱਖ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿਖਿਆ ਦੇਣੀ ਆਰੰਭ ਕਰਵਾਈ। ਭਾਵ, ਆਪ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ‘ਕੀਰਤਨ ਦੀ ਟਕਸਾਲ’ ਕਾਇਮ ਕੀਤੀ। ਇੰਜ ਦਸਾਂ ਗੁਰੂ ਸਾਹਿਬਾਨਾਂ ਤੋਂ ਬਾਦ ਵੀ ਕੀਰਤਨ ਸਿੱਖਣ-ਸਿਖਾਉਣ ਦੀ ਮਰਯਾਦਾ ਅੱਜੇ ਤਕ ਸਿੱਖਾਂ ਵਿਚ ਚਲੀ ਆ ਰਹੀ ਹੈ।

## ਸ਼ਾਸਤ੍ਰੀ ਸੰਗੀਤ ਅਤੇ ਗੁਰਮਤਿ ਸੰਗੀਤ

ਸ਼ਾਸਤ੍ਰੀ ਸੰਗੀਤ ਦੇ ਗੁਰਮਤਿ ਸੰਗੀਤ ਦੀ ਸਮਾਨਤਾ ਅਤੇ ਭਿੰਨਤਾ ਸੰਬੰਧੀ ਲਿਖਣਾ ਵੀ ਜ਼ਰੂਰੀ ਹੈ। ਕਿਉਂਕਿ ਸਿੱਖ ਪੰਥ ਦੀ ਬੁਝ ਪ੍ਰਮਿੱਧ ਵਿਚਾਰਨਾ ਨੇ ਗੁਰਮਤਿ ਸੰਗੀਤ ਨੂੰ ਇਕ ਵੱਖਵੀ ਪੱਧਤੀ ਵਾਂ ਸੰਗੀਤ ਮੰਨਿਆ ਹੈ। ਜਿਵੇਂ “ਗ੍ਰੰਥ ਸਾਹਿਬ ਜੀ ਵਾਲੀ ‘ਓਗ ਮਾਲਾ’ ਹੈਂਵੇਂ ਸਾਥੈ ਸੰਗੀਤਕ ਮਤਾਂ ਵੋਂ ਭਿੰਨ ਅਤੇ ਇਸ ਵੱਲ ਵੀ ਸੂਚਿਕ ਹੈ, ਕਿ ਬ੍ਰਾਹਮਿਕ ਸਾਹਿਬ ਜੀ ਵਾਂ ਸੰਗੀਤਕ ਮਤ ਵੂੰਸਕੇ ਮਤਾਂ ਵੋਂ ਭਿੰਨ ਹੈ।” ਮੈਰੇ ਖਿਆਲ ਅਨੁਸਾਰ ਕਿਸੇ ਵਿਚਾਰਨ ਵਲੋਂ ਵਿਚਾਰਨ ਲਿਖਣਾ ਸੰਗੀਤ ਵਿਚਿਆ ਵੀ ਅਛੁਜਾਣ ਹੋਣ ਵਾਂ ਹੀ ਸੂਚਕ ਹੈ।

ਗੁਰਮਤਿ ਸੰਗੀਤ ਸਾਗਰ ਦੇ ਪਹਿਲੇ ਢਾਗ ਦੇ ਸ੍ਰਵ ਵਿਚ ਅਸਾਂ ਲਿਖਿਆ ਹੈ ਕਿ ਡਾਰਡ ਦਰਸ਼ ਵਿਚ ਸਿਰਫ ਦੋ ਸੰਗੀਤ ਪ੍ਰਣਾਲੀਆਂ ਪ੍ਰਸਿੱਧ ਹਨ :—

(੧) ਕਰਣਾਟਕੀ, (੨) ਹਿੰਦੁਸਤਾਨੀ।

ਕਰਣਾਟਕੀ ਸੰਗੀਤ ਪ੍ਰਣਾਲੀ ਨੂੰ ਦੱਖਣੀ ਸੰਗੀਤ ਪੱਧਤੀ ਵੀ ਬਹੀਂ ਦੇ ਹਨ। ਇਹ ਮਦਰਾਸ, ਮੈਸੂਰ ਅਤੇ ਆਧਰ ਪ੍ਰਦੇਸ਼ ਵਿਚ ਹੀ ਪ੍ਰਚਲਿਤ ਹੈ।

ਹਿੰਦੁਸਤਾਨੀ ਸੰਗੀਤ ਪ੍ਰਣਾਲੀ ਨੂੰ ਉੱਤਰੀ ਡਾਰਡੀ ਸੰਗੀਤ ਪੱਧਤੀ ਵੀ ਆਖਦੇ ਹਨ। ਇਹ ਮਦਰਾਸ, ਮੈਸੂਰ ਤੇ ਆਧਰ ਪ੍ਰਦੇਸ਼ ਨੂੰ ਡੱਡ ਕੇ ਬਾਕੀ ਸਾਰੇ ਡਾਰਡ ਵਿਚ ਪ੍ਰਚਲਿਤ ਹੈ।

ਹਿੰਦੁਸਤਾਨੀ ਗਥਈਆਂ ਦੇ ਅਨੁਸਾਰ ਸਾਡੇ ਰਾਗੀ-ਰਥਾਵੀ (ਬੀਰਤਨੀਏ) ਜਿਨ੍ਹਾਂ ਰਾਗਾਂ ਵਿਚ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਕੀਰਤਨ ਕਰਦੇ ਆ ਰਹੇ ਹਨ ਉਸੇ ਨੂੰ ਉੱਤਰੀ ਡਾਰਡੀ ਸੰਗੀਤ ਪੱਧਤੀ ਆਖਦੇ ਹਨ। ਇਸ ਲਈ ਗੁਰਮਤਿ ਸੰਗੀਤ ਸਿੱਖਣ ਵਾਲੇ ਪ੍ਰੇਮੀ ਸੱਜਣਾਂ ਦੀ ਗਿਆਤ ਅਤੇ ਲਾਡ ਹਿਤ ਸ਼ਾਸਤ੍ਰੀ ਸੰਗੀਤ ਤੇ ਗੁਰਮਤਿ ਸੰਗੀਤ ਦਾ ਪਰਸਪਰ ਮੇਲ ਤੇ ਭਿੰਨਤਾ ਸੰਬੰਧੀ ਵਿਚਾਰ ਹੋਠਾ ਲਿਖਦੇ ਹਾਂ :—

੧. ਸ਼ਾਸਤ੍ਰੀ ਸੰਗੀਤ ਤੇ ਗੁਰਮਤਿ ਸੰਗੀਤ ਦੀ ਸ਼ਾਸਤ੍ਰੀ ਪੱਧਤੀ ਤਾਂ ਇਕੋ ਹੈ, ਪਰ ਇਨ੍ਹਾਂ ਦੀਆਂ ਗਾਇਨ ਸ੍ਰੀਲੀਆਂ ਭਿੰਨ-ਭਿੰਨ ਹਨ। ਜਿਵੇਂ—ਹਿੰਦੁਸਤਾਨੀ ਗਾਇਕ-ਵਾਦਕ ਰਾਗ ਭੈਰਉ, ਆਸਾਵਰੀ ਆਪਣੇ ਰਾਗਾਂ ਦਾ ਆਲਾਪ ਕਰਦੇ ਹੋਏ ਤਾਨ-ਪਲਟੇ ਲਾਉ ਦੇ ਹਨ, ਉਸੇ ਤਰ੍ਹਾਂ ਰਾਗੀ ਸਿੰਘ ਭੀ ਆਲਾਪ ਬੈਲਤਾਨ ਅਤੇ ਤਾਨ-ਪਲਟੇ ਸ਼ਬਦ ਗਾਇਨ ਕਰਨ ਵੇਲੇ ਲਾਉ ਦੇ ਹਨ। ਇਸੇ ਤਰ੍ਹਾਂ ਜਿਹੜੇ ਤਾਲ ਹਿੰਦੁਸਤਾਨੀ ਤਬਲੇ ਤੇ ਵਜਾਉਂਦੇ ਹਨ, ਉਸੇ ਤਰ੍ਹਾਂ ਸਾਡੇ ਰਾਗੀ ਸਿੰਘ ਵੀ ਜੋੜੀ ਉਤੇ ਉਹੀ ਤਾਲ ਵਜਾਉਂਦੇ ਹਨ। ਇਹ ਸਾਡੀ ਤੇ ਉਨ੍ਹਾਂ ਦੀ ਸਮਾਨਤਾ ਹੈ।
੨. ਹਿੰਦੁਸਤਾਨੀ ਗਾਇਕ ਧਰੂਪਦ ਆਰੰਭ ਕਰਨ ਤੋਂ ਪਹਿਲਾਂ ਦਸ-ਪੰਦਰਾਂ ਮਿੰਟ 'ਨੌਮ ਤੌਮ ਤਾਨਾ ਨਾਨਾ' ਰਾਹੀਂ ਆਲਾਪ ਕਰਦਾ ਹੋਇਆ ਰਾਗ ਦੇ ਸਰੂਪ ਨੂੰ ਪ੍ਰਗਟ ਕਰਦਾ ਹੈ। ਉਸ ਤੋਂ ਬਾਅਦ ਧਰੂਪਦ ਦੀ ਅਸਥਾਈ, ਅੰਤਰਾ, ਸੰਚਾਰੀ ਤੇ ਅਭੋਗ ਗਾਉਂਦਾ ਹੈ। ਫਿਰ

ਦੂਗੁਨ, ਤਿਗੁਨ, ਆਡ-ਕੁਆਡ ਦੀ ਲਜ ਵਿਖਾਉਂਦਾ ਅਡੈ ਵਖੋ-ਵਖ ਹੂਪਾਂ ਵਿਚ ਤਿਹਾਈ ਲਾ ਕੇ ਮੁਕਾਅ ਕਰਦਾ ਹੈ। ਪਰ ਰਾਗੀ ਸਿੰਘ ਪਹਿਲਾਂ 'ਛੰਡੋਤ ਬੰਦਨ' ਕਰਦਾ ਹੈ। ਵਿਚ ਧਰੂਪਦ-ਪਮਾਰੂ ਜਾਂ ਕਿਸੇ ਵੱਡੇ ਤਾਲ ਵਿਚ ਸ਼ਬਦ-ਗਾਇਨ ਕਰਦਾ ਹੈ। ਛਾਵੇਂ ਉਹ ਦੂਗੁਨ ਤਿਗੁਨ ਆਈ ਲਜ ਵਿਖਾ ਕੇ ਤਿਹਾਈ ਤੀ ਲਾਉਂਦਾ ਹੈ। ਪਰ ਉਸ ਦਾ ਨਿਸ਼ਾਨਾ ਸ਼ਬਦ (ਗਰਥਾਣੀ) ਦੇ ਛਾਵ ਨੂੰ ਪ੍ਰਗਟ ਕਰਨਾ ਹੁੰਦਾ ਹੈ। ਇਹੋ ਇਨ੍ਹਾਂ ਵਿਚ ਅਭਿਓਹਿ ਹੈ। ਉਸ (ਗਰਥਾਣੀ) ਦੇ ਛਾਵ ਨੂੰ ਪ੍ਰਗਟ ਕਰਨਾ ਹੁੰਦਾ ਹੈ। ਛਾਵ, ਵਿਚਵਾਨ ਸੱਠੋਂ ਨੂੰ ਇਹੋ ਵੈਖਣਾ ਹੁੰਦਾ ਹੈ ਕਿ ਰਾਉਣ ਵਾਲਾ ਸੂਝ-ਤਾਲ ਵਿਚ ਕਿਨ੍ਹਾਂ ਕੁ ਪਹੱਕੇ ਹੈ। ਛਾਉਣੀ ਸੰਗੀਤ ਵਿਚ ਇਹੋ ਬਹੁਤ ਗੰਭੀਰ ਹੈ ਪ੍ਰਵਾਨਨ ਗਾਇਕੀ ਮੰਨੀ ਗਈ ਹੈ।

੩. ਹਿੰ: ਗਾਇਕ ਜਾਣੋਂ 'ਬੜਾ ਖਯਾਲ' ਗਾਇਨ ਕਰਦਾ ਹੈ ਤੋਂ ਉਹ ਹੈ-ਛਿੰਨ ਹੁਕਾਂ ਦੀ ਕਿਸੈ ਬੰਹਿਜ਼ ਨੂੰ ਵਿਕਡਾਲਾ, ਛਿੰਨਡਾਲ ਜਾਂ ਆਡਾਉਂਡਾਲਾ ਵਿਡਿਆਏ 'ਖਿੱਲੈਖਿੱਲੇ ਲਲਖ' ਦੀ ਛੰਕੇ ਵਿਚ ਦੀਜ ਸੁਵੂ ਕਰਕੇ, ਵਿਚ ਰਾਗ ਦੀ ਨਿਯਮਾਂ ਦੀ ਪਾਲਨਾ ਕਰਦਾ ਹੈਂਇਆ ਆਪਣੇ ਵਿਚਾਰ ਜਾਂ ਕਲਪਨਾ ਦੂਆਹਾ ਛਿੰਨ ਛਿੰਨ ਪ੍ਰਕਾਰ ਹੈ ਅਲੰਕਾਰ, ਭਾਨਾ, ਪਲਟੈ ਲਾਉਂਦਾ ਅਡੈ ਬਾਰ-ਬਾਰ ਗੁਰ (ਸਮ) ਵਿਖਾਉਂਦਾ ਹੈ। ਇਸ ਗਾਇਕ ਨਵੇਂ ਤੌਂ ਨਵਾਂ ਖਯਾਲ ਦੇ ਕੇ ਰਾਗ ਦੇ ਸਰੂਪ ਨੂੰ ਪ੍ਰਗਟ ਕਰਦਾ ਹੈ। ਛਾਵ ਸੂਰ-ਤਾਲ ਵਿਚ ਰਾਗ ਦੇ ਛਿੰਨ ਛਿੰਨ ਅਲੰਕਾਰਾਂ ਦੂਆਰਾ ਸ੍ਰੋਤਾਂ ਨੂੰ ਰਸ-ਮਗਨ ਕਰਨਾ ਹੀ ਉਸ ਦਾ ਮੁਖ ਨਿਸ਼ਾਨਾ ਹੁੰਦਾ ਹੈ। ਪਰ ਗੁਰੂ ਕਾ ਕੀਰਤਨੀਆਂ (ਰਾਗੀ ਸਿੰਘ) ਇਸ 'ਖਯਾਲ-ਗਾਇਕੀ' ਨੂੰ ਦੂਜੇ ਰੂਪ ਵਿਚ ਪ੍ਰਗਟ ਕਰਦਾ ਹੈ। ਭਾਵ, ਉਹ ਕੀਰਤਨ ਆਰੰਭ ਕਰਨ ਸਮੇਂ ਆਪਣੀ ਮਨੋ-ਵਿਰਤੀ ਨੂੰ ਇਕਾਗਰ ਕਰਨ ਲਈ ਇਕਤਾਲਾ, ਰਿੰਨਤਾਲ (ਪੰਜਾਬੀ ਠੋਕਾ) ਆਡਾ, ਜਾਂ ਧਮਾਰ ਆਦਿ ਤਾਲ-ਠੇਕੇ ਵਿਚ 'ਛੰਡੋਤ ਬੰਦਨ' ਸ਼ੁਰੂ ਕਰਦਾ ਹੈ। ਇਹ ਜ਼ਰੂਰੀ ਨਹੀਂ ਕੇ 'ਛੰਡੋਤ ਬੰਦਨ' ਦੇ ਸਲੋਕ ਨੂੰ ਹੀ ਕਹਿਣਾ ਹੈ, ਗੁਰਬਾਣੀ ਵਿਚੋਂ ਚਰਨ-ਬੰਦਨਾਂ ਦਾ ਕੋਈ ਵੀ ਸਲੋਕ ਲਿਆ ਜਾ ਸਕਦਾ ਹੈ। ਪੰਥ ਪ੍ਰਸਿੰਘ ਭਾ. ਸਾ: ਛਾਈ ਸਮ੍ਰੀਦ ਸਿੰਘ ਜੀ ਰਾਗੀ 'ਛੰਡੋਤ ਬੰਦਨ' ਕਰਨ ਸਮੇਂ ਅਕਸਰ "ਸਿਰ ਮਸਤਕ ਰਖ੍ਯਾ ਪਾਰਥੂਹਮੰ" ਦੇ ਸਲੋਕ ਨੂੰ ਬਹੁਤ ਹੀ ਸੰਦਰ ਢੰਗ ਨਾਲ ਗਾਉਂਦੇ ਸਨ। ਭਾਵ, ਕਿ ਸੂਰ-ਤਾਲ ਵਿਚ ਰਾਗ ਦਾ ਆਲਾਪ ਵੀ ਨਾਲ ਨਾਲ ਕਰੀ ਜਾਣਾ ਅਡੈ ਬੇਨਤੀ ਕਰਦੇ ਹੋਏ ਗੁਰੂ ਚਰਨਾਂ ਵਿਚ ਮਨ ਇਕਾਗਰ ਕਰਨ ਦਾ ਯਤਨ ਕਰਨਾ ਉਸ ਦਾ ਲੱਕਸ਼ ਹੁੰਦਾ ਹੈ, ਤਾਂ ਜੋ ਕੀਰਤਨ ਵਿਚ ਮਗਨ ਹੈ, ਸੰਗਤਾਂ ਨੂੰ ਗੁਰ-ਸ਼ਬਦ ਨਾਲ ਜੋੜ ਸਕੇ। ਇਸੇ ਤਰ੍ਹਾਂ ਭੈਰਵੀ, ਪੀਲ੍ਹੀ, ਪਹਾੜੀ, ਤਿਲੰਗ, ਕਾਢੀ ਇਤਿਆਦਿ ਰਾਗਾਂ ਵਿਚ ਰਾਗੀ ਸਿੰਘ 'ਨੁਮਰੀ ਅੰਗ' ਨਾਲ ਵੀ ਸ਼ਬਦ ਗਾਇਨ ਕਰਦੇ ਹਨ। ਇਸ ਤੋਂ ਇਲਾਵਾ ਭਾਈ ਨੰਦ ਲਾਲ ਜੀ ਦੀਆਂ ਰਚਿਤ 'ਗਜ਼ਲਾਂ' ਨੂੰ ਵੀ ਰੂਪਕ, ਪਸਤੋ, ਚੰਚਲ, ਦਾਦਰਾ ਤੇ ਕਹਿਰਾਵਾਂ ਤਾਲ ਵਿਚ ਬੜੇ ਸੁਦਰ ਤਰੀਕੇ ਨਾਲ ਗਾਉਂਦੇ ਹਨ। ਸੋ, ਉੱਤੇ ਲਿਖੇ ਅਨੁਸਾਰ ਸ਼ਾਸਤ੍ਰੀ ਸੰਗੀਤ ਤੇ ਗੁਰਮਤਿ ਸੰਗੀਤ ਦਾ ਮੁੱਢ ਤਾਂ ਇਕੋ ਹੀ ਹੈ, ਪਰ ਇਨ੍ਹਾਂ ਦੀਆਂ ਗਾਇਨ ਸੋਲੀਆਂ ਚਰੂਰ ਵਖੋ-ਵਖ ਹਨ।

## ਭਗਤੀ-ਸੰਗੀਤ ਤੇ ਗੁਰਮਤਿ-ਸੰਗੀਤ

ਭਗਤੀ-ਸੰਗੀਤ ਅਤੇ ਗੁਰਮਤਿ ਸੰਗੀਤ ਸੰਬੰਧੀ ਅਸਾਂ ਪਿਛੇ ਲਿਖਿਆ ਹੈ। ਇਥੇ ਸਿਰਫ਼ ਦੋਹਾਂ ਵਿਚ ਸਮਾਨਤਾ ਅਤੇ ਭਿੰਨਤਾ ਦਾ ਵੇਰਵਾ ਦਿੰਦੇ ਹਨ। ਭਗਤੀ-ਸੰਗੀਤ ਤੇ ਗੁਰਮਤਿ-ਸੰਗੀਤ ਦੀਆਂ ਦੋ ਗਾਇਨ ਸੌਲੀਆਂ ਪ੍ਰਚਲਿਤ ਹਨ :

੧. ਸ਼ਾਸਤ੍ਰ-ਬੱਧ ਕੀਰਤਨ,
੨. ਭਜਨ-ਕੀਰਤਨ।

੧. ਭਾਰਤ ਦੇ ਭਗਤਜਨ (ਕੀਰਤਨੀਏ) ਜਿੱਥੇ ਤੁਲਸੀ, ਕਬੀਰ, ਸੂਰ, ਚੇਤੰਨ, ਦਾਦੂ, ਮੇਹਤਾ, ਮਲੁਕ, ਹਰਿਦਾਸ ਇਤਿਆਦਿ ਭਗਤੀ ਵਲੋਂ ਰਚਿਤ ਦੋਹੇ, ਪਦੇ, ਕਬਿੱਤ, ਸਵਈਏ, ਛੰਦ ਆਦਿ ਗਾਇਨ ਕਰਦੇ ਹਨ, ਉੱਥੇ ਗੁਰੂ ਕੇ ਕੀਰਤਨੀਏ (ਰਾਗੀ ਸਿੰਘ) ਕੇਵਲ ਆਦਿ ਗ੍ਰੰਥ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀ ਰਚਿਤ ਬਾਣੀ ਦਾ ਹੀ ਕੀਰਤਨ ਕਰਦੇ ਹਨ। ਹਾਂ, ਉਪ੍ਰੋਕਤ ਬਾਣੀਆਂ ਧਰੂਪਦ, ਧਮਾਰ, ਤਿੰਨਤਾਲ, ਇਕਤਾਲਾ, ਸੂਲਫਾਕ ਇਤਿਆਦਿ ਤਾਲਾਂ ਅਤੇ ਭਿੰਨ ਭਿੰਨ ਰਾਗਾਂ ਦੀਆਂ ਬੰਦਿਸ਼ਾਂ (ਟਿਯੂਨਾ) ਇਕ ਸਮਾਨ ਹੁੰਦੀਆਂ ਹਨ। ਭਾਵ ਇਨ੍ਹਾਂ ਦੀ ਗਾਇਨ ਸੌਲੀ ਵਿਚ ਕੋਈ ਖਾਸ ਅੰਤਰ ਨਹੀਂ ਹੁੰਦਾ।
੨. ਭਗਤਜਨ ਆਪਣੇ ਇਸ਼ਟ ਭਗਵਾਨ ਰਾਮ, ਕ੍ਰਿਸ਼ਨ, ਸਿਵ, ਵਿਸ਼ਨੂ ਇਤਿਆਦਿ ਮੰਦਰਾਂ ਵਿਚ ਸਥਾਪਿਤ ਹੋਈਆ ਮੂਰਤੀਆਂ ਦੇ ਸਨਮੁਖ ਗਾਇਨ (ਕੀਰਤਨ) ਕਰਦੇ ਹੋਏ ਨਿਰੱਤ ਭੀ ਕਰਦੇ ਹਨ। ਪਰ ਗੁਰੂ ਘਰ ਵਿਚ ਮੂਰਤੀ ਪ੍ਰਵਾਨ ਨਹੀਂ ਅਤੇ ਨਿਰੱਤ ਕਰਨ ਦੀ ਭੀ ਸਖ਼ਤ ਮੁਮਾਨੀਅਤ ਹੈ। ਗੁਰਮਤ ਭਾਵੇਂ ਸਾਰੀ ਸਿਸ਼ਟੀ ਨੂੰ ਵਾਹਿਗੁਰੂ ਦਾ ਹੀ ਸਰੂਪ ਮੰਨਦਾ ਹੈ, ਪਰ ਉਪਾਸ਼ਨਾ ਨਿਰਗੁਣ ਦੀ ਹੀ ਕੀਤੀ ਜਾਂਦੀ ਹੈ, ਇਹੋ ਇਨ੍ਹਾਂ ਦੋਹਾਂ ਵਿਚ ਅੰਤਰ ਹੈ।
੩. ਰਾਮ-ਕ੍ਰਿਸ਼ਨ ਦੇ ਭਗਤੀਏ (ਰਾਸਧਾਰੀਏ) ਜੱਥਿਆਂ ਦੇ ਰੂਪ ਵਿਚ ਬਾਂ ਬਾਂ ਘੁੰਮ-ਫਿਰ ਕੇ ਢੋਲਕੀ, ਛੈਣਿਆ ਨਾਲ ਸਾਧਾਰਣ ਟਿਯੂਨਾ (ਲੋਕ ਧੁਨਾਂ) ਵਿਚ ਕੀਰਤਨ ਕਰਦੇ ਹਨ। ਕਿਸੇ ਸਮੇਂ ਮਸਤੀ (ਰੰਗ) ਵਿਚ ਆ ਕੇ ਹਰੇ ਰਾਮ, ਹਰੇ ਕ੍ਰਿਸ਼ਨ, ਦੀ ਧੁਨੀ ਭੀ ਲਾਉਂਦੇ ਹੋਏ ਗਾਇਨ ਕਰਦੇ ਹਨ। ਇਸ ਨੂੰ ਉਹ ਭਜਨ-ਕੀਰਤਨ ਕਰਨਾ ਕਹਿੰਦੇ ਹਨ। ਇਸੇ ਤਰ੍ਹਾਂ ਸਾਡੇ ਗੁਰਸਿੱਖ ਪ੍ਰੇਮੀ ਮਿਲ ਕੇ ਢੋਲਕੀ, ਛੈਣਿਆਂ, ਚੀਮਟਿਆਂ ਨਾਲ ਸਾਧਾਰਣ ਟਿਯੂਨਾ (ਲੋਕ ਧੁਨਾਂ) ਵਿਚ ਸ਼ਬਦ ਗਾਇਨ ਕਰਦੇ ਹਨ। ਇਸ ਨੂੰ ਅਸੀਂ (ਜੋਟੀਆਂ ਦੇ ਸ਼ਬਦ) ਕੀਰਤਨ ਕਰਨਾ ਕਹਿੰਦੇ ਹਾਂ। ਕਈ ਪ੍ਰੇਮੀ ਐਸੇ ਵੀ ਹੁੰਦੇ ਹਨ, ਜਿਹੜੇ ਰਾਗ-ਤਾਲ ਦੀ ਸੂਝ ਰੱਖਦੇ ਹਨ, ਉਹ ਰਾਗਾਂ ਵਿਚ ਭੀ ਚੰਗੀਆਂ ਧੁਨਾਂ ਤਿਆਰ ਕਰ ਕੇ ਗਾਉਂਦੇ ਹਨ। ਦੇਖਿਆ ਗਿਆ ਹੈ ਕਿ ਸਾਡੇ ਗੁਰਸਿੱਖ ਭਾਈ ਦੇਖਾ-ਦੇਖੀ ਜਾ ਉੱਜ ਹੀ ਵਾਹਿਗੁਰੂ-ਵਾਹਿਗੁਰੂ, ਦੀ ਧੁਨੀ ਲਾਉਂਦੇ ਹੋਏ ਭੀ ਕੀਰਤਨ ਕਰਦੇ ਹਨ। ਇਸ ਨੂੰ ਸਾਡੇ ਭਾਈ ਅਖੰਡ ਕੀਰਤਨ ਕਰਨਾ ਕਹਿੰਦੇ ਹਨ। ਅੱਜ-ਕਲੂ ਤਾਂ ਕਈ ਅਖੰਡ ਕੀਰਤਨੀ ਜੱਥੇ ਵੀ ਤਿਆਰ ਹੋ ਗਏ ਹਨ। ਸੋ, ਉੱਤੇ ਲਿਖੀ ਵਿਚਾਰ ਦਾ ਸਿੱਟਾ ਇਹੋ ਨਿਕਲਦਾ ਹੈ ਕਿ ਭਗਤੀ-ਸੰਗੀਤ ਤੇ ਗੁਰਮਤਿ ਸੰਗੀਤ ਵਿਚ ਨਿਰੱਤ ਕਰਨਾ ਅਤੇ ਨਾ ਕਰਨ ਦਾ ਅੰਤਰ ਜ਼ਰੂਰ ਹੈ। ਪਰ ਬਾਕੀ ਗੱਲਾਂ ਵਿਚ ਕਾਫ਼ੀ ਸਮਾਨਤਾ ਹੈ।

## ਗੁਰਮਤਿ-ਸੰਗੀਤ ਅਤੇ ਸਾਜ਼

(ਕੀਰਤਨ ਮਰਯਾਦਾ)

ਗੁਰਮਤਿ ਸੰਗੀਤ ਵਿਚ ਪ੍ਰਧਾਨਤਾ ਬਾਣੀ ਦੀ ਹੈ। ਬਾਕੀ ਰਾਗ, ਸੁਰ-ਤਾਲ ਅਤੇ ਸਾਜ਼ ਤਾਂ ਕੇਵਲ ਸ੍ਰੋਤਾਂ ਤਕ ਬਾਣੀ ਪੁਚਾਉਣ ਦਾ ਇਕ ਸਾਧਨ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਗਾਇਨ ਕਰਦੇ ਸਨ ਅਤੇ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ। ਰਬਾਬ ਦੀ "ਟੁਨਕ ਟੁਨਕ, ਟੁਨ, ਟੁਨ-ਟੁਨ" ਤਾਲ (ਲਯ) ਦਾ ਕੰਮ ਭੀ ਕਰਦੀ ਸੀ, ਇਸੇ ਲਈ ਗੁਰੂ ਸਾਹਿਬ ਨੂੰ ਕਦੇ ਪਖਾਵਜ (ਮ੍ਰਿਦੰਗ) ਬਜਾਉਣ ਵਾਲੇ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਪਰ ਜਦੋਂ ਆਪ ਕਰਤਾਰਪੁਰ ਆ ਟਿਕੇ ਤਾਂ ਸਵੇਰੇ-ਸਾਮ ਕੀਰਤਨ ਵਿਚ ਰਬਾਬ ਦੇ ਨਾਲ ਮ੍ਰਿਦੰਗ ਭੀ ਬਜਾਇਆ ਜਾਂਦਾ ਸੀ। ਕੀਰਤਨ ਦਾ ਇਹੋ ਨਿਯਮ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਚਲਦਾ ਰਿਹਾ। ਉਨ੍ਹਾਂ ਤੋਂ ਬਾਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੰਗੀ ਸਾਜ਼ ਵਿਚ ਪਰਿਵਰਤਨ ਕਰ ਕੇ 'ਸਰੰਦਾ' ਸਾਜ਼ ਬਣਾਇਆ। ਕਿਉਂਕਿ ਸਾਰੰਗੀ ਇਕ ਐਸਾ ਸਾਜ਼ ਹੈ ਜਿਸ ਦਾ ਆਵਾਜ਼ ਗਾਇਕ ਤੇ ਭੀ ਹਾਵੀ ਹੋ ਜਾਂਦਾ ਹੈ। ਭਾਵ, ਸਾਰੰਗੀ ਦੇ ਆਵਾਜ਼ ਵਿਚ ਇਤਨੀ ਕਸ਼ਿਸ਼ ਹੁੰਦੀ ਹੈ ਕਿ ਸ੍ਰੋਤਾਂ ਕਈ ਵੇਰ ਗਾਇਕ ਦੀ ਮਧੁਰ ਬਾਣੀ ਨੂੰ ਭੀ ਭੁਲ ਜਾਂਦਾ ਹੈ। ਗੁਰੂ ਸਾਹਿਬ ਇਸ ਬਾਰੀਕ ਤਕਨੀਕੀ ਨੂੰ ਜਾਣਦੇ ਸਨ। ਸੋ, ਆਪ ਨੇ ਹਮੇਸ਼ਾਂ ਲਈ ਸਾਰੰਗੀ ਸਾਜ਼ ਨੂੰ ਤਲਾਜਲੀ ਦੇ ਦਿੱਤੀ। ਇਥੇ ਇਹ ਗੱਲ ਨੌਟ ਕਰਨ ਵਾਲੀ ਹੈ ਕਿ ਅਜੇ ਤਕ ਸ੍ਰੀ ਹਰਿਮੰਦਰ (ਦਰਬਾਰ ਸਾਹਿਬ) ਵਿਖੇ ਸਾਰੰਗੀ ਨਾਲ ਕੀਰਤਨ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ। ਗੁਰੂ ਅਰਜਨ ਦੇਵ ਜੀ ਆਪ 'ਸਰੰਦਾ' ਵਜਾ ਕੇ ਕੀਰਤਨ ਕਰਦੇ ਸਨ ਅਤੇ ਅਗੋਂ ਰਬਾਬ ਦੇ ਨਾਲ ਸਰੰਦਾ ਵਜਾ ਕੇ ਕੀਰਤਨ ਕਰਨ ਦੀ ਪਰਿਪਾਠੀ ਆਪ ਨੇ ਚਲਾਈ। ਸਰੰਦਾ ਗੁਰੂ ਘਰ ਦਾ ਸਾਜ਼ ਹੈ, ਇਸ ਦਾ ਆਵਾਜ਼ ਬਹੁਤ ਬਿਲੰਦ ਅਤੇ ਗੰਡੀਰ ਹੁੰਦਾ ਹੈ। ਦਾਸ ਭੀ ਕਈ ਸਾਲ ਆਪਣੇ ਪੂਜ ਉਸਤਾਦ ਗਿਆਨੀ ਹਰਦਿੱਤ ਸਿੰਘ ਜੀ ਨਾਲ ਕੀਰਤਨ ਵਿਚ ਸਰੰਦਾ ਬਜਾਉਣ ਦੀ ਸੋਵਾ ਕਰਦਾ ਰਿਹਾ ਹੈ।

ਪਿਛੇ ਅਸਾਂ ਲਿਖਿਆ ਹੈ ਕਿ ਸੋਲ੍ਹਵੀਂ ਸਦੀ ਤੋਂ ਬਾਦ ਉਤਰੀ ਭਾਰਤੀ ਸੰਗੀਤ ਪੱਧਤੀ ਵਿਚ ਕੁਝ ਖਾਸ ਪਰਿਵਰਤਨ ਹੋਏ। ਜਿਵੇਂ—ਪੁਰਾਤਨ ਰਾਗ-ਵਰਗ (ਰਾਗ-ਰਾਗਣੀ) ਦੀ ਥਾਂ ਠਾਟ ਪੱਧਤੀ ਕਾਯਮ ਕੀਤੀ ਗਈ ਅਤੇ ਧਰੂਪਦ-ਧਮਾਰ ਦੀ ਗਾਇਨ ਸੋਲੀ ਦੀ ਥਾਂ ਖਯਾਲ, ਟੱਪਾ, ਠੁਮਰੀ ਤੇ ਗਜ਼ਲ ਨੇ ਲੈ ਲਈ। ਇਸੇ ਤਰ੍ਹਾਂ ਮ੍ਰਿਦੰਗ ਤੋਂ ਤਬਲਾ (ਜੋੜੀ) ਵੀਣਾ ਤੋਂ ਸਿਤਾਰ, ਰਬਾਬ ਤੋਂ ਸਰੋਦ ਅਤੇ ਸਾਰੰਗੀ ਤੋਂ ਸਰੰਦਾ ਦਿਲਰੁਬਾ (ਤਾਊਸ) ਇਤਿਆਦਿ ਤੰਤੀ ਸਾਜ਼ ਬਣਾਏ ਗਏ। ਇਸ ਦਾ ਅਸਰ ਗੁਰਮਤਿ ਸੰਗੀਤ ਦੀ ਗਾਇਕੀ ਤੇ ਵੀ ਪਇਆ। ਭਾਵ, ਗੁਰੂ ਘਰ (ਗੁਰਦੁਆਰਿਆਂ) ਵਿਚ ਜਿੱਥੇ ਪਹਿਲਾਂ 'ਰਬਾਬ' ਤੇ 'ਸਰੰਦੇ' ਨਾਲ ਕੀਰਤਨ ਹੁੰਦਾ ਸੀ, ਉੱਥੇ ਸਿਤਾਰ ਅਤੇ ਤਾਊਸ (ਦਿਲਰੁਬਾ) ਭੀ ਕੀਰਤਨ ਵਿਚ ਸ਼ਾਮਲ ਹੋ ਗਏ ਅਤੇ ਮ੍ਰਿਦੰਗ ਦੀ ਥਾਂ ਜੋੜੀ (ਤਬਲਾ) ਦੀ ਥਾਪ ਲਗਣੀ ਅਰੰਭ ਹੋ ਗਈ। ਪਰ ਕੀਰਤਨ ਸੋਲੀ ਵਿਚ ਕੋਈ ਖਾਸ ਪਰਿਵਰਤਨ ਅਜੇ ਨਹੀਂ ਸੀ ਹੋਇਆ। ਇਹੋ ਮਰਯਾਦਾ ਇਤਿਹਾਸਕ ਗੁਰਦੁਆਰਿਆਂ ਅਤੇ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਉਨੀਸਵੀਂ ਸਦੀ ਦੇ ਅਖੀਰ ਤਕ ਕਾਯਮ ਰਹੀ।

## ਗੁਰਮਤਿ-ਸੰਗੀਤ ਦੀ ਅਧੋਗਤੀ

ਗੁਰਮਤਿ ਸੰਗੀਤ ਦੀ ਅਧੋਗਤੀ (ਪੜਨ) ਦੀ ਪਹਿਲਾ ਕਾਢਣ ਹੈ, ਸਾਡੀਆਂ ਪ੍ਰਵੰਧਕ ਕਮੈਟੀਆਂ ਤੇ ਸਭ ਸੁਸਾਇਟੀਆਂ ਅਤੇ ਦੂਜਾ ਹੈ ਤੰਤੀ ਸਾਕਾਂ ਦੀ ਥਾਂ ਹਾਉਮੋਨੀਅਮ (ਵਾਤੈ) ਲਾਲ ਕੀਵਤਨ ਕਾਢਣਾ।

ਗੁਰਦੁਆਰਿਆਂ ਦੀ ਪ੍ਰਵੰਧ ਜਦੋਂ ਤੱਕ ਮਰੀਤਾਂ ਦੇ ਹੌਥਰ ਵਿਚ ਵਿਹੁਾ, ਉਦੋਂ ਤੱਕ ਇਤਿਹਾਸਕ ਸਾਡਾ-ਕੀਵਤਨ ਦੇ ਜਾਨੂ ਦੂਜੇ ਸਨ ਅਤੇ ਕਲਾਕਾਰਾਂ ਦੀ ਕਾਢਾ ਕਾਢਦੇ ਹੋਏ। ਕਿਉਂਕਿ ਉਹ ਲੋਕ ਖੁਦ ਬਥਾ-ਕੀਵਤਨ ਦੇ ਜਾਨੂ ਦੂਜੇ ਸਨ ਅਤੇ ਕਲਾਕਾਰਾਂ ਦੀ ਕਾਢਾ ਕਾਢਦੇ ਹੋਏ। ਚਾਹੋਂ ਉਨ੍ਹਾਂ ਵਿਚ ਬਈ ਤੁਹਾਨੀਆਂ ਤੇ ਐਗੁਣ ਸਨ, ਪਛ ਇਹ ਗੁਣ ਉਨ੍ਹਾਂ ਵਿਚ ਵਿਸ਼ੇਸ਼ ਸੀ ਕਿ ਉਹ ਹਮੈਨਾਂ ਗੁਹੂ ਕੇ ਕੀਵਤਨੀਆਂ ਦੀ ਪੂਰ੍ਵ ਸਤਿਕਾਰ ਕਰ ਕਾਢਦੇ ਸਨ। ਸਮੇਂ ਦੇ ਹੌਥਰ ਲਾਲ ਜਦੋਂ ਗੁਰਦੁਆਰਾ ਐਕਵ ਬਣਿਆ ਅਤੇ ਪ੍ਰਵੰਧ ਸਿੱਖ ਪੰਥ ਦੇ ਆਗੂਆਂ ਹੌਥਰ ਆਇਆ ਤਾਂ ਉਨ੍ਹਾਂ ਵਿਚ ਐਸੇ ਬੰਦੇ ਸ਼ਾਮਲ ਹੋ ਜਾਏ, ਜਿਨ੍ਹਾਂ ਦੀ ਲਿਸਾਨਾ ਸਿਰਫ਼ ਰੰਦਰਾਹਵ ਜਾਂ ਅਸੰਖਲੀਆਂ ਤੱਕ ਪਹੁੰਚਣ ਦੀ ਹੁੰਦਾ ਸੀ। ਬਾਬੀ ਗੁਰਦੁਆਰਿਆਂ ਦੇ ਪ੍ਰਵੰਧ ਨੂੰ ਚੁਲ੍ਹਾਉਣ ਵਾਸਤੇ ਜਿਹੜੇ ਮੈਲੇਜ਼ਾਰ, ਸਕੱਤ੍ਰ ਇਤਿਹਾਸਿ ਬੰਦੇ ਚੁੱਖੇ ਜਾਏ, ਉਹ ਅਗੋਂ ਭਾਵੀ, ਜੁੰਬੀ ਤੇ ਪ੍ਰਚਾਰਕਾਂ ਨੂੰ ਆਪਣੇ ਕਚਮਚਾਈ ਸਮਝ ਕੇ ਉਨ੍ਹਾਂ ਲਾਲ ਐਸਾ ਕੇਨਾ ਵਿਵਹਾਰ ਕਰਨ ਲੱਗ ਪਏ, ਜਿਸ ਨੂੰ ਕੋਈ ਵੀ ਵਿਚਵਾਲ ਬੰਦਾ (ਸ੍ਰੀ-ਆਇਮਾਨੀ) ਬਚਦਾਸ਼ਤ ਲਈ ਕਰ ਸਕਦਾ। ਐਸੇ ਪ੍ਰਵੰਧ ਕਾਢਣ ਕਾਢੀ ਹਾਵੀ ਸਿੱਖ ਤਾਂ ਸੂਤੰਤ੍ਰ ਦੋ ਕੇ ਕੀਵਤਨ ਕਰਨ ਲੱਗ ਪਏ ਅਤੇ ਬਾਬੀਆਂ ਨੇ ਐਥੇ-ਐਥੇ ਹੋ ਆਪਣਾ ਵਰਤੁ ਕੋਵ ਲਿਆ। ਪਛ ਅਗੋਂ ਉਨ੍ਹਾਂ ਆਪਣੇ ਹੌਥਰਿਆਂ ਨੂੰ ਗੁਰਮਤਿ ਸੰਗੀਤ (ਕੀਵਤਨ) ਦੀ ਸਿਖਿਆ ਇਸੇ ਵ੍ਰਾਹ ਕਾਢਣ ਲਈ ਹੋਈ। ਭਾਵੀ ਸਮੁਝ ਸਿੱਖ, ਭਾਵੀ ਸੰਤਾ ਸਿੱਖ, ਭਾਵੀ ਸੁਹਜਨ ਸਿੱਖ ਇਤਿਹਾਸਿ ਪ੍ਰਵੰਧ ਹਾਵੀ ਸਿੱਖ ਉਨ੍ਹਾਂ ਵਿਚੋਂ ਹੀ ਸਨ।

ਪਾਸਾਨੋਂ ਤੋਂ ਬਣਿਆ ਹਾਉਮੋਨੀਅਮ (ਲਾਲ) ਜਿਸ ਕਾਢੇ ਪ੍ਰਵੰਧ ਕਰਾਵਣ ਹੈ ਕਿ ਛਡਾਸ ਦੇ ਕੰਡਾਲ ਲੋਕ ਇਸ ਨਾਲ ਮੰਗਿਆ ਕਾਢਦੇ ਸਨ। ਅਜੇ ਤੱਕ ਵੀ ਕਾਢੀ ਹੰਗੇ ਰਾਇਕ ਇਸ ਨੂੰ ਮੰਗਿਆਂ ਦੀ ਸਾਲ ਹੀ ਆਖਦੇ ਹਨ। ਪਰ ਸਾਡੇ ਰਾਵੀ ਸਿੱਪਾਂ ਲਈ ਤਾਂ ਇਹ ਇਕ ਵਰਦਾਨ ਸਾਥਡ ਹੋਵਿਆ ਹੈ। ਕਿਉਂਕਿ ਪਹਿਲਾਂ ਗੁਰਮਤਿ ਸੰਗੀਤ (ਕੀਵਤਨ) ਦੀ ਸਿਖਿਆ ਲੈਣ ਕਾਲੇ ਵਿਚਿਆਹੀ ਸੱਤ-ਸੱਤ, ਅੱਠ-ਅੱਠ ਸਾਲ ਉਸਤਾਦਾਂ ਦੀ ਮਾਤ ਖਾਲੀ ਦੇ ਅਤੇ ਸੂਚ-ਆਇਆਸ ਕਰਦੇ ਸਨ, ਤਾਂ ਸਾ ਕੇ ਕਿਡੇ ਸੂਚ-ਭਾਲ ਦੀ ਸਮਾਹ ਪੈਂਡੀ ਸੀ। ਹੂਣ ਤਾਂ ਗੁਰੂ ਦੀ ਐਸੀ ਮਿਹਰ ਹੋ ਗਈ ਕਿ ਕਿਸੇ ਉਸਤਾਦ ਦੀ ਨਾ ਰਾਗ ਸਿੱਖਣ ਵੀ ਲੈਂਦੇ ਹੋ ਨਹੀਂ ਹੈ। ਕਿਵੇਂ ਕਿ ਉਸਤਾਦ ਦੀ ਮਿਹਰ ਹੋ ਗਈ ਕਿ ਉਸਤਾਦ ਦੀ ਨਾ ਰਾਗ ਸਿੱਖਣ ਵੀ ਲੈਂਦੇ ਹੋ ਨਹੀਂ ਹੈ। ਜੇ ਕਾਨੀ ਕੀਠ ਨਹੀਂ ਤਾਂ 'ਅਮ੍ਰਿਤ ਕੀਵਤਨ' ਦੀ ਪੰਥੀ ਹੈਂਧ ਲਵੇ। ਕਿਸੇ ਨੂੰ ਕੀਵੀ ਇਤਿਹਾਸ ਨਹੀਂ, ਭਾਵੈਂ ਰਾਵੀ ਅਨ੍ਤੇਧ ਪਵੀਂ ਚੁਲੋਂ, ਕਿਸੇ ਪ੍ਰੋਫੈਲ ਨਹੀਂ। ਸਹੋਂ ਪ੍ਰਵੰਧ ਵੀ ਖੂਜ ਅਤੇ ਸੰਗਤਾਂ ਦੀ ਅਨੰਦ ਪ੍ਰਸੰਨ। ਇਸ ਤੋਂ ਵੱਧ ਗੁਰਮਤਿ ਸੰਗੀਤ ਦੀ ਅਖੰਗਿ ਹੋਰ ਕੀ ਹੋ ਸਕਦੀ ਹੈ।

**ਨੋਟ—** ਗੁਰਮਤਿ ਸੰਗੀਤ ਸਾਗਰ ਦੇ ਦੌਰੇ ਰਾਗ ਵਿਚ ਸੰਗੀਤ ਪੈਪਤੀ ਦੇ ਸਿੱਪਾਤ, ਸੰਗੀਤ ਪਖੋਂ ਆਇਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਰਾਗ ਮਾਲਾ ਅਤੇ ਇਕ ਤੋਂ ਸਤਾਰਾਂ ਘਰਾਂ ਦਾ ਕੀ ਹਾਲ ਹੈ। ਇਸ ਸੰਬੰਧੀ ਕਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

## ਸ਼੍ਰੀ ਰਾਗ

ਵਾਹੀ = ਹੁ	ਛਾਣ = ਪੂਰਵੀ	ਸਮਾ = ਸਮ (ਸੁਵਰਤ ਛਿਪੇ)
ਸੰਘਾਚੀ = ਪ	ਜਾਡੀ = ਉਡਵ-ਸੰਪੂਰਣ	ਵਿਸ਼ੇਸ਼ = ਹੁ = ਪ, ਅਤੇ ਹੁ = ਹੁ ਦੀ ਸੂਰ ਸੰਘਾਚੀ ।
ਆਹੋਹੁ = ਸ, ਹੁ, ਹੁ, ਸ = ਹੁ ਮੰਪ, ਲ ਸੰ ।		
ਅਵਰੋਹ = ਸ ਲ ਹੁ, ਪ, ਮੰਗਾਹੁ, ਹਾਹੁ, ਹੁ ਸ ।		

**ਸ**  
ਪਰਵ = ਸ, ਹੁ, ਹੁ, ਸ, ਪ, (ਪ) ਮੰਗਾਹੁ, ਹਾਹੁ, ਹੁ ਸ ।

ਸ੍ਰੀ ਢਾਂਗ ਇਕ ਬਹੁਤ ਹੀ ਪ੍ਰਾਚੀਨ ਅਤੇ ਪ੍ਰਸਿੱਧ ਹਾਥਾ ਹੈ । ਸਭੋਂ ਕਈ ਸੰਘੀਤ ਹ੍ਰਦਾਂ ਵਿਚ ਤੁਹਾਨੂੰ ਸ੍ਰੋਮਣੀ ਢਾਂਗ ਬਚਕੇ ਲਿਖਿਆ ਹੈ । ਆਦਿ ਸ੍ਰੀ ਹਾਹੁ ਹ੍ਰਦਾਂ ਸਹਿਤ ਵਿਚ ਭੀ “ਹ੍ਰਦਾਂ ਵਿਚ ਸਿਵੀ ਢਾਂਗ ਹੈ ।” ਅਤੇ ਭਾਈ ਹਾਹੁਦਾਸ ਜੀ ਨੇ ਭੀ “ਢਾਂਗ ਮੈਂ ਸ੍ਰੀ ਢਾਂਗ ਪਾਹੁਸ ਪਥਥਾਲੁ ਹੈ ।” ਦੀ ਸੰਘਾਜਾ ਚਿਤੀ ਹੈ । ਸ੍ਰੀ ਢਾਂਗ ਨੂੰ ਸਭੋਂ ਸ੍ਰੋਮਣ ਢਾਂਗ ਕਿਉਂ ਬਚ ਮੰਲਿਆ ਗਿਆ, ਇਸ ਸੰਬੰਧੀ ਇਥੇ ਲਿਖਣਾ ਯੋਗ ਹੋਵੇਗਾ ।

ਪ੍ਰਾਚੀਨ ਸੰਘੀਤ ਹ੍ਰਦਾਂ ਨੂੰ ਪਰਲੁਟੂਂ ਪਤਾਂ ਲਾਹੂਚਾ ਹੈ ਕਿ ਵੈਚਿਕ ਕਾਲ ਵਿਚ ਸਮਵੇਚੁ ਤੁਹਾਨੂੰ ਪਾਣਿਲੀ ਹੈ ਸਮੈਂ ਤੇਰ ਸੰਭ ਸੂਰਾਂ ਦਾ ਵਿਕਾਸ ਹੈ ਚੁਕਿਆ ਸੀ । ਉਸ ਤੋਂ ਬਾਹੁ ਜ਼ਹੋਂ “ਤੀਨ ਹ੍ਰਦ ਇਕੀ ਮੂਰਛਤਾ” ਹੈ ਲਿਜਾਮ ਅਨੁਸਾਰ ਹਾਂਗ-ਵਾਹੁ (ਹਾਂਗ-ਹਾਂਗਣੀ) ਬਣਾਏ ਹਾਥੇ ਭਾਂ ਸਭ ਤੋਂ ਪਹਿਲਾਂ ਗਾਣਿਤ ਹੈ ਹਿਰਾਬ ਲਾਲ ਸੰਭ ਸੂਰ ਹਾਂਗਿਸ ਕੀਤੇ ਹਾਥੇ, ਜਿਸ ਹਾਂਗ ਵੈਚਵਾ ਇਸ ਪ੍ਰਕਾਰ ਹੈ :—

ਹੀਣਾ ਹਾਂਗ ਕਿਵੇਂ ਹੀਵੇਂ ਸੰਮਾਂ ਢਾਹ ਮੰਨ ਕੇ ਉਸ ਹੈ ਹੋ ਹਾਂਗ ਬਚਨ ਹੈ  $\frac{1}{2} - \frac{1}{2} = \frac{1}{2}$  ਹੀਵੇਂ ਹੈ ਢਾਹ ਖਲਸ ਬੈਲੈਗਾ । ਉਸ ਤੋਂ ਹਾਂਗ  $\frac{1}{2} + \frac{1}{2} = 1$  ਹੀਵੇਂ ਹੈ ਅਫੀ ਢਾਹ ਖਲਸ ਬੈਲੈਗਾ ।

<b>ਸ</b> ਮੇਰੂ   —————   —————   —————   —————   ਘੌਕੀ	<b>ਸ</b> ਕਿਵੇਂ ਇੰਚ 12 ਇੰਚ   —————   —————   —————	<b>ਸ</b> ਦ ਇੰਚ
---	--	-------------------

(ਮੰਧਮ) ਮੇਰੂ ਅਤੇ ਖਲਸ ਦੇ ਵਿਚਕਾਰ ਸੰ 12 ਇੰਚ ਦਾ ਤਾਰ ਹੈ, ਉਸ ਦੇ ਦੋ ਢਾਗ ਦੋ-ਦੋ ਹੀਵੇਂ ਹੈ ਹੋਏ ਤਾਂ ਮੰਧਮ ਸੂਰ  $12 + 2 = 22$  ਇੰਚ ਹੈ ਬੈਲੈਗਾ । ਢਾਹ, ‘ਸ’ ਅਤੇ ‘ਸ’ ਦੇ ਵਿਚਕਾਰ ਮੰਧਮ ਸੂਰ ਬੈਲੈਗਾ ।

<b>ਸ</b> ਕਿਵੇਂ	<b>ਮ</b> 20	<b>ਸ</b> 12
-------------------	----------------	----------------

(ਪੰਚਮ) ਮੇਰੂ ਅਤੇ ਤਾਰ ਖਲਸ ਦੇ ਵਿਚ ਦੋ ਢਾਗ ਨੂੰ ਠਿੰਨ ਬਤਾਵਣ ਹਾਂਗ ਕਿਵੇਂ ਹੋਣੇ ਹਾਂ  $12 + 2 = 14$  ਇੰਚ ਕੀ ਪੰਚਮ ਸੂਰ ਬੈਲੈਗਾ । ਇਸ ਪੰਚਮ ਸੂਰ ਦੀ ਲੰਘਾਈ ਘੌਕੀ ਤੋਂ  $12 + 2 = 24$  ਇੰਚ ਹੋਵੇਗੀ ।

ਹੁਣ ਅਸਾਂ ਵਿਚਾਰ ਕਰਨਾ ਹੈ ਕਿ ਸ੍ਰੀ ਰਾਗ ਕਾਫੀ ਠਾਟ ਤੋਂ ਪੂਰਵੀ ਠਾਟ ਵਿਚ ਕਿਵੇਂ ਆਇਆ। ਇਸ ਸੰਬੰਧੀ ਸੰਗੀਤ ਇਤਿਹਾਸ ਵਿਚ ਤਾਂ ਕਿਤੇ ਜ਼ਿਕਰ ਨਹੀਂ। ਪਰ ਇਸ ਦੇ ਸਰੂਪ ਵਿਚ ਤਬਦੀਲੀ ਸੋਲ੍ਹਵੀਂ ਸਦੀ ਤੋਂ ਬਾਦ ਹੀ ਹੋਈ ਹੈ। ਕਿਉਂਕਿ ਪੁਰਾਤਨ ਗ੍ਰੰਥਾਂ ਵਿਚ ਇਸ ਦਾ ਸਰੂਪ ਕਾਫੀ ਠਾਟ ਵਾਂਗ ਹੀ ਲਿਖਿਆ ਹੈ। ਪਿਛੇ ਅਸਾਂ ਲਿਖਿਆ ਹੈ ਕਿ ੧੩ਵੀਂ ਤੋਂ ਸੋਲ੍ਹਵੀਂ ਸਦੀ ਤਕ ਭਾਰਤੀ ਸੰਗੀਤ ਵਿਰਾਸਤ ਕਾਫੀ ਪਰਿਵਰਤਨ ਹੋਏ ਹਨ। ਭਾਵ, ਜਿਵੇਂ ਹੋਰ ਬਹੁਤ ਸਾਰੇ ਰਾਗਾਂ ਦੇ ਠਾਟ, ਜਾਤੀ, ਵਾਦ-ਸੰਵਾਦ ਆਦਿ ਤਬਦੀਲ ਹੋ ਗਏ ਉਸੇ ਤਰ੍ਹਾਂ ਸ੍ਰੀ ਰਾਗ ਭੀ ਸਹਿਜੇ ਸਹਿਜੇ ਕਾਫੀ ਤੋਂ ਖਮਾਜ਼, ਖਮਾਜ਼ ਤੋਂ ਭੈਰਉ ਅਤੇ ਭੈਰਉ ਤੋਂ ਫਿਰ ਪੂਰਵੀ ਠਾਟ ਵਿਚ ਆ ਗਿਆ।

ਪੂਰਵੀ ਠਾਟ ਦਾ ਸ੍ਰੀ ਰਾਗ ਬਹੁਤ ਹੀ ਮਹੱਤਵਪੂਰਣ ਤੇ ਨਿਰਾਲਾ ਰਾਗ ਹੈ। ਪੂਰਵੀ ਠਾਟ ਦੇ ਰਾਗਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਭਾਵ, ਕੁਝ ਰਾਗ ਪੂਰਵੀ ਅੰਗ ਨਾਲ ਗਾਏ ਜਾਂਦੇ ਹਨ ਅਤੇ ਕੁਝ ਸ੍ਰੀ ਅੰਗ ਨਾਲ। ਜਿਵੇਂ—ਬਸੰਤ, ਪਰਜ ਅਤੇ ਗਊੜੀ (ਦੌਵੇਂ ਮੱਧਮ ਪ੍ਰਕਾਰ) ਪੂਰਵੀ ਅੰਗ ਨਾਲ ਗਾਏ ਜਾਂਦੇ ਹਨ। ਤਿਵੇਂ, ਜੈਤਸਰੀ, ਤ੍ਰਿਵੇਣੀ, ਮਾਲਸ੍ਰੀ, ਗਊੜੀ ਪੂਰਬੀ, ਇਤਿਆਦਿ ਰਾਗ ਸ੍ਰੀ ਅੰਗ ਨਾਲ ਗਾਏ ਜਾਂਦੇ ਹਨ।

ਸ੍ਰੀ ਰਾਗ ਦਾ ਠਾਟ ਪੂਰਵੀ, ਜਾਤੀ, ਓਡਵ ਸੰਪੂਰਣ ਵਾਦੀ ਰਿਖਭ ਅਤੇ ਸੰਵਾਦੀ ਪੰਚਮ ਹੈ। ਪਰ ਕਈ ਸੰਗੀਤਕਾਰ 'ਸ-ਪ' ਜਾਂ 'ਰੁ-ਪੁ' ਵਾਦ-ਸੰਵਾਦ ਮੰਨਦੇ ਹਨ। ਕਿਉਂਕਿ ਸ਼ਾਸਤ੍ਰ ਨਿਯਮ ਅਨੁਸਾਰ 'ਰੇ-ਪਾ' ਵਾਦ-ਸੰਵਾਦ ਅਪਵਾਦ ਮੰਨੇ ਜਾਂਦੇ ਹਨ। ਪਰ ਰਾਗ ਦੇ ਸਰੂਪ ਅਤੇ ਚਲਣ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮਾਰਵਾ ਰਾਗ ਦੇ ਸਮਾਨ ਹੀ ਸ੍ਰੀ ਰਾਗ ਦੇ 'ਰੁ-ਪ' ਵਾਦ-ਸੰਵਾਦ ਨੂੰ ਭੀ ਮੰਨਣਾ ਪਵੇਗਾ। ਇਸ ਦੇ ਆਰੋਹ ਵਿਚ 'ਗਾ-ਧਾ' ਸੁਰ ਵਰਜਿਤ ਹਨ ਅਤੇ ਅਵਰੋਹ ਵਕ੍ਰ ਸੰਪੂਰਣ ਹੈ। ਇਹ ਰਾਗ ਸ਼ਾਮ (ਸੂਰਜ ਛਿਪੇ) ਗਾਇਆ ਜਾਂਦਾ ਹੈ।

ਸ੍ਰੀ ਰਾਗ ਵਿਚ ਸਭ ਤੋਂ ਮਹੱਤਵਪੂਰਣ ਗੱਲ ਕੌਮਲ ਰਿਖਭ ਨੂੰ ਦਰਸਾਨਾ ਹੈ। ਅਗਰ ਕੌਮਲ ਰਿਖਭ ਨੂੰ ਗੰਧਾਰ ਦੇ ਕਣ ਦੇ ਨਾਲ ਕਿਹਾ ਜਾਵੇ ਤਾਂ ਰਿਖਭ ਆਪਣੇ ਆਪ ਠੀਕ ਥਾਂ ਤੇ ਲਗੇਗਾ। ਭਾਵ, ਰਿਖਭ ਨੂੰ ਦੋ ਵਾਰ ਜ਼ਰੂਰ ਕਿਹਾ ਜਾਵੇ। ਕੇਵਲ ਇਕ ਵਾਰ ਕਹਿਣ ਨਾਲ ਰਿਖਭ ਦੀ ਮਧੁਰਤਾ ਸਪਸ਼ਟ ਨਹੀਂ ਹੋਵੇਗੀ। ਜਿਵੇਂ "ਸ, ਰੁ, ਰੁ, ਸ—ਗਰੁ, ਰੁ, ਸ" ਇਸ ਪ੍ਰਕਾਰ। ਇਸੇ ਤਰ੍ਹਾਂ "ਸ, ਰੁ, ਰੁ, ਰੁ, ਪ, ਰੁ, ਗ, ਪ, ਗ" ਇਹ ਤਾਨ ਬਾਰ ਬਾਰ ਦਿਖਾਈ ਦੇਵੇਗੀ। ਸਗੋਂ ਜਿਸ ਰਾਗ ਵਿਚ "ਪ, ਰੁ, ਗਰੁ, ਸ" ਇਹ ਸੁਰ ਲੱਗੇ, ਉਸੇ ਵਿਚ ਸ੍ਰੀ ਅੰਗ ਨਜ਼ਰ ਆਵੇਗਾ। ਗਊੜੀ, ਤ੍ਰਿਵੇਣੀ ਤੇ ਜੈਤਸਰੀ ਆਦਿ ਰਾਗ ਸ੍ਰੀ ਅੰਗ ਨਾਲ ਹੀ ਗਾਏ ਜਾਂਦੇ ਹਨ। ਇਸ ਦੇ ਅੰਤਰੇ ਦਾ ਉਠਾਨ "ਪ, ਮੱਪ, ਨ-ਸ਼, ਜਾਂ ਪ, ਪਨ, ਸ਼" ਇਸ ਪ੍ਰਕਾਰ ਹੁੰਦਾ ਹੈ। ਇਸ ਵਿਚ 'ਰੁ-ਪ' ਜਾਂ 'ਪੁ-ਰੁ' ਦੀ ਸੁਰ ਸੰਗਤੀ ਬਹੁਤ ਮਧੁਰ ਅਤੇ ਰਾਗ ਦੀ ਰੰਜਕਤਾ ਨੂੰ ਵਧਾਉਂਦੀ ਹੈ।

ਇਹ ਪੂਰਵੀਂ ਵਾਦੀ ਅਤੇ ਆਲਾਪ ਪ੍ਰਧਾਨ ਰਾਗ ਹੈ। ਇਸ ਦੀ ਪਰਕ੍ਰਿਤੀ ਗੰਭੀਰ ਅਤੇ ਸ਼ਾਨ ਰਸ ਸੰਯੁਕਤ ਹੈ, ਬਿਲੰਬਿਤ ਵਿਚ ਇਹ ਰਾਗ ਬਹੁਤ ਪ੍ਰਭਾਵ ਪਾਉਂਦਾ ਹੈ। ਇਸ ਰਾਗ ਨੂੰ ਗਊੜੀ ਕਾਫੀ ਅਭਿਆਸ ਚਾਹੀਦਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਰਾਗ ਦਾ ਨੰਬਰ ਪਹਿਲਾਂ ਹੈ।

## ਸੁਹੁ-ਵਿਸਥਾਰ (ਆਲਾਪ)

त्रिवृत्ति त्रिवृत्ति त्रिवृत्ति



月 風 氣 背 風 月



月 三  
四

- ੴ. ਸ = ਹੁਪ = ਮੱਪ, ਮੰਧਪ, ਮੱਧਸਮੱਪਲ = ਹੁਪ, ਮੱਪਚੁ, ਮੱਪ, ਮੰਧ ਮੰਗਾਵੁ, ਛਾਵੁ ਸ = ਕਾਵੁ, ਹੁ, ਸ = ਪ  
 ਮੱਪ = ਮੱਧੁਪ, ਮੰਗਾਵੁ, ਹੁਪ = ਮੱਪਲ = ਹੁਨਥੁਪ, ਮੱਪਲ = ਸ = ਲਸ ਲਥੁਪ, ਮੱਪਲ, ਹੁਨਥੁਪ, ਮੱਪ  
 ਹੁਮੱਪਲ = ਸ, ਮੱਪ ਲੁ = ਸ = ਲਾਵੁ ਸ = ਲ, ਹੁਨਥੁਪ, ਮੱਪ, ਮੰਧ ਮੰਗਾਵੁ ਛਾਵੁ, ਪ = ਹੁ = ਹੁ ਮੱਪਥ,  
 ਮੰਗਾਵੁ, ਹੁ ਸ = ।

前前  
前前



月

ନମ, ଦୁର୍ଗା ନମ, ଦୁର୍ବଲ ଶାତ୍ରୀ ନମ, ନନ୍ଦ ଦୁର୍ଲପ୍ତି, ମୁଁ ନନ୍ଦ ନମ, ଦୂର୍ବଲ ନମ, ଦୁର୍ବଲ ପପ ମୁଁ ପପ ମୁଁ

• 11 •

ਮੰਗ ਵੁਹੂ ਗਾਰੂ ਸਸ, ਬੁਹੂ ਪਪ ਮੱਪ, ਮੱਪ ਧੁਪ ਨਨ ਧੁਪ ਮੰਗ ਗਾਰੂ ਸਸ, ਤਨ੍ਹ ਵੁਹੂ ਧੁਪ ਮੱਪ ਤਨ੍ਹ ਸਸ,

卷之三

ਸਸ ਨਾਹੁ ਗਾਹੁ ਸਨ ਧੂਪ ਮ੍ਰਿਪ, ਨਸ ਵਾਹੁ ਗਾਹੁ ਸਸ ਨਾਹੁ ਨਧੁ ਪਪ, ਨਨ ਧੂਪ ਸਧੁ ਸਗ ਵਾਹੁ ਧੂਪ ਸਗ

ਕੁਝ ਸਸ, ਨਾਨ ਕੁਝ ਪ੍ਰਾਪ ਮੁਪ ਨਾਨ ਸਸ, ਮਪ ਨਨ ਸਸ ਨਕੜ ਗੁਪ ਸੰਗ ਕੁਪ, ਸੰਗ ਕੁਝ ਸਨ ਕੁਝ

ਪ੍ਰਾ ਮੰਗ ਵ੍ਰਾ ਮੰਗ ਮੰਗ ਵ੍ਰਾ ਵ੍ਰਾ ।੧੦੧ ਪੰਜਾਬ ਪੰਜਾਬ ।

બુદ્ધ સગ્રહ બૃદ્ધ સાધ્ય સગ્રહ બૃદ્ધ સાહેબ, પદ્મ સગ્રહ બૃદ્ધ સાહેબ—

## ਸ੍ਰੀ ਰਾਮ ਦੀਆਂ ਡਾਨਾਂ (ਜਿਥੁਣ ਹੀਡ ਨੰ: ੩)

### ਅਨੱਖਾਵੀ

ੴ.	ਤੇ ਹੀ ਮੋ ਹੀ	ਕੈ ਮੋ ਹੀ ਤੇ ਹੀ	X ਸ਼ਵੁ ਮੱਪ ਲਵਾਂ ਹੁੰਵ	ੴ ਲਘੁ ਪਮੁ ਗਾਵੁ ਸਮ
੧.	• • • •	ਪਲ ਸਿਲ ਸਿਗਾਂ ਹੁੰਵ	ਲਘੁ ਪਮੁ ਪਲ ਸਿਵ	ਸਿਲ ਚੂਪ ਮੰਗਾ ਹੁਸ
੨.	ਮੱਪ ਲਘੁ ਪਮੁ ਪਲ	ਸਿਲ ਸਿਵ ਸਿਲ ਚੂਪ	ਮੱਪ ਲਵਾਂ ਹੁੰਵ ਗਾਵ	ਸਿਲ ਚੂਪ ਮੰਗਾ ਹੁਸ
੩.	• • • •	• • • •	• • • •	ਲਵਾਂ ਗਾਵੁ ਮੱਪ ਚੂਪ
੪.	ਮੱਪ ਲਲ ਚੂਪ ਮੱਪ	ਲਵਾਂ ਹੁੰਵ ਲਘੁ ਮੱਪ	ਲਵਾਂ ਗਾਵੁ ਸਿਲ ਚੂਪ	ਮੰਗਾ ਹੁਮੈ ਗਾਵੁ ਸਮ
੫.	ਚੂਸ, ਮੱਪ ਲਵਾਂ ਹੁੰਵ	ਸਿਲ ਗਾਵੁ ਮੰਗਾ ਹੁਸ, ਸਿਲ ਚੂਪ ਮੰਗਾ ਹੁਸ,	ਮੱਪ ਚੂਪ ਮੰਗਾ ਚੂਸ, ਮੱਪ ਲਲ ਚੂਪ ਮੰਗਾ ਹੁਸ	ਮੱਪ ਲਲ ਚੂਪ ਮੰਗਾ ਹੁਸ
੬.	ਚੂਕ ਸਸ, ਲਲ ਚੂਪ ਸ਼ਵੁ ਪੁਪ ਮੱਪ ਲਲ	ਮੰਮ ਗਾਗਾ ਹੁੰਵੁ ਸਸ ਪਲ ਸਿਵ ਲਵਾਂ ਗਾਂਗਾ	ਚੂਕ ਸਸ ਲਲ ਚੂਪ ਚੂਕ ਸਸ ਲਲ ਚੂਪ	ਚੂਕ ਸਸ, ਮੰਮ ਗਾਗਾ ਮੰਮ ਗਾਗਾ ਹੁੰਵੁ ਸਸ

### ਅੰਡੇਵਾ

ੴ.	ਗ ਹੀ ਓ ਅ	ਹਾ ਦੈ ਮੋ ਭਵੀ	ਨਵ ਹੁੰਵ ਨਘੁ ਪਲ	ਸਿਲ ਚੂਪ ਮੰਗਾ ਹੁਸ
੨.	• • • •	ਨਵੀ ਹੁੰਵ ਗਾਵੁ ਸਿਲ	ਹੁੰਵ ਚੂਪ ਮੱਪ ਲਵਾਂ	ਲਘੁ ਪਮੁ ਗਾਵੁ ਸਮ
੩.	ਨਵੀ ਲਘੁ ਸਿਲ ਚੂਪ	ਮੱਪ ਨਵੀ ਹੁੰਵ ਨਵੀ	ਗਾਵੁ ਸਿਲ ਚੂਪ ਮੰਗਾ	ਹੁਸ, ਮੱਪ ਲਵਾਂ ਹੁੰਵ
੪.	ਹੁੰਵ ਸਿਲ ਹੁਸ ਨਵ,	• • • •	ਹੁੰਵ ਸਿਲ ਹੁੰਵ ਨਵੀ	ਚੂਪੁ ਪਚੁ ਚੂਪ ਮੱਪ ਚੂਮੈ ਗਾਵੁ ਮੱਪ ਨਵ
੫.	ਪਲ ਸਿਪ ਨਵੀ ਪਲ ਨਿਪ ਨਵੀ, ਨਵੀ ਹੁੰਗ	ਸਿਲ ਸਿਨ ਹੁਮ ਗਾਵੁ, ਹੁੰਵ ਨਘੁ, ਨਵ ਹੁੰਵ	ਪਮ ਗਾਰੁ ਮੰਗਾ ਹੁਸ ਚੂਪ ਮੰਗਾ ਹੁਮ ਗਾਵੁ	ਸ਼ਵੁ ਮੰਕ ਮੱਪ, ਮੱਪ ਸ਼ਵੁ ਮੱਪ ਨਵੀ ਹੁੰਵ
੬.	ਹੁੰਵ ਗਾਵੁ ਸਿਲ, ਸਿਵ ਮੰਗਾ ਹੁਸ, ਚੂਕ ਗਾਵੁ	ਸਿਲ ਚੂਪ, ਨਵ ਨਘੁ ਸਿਲ ਹੁਸ, ਹੁਗਾ ਹੁੰਵ	ਪਮ ਚੂਪੁ ਚੂਪ ਮੰਗਾ, ਮੱਪ ਮੰਮ ਪਚੁ ਪਚ	ਪਪ ਪਮ ਗਾਵੁ, ਮੰਮ ਨਵੀ ਨਵ ਸਿਵੁ ਸਿਵ

## ੨. ਸ਼੍ਰੀ ਰਾਗ, ਤਿੰਨਤਾਲ (ਮੱਧ ਲਜ)

ਤੇਹੀ ਮੋਹੀ, ਮੋਹੀ ਤੇਹੀ ਅੰਤਰੁ ਕੈਸਾ ॥  
 ਕਨਕ ਕਟਿਕ ਜਲ ਤਰੰਗ ਜੈਸਾ ॥੧॥  
 ਜਉ ਮੈ ਹਮ ਨ ਪਾਪ ਕਰੰਤਾ ਆਹੇ ਅਨੰਤਾ ॥  
 ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ਰਹਾਉ॥  
 ਤੁਮ ਜੁ ਨਾਇਕ ਆਛਹੁ ਅੰਤਰਜਾਮੀ ॥  
 ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥  
 ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੁ ॥  
 ਰਵਿਦਾਸ ਸਮਦਲ ਸਮਝਾਵੈ ਕੋਊ ॥੩॥

(ਸਿਰੀ ਰਾਗੁ, ਭ: ਰਵਿਦਾਸ ਜੀ, ਪੰਨਾ ੯੩)

ਅਸਥਾਈ

ੴ ਤਾਰਾ

— ਸ਼ਬਦ ਦੀਆਂ ਬਾਕੀ ਤਕਾਂ ਅੰਤਰੇ ਤੇ ਲਾਓ ।

### ੩. ਸ੍ਰੀ ਰਾਗ, ਤਿੰਨਤਾਲ (ਮੱਧਜ ਲਜ)

ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਜਾਈ ॥  
 ਸੁਰਿ ਨਰ ਗਣ ਰੰਧਰ ਜਿਨਿ ਮੋਹੇ ਵਿਭਵਣ ਮੇਖਲੀ ਲਾਈ ॥੧॥  
 ਰਾਜਾ ਰਾਮ ਅਨਹਦ ਕਿਞਚੁਰੀ ਬਾਸੀ ॥  
 ਜਾਕੀ ਦਿਸਟਿ ਨਾਉ ਲਿਵ ਲਾਈ ॥੧॥ ਰਹਾਉ ॥  
 ਛਾਠੀ ਗਗਨੁ ਸੰਛਿਆ ਅਰੂ ਚੂਛਿਆ ਕਨਕ ਕਲਾ ਇਕੁ ਪਾਇਆ ॥  
 ਤਿਸੁ ਮਹਿ ਧਾਰਥੂਐ ਅਤਿ ਨਿਵਮਲ ਰਸ ਮਹਿ ਰਸਨ ਚੂਆਇਆ ॥੨॥  
 ਵੈਖ ਜੁ ਛਾਡ ਅਨੂਪ ਘਨੀ ਹੈ ਪਵਨ ਪਿਆਲਾ ਸਾਜਿਆ ॥  
 ਭੀਨਿ ਛਵਨ ਮਹਿ ਵੈਖੈ ਜੈਗੀ ਕਹੂਹੁ ਕਵਨ ਹੈ ਰਾਜਾ ॥੩॥  
 ਅਸੈ ਗਿਆਨ ਪ੍ਰਗਟਿਆ ਪੁਰਖੇਤਮ ਕਹੂ ਕਥੀਰ ਰੰਗ ਹਾਡਾ ॥  
 ਅਕ੍ਰਿਤ ਦੂਨੀ ਸਤ ਛਰਮਿ ਹੂਲਾਨੀ ਮਨੁ ਰਾਮ ਰਸਾਇਨ ਮਾਤਾ ॥੪॥

(ਸਿਰੀ ਰਾਗ, ਭੁ ਕਬੀਰ ਜੀ, ਪੰਨਾ ੯੨)

#### ਅਸਥਾਈ

○	ਸ	ਨ	ਅ	ਸ	ਨ	ਗ	ਵ	ਪ	ਮ	ਕਿ	ਮ	ਗ	ਪ	ਰੀ	—		X	ਨ	ਬ	—	ਤ	ਥ	—	ਤ	—	੨	
—	ਪ	—	ਪ	—	ਪ	—	ਬ	—	ਸ	ਜੈ	ਬ	—	ਸ	ਜੀ	—		ਗ	ਕ	—	ਤ	ਸ	—	ਸ	—			
—	ਨ	—	ਸ	—	ਜਾ	—	ਜਾ	—	ਜ	ਕੀ	ਪ	—	ਪ	ਟ	ਪ	ਨਾ	—	ਪ	ਦ	ਪ	ਲਿ	ਪ	ਵ	ਪ	ਲਾ	{	੨
—	ਸ	ਜਾ	—	ਜ	—	ਕੀ	ਪ	ਦਿ	ਸ	ਜ	ਸ	ਟ	ਪ	ਨਾ	—		—	ਪ	ਦ	ਪ	ਲਿ	ਪ	ਵ	ਪ	ਲਾ	ਗੈ	ਸ

#### ਅੰਤਰਾ

ਮ	ਪ	ਪ	ਪ	ਪ	ਮ	—	ਪ	ਨ	ਨ	ਸ	ਸ	—	ਸ	ਸ	—	ਸ	ਸ	ਡੀ	ਸ	ਸ	ਆ	—	
—	ਅ	ਚ	ਰ	ਜ	ਏ	—	ਕ	ਸੁ	ਨਹੁ	—	ਤ	—	ਤ	—	—	—	ਪੰ	ਸ	ਡੀ	ਸ	ਸ	ਆ	—
—	ਨ	ਅ	ਬ	ਕਿ	ਡ	ਕ	ਹ	ਨ	ਗੁ	ਮੰ	ਗ	ਰੰ	—	—	—	—	ਗੰ	ਰੰ	ਸ	ਏ	ਸ	—	
—	ਸ	ਸੁ	ਰ	ਨ	ਰ	ਸ	ਗ	ਲਣ	ਗੰ	—	ਪ੍ਰ	ਮ	ਪ	ਧ	ਪ	ਨ	ਪੰ	—	ਪ	ਹੋ	—	—	

$$\frac{1}{n} \sum_{i=1}^n \left( \frac{\hat{Y}_i - Y_i}{\sigma} \right)^2 = \frac{1}{n} \sum_{i=1}^n \left( \frac{\hat{Y}_i - \mu}{\sigma} \right)^2 + \frac{1}{n} \sum_{i=1}^n \left( \frac{Y_i - \mu}{\sigma} \right)^2$$

**ਨੈਟ :**— ਇਹ ਵਿਕ ਪੁਰਾਣ ਸ਼ਬਦ-ਗੀਤ ਹੈ, ਜਿਸ ਨੂੰ ਚਾਗੀ-ਰਵਾਖੀ ਸੀਨਾ-ਬਸੀਨਾ ਗਾਵਿਨ  
ਕਰਦੇ ਆ ਰਹੇ ਹਨ। ਸ੍ਰੀ ਚਾਗ ਦੀ ਇਹ ਸ਼ਬਦ-ਗੀਤ ਅਡੀ ਸ੍ਰੀਚੜ ਹੈ,

#### ੪. ਸ਼੍ਰੀ ਰਾਮ, ਤਿੰਨਤਾਲ (ਮੱਧ ਲੜ)

ਤੂ ਛਵਿਆਉ ਦਾਨਾ ਬੀਨਾ ਮੈ ਮਹੁਲੀ ਕੈਸੈ ਅੰਡੂ ਲਹਾ ॥  
 ਜਹ ਜਹ ਦੈਖਾ ਭਰੋ ਭਰੋ ਤੂ ਹੈ ਹੁਣ ਤੈ ਨਿਕਾਸੀ ਬੂਟਿ ਮਵਾ ॥੧॥  
 ਨ ਜਾਣਾ ਮੈਉ ਨ ਜਾਣਾ ਜਾਲੀ ॥ ਜਾ ਚੂਘੁ ਲਾਗੈ ਤਾ ਵ੍ਰਾਈ ਸਮਾਲੀ ॥੧॥ ਰਹਾਉ ॥  
 ਤੂ ਛਰਪੂਰਿ ਜਾਨਿਆ ਮੈ ਦੂਰਿ ॥ ਜੋ ਬਣੁ ਕਰੀ ਸੁ ਤੇਰੈ ਹਥੂਰਿ ॥  
 ਤੂ ਦੇਖਹਿ ਹਉ ਮੁਕਰਿ ਪਾਉ ॥ ਤੇਰੈ ਕੰਮਿ ਨ ਤੇਰੈ ਨਾਇ ॥੨॥  
 ਜੇਤਾ ਦੇਹਿ ਤੇਤਾ ਹਉ ਖਾਉ ॥ ਬਿਆ ਦਰੁ ਨਾਹੀ ਕੈ ਦਰਿ ਜਾਉ ॥  
 ਨਾਨਕੁ ਏਕ ਕਹੈ ਅਰਦਾਸਿ ॥ ਜੀਉ ਪਿੜ੍ਹੁ ਸਭੁ ਤੇਰੈ ਪਾਸਿ ॥੩॥  
 ਆਪੇ ਨੇੜੇ ਦੂਰਿ ਆਪੇ ਹੀ ਆਪ ਮੰਡਿ ਮਿਆਨੋ ॥  
 ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨ੍ਹੁ ॥  
 ਜੇ ਤਿਸੁ ਭਾਵੈ ਨਾਨਕਾ ਹੁਕਮੁ ਸੌਈ ਪਰਵਾਨ੍ਹੁ ॥੪॥      (ਸਿਰੀ ਰਾਗੁ ਮ: ੧, ਪੰਨਾ ੨੪)

(ਸਿਰੀ ਰਾਗ ਮ: ੧, ਪੰਨਾ ੨੪)

ਮੁਖਾਈ

ੴ ਤਾਰਾ

ਪ ਮੁ	ਪ ਦ	ਨ ਦ	ਨ ਰਿ	ਸ ਆ	—	ਸ ਉ	—	ਸ ਨ ਦਾ	ਸ ਤ	ਰ ਨਾ	ਸ	ਸ ਨ ਬੀ	ਨ ਸ	ਨ ਧ	ਨ ਅ	ਪ
ਪ	ਦ	ਨ	ਸ ਙ	ਰ ਲੀ	—	ਸ ਕੈ	—	(ਪ) ਅੰ	—	ਧ ਮ	ਗਰੁ	ਗ ਹਾ	ਰ	ਨ	ਸ	—
ਪ	ਮੁ	ਮ	ਡ	ਲੀ	—	ਸ ਕੈ	—	ਸ ਸ	—	ਤ	ਲਡ	ਹ	ਤ	ਨ	ਨ	—

— ਸੁਭਦ ਦੀਆਂ ਬਾਕੀ ਤੁਕਾਂ ਅੰਡਰੇ ਤੇ ਲਾਓ ।

## ਪ. ਸ੍ਰੀ ਰਾਚਾ, ਤਿੰਨਤਾਲ (ਮੱਧ ਲੜ)

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥  
 ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥  
 ਚਰਣ ਕਮਲ ਕਰਿ ਬੋਹਿਬੁ ਕਰਤੇ ਸਹਸਾ ਦੂਖੁ ਨ ਬਿਆਪੈ ॥  
 ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਾਤੁ ਜਾਪੈ ॥  
 ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥  
 ਨਾਨਕ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠੁ ਪਸਾਰੇ ॥

(ਸਿਰੀ ਰਾਗੁ ਮ: ੫, ਪੰਨਾ ੭੯)

ଅମ୍ବାଇ

० स ग्राम				१ महिला				२ पर्यावरण											
स	न	पि	य	म	रिआ	—	म	जी	—	पि	न	त्रा	—	पि	—	स	—	—	—
म	रि	पि	य	म	रिआ	—	म	जी	—	पि	न	त्रा	—	पि	—	स	—	—	—

ੴ ਤਰਾ

—ਸ਼ਬਦ ਦੀਆਂ ਬਾਕੀ ਤਕਾਂ ਅੰਤਰੇ ਤੇ ਲਾਓ ।

## ੴ. ਸ਼੍ਰੀ ਰਾਗ, ਤਿੰਨਤਾਲ (ਮੱਧ ਲੜ)

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੇ ਡਾਰਿ ॥  
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧੧॥

(ਸਿਰੀ ਰਾਗ ਕੀ ਵਾਰ, ਸਲੋਕ ਮ: ੨, ਪੰਨਾ ੮੯)

અમદાબાદી

०	प.८	प.९	प.१०	प.११	प.१२	प.१३	प.१४	प.१५	प.१६	प.१७	प.१८	प.१९	प.२०	प.२१	प.२२	प.२३	प.२४	प.२५	प.२६	प.२७	प.२८	प.२९	प.३०	
१	प.१०	प.११	प.१२	प.१३	प.१४	प.१५	प.१६	प.१७	प.१८	प.१९	प.२०	प.२१	प.२२	प.२३	प.२४	प.२५	प.२६	प.२७	प.२८	प.२९	प.३०	प.३१	प.३२	
२	प.११	प.१२	प.१३	प.१४	प.१५	प.१६	प.१७	प.१८	प.१९	प.२०	प.२१	प.२२	प.२३	प.२४	प.२५	प.२६	प.२७	प.२८	प.२९	प.३०	प.३१	प.३२	प.३३	
३	प.१२	प.१३	प.१४	प.१५	प.१६	प.१७	प.१८	प.१९	प.॒०	प.॒१	प.॒२	प.॒३	प.॒४	प.॒५	प.॒६	प.॒७	प.॒८	प.॒९	प.॒१०	प.॒११	प.॒१२	प.॒१३	प.॒१४	
४	प.१३	प.१४	प.१५	प.१६	प.१७	प.१८	प.१९	प.॒०	प.॒१	प.॒२	प.॒३	प.॒४	प.॒५	प.॒६	प.॒७	प.॒८	प.॒९	प.॒१०	प.॒११	प.॒१२	प.॒१३	प.॒१४	प.॒१५	प.॒१६

ਅੰਤਰਾ

ਨੋਟ :—ਇਸ ਟਿਪੁਨ ਤੇ ਵੀ ਤਾਨਾਂ ਲਾ ਸਕਦੇ ਹੋ ।

## ੭, ਸ੍ਰੀ ਰਾਗ, ਤਿੰਨਤਾਲ (ਮੱਧਜ ਲਜ)

ਹਰਿ ਭਗਤਾ ਹਰਿ ਧਨੁ ਰਾਮਿ ਹੈ ਗੁਰ ਪੂਛਿ ਕਰਹਿ ਵਾਪਾਰੁ ॥  
 ਹਰਿਨਾਮੁ ਸਾਲਾਹਨਿ ਸਦਾ ਸਦਾ ਵਖਰੁ ਹਰਿਨਾਮੁ ਅਧਾਰੁ ॥  
 ਗੁਰਿ ਪੂਰੈ ਹਰਿਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟ ਭੰਡਾਰੁ ॥੧॥  
 ਭਾਈ ਰੇ ਇਸੁ ਮਨ ਕਉ ਸਮਝਾਇ ॥  
 ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮ ਧਿਆਇ ॥੧॥ ਰਹਾਉ ॥  
 ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥  
 ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੱਲੁ ਖੁਆਰੁ ॥  
 ਸੋ ਜਨ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਥੇਕ ਬੀਚਾਰੁ ॥੨॥  
 ਸੋ ਸੇਵਕੁ ਹਰਿ ਆਖੀਐ ਜੇ ਹਰਿ ਰਾਖੇ ਉਰਿ ਧਾਰਿ ॥  
 ਮਨੁ ਤਨੁ ਸਉਪੇ ਆਗੀ ਪਰੇ ਹਉਮੈ ਵਿਚਹੁ ਮਾਰਿ ॥  
 ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੇ ਹਾਰਿ ॥੩॥  
 ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥  
 ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥  
 ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥

(ਸਿਰੀ ਰਾਗ ਮ: ੩, ਪੰਨਾ ੨੮)

### ਅਸਬਾਈ

੦	ਸ	ਰ	ਭ	ਕੁ	ਈ	ਰੁ	ਮ	ੴ	ਗ	ਇ	ਰੁ	ਸ	ਮ	ਸ	ਨ	ੴ	ਪ	ਕੀਉ	—	ਪ	ਸ	ਪ	ਮ	ੳ	ਮੰ	ਪ	ਝਾਡ	੯	੫	੫	੫		
ਮੱ	ਪ	ੰ	ਪ	ੰ	ਪ	ੰ	ਨ	ੴ	ਮੰ	ਆ	ਗ	ਰੁ	ਲ	ਰੁ	ਸ	ੴ	ਧ	ਕਿਆ	ਮੰ	ਗ	ਰੁ	ਕ	ੳ	ਨ	ਸ	ਰਹਿ	੯	੯	੯	੯			
ਨ	ਧ	ੰ	ਪ	ੰ	ਪ	ੰ	।	ੴ	ਪ	—	ਪ	ੰ	ਪ	ੰ	ਰੁ	ੴ	ਗ	ਆ	ੰ	—	ੰ	ੰ	ੰ	ੳ	ਗ	ਰੁ	—	ਸ	—	੯	੯	੯	੯
ਗ	ਰ	ੰ	ਪ	ੰ	ਪ	ੰ	।	ਨ	ੰ	ਸ	ਹ	ੰ	ਸ	ਹ	ਧ	ੴ	ਧ	ਆ	ੰ	ਸ	ੰ	ੰ	ੰ	ੳ	ਸ	ੰ	ਹਿ	੯	੯	੯	੯		

### ਅੰਤਰਾ

ਪ	ਮੰ	ਹਰਿ	ਤ	ਭ	ਗ	ੰ	ਤ	ੴ	ਧ	ੰ	ਹਿ	ਪ	ੰ	ਪ	ੴ	ਨ	ੰ	ਰਾ	ੰ	ੰ	ੰ	ੰ	ੰ	ੳ	ਸ	ੰ	ਹੀ	ੰ	ੰ	ੰ	ੰ
---	----	-----	---	---	---	---	---	---	---	---	----	---	---	---	---	---	---	----	---	---	---	---	---	---	---	---	----	---	---	---	---

ਸ	ਨ	ਗ	ਨ	ਰ	ਰੁ	ਰੁ	ਛ	ਸ	—	ਸ	ਰਹਿ	ਸ	ਵਾ	ਨ	ਪ	—	ਰੁ	ਰੁ	ਗ	ਰੁ	—	ਸ	ਰ	ਹਰਿ
ਨ	—	—	—	—	—	—	—	ਸ	—	—	ਪ	ਪ	—	ਮੰ	ਗ	—	ਰੁ	—	ਮੰ	ਰੁ	—	ਸ	—	—
ਸ	ਨ	ਾ	—	—	—	—	—	ਲ	—	—	ਹ	ਨ	—	ਸ	ਦ	—	ਦ	—	ਸ	ਦ	—	—	—	—
ਸ	ਨ	ਵ	ਸ	ਖ	ਰ	ਹ	ਰਿ	ਪ	—	ਰ	ਮ	ਗ	—	—	—	—	—	—	—	—	—	—	—	ਰ
ਰ	ਕ	ਗ	ਗ	ਗ	ਗ	ਗ	ਹਰਿ	ਪ	—	ਪ	ਮ	ਪ	—	ਮ	ਗ	—	—	—	—	—	—	—	—	ਪ
ਪ	ਸ	ਗ	ਤ	ਅ	ਤ	ਤ	—	ਪ	—	ਪ	ਟ	ਪ	ਭ	—	ਮੰ	ਗ	—	—	—	—	—	—	—	ਗ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੮. ਸ੍ਰੀ ਰਾਗ, ਇਕਤਾਲਾ (ਦਰੁੱਤ ਲਾਜ)

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥  
 ਆਪੇ ਹੋਵੈ ਚੋਲੜਾ ਆਪ ਸੇਜ ਭਤਾਰੁ ॥੧॥  
 ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ਰਹਾਉ॥  
 ਆਪੇ ਮਾਛੀ ਮਛਲੀ ਆਪੇ ਪਾਣੀ ਜਾਲੁ ॥  
 ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥  
 ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥  
 ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥  
 ਪ੍ਰਣਵੈ ਨਾਨਕ ਬੇਨਤੀ ਤੂ ਸਰਵਰ ਤੂ ਹੰਸੁ ॥  
 ਕਉਲ ਤੂ ਹੈ ਕਵੀਆ ਤੂ ਹੈ, ਆਪੇ ਵੇਖਿ ਵਿਗਸੁ ॥੪॥

(ਸਿਰੀ ਰਾਗ ਮ: ੧, ਪੰਨਾ ੨੩)

### ਅਸਥਾਈ

X	ਗ	੦	ਰ	ਸ	੨	ਸ	੦	ਪ	—	੩	ਪ	ਮੰ	੪	ਪ	ਹ	ਪ
ਰ	ਗ	੦	ਗ	ਰ	੨	੦	ਮੰ	੨	—	੩	ਰ	ਸਾ	੪	ਹ	ਬ	ਪ

ਪ ਰ ਮਿ | ਪ ਰ ਹਿਆ | ਨ ਭ ਨ ਪੁ ਰੁਨ | ਧ ਤ ਪ ਰ | — —

### ਅੰਤਰਾ

ਪ ਆ	—	ਪ ਪੇ	ਮ ਰ	ਪ ਸੀ	ਪ ਆ	ਨ ਸ਼	—	ਸ ਪ	ਸ ਰ	ਸ ਸ	—
ਰ ਆ	—	ਰ ਪ੍ਰ	ਰ ਗ	ਰ ਵ	ਰ ਲ	ਸ ਂ	—	—	ਨ ਰ	ਧ ਤ	ਪ ਤ
ਮ ਧ ਆ	—	ਮ ਧ ਪ੍ਰ	ਮ ਧ ਗ	—	ਮ ਧ ਵ	ਰ ਬ	—	ਰ ਲ	ਸ ਙ	—	—
ਸ ਰ ਆ	—	ਸ ਰ ਪ੍ਰ	ਸ ਰ ਗ	—	ਸ ਰ ਵ	ਸ ਰ ਬ	—	ਰ ਤ	ਸ ਙ	—	—

ਨੋਟ :—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। ਇਹ ਇਕ ਪੁਰਾਤਨ ਅਤੇ ਸੁੰਦਰ  
ਸ਼ਬਦ-ਰੀਤ ਹੈ ਜਿਸ ਨੂੰ ਰਾਗੀ ਸਿੰਘ ਸੀਨਾ-ਬਸੀਨਾ ਗਾਊਂਦੇ ਆ ਰਹੇ ਹਨ।

### ੯. ਸ਼੍ਰੀ ਰਾਗ, ਛਪਤਾਲ (ਬਿਲੰਬਿਤ ਲਜ)

ਕਹੂੰ ਗੀਤ ਕੇ ਗਵਯਾ, ਕਹੂੰ ਬੇਨ ਕੇ ਬਜੱਯਾ,  
ਕਹੂੰ ਨਿੱਤ ਕੇ ਨਰੱਯਾ ਕਹੂੰ ਨਰ ਕੇ ਅਕਾਰ ਹੋ ॥  
ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਨੀ,  
ਕਹੂੰ ਰਾਜਾ ਕਹੂੰ ਰਾਨੀ, ਕਹੂੰ ਨਾਰ ਕੇ ਪ੍ਰਕਾਰ ਹੋ ॥  
ਕਹੂੰ ਬੇਨ ਕੇ ਬਜਯਾ, ਕਹੂੰ ਧੇਨ ਕੇ ਚਰਯਾ,  
ਕਹੂੰ ਲਾਖਨ ਲਵਯਾ, ਕਹੂੰ ਸੁੰਦਰ ਕੁਮਾਰ ਹੋ ॥  
ਸੁਧਤਾ ਕੀ ਸਾਨ ਹੋ, ਕਿ ਸੰਤਨ ਕੇ ਪ੍ਰਾਨ ਹੋ,  
ਕਿ ਦਾਤਾ ਮਹਾ ਦਾਨ ਹੋ, ਕਿ ਨਿੰਦੇਖੀ ਨਿਰੰਕਾਰ ਹੋ ॥੧੮॥

(ਅਕਾਲ ਉਸਤਤਿ ਪਾ: ੧੦)

### ਅਸਥਾਈ

×	੨	੦	੩
ਸ ਰ	ਗ	ਗ	ਸ
ਸ	ਰ ਤਾ	ਰ ਨ	ਰ ਵਿ

ਸ ਵਾਂ	ਸ ਨਾ	ਸ ਕਿ
—	—	—
ਗ ਤ	ਮ ਕੈ	ਗ ਪ੍ਰ
ਨ ਤਾ	ਨ ਮ	ਪ ਦਾ
ਪ ਖੀ	ਨ ਨਿ	ਪ ਕਾ

ਅੰਤਰਾ

ਨੋਟ :—‘ਡਪਤਾਲ’ ਵਿਚ ਗਾਉਣ ਤੋਂ ਬਾਦ ਇਕਤਾਲੇ’ ਦੀ (ਦਰ੍ਹਤ ਲਈ) ਵਿਚ ਗਾਉ ਅਤੇ  
ਬਾਬੀ ਸ਼ਬਦ ਦੀਆਂ ਤੁਕਾਂ ਵੀ ਉਸੇ ਤੇ ਲਾਓ ।

## ਇਕਤਾਲਾ (ਦਰੁੱਤ ਲਪ)

ଆମ୍ବାଟୀ

ਮ	ਪ	ਮ	ਪ	ਨ	ਯ	ਕ	ਨ	ਯ	ਪ	ਪ	ਪ
ਦਾ	ਤਾ	ਸ	ਮ	ਹਾ	ਤ	ਦਾ	ਸ	ਨ	ਹੋ	ਕਿ	ਨ੍ਹੀ
ਮੱਪ	ਧੂ	—	ਮੰ	ਗ	—	ਕਾ	—	ਮੰ	ਗੋ	ਰੁ	ਸ

### ਅੰਤਰਾ

ਪ	ਪ	ਪ	ਪ	ਨ	ਸ	ਸ	ਸ	ਨ	ਵ	ਸ	—
ਮੰ	ਗੀ	ਗ	ਗ	ਸ	ਕੈ	—	ਗ	ਸ	ਕ	ਹੁੰ	—
ਗ	ਗ	ਗ	ਗ	ਨ	ਸ	ਸ	ਨ	ਨ	ਹੁੰ	—	—
ਰ	ਰ	ਰ	ਰ	ਕੈ	—	ਜ	ਜ	ਜ	ਕ	—	—
ਕ	ਕ	ਕ	ਕ	—	—	ਜ	ਜ	ਜ	ਕ	—	—
ਲ	ਲ	ਲ	ਲ	—	—	ਜ	ਜ	ਜ	ਕ	—	—
ਨ	ਨ	ਨ	ਨ	—	—	ਜ	ਜ	ਜ	ਕ	—	—
ਨ	ਨ	ਨ	ਨ	—	—	ਜ	ਜ	ਜ	ਕ	—	—

—ਕਬਿੱਤ ਸਵੱਜੇ ਦੀਆਂ ਬਾਕੀ ਤੁਕਾਂ ਇਸੇ ਅੰਤਰੇ ਤੇ ਲਾਓ ।

### ੧੦. ਸ੍ਰੀ ਰਾਗ, ਤਾਲ-ਸੂਲਫਾਕ (ਮੱਧ ਲਖ)

ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥  
ਜੇਹੀ ਸੁਰਤਿ ਤੇਹਾਂ ਤਿਨ ਰਾਹੁ ॥ ਲੇਖਾ ਇਕੇ ਆਵਹੁ ਜਾਹੁ ॥੧॥  
ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥੧॥ਰਹਾਉ॥  
ਤੇਰੇ ਜੀਅ ਜੀਆ ਕਾ ਤੋਹਿ ॥ ਕਿਤ ਕਉ ਸਾਹਿਬ ਆਵਹਿ ਰੋਹਿ ॥  
ਜੇ ਤੂ ਸਾਹਿਬ ਆਵਹਿ ਰੋਹਿ ॥ ਤੂ ਓਨਾ ਕਾ ਤੇਰੇ ਓਹਿ ॥੨॥  
ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥  
ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥  
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂੜੈ ਸੋਇ ॥  
ਗੁਰ ਪਰਸਾਦਿ ਕਰੇ ਬੀਜਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥

(ਸਿਰੀ ਰਾਗ ਮ: ੧, ਪੰਨਾ ੨੪-੨੫)

### ਅਸਥਾਈ

X	ਨ	ਸ	ਕ						
	ਸ	ਨ	ਰਹਿ						
	ਮ	ਲ	ਗ	ਕਾ					
	ਨ	ਵੀ	ਹੈ	ਪ					
	ਅ	ਨ	ਹ	ਹ					
	ਅ	ਨ	ਹ	ਹ					
	ਅ	ਨ	ਹ	ਹ					
	ਅ	ਨ	ਹ	ਹ					
	ਅ	ਨ	ਹ	ਹ					
	ਅ	ਨ	ਹ	ਹ					

### ਅੰਤਰਾ

X	ਨ	ਸ	ਸ	ਸ	ਸ	ਸ	ਸ	ਸ	ਸ
	ਸ	ਰ	ਚ	ਕ	ਕ	ਕ	ਕ	ਕ	ਕ
	ਚ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ
	ਕ	ਕ	ਕ	ਕ	ਕ	ਕ	ਕ	ਕ	ਕ

ਨੌਟ :—ਸ਼ਬਦ ਦੀਆਂ ਬਾਕੀ ਤੁਕਾਂ ਇਸੇ ਤਰ੍ਹਾਂ ਅੰਤਰੇ ਤੇ ਲਾਓ ।

## ੧੨. ਸ੍ਰੀ ਰਾਗ, ਪੜਤਾਲ, ਝਪਤਾਲ (ਮੱਧ ਲਘ)

ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ॥  
 ਕਸਤੂਰਿ ਕੁਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥  
 ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥  
 ਹਰਿ ਬਿਨੁ ਜੀਉ ਜਲਿ ਬਲਿ ਜਾਉ ॥  
 ਮੈ ਆਪਣਾ ਗੁਰੁ ਪੁਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥  
 ਧਰਤੀ ਤ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਉ ॥  
 ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥  
 ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥  
 ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥  
 ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥  
 ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥  
 ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥  
 ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥  
 ਮਤੁ ਦੇਖਿ ਭੂਲਾ ਢੀਂਡੈ ਤੇਰਾ ਚਿਤਿ ਨ ਆਵੈ ਨਾਉ ॥੪॥

(ਸ੍ਰੀ ਰਾਗ ਮ: ੧, ਪੰਨਾ ੧੪)

### ਅਸਬਾਈ

X	੨	੦	੩
ਨ ਸ ਹ	ਨ ਿ	ਗ ਿ	ਗ ਊ
ਰ ਜ	ਰ ਲ	ਗ ਸ	ਸ —
ਪ ਮ ਮੰ	ਪ ਾ	ਪ ਾ	ਪ ਰ
ਮੰ ਪ	ਨ ਾ	ਸ ਪ	ਗ ਰ
ਸ ਅ	ਗ ਾ	ਨ ਾ	ਸ —
	ਗ ਾ	ਹ ੀ	ਸ —
	ਨ ਾ	ਬ ਾ	ਸ —

## ਅੰਤਰਾ-ਤਾਲ-ਸਲਫਾਕ (ਝਪਤਾਲ ਦੀ ਚੰਗ੍ਨਾਨ ਲੁਜ ਵਿਚ)

**ਨੋਟ :— ਸ਼ੁਬਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ, ਉਤੇ ਲਿਖੇ ਅਨਸਾਰ ਹੀ ਗਾਓ ।**

(ਸੁਰ ਰਚਨਾ ਕਰਤਾ ਵਲੋਂ)

## ੧੩. ਸ੍ਰੀ ਰਾਗ, ਪੜਤਾਲ=ਚਾਰਤਾਲ (ਬਿਲੰਬਿਤ ਲਜ)

ਰਾਗੁ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥  
 ਸਦਾ ਹਰਿ ਸਚੁ ਮਨਿ ਵਸੈ ਨਿਹਰਲ ਮਤਿ ਅਪਾਰੁ ॥  
 ਰਤਨੁ ਅਮੇਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥  
 ਜਿਹਵਾ ਸਰੀ ਮਨੁ ਸਰਾ, ਸਰਾ ਸਰੀਰ ਅਕਾਰੁ ॥  
 ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

(ਸਿਰੀ ਰਾਗ ਕੀ ਵਾਰ ਮ: ੪, ਪੰਨਾ ੮੩)

ਅਸਥਾਈ

X	○	੨	○	੩	੪
ਨ ਸਿ	ਪ ਦ	ਪ ਰਾ	—	ਮ ਗ	ਪ ਮਿ
ਨ ਸਿ	ਪ ਦ	ਪ ਰਾ	—	ਪ ਗ	ਪ ਮਿ
ਮ ਰਾ ਸ	—	ਸ ਚ	—	ਨ ਧ	ਸ ਬ
ਨ ਸ ਜ	—	ਪ ਸ	—	ਪ ਮ ਪ	—
ਪ ਰ ਪਿਆ	—	—	ਗ	ਰ	—
	s	s	s	s	s

ਅੰਤਰਾ-ਤਾਲ-ਰੂਪਕ (ਚਾਰਤਾਲ ਦੀ ਦੁਗੁਨ ਲਜ ਵਿਚ)

⊕	੧	੨	⊕	੧	੨
ਮ ਪ ਸ	ਪ ਦ	ਮ ਹ	ਮ ਰਿ	ਪ ਸ	ਸ ਬ
ਨ ਨਿਹ	ਨ ਚ	ਨ ਲ	ਪ ਮ	ਪ ਤ	ਸ ਰ

ਅਗੇ...

ਇਕਤਾਲਾ ਚਾਰਤਾਲ ਦੀ ਤਿਗੁਨ ਲਖ ਵਿਚ)

X	O	2	O	3	4
ਸ ਰਤ	ਸ ਨ	ਪ ਅ	ਪ ਲ	ਪ ਥ	—
ਮ ਗ	ਮ ਰ	ਮ ਕਾ	ਪ ਦ	ਪ ਚ	—
ਪ ਜਿ	ਪ ਹ	ਪ ਵਾ	ਪ ਚੀ	ਨ ਸੰ	ਸ ਨ
ਨ ਸ	ਨ ਚਾ	ਨ ਸ	ਸ ਰ	ਸ ਰਕਾ	—
ਨ ਧੂ	—	—	ਪ ਰ	ਰ ਾਕਾ	—
ਸ ਰਾ	—	ਗੁ	—	ਪ ਵਿ	ਮ ਸ
— ਅਸਥਾਈ ਚਾਰ...					

ਅੰਤਰਾ ਦੂਜਾ—ਤਿੰਨਤਾਲ (ਚਾਰ: ਦੀ ਚੌਗੁਨ ਲਖ ਵਿਚ)

O	3	X	2
ਪ ਨਾ	ਪ ਨ	ਪ ਮਿ	ਨ ਸ
ਰ ਸ	ਰ ਦਾ	ਸ ਸ	ਸ ਨ
ਪ ਸ	ਪ ਦਾ	ਪ ਚ	ਪ ਵਾ
ਸ ਰਾ	ਗ ਗਾ	ਪ ਵਿ	ਪ ਚ
ਸਿਰੀ ਰਾਗ—ਅਸਥਾਈ ਚਾਰ: (ਬਿਲੰਬਿਤ ਲਖ)			

ਨੋਟ :—‘ਪੜਤਾਲ’ ਗਾਊਣ ਸਮੇਂ ਲਖ ਦਾ ਉਚੇਚਾ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਵਖੋ-ਵਖੋ ਤਾਲਾਂ ਦੀ ਲਖ ਇਕ ਦੂਜੇ ਨਾਲ ਮਿਲ ਕੇ ਚਲੇ। ਇਹੋ ਹੀ ਪੜਤਾਲ ਗਾਊਣ ਦੀ ਵਿਸ਼ੇਸ਼ਤਾ ਹੈ।

(ਸ੍ਰੀ ਰਾਗ ਸਮਾਪਤਿ)

## ਪੂਰਵੀ ਰਾਗ

ਵਾਦੀ - ਗ | ਠਾਟ—ਪੂਰਵੀ | ਸਮਾਂ—ਸ਼ਾਮ (ਜਿਨ ਦਾ ਚੌਬਾ ਪਹਿਰ) |  
ਸੰਵਾਦੀ — ਨ | ਜਾਤੀ — ਸੰਪੂਰਣ | ਵਿਸ਼ੇਸ਼—ਦੋਵੇਂ 'ਮੱਧਮਾ' ਦਾ ਪ੍ਰਯੋਗ ਹੁੰਦਾ ਹੈ।

ਆਰੋਹ—ਸ, ਰੁ ਗ, ਮੰਪ, ਧੁ ਨ ਸੁ।

ਅਵਰੋਹ—ਸੁ ਨ ਧੁ ਪ, ਮੰ ਗ, ਰੁ ਗ ਮ ਗ, ਰੁ ਸ।

ਗ  
ਪਕੜ — ਨ, ਰੁਗ, ਮਗ, ਮੰਧੁ ਮੰਗ, ਰੁ ਮ ਗ, ਮੰ ਰੁ, ਸ।

ਪੂਰਵਾ ਜਾਂ ਪੂਰਵੀ ਸ਼ਬਦ ਦਾ ਭਾਵ ਹੈ 'ਪੂਰਵਦੀ' ਇਸ ਲਈ ਕੁਝ ਸੰਗੀਤਕਾਰ ਇਸ ਦਾ ਵਿਕਾਸ ਕਿਸੇ ਸਮੇਂ ਦੇਸਦੇ ਪੂਰਵੀ ਭਾਗ ਵਿਚ ਹੋਇਆ ਮੰਨਦੇ ਹਨ। ਕਿਉਂਕਿ ੧੯੬੦ਵੀਂ ਸਦੀ ਤੋਂ ਪਹਿਲੇ ਰਚੇ ਗ੍ਰੰਥਾਂ ਵਿਚ ਪੂਰਵੀ ਰਾਗ ਦਾ ਕਿਤੇ ਜ਼ਿਕਰ ਨਹੀਂ, ਜਦ ਕਿ ੧੩੦੦ਵੀਂ ਸਦੀ ਦੇ ਉੱਤ੍ਰਾਧ ਵਿਚ ਮਿਥਿਲਾ ਤੇ ਬੰਗਾਲ ਵਿਖੇ ਪੂਰਵੀ ਨਾਮ ਦਾ ਰਾਗ ਪ੍ਰਚਲਿਤ ਸੀ। ਇਸ ਤੋਂ ਇਲਾਵਾ ਕਈ ਸੰਗੀਤ ਵਿਦਵਾਨ ਇਸ ਨੂੰ ਕਰਨਾਟਕੀ ਰਾਗ ਕਹਿੰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਇਹ ਰਾਗ ਪਹਿਲਾਂ ਕਰਨਾਟਕ ਵਿਖੇ ਪ੍ਰਚਲਿਤ ਸੀ, ਉਸ ਤੋਂ ਬਾਦ ਇਸ ਨੂੰ ਉੱਤਰੀ ਗਾਇਕਾਂ ਨੇ ਅਪਣਾ ਲਿਆ। ਇਸ ਦਾ ਉਦਾਹਰਣ ਉਹ ਦੱਖਣ ਦੇ ਸੰਗੀਤ "ਸਦਰਾਗ-ਚੰਦ੍ਰੋਦਯ, ਸੁਰਮੇਲ ਕਲਾਨਿਧੀ, ਸੰਗੀਤ ਸਾਰਾਮ੍ਰਿਤ ਅਤੇ ਸੰਗੀਤ ਪਾਰਿਜਾਤ" ਆਦਿ ਗ੍ਰੰਥਾਂ ਦਾ ਦਿੰਦੇ ਹਨ। ਭਾਵ, ਇਨ੍ਹਾਂ ਸੰਗੀਤ ਗ੍ਰੰਥਾਂ ਵਿਚ ਪੂਰਵੀ ਰਾਗ ਦਾ ਕਿਸੇ ਨਾ ਕਿਸੇ ਰੂਪ ਵਿਚ ਉਲੇਖ ਮਿਲਦਾ ਹੈ।

ਪੂਰਵੀ ਰਾਗ ਦਾ ਵਿਕਾਸ ਪਹਿਲਾਂ ਪੂਰਵ ਵਿਚ ਹੋਇਆ ਜਾਂ ਦੱਖਣ ਵਿਚ, ਇਸ ਸੰਬੰਧੀ ਤਾਂ ਵਖੋ-ਵਖ ਵਿਚਾਰ ਹਨ। ਪਰ ਇਸ ਗੱਲ ਨਾਲ ਸਭ ਸਹਿਮਤ ਹਨ ਕਿ ਇਸ ਦਾ ਸਰੂਪ ਪਹਿਲਾਂ ਭੈਰਉ ਰਾਗ ਦੇ ਸਮਾਨ ਸੀ। ਦੱਖਣ ਪ੍ਰਾਤ ਦੇ ਸੰਗੀਤਕਾਰ ਤਾਂ ਅਜੇ ਵੀ ਇਸ ਨੂੰ ਮਾਲਵਗੌਡ ਮੇਲ (ਮਾਯਾ ਮਾਲਵਗੌਡ) ਭੈਰਉ ਠਾਟ ਦਾ ਰਾਗ ਹੀ ਮੰਨਦੇ ਹਨ।

ਸੰਗੀਤ ਸਦਰਾਗ-ਚੰਦ੍ਰੋਦਯ ਵਿਚ ਤਾਂ ਪੂਰਵੀ 'ਰੁ-ਧੁ' ਸਹਿਤ ਆਧੁਨਿਕ ਭੈਰਉ ਠਾਟ ਵਿਚ ਹੀ ਰੱਖਿਆ ਗਿਆ ਹੈ। ਪਰ ਸੰਗੀਤ ਪਾਰਿਜਾਤ ਵਿਚ ਪੂਰਵੀ ਤੇ ਪੂਰਵੀ-ਸਾਰੰਗ ਵਿਚ ਦੋ ਰਾਗਾਂ ਦਾ ਜ਼ਿਕਰ ਹੈ : ਪੂਰਵੀ ਠਾਟ ਤਾਂ ਓਹੀ 'ਰੁ-ਧੁ' ਵਾਲਾ ਹੀ ਹੈ, ਪਰ ਪੂਰਵੀ-ਸਾਰੰਗ ਵਿਚ 'ਰੁ ਮੰ ਧੁ' ਦੋਂ ਸੇ ਗਏ ਹਨ। ਇਥੋਂ ਹੀ ਇਸ ਰਾਗ ਵਿਚ ਕੁਝ ਤਬਦੀਲੀ ਹੋਈ ਨਜ਼ਰ ਆਉਂਦੀ ਹੈ। ਭਾਵ, ਪੂਰਵੀ ਦਾ ਭੈਰਉ ਰੂਪ ਤਾਂ ਸਹਿਜੇ ਸਹਿਜੇ ਅਲੋਪ ਹੋ ਗਿਆ ਅਤੇ ਉਸ ਦੀ ਥਾਂ ਪੂਰਵੀ-ਸਾਰੰਗ ਨੂੰ ਹੀ ਅੰਗੇ ਚਲ ਕੇ ਸਿਰਫ ਪੂਰਵੀ ਕਹਿਣ ਲਗ ਪਏ। ਇੰਜ ਸਮਾਂ ਪਾ ਕੇ ਪ੍ਰਾਚੀਨ ਤੋਂ ਨਵੀਨ ਪੂਰਵੀ ਦੀਆਂ ਵਿਸ਼ੇਸ਼ਤਾਵਾਂ ਦੇ ਸਮਾਂਸ਼ਰਣ ਤੋਂ 'ਰੁ ਮੰ ਮੰ ਧੁ' ਵਾਲੀ ਪੂਰਵੀ ਦਾ ਜਨਮ ਹੋਇਆ ਅਤੇ ਏਹੀ ਅਜ-ਕਲ ਪ੍ਰਚਲਿਤ ਹੈ।

ਪੂਰਵੀ ਰਾਗ ਪੂਰਵੀ ਠਾਟ ਤੋਂ ਉਤਪਨ ਹੁੰਦਾ ਹੈ। ਜਾਤੀ ਇਸ ਦੀ ਸੰਪੂਰਣ, ਵਾਦੀ ਗੰਧਾਰ ਤੇ ਸੰਵਾਦੀ ਨਿਖਾਦ ਅਤੇ ਗਾਉਣ ਦਾ ਸਮਾਂ ਸ਼ਾਮ (ਦਿਨ ਦਾ ਚੌਬਾ ਪਹਿਰ) ਹੈ। ਇਸ ਰਾਗ ਵਿਚ ਦੋਨੋਂ ਮੱਧਮਾਂ ਦਾ ਪ੍ਰਯੋਗ ਹੁੰਦਾ ਹੈ। ਕੁਝ ਧਰੂਪਦ ਗਾਇਕ ਇਸ ਵਿਚ ਕੋਮਲ 'ਮ' ਨਹੀਂ ਲਾਉਂਦੇ, ਪਰ ਖਜਾਲ ਗਾਇਕ ਇਸ ਵਿਚ ਦੋਵੇਂ 'ਮੱਧਮ' ਲਾਉਂਦੇ ਹਨ। ਕਿਉਂਕਿ ਕੇਵਲ ਤੀਵਰ 'ਮੱਧਮ' ਲਾਉਣ ਨਾਲ ਇਸ ਵਿਚ ਪੂਰੀਆਂ ਧਨਾਸਰੀ ਰਾਗ ਦੀ ਝਲਕ ਦਿਖਾਈ ਦੇਵੇਗੀ। ਉਂਜਾਂ ਕੋਮਲ 'ਮੱਧਮ' ਦਾ ਪ੍ਰਯੋਗ ਖਾਸ ਢੰਗ ਨਾਲ ਹੀ ਕੀਤਾ ਜਾਂਦਾ ਹੈ। ਜਿਵੇਂ—“ਪੰਮ, ਗਮਗ, ਜਾਂ ਨਗੁਗ, ਮਗ, ਰੁਮਗ, ਮੰਗਰੁਸ” ਇਸ ਪ੍ਰਕਾਰ ਗੰਧਾਰ ਸੁਰ ਦੇ ਨਾਲ 'ਕੋਮਲ ਮੱਧਮ' ਲਾਈਂਦਾ ਹੈ।

ਇਸ ਰਾਗ ਦਾ ਕੋਮਲ 'ਪੁ' ਭੇਰਓ ਰਾਗ ਦੇ 'ਪੈਵਤ' ਤੋਂ ਇਕ ਸਰੂਤੀ ਉੱਚਾ ਹੈ। ਇਸੇ ਲਈ ਕੁਝ ਗਾਇਕ ਤੀਵਰ 'ਪੈਵਤ' ਦਾ ਪ੍ਰਯੋਗ ਕਰਦੇ ਹਨ ਅਤੇ ਕਈ ਕੋਮਲ ਤੀਵਰ ਦੋਵੇਂ ਲਾਉਂਦੇ ਹਨ। ਪਰ ਪ੍ਰਚਾਰ ਦੇ ਤੌਰ ਤੇ ਪੂਰਵੀ ਵਿਚ ਸਿਰਫ ਕੋਮਲ 'ਪੈਵਤ' ਦਾ ਹੀ ਪ੍ਰਯੋਗ ਹੁੰਦਾ ਹੈ।

ਇਸ ਰਾਗ ਦੀ ਵਿਸ਼ੇਸ਼ਤਾ 'ਸ, ਗ, ਪ ਤੇ ਨ' ਇਨ੍ਹਾਂ ਚਾਰ ਸੁਰਾਂ ਤੇ ਹੈ। ਪਰ ਤਾਂ ਵੀ ਇਸ ਦੇ ਆਰੋਹ ਵਿਚ 'ਨਿਖਾਦ' ਅਤੇ ਅਵਰੋਹ ਵਿਚ 'ਪੰਚਮ' ਦੁਰਬਲ ਰਹਿੰਦਾ ਹੈ। ਇਸ ਦਾ ਚਲਣ—“ਸ, ਨਗੁਗ, ਮਗ, ਮੰਗੁਗ, ਮੰਪੁਪ, ਮੰਗ, ਗਮੰਪੁ, ਨਸ—ਰੁਨਧੁ, ਨਧੁਪ, ਮੰਗਮਗ, ਰੁਮਗ, ਗਰੁਸ” ਇਸ

੫

ਪ੍ਰਕਾਰ ਹੁੰਦਾ ਹੈ। ਇਸ ਦੇ ਅੰਤਰੇ ਦਾ ਉਠਾਣ 'ਮੰ—ਗਗ ਮੰ—ਪੁ, ਮੱਧੁ ਸੰ' ਇੰਜ ਹੁੰਦਾ ਹੈ।

ਪੂਰਵੀ ਰਾਗ ਦੀ ਪ੍ਰਕਿਰਤੀ ਗੰਡੀਰ, ਸ਼ਾਂਤ ਤੇ ਕਰੁਣਾ ਰਸਾਤਮਕ ਹੈ। ਇਹ ਪੂਰਵੀ ਰਾਗ ਅਤੇ ਆਲਾਪ ਪ੍ਰਧਾਨ ਰਾਗ ਹੈ। ਇਸ ਨੂੰ ਸੰਧੀ ਪ੍ਰਕਾਸ਼ ਰਾਗ ਵੀ ਕਹਿੰਦੇ ਹਨ ਅਤੇ ਤਿੰਨੇ ਸਪਤਕਾਂ ਵਿਚ ਬਾਖੂਵੀ ਗਾਇਆ ਬਜਾਇਆ ਜਾਂਦਾ ਹੈ।

### ਸੁਰ-ਵਿਸਥਾਰ (ਆਲਾਪ)

ਸ

੧. ਸ, ਨਗੁਸ ਨਗੁਗ—ਰੁਗ, ਗਰੁਮਗ, ਨ, ਰੁਗ, ਮੰਗ, ਪ—ਮੰਗ, ਰੁਗਮੰਗ, ਗਰੁਸ, ਨਗੁਸ—।

ਨ

੨. ਸ—ਸਨਗੁਸ—ਨਗੁਗ—ਰੁਗ ਰੁਸ—ਸਰੁਗ, ਮੰਗ, ਗਮਗ—ਗਮਮਗਮਗ—ਪਧੁਮੰਪਮੰਗ—ਮਗ, ਰੁਮਗ, ਨਗੁਗਮੱਪੁਮੰਗ, ਮੰਗ ਰੁਗ, ਰੁਸ (ਸ) ਨਗੁਸ—।

੩. ਸ—ਨਗੁਸ. ਨ, ਰੁਨਧੁਪ, ਮੰਪੁਨਧੁਪ, ਮੱਧੁਨ, ਨਗੁਸ, ਨਗੁਗ—ਗਰੁਮਗ, ਮੰਪੁਪ, ਮੰਪੁ, ਪ, ਨ—

ਗ ਰੁ ਸ ਮੱ ਰੁ

ਪੁਪ, ਮੰਪੁਮੰਪਮੰਗ, ਮਗ, ਨ, ਰੁਗ, ਪੁਮੰਗ—ਗਮਗ, ਰੁਮਗ, ਰੁਸ—ਨਗੁਗਮੰਪਮੰਗਮ ਗਰੁ

ਧੁ

ਮਗ, ਮੰਪੁਪ, ਮੰਧੁਨ, ਧੁਪ—ਮੱਧੁਸੰ—ਨਗੁਸ—ਰੁਨਧੁਪ, ਮੰਧੁਨਧੁਪ, ਮੰਮਗ, ਰੁਮਗ, ਗਮਰੁਗ—ਰੁਗਰੁ, ਸ—।

ਨ

੪. ਨਗੁਗ—ਮੰਗ, ਮੱਧੁਸੰ—(ਸ) ਨਗੁਸ—ਨਗੁਗ—ਰੁਨਧੁ—ਰੁਨ—ਰੁਨਧੁਪ, ਮੱਧੁਸੰ—ਨਗੁਨਧੁ, ਨਧੁਪ, ਮੰਧੁਨਸ, ਧੁਰੁ—ਨਧੁਪ—ਮੱਧੁਨ, ਨਧੁਪ, ਪਧੁਮੰਪਮੰਗ, ਨਗੁਗ, ਮੰਪੁਮਗ ਰੁਗਮਗ, ਰੁਗ, ਰੁਮਗ,

ਸ

ਮਰ्ग, ਮੰਪਧੁਪ, ਮੱਧੁਸੰ— ਨਰੁਸੰ— ਨਰੁਂਗਂ— ਰੁਂਗਮਂਗਾਂ, ਰੁਸੰ— ਨ, ਰੁਂਣਧੁਪ, ਮੱਧਮੁਗ, ਰੁਗ, ਨਰੁਗ,  
ਰੁਮਗ— ਮਰਗਰੁਸ— ।

ਯ

੫. ਮੱਧ, ਮੱਧੁਸੰ— ਨਧੁਨਧੁ, ਰੁਂਨਧੁਪ— ਰੁ— ਸੰ— ਗੰ— ਰੁਸੰ— ਨਰੁਂਗਾਂ, ਗਂਰੁਮਂਗਾਂ, ਮੱਗਰੁਸੰ— ਨਧੁਪ—

ਯ ਧ ਧ ਧ

ਨਰੁਨਧੁ, ਮੱ ਮੰ ਮੁਗ, ਰਾਮਗ— ਰਾਰੁਮਗ, ਮੱ ਮੰ ਰਾਮਗ— ਰੁਗਰੁਮਗ, ਰੁਸ— ਸਧੁਪਧੁਮੱਪਮਗ— ਰੁਗ  
ਮਗ— ਮੰਪਧੁਮੱਪਮਗ— ਮੱਧੁਸੰ— ਨਰੁਸੰ— (ਸੰ) ਕੁਨਧੁ, ਨਧੁਪ, ਧੁਮਾਮਗ— ਮੱਧੁਨਰੁਨਧੁਪ ਪਮਗ  
ਮਗ, ਰੁਗਰੁਮਗ, ਮੁਗ, ਮੰਧਮਾਮਗ, ਰੁਗ, ਰਾਮਗ, ਰੁਸ— ।

ਨਰੁਸ— ਨਰੁਗਰੁਸ— ਨਰੁਗਮਗਰੁਸ— ਨਰੁਗਮੱਪਮਗਮਗਰੁਸ— ਨਰੁਗਮੰਪਧੁਪਮਰਮਗ ਰੁਸ—  
ਨਰੁਗਮੱਪਧੁਨਧੁ ਪਮਗਮਗਰੁਸ— ਨਰੁਗਮੱਧੁਨ, ਨਧੁਪਮਗਮਗਰੁਸ— ਨਦੁਗਮੰਧੁਨ ਨਸ, ਨਧੁਪਮਰਮਗ  
ਰੁਸ— ਨਰਗਮਗ, ਰੁਗ, ਰੁਸ— ।

## ਪੂਰਵੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	੦ ਸਾ ਦ ਧੋ ਸ	੩ ਮ ਨ ਕਾ ਦ	੪ ਨਰੁ ਗਮੰ ਧੁ ਨਸੰ	੨ ਨਧੁ ਪਮੰ ਗਰੁ ਸਸ
੨.	• • •	ਨਰੁ ਗਮੰ ਧੁ ਪਮੰ	ਗਮੰ ਧੁ ਨਸੰ ਰੁਸੰ	ਨਧੁ ਪਮੰ ਗਰੁ ਸਸ
੩.	ਨਰੁ ਗਮੰ ਧੁ ਨਸੰ	ਰੁਸੰ ਨਰੁਂ ਗੁਰੁਂ ਸੰਨ	ਧੁਪ ਮੰਧੁ ਨਰੁਂ ਨਧੁ	ਪਮੰ ਗਮ ਗਰੁ ਸਸ
੪.	• • • •	• • • •	ਪਮੰ ਧੁਪ ਨਧੁ ਸੰਨ ਮੁਗ ਮੁਗ ਰੁਗ ਮੱਪ	ਰੁਸੰ ਗੁਰੁਂ ਮੰਗ ਰੁਸੰ ਮੁਗ ਮੁਗ ਰੁਸ ਨਸ
੫.	ਧੁਨ ਸੰਨ, ਨਰੁਂ ਗੁਂਗਾਂ, ਮੁਗ, ਮੱਧੁ ਨਸੰ ਰੁਰੁ	ਗੁਂਗਾਂ ਮੰਮੰ ਗੁਰੁਂ ਸੰਨ ਸੰਨ ਧੁਪ ਮੁਗ, ਮੱਧੁ	ਨਰੁ ਗਗ, ਰੁਗ ਮੰਮੰ ਧੁਪ ਮੁਗ, ਮੱਧੁ ਨਰੁਂ ਸੰਨ ਧੁਪ ਮੁਗ, ਮੱਧੁ	ਗਮੰ ਧੁਪ, ਮੱਧੁ ਨਨ ਗੁਂਗਾਂ ਰੁਸੰ ਨਨ ਧੁਪ ਨਧੁ ਪਪ ਮੁਗ ਰੁਸ
੬.	ਨਸ ਰੁਸ, ਨਸ ਰੁਗ ਮੁਗ ਮੁਗ ਰੁਸ, ਰੁਗ ਮੁਗ ਰੁਸ, ਰੁਗ ਮੱਪ	ਰੁਸ, ਰੁਗ ਮੁਗ ਰੁਸ, ਮੱਪ ਧੁਨ ਧੁਪ ਮੁਗ ਧੁਨ ਸੰਰੁ ਸੰਨ ਧੁਪ	ਰੁਗ ਮੱਪ ਮੁਗ ਮੁਗ ਮੁਗ ਰੁਸ, ਰੁਗ ਮੱਪ ਨਧੁ ਪਮੱ ਧੁਪ ਮੁਗ,	ਰੁਸ, ਰੁਗ ਮੱਪ ਧੁਪ ਧੁਨ ਸੰਨ ਧੁਪ ਮੁਗ ਪਮੰ ਗਰੁ ਮੁਗ ਰੁਸ

### ਅੰਤਰਾ

੧.	ਊ ਝ ਸ ਤ ਤ	ਨਿੰ ਸ ਦਾ ਸ	ਸੰਨ ਧੁਪ ਮੰਗ ਰੁਸ	ਨੁ ਗਮੰ ਪ੍ਰ ਨਸ
੨.	· · · ·	ਨਸ ਰੁਸ਼ ਨਧੁ ਪਮੰ	ਗਮੰ ਪ੍ਰ ਪਮੰ ਗਮੰ	ਪਮੰ ਗਮ ਗਰੁ ਸਸ
੩.	ਨਸ ਰੁਂਗੁ ਸੰਨ, ਧੁਨ	ਸੰਸ ਨਧੁ, ਪਮੰ ਪ੍ਰ	ਪਮੰ ਗਮ ਗਰੁ ਸਸ	ਨੁ ਗਮੰ ਪ੍ਰ ਨਸ
੪.	· · · ·	· · · ·	ਨੁ ਗਮੰ ਗੁਂਗੁ ਸੰਨ	ਪ੍ਰ ਮੰਗ ਰੁਸ ਨਸ,
੫.	ਮੰਗ ਰੁਗ, ਪਮੰ ਗਮੰ,	ਨਧੁ ਮੰਧੁ ਸੰਨ ਧੁਨ,	ਰੁਸ਼ ਨਸ, ਗਮੰ ਕੁਂਗੁ	ਸੰਨ ਧੁਪ ਮੰਗ ਰੁਸ
੬.	ਰੁਗ ਰੁਮ, ਗਮੰ ਗਮੰ	ਗਪ, ਮੰਪ ਮੰਪ ਮੰਧੁ,	ਸੁਰੁ ਸੰਨ ਧੁਪ ਮੰਗ	ਰੁਸ, ਨਸ ਗਰੁ ਗਮੰ
	ਸੰਪ ਧੁਨ, ਮੰਪ ਧੁਗ	ਮੰਪ, ਰੁਗ ਮਸ ਰੁਗ,	ਪ੍ਰ ਪਨ, ਧੁਨ	ਧੁਨ ਧੁਸ, ਨਸ ਧਨ
	· · · ·	· · · ·	ਨਸ ਗਰੁ, ਮੰਗ ਪਮੰ,	ਧੁਪ ਨਧੁ, ਸੰਨ ਰੁਸ
	ਗਮੰ -ਪ ਗਮੰ ਪ੍ਰ	ਸੰਨ ਧੁਪ ਮੰਗ ਰੁਸ,	ਸੰਨ ਧੁਪ ਮੰਗ ਮੰਗ	ਰੁਗ -ਮੁ ਰੁਗ ਮੰਪ
	ਰੁਸ਼ ਨਧੁ, ਗੁਂਗੁ ਸੰਨ,	ਮੰਗ ਰੁਸ, ਪਮੰ ਗੁਂਗੁ	ਪਮੰ ਗਰੁ, ਧੁਪ ਮੰਗ,	ਨਧੁ ਪਮੰ, ਸੰਨ ਧੁਪ
			ਸੰਨ ਧੁਪ ਮੰਗ ਰੁਸ	ਗਮੰ ਪ੍ਰ ਮੰਪ ਸੁਡ

### ੧. ਰਾਗ ਪੂਰਵੀ, ਤਿੰਨਤਾਲ (ਮੱਧਜ ਲਈ)

ਸਾਥੋ ਮਨ ਕਾ ਮਾਨੁ ਤਿਆਗਉ ॥  
 ਕਾਮ ਕ੍ਰੈਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥  
 ਸੁਖੁ ਦੁਖੁ ਦੇਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥  
 ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥  
 ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥  
 ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨ੍ਹੁ ਗੁਰਮੁਖਿ ਜਾਨਾ ॥੨॥  
 (ਰਾਗ ਗਉੜੀ ਮ: ੯, ਪੰਨਾ ੨੧੯)

### ਅਸਥਾਈ

੦	੩	X	੨
ਗ ਸਾ ਨ	ਰੁ ਝ ਧੁ ੳ	ਗ ਮ ਨ	ਮ ਾ
ਰੁ ਝ ਧੁ ੳ	ਗ ਮ ਧੁ ੳ	ਗ ਮ ਨ	ਗ ਆ ਨ

  

੧	੨	੩	੪
ਗ ਰੁ ਝ ਧੁ ੳ	ਗ ਮ ਨ	ਗ ਮ ਨ	ਗ ਆ ਨ
ਰੁ ਝ ਧੁ ੳ	ਮ ਧੁ ੳ	ਮ ਧੁ ੳ	ਮ ਧੁ ੳ

ਸ	ਨ	ਤ	ਰ	ਵ	—	ਸ	ਮ	ਅ	ਪ	ਹ	ਰੁ	ਨ	ਨ	ਸ	ਪ	ਤ	—	ਸ	ਮ	ਅ	ਗ	ਗੁ	ਮ	ਗ	ਰ	ਵ	ਗ	ਤ
ਅੰਤਰਾ																												
ਗ	ਮ	ਸ	ਮ	ਖ	ਗ	ਦ	ਗ	ਖ	ਪ	ਮ	ਦੇ	—	ਨ	ਸ	ਸ	ਸ	ਕ	ਸ	ਰ	ਨ	ਸ	ਜਾ	ਰੁ	ਸ	ਨੈ	—	ਸ	
ਨ	ਅ	ਉ	ਰ	ਗ	ਨ	ਰ	ਮ	ਨ	ਗ	ਰੁ	ਨ	ਅ	ਰੁ	ਪ	ਸ	ਮਾ	—	—	—	ਨ	ਡ	ਰੁ	ਸ	ਨਾ	—	ਡ		
ਨ	ਹ	ਏ	ਰ	ਧ	ਨ	ਗ	ਵ	ਸ	ਨ	ਧ	ਰੁ	ਤੇ	—	ਮ	ਰ	ਧੈ	ਮ	ਗ	ਅ	ਡੀ	—	ਸ	ਤਾ	—	ਡ	ਤੀ		
ਸ	ਨ	ਤਿ	ਰ	ਨ	ਗ	ਜ	ਗ	ਮ	ਧੂ	ਰੁ	ਤ	ਨ	ਪ	ਧੁ	ਪ	ਸ	—	ਮ	ਗ	ਸ	ਮ	ਗ	ਰੁ	ਨਾ	—	ਸ		

— ਬਲਦ ਦੀਆ ਬਾਕੀ ਤੁਕਾ ਅੰਤਰੇ ਤੇ ਲਾਓ ।

## ੨. ਰਾਗ ਪੂਰਵੀ, ਤਿੰਨਤਾਲ (ਮੱਧ ਲਾਲ)

ਮਨ ਰੇ ਕਹਾ ਭਇਓ ਤੇ ਬਉਰਾ ॥

ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਤ ਸੰਗਿ ਹਉਰਾ ॥੧॥ ਰਹਾਉ ॥

ਜੋ ਤਨੂ ਤੈ ਅਪਨੇ ਕਵਿ ਮਾਨਿਓ ਅਰੁ ਸੁਦਰ ਕ੍ਰਿਹ ਨਾਵੀ ॥

ਇਨ ਮੈ ਕਛੂ ਤੇਰੋ ਰੇ ਨਾਹਨਿ ਦੇਖੋ ਸੋਚ ਬਿਰਥੀ ॥੨॥

ਰਤਨ ਜਨਮ ਅਪਨੇ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥

ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ ॥੩॥

ਕਹੂ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥

ਅਉਰ ਸਗਲ ਜਗੁ ਮਾਇਆ ਮੰਹਿਆ ਨਿਰਭੈ ਪਦੂ ਨਹੀ ਪਾਵੈ ॥੪॥

(ਰਾਗ ਕਉੜੀ ਮ: ੯, ਪੰਨਾ ੨੨੦)

### ਅਸਥਾਈ

੧	X	2	0	ਮ	ਪ	ਮ
ਮ	ਗ	ਰੁ	ਗ	ਰੁ	ਗ	ਸ
ਨ	ਵੇ	ਡ	ਮ	ਇਓ	ਸਾ	—
ਮ	ਗ	ਮ	ਗ	ਮੁ	ਸ	—
ਨ	ਵੇ	ਡ	ਗ	ਤੇ	ਤਾ	—

ਨ	ਰ	ਹਿ	ਜ	ਨਿ	ਮ	ਸ	ਯ	ਅਉ	ਨ	ਯ	ਰੁ	ਘ	ਨ	ਪ	ਪ	ਮ	ਗ	ਮ	ਗ	—	s
ਗ	ਮ	ਇਓ	ਯ	ਨ	ਲੋ	ਨ	ਧਨ	ਰੁ	ਭ	ਨ	ਸੰ	ਯ	ਹਉ	—	ਮ	ਗ	ਮ	ਗ	ਰੁ	ਸ	ਮਨ ..

### ਅੰਤਰਾ

ਗ	—	ਗ	ਤ	ਗ	ਨ	ਪ	ਮੰ	ਤੈ	—	ਯ	ਅ	ਮੰਯੁ	ਪਦ	ਨ	ਸੰ	ਨੌ	—	ਸੰ	ਕ	ਸੰ	ਰ	ਨ	ਰੁ	ਤ	ਸੰ	ਨਿਓ	—	s;		
ਨ	ਅ	ਨ	ਰ	ਰੁ	ਸੰ	ਗ	ਰੁ	ਦ	ਸੰ	ਰ	ਨ	ਗਿਹ	ਹ	ਨ	ਰੁ	ਨਾ	ਨ	ਯੂ	ਗੀ	ਪ	ਦ	ਮੰ	ਇ	ਮੰ	ਨ	ਪ	ਯੂ	ਮ	ਹਿ	
ਨ	ਵੱ	ਨ	ਛ	ਧ	ਤੈ	—	ਪ	—	ਮੰ	ਰੈ	—	ਗ	ਨਾ	ਮ	ਗ	ਹਿ	ਗ	ਨ	ਗ	ਹਿ	ਗ	ਨ	ਮੰ	ਗ	ਦੇ	—	ਮੰ	ਖਹੁ	—	
ਯੁ	ਨ	ਗ	ਚ	ਨ	ਧ	ਬਿ	ਮੰ	ਪ	—	ਮ	ਗ	ਮ	ਸੀ	ਰੀ,	ਰੁ	ਗ	ਗ	ਕੁ	ਸ	ਰੀ,	ਮੰ	ਪ	ਮ	ਮੰ	ਨ	ਗ	ਰੁ	ਗ	ਮ	ਕ

ਨੋਟ :—ਇਸ 'ਟਿਊਨ' ਦਾ ਅੰਤਰਾ ਗੁਰ (ਸਮ) ਤੋਂ ਫੜਨਾ ਹੈ।

### ੩. ਰਾਗ ਪੂਰਵੀ, ਤਿੰਨਤਾਲ (ਮੱਧ ਲਾਲ)

ਸਾਧੇ ਇਹੁ ਮਨੁ ਗਹਿਓ ਨ ਜਾਈ ॥

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਬਿਰੁ ਨ ਰਹਾਈ ॥੧॥ ਰਹਾਉ॥

ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥

ਰਤਨੁ ਗਿਆਨੁ ਸਭ ਕੈ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥

ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ॥

ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿਆਈ ॥੨॥

(ਰਾਗ ਗਊੜੀ ਮ: ੯, ਪੰਨਾ ੨੧੯)

### ਅਸਥਾਈ

੦	ਮ	ਪ	ਸ	ਧ	ਪ	ਯ	ਮ	ਗ	ਇ	ਮ	ਮ	ਨ	ਰੁ	X	ਗ	ਹਿਓ	ਨ	ਕ	ਨ	ਗ	ਜਾ	ਮ	ਗ	ਈ	—	s
---	---	---	---	---	---	---	---	---	---	---	---	---	----	---	---	-----	---	---	---	---	----	---	---	---	---	---

ਗ ਚੰ	ਰੁ	ਗ ਚ	ਮੁ	ਪ੍ਰਿ	ਧ	ਸ	ਪ	—	ਮੁ	ਗ	ਗ	ਮ	ਗ	ਰੁ	ਸ	—
ਸ ਨ	—	ਸ	ਰੁ	ਗ ਬਿ	ਗ	ਮੁ	ਧ	—	ਨ	ਨ	ਧ	ਪ	ਮੁ	ਗਰੁ	ਗ	—

### ਅੰਤਰਾ

ਗ	ਮ	ਮ	ਨ	ਗ	ਪ	ਮ	ਮ	ਧ	ਮੁ	ਸ	—	—	ਨ	ਸ	ਰੁ	ਸ	ਸ
ਸ	ਨ	ਨ	ਹ	ਮ	ਮ	ਨ	ਰ	ਭ	ਟਡ	ਹੀ	—	—	ਸ	ਭੀ	ੜ	ਤ	ਰ
ਨ	ਨ	ਰੁ	ਸ	ਗ	ਰੁ	ਸ	ਰੁ	ਭ	ਸਿ	ਨ	—	—	ਨ	ਧ	ਪ	ਈ	—
ਮ	ਧ	ਧ	ਨ	ਨ	ਨ	ਨ	ਧ	ਨ	ਸ	ਰਾ	—	—	ਨ	ਨ	ਰੁ	ਸ	—
ਸ	ਨ	ਰੁ	ਸਿ	ਗ	ਗ	ਮ	ਨ	ਬ	ਕੁ	ਕੋ	ਗ	ਰੁ	ਮ	ਲੀ	ੜ	ਨਾ	—

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੪. ਰਾਗ ਪੂਰਵੀ, ਤਿੰਨਤਾਲ (ਮੱਧ ਲਖ)

ਰਾਖੁ ਪਿਤਾ ਪ੍ਰਭ ਮੇਰੇ ॥ ਮੌਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ॥  
 ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥  
 ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੨॥  
 ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥  
 ਏਕ ਬਾਤ ਸੁਨਿ ਤਾਕੀ ਓਟਾ ਸਾਧ ਸੰਗਿ ਮਿਟਿ ਜਾਹੀ ॥੩॥  
 ਕਰਿ ਕਿਰਪਾ ਸੰਤ ਮਿਲੇ ਮੌਹਿ ਤਿਨ ਤੇ ਧੀਰਜੁ ਪਾਇਆ ॥  
 ਸੰਤੀ ਮੰਤੁ ਦੀਓ ਮੌਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੪॥  
 ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥  
 ਕਹੁ ਨਾਨਕ ਮਨ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੫॥

(ਰਾਗ ਗਊੜੀ ਪੂਰਵੀ, ਮ: ੫, ਪੰਨਾ ੨੦੯)

ਅਸਥਾਈ

ੴ

		X		੩		O		M P R A
M S	G B	- S	S T A	- S	N S	- S	G M	- S
M P M M	- S	P H I	S M N N I	S R	R G B	S N	M G T	M P R A

ਅੰਤਰਾ

		N S B A	- S	S D E I	- S	S E	- S	S K	N G	R G I	- S	S B A	- S
S R A	(S)	S B H U	- S	N G A	- S	S B H	- S	N H A	- S	R G D	- S	P S	- S
M P A B	M S	G D G M B D	- S	R H I	- S	S A	- S	S B H U	- S	S T	- S	G V H I	- S
M A A	- S	P U D I C	- S	S N S	S R	S N	S B H	S H A D	S S	P U D I C	S S	G M B R E D	S, B A X ...

— ਸੁਖਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੫. ਰਾਗ ਪੂਰਬੀ, ਤਿੰਨਤਾਲ (ਮੱਧਜ ਲਖ)

ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥

ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥

ਜੋ ਜਾਨਹਿ ਤੂੰ ਅਪੁਨੇ ਕਾਜੇ ਸੋ ਸੰਗਿ ਨ ਚਾਲੈ ਤੇਰੈ ਤਸੂਆ ॥

ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੨॥

ਪੇਖਿ ਪੇਖਿ ਰੇ ਕਸੂੰਭ ਕੀ ਲੀਲਾ ਰਾਚਿ ਮਾਚਿ ਤਿਨਹੂ ਲਉ ਹਸੂਆ ॥

ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੇ ਕਛੂਆ ॥੩॥

ਕਰਤ ਕਰਤ ਇਵਹੀ ਬਿਰਧਾਨੇ ਹਾਰਿਓ ਉਕਤੇ ਤਨੁ ਖੀਨਸੂਆ ॥

ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੪॥

ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥

ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੫॥

(ਰਾਗ ਗਊੜੀ ਪੂਰਬੀ, ਅ: ੫, ਪੰਨਾ ੨੦੬)

### ਅਸਥਾਈ

੩	X	੨	੦	ਸ
ਰ ਡ	ਗਮ ਛੋਡ	ਪ ਸ	ਮ ਡ	ਪ ਗ ਆ,
ਮ ਚ	ਗ ਝ	ਰ ਡ	ਸ ਰ	ਮ ਸ ਵ ਰ
ਪ ਮ ਜਿਉ	ਯ ਤ	ਸ ਨ	ਕਿ	ਸ ਨ ਛ

### ਅੰਤਰਾ

ਪ ਮ ਜੋ	ਯ ਤ	ਨ ਜਾ	—	ਸ ਕਾ	ਨ ਤ	ਸ ਜੈ	—
ਨ ਸੰ	ਰ ਤ	ਗ ਗ	ਗ ਨ	ਮ ਚਾ	ਗ ਡ	ਕ ਲੋ	ਸ ਤ

ਪ	—	ਪ	—	ਮ	ਧ	ਪ	—	ਮ	ਨ	ਗ	ਗ	ਮ	ਸ	—
ਨ	ਾ	ਗ	ੜ	ਆ	ਿ	ਇ	ੜ	ਨ	ਾ	ਗ	ਗ	ਸਿ	ਸੀ	ੜ

  

ਸ	ਨ	ਵੈ	ਗ	ਰ	ਮ	ਧ	ਿ	ਨ	ਸ	ਸ	ਗ	ਮ	ਸ	—
ਨ	ੜ	ਾ	ਾ	ਾ	ਾ	ਾ	ਿ	ਾ	ਾ	ਾ	ਾ	ਾ	ਾ	ਾ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੯. ਰਾਗ ਪੂਰਵੀ, ਤਿੰਨਤਾਲ (ਮੱਧ ਲਜ)

ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥

ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤੁਰ ਭੁਜੁ ਪਾਈਐ ॥ਰਹਾਉ॥

ਪਰਹਰੁ ਲੋਭੁ ਅਰੁ ਲੋਕਾਚਾਰੁ ॥ ਪਰਹਰੁ ਕਾਮੁ ਕ੍ਰੋਧੁ ਅਹੰਕਾਰ ॥੨॥

ਕਰਮ ਕਰਤ ਬਧੇ ਅਹੰਮੇਵ ॥ ਮਿਲਿ ਪਾਬਰ ਕੀ ਕਰਹੀ ਸੇਵ ॥੩॥

ਕਹੁ ਕਬੀਰ ਭਗਤਿ ਕਰਿ ਪਾਇਆ ॥ ਭੋਲੇ ਭਾਇ ਮਿਲੇ ਰਘੁਰਾਇਆ ॥੪॥

(ਰਾਗ ਗਉੜੀ, ਭਗਤ ਕਬੀਰ ਜੀ, ਪੰਨਾ ੩੨੪)

### ਅਸਥਾਈ

ਤ	ਸ	ਨ	ਗ	ਜ	ਰੁ	ਗ	X	ਪ	ਪ	ਪ	—	ਮ	ਧ	ਪ	—
ਸ	ਨ	ਗ	ਜ	ਨ	ਾ	ਾ	ਿ	ਨ	ਮ	ਾ	—	ਧ	ਿ	ਸਿ	ੜ

  

ਮ	ਤ	ਰ	ਗ	—	—	—	ਪ	ਮ	—	ਧ	ਨ	ਮ	ਈ	ਗ	—
ਚ	ਤ	ਰ	ਾ	—	—	—	ਮ	ਈ	—	ਧ	ਨ	ਮ	ਈ	ਾ	—

### ਅੰਤਰਾ

ਗ	—	ਗ	ਗ	ਪ	ਧ	ਮਿਆ	—	ਧ	ਮਿਆ	ਸ	ਸ	ਸ	ਸ	ਜਾ	—
ਮ	ਿਆ	—	ਜ	ਪ	ਿਆ	—	ਧ	ਮਿਆ	—	ਸ	ਬੁ	ਸ	ਬੁ	ਜਾ	—

  

ਸ	ਨ	ਰ	ਗ	ਨ	ਰ	ਿ	ਨ	ਿ	ਨ	ਰ	ਿ	ਨ	ਰ	ਿ	ਜਾ	—
ਨ	ੜ	ਾ	ਾ	ਾ	ਾ	ਿ	ਾ	ਿ	ਾ	ਾ	ਿ	ਾ	ਿ	ਾ	ਾ	—

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੭. ਰਾਗ ਪੂਰਬੀ, ਰੂਪਕ (ਮੱਧ ਲਜ)

ਐਸੇ ਪਰਚਉ ਪਾਇਓ ॥

ਕਰੀ ਕਿਰਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥

ਜਤ ਕਤ ਦੇਖਉ ਤਤ ਤਤ ਤੁਮਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥

ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੇ ਹੈ ਰਘਰਾਇਓ ॥੨॥

ਲਹਿਓ ਸਹਸਾ ਬੰਧਨ ਗੁਰਿ ਤੇਰੇ ਤਾਂ ਸਦਾ ਸਹਜ ਸੁਖੁ ਪਾਇਓ ॥

ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੩॥

ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥

ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਿਰ ਕੈਠੈ ਜਾਇਓ ॥੪॥

ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥

ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤ ਮਿਲਾਇਓ ॥੫॥

(ਰਾਗ ਗਊੜੀ ਪੂਰਬੀ ਮ: ੫, ਪੰਨਾ ੨੦੫)

### ਅਸਥਾਈ

⊕ ਸ ਨ ਈ	ਸ ੴ ਸ ੱ	੧		੨		⊕ ਪ ਮ ਕ	ਪ ੴ ਮ ਾ	੧		੨		ਗ ੴ ਗ
		ਗ ਪ	ਰ	ਗ ਚਉ	ਮ ੴ ਚ			ਪ ਪਾ	ਮ ੴ ਚ	ਧ ੴ ਧ	ਪ ੴ ਧ	
ਪ ਮ ਕ	ਮ ੴ ਕ੍ਰਿ	ਨ ਪਾ	ਧ ੴ ਧ	ਪ ੴ ਧ	— —	ਮ ਦਯਾ	ਗ ੴ ਗ	ਮ ਲ	ਗ ਬੀ	ਰ ਠ	ਸ ਲੈ	— —
ਨ ਸਤਿ	ਰ ਗ	ਗ ਰ	ਮ ੴ ਝਹਿ	ਪ ੴ ਝਹਿ	ਨ ੴ ਝਹਿ	ਧ ੴ ਝਹਿ	ਰ ਤਾ	ਨ ੴ ਝਹਿ	ਧ ੴ ਝਹਿ	ਪ ੴ ਝਹਿ	ਮ ੴ ਝਹਿ	ਗਮ ੴ ਝਹਿ
												ਗ ੴ ਗ

### ਅੰਤਰਾ

ਗ ਮ ਜਤ	ਮ ੴ ਕ	ਗ ਤ	ਪ ੴ ਮ	ਮ ੴ ਦੇ	— —	ਪ ੴ ਖਹਿ	ਮ ੴ ਖਹਿ	ਨ ਸ ਤਤ	ਸ ੴ ਤ	ਸ ੴ ਤ	ਨ ਤ	ਰ ੴ ਮ	ਸ ੴ ਹੀ	— —
ਸ ਨ ਮੌ	ਰ ੴ ਹਿ	ਬ ਹਿ	ਗ ੴ ਦਿ	ਰ ੴ ਹਿ	ਸ ੴ ਬਿ	ਸ ੴ ਸੁ	ਨ ਅ	ਸ ੴ ਸੁ	ਸ ੴ ਹੋਇ	ਸ ੴ ਹੋਇ	ਨ ਅ	ਧ ੴ ਧ	ਪ ੴ ਇਓ	— —
ਪ ਕੈ	ਮ ੴ ਪਹਿ	ਪ ਕ	ਪ ੴ ਰਹਿ	ਪ ੴ ਰਹਿ	ਮ ੴ ਅ	ਗ ੴ ਰ	ਰ ੴ ਦਾ	ਗ ੴ ਸ	ਮ ੴ ਬੇ	ਗ ੴ ਬੇ	ਗ ੴ ਬੇ	ਰ ੴ ਨ	ਸ ੴ ਜੈ	ਸ ੴ ਜੈ

ਨ ਰ ਗ | ਮ ਪ | ਨ ਧ | ਰ ਤ | ਨ ਧ | ਪ ਮ | ਗਮ ਗ  
ਸ ਨ ਤੈ | ਹ ਸ | ਰ ਘ | ਰ ਤ | ਨ ਤ | ਇਓ ਸ | ਸ ਸ—ਐਸ

— ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### c. ਰਾਗ ਪੂਰਬੀ, ਤਾਲ-ਸੂਲਫਾਕ (ਦਰੱਤ ਲਜ)

ਅਉਧ ਘਟੈ ਦਿਨਸੁ ਰੈਨਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ॥

ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ੍ਹ ਕੀ ਬੇਲਾ ॥

ਈਹਾ ਖਾਟਿ ਚਲਹੁ ਹਰਿ ਲਾਹਾ ਅਗੈ ਬਸਨ੍ਹ ਸੁਹੇਲਾ ॥੨॥

ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬੁਹਮ ਗਿਆਨੀ ॥

ਜਿਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੩॥

ਜਾ ਕਉ ਆਏ ਸੰਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥

ਨਿਜਘਰਿ ਮਹਲ੍ਹ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੪॥

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੫॥

(ਰਾਗ ਗਊੜੀ ਪੂਰਬੀ ਮ: ੫, ਪੰਨਾ ੨੦੫)

### ਅਸਥਾਈ

X	○	੨	੩	○	
ਪ ਮ ਅਉ	ਧ ੯	ਨ ਧ	ਨ ਟੈ	ਨ ੯	ਪ ੯
ਪ ਮ ਇ	ਪ ੯	ਮ ੯	ਮ ਰੈ	ਗ ੯	ਗ ੰ
ਨ ਮ	ਨ	ਗ ੯	ਗ ੰ	ਪ ੯	ਮ ਲ
ਸ ਜ	— ੯	— ੯	ਸ ਵਾ	ਨ ੰ	ਧ ੯

### ਅੰਤਰਾ

ਨ ਸ ਕ	ਸ ਭੁ	ਪ ੯	ਪ ੰ	ਮ ੯	ਧ ੰ	— ੯	ਪ ੯	— ੯
-------------	---------	--------	--------	--------	--------	--------	--------	--------

ਪ ਸ	ਪ ਨਹੁ	ਪ ਮੇ	ਮੰ ਚੇ	ਸ੍ਰ ਮੀ	— ਸ	ਧ ਤਾ	ਪ ਦ	ਪ ਸ
ਪ ਸੰ	ਮੰ ਤ	ਪ ਤ	ਧ ਟ	ਪ ਹ	ਮੰ ਲ	ਗ ਕੀ	ਮ ਸ	ਗ ਸ
ਮੰ ਬ	ਰਾਡ	ਗ ਸ	ਹ ਸ	ਗ ਲਾ	ਕੁਝ	ਸ ਸ	— ਸ	— ਸ,
ਸ੍ਰ ਮੰ ਈ	— ਸ	ਧ ਹਾ	— ਸ	ਸ਼ ਨ ਖਾ	— ਸ	ਸ ਟ	— ਸ	ਸੰ ਚ
ਸੰ ਨ ਲਹੁ	— ਸ	ਰੁਹ	ਗ ਤਿ	ਰੁਲਾ	ਸ ਸ	ਰੁਹਾ	ਨ ਸ	ਧ ਸ
ਸ੍ਰ ਮੰ ਆ	— ਸ	ਧ ਕੌ	ਮ ਸ	ਗ ਬ	ਰ ਸ	ਗ ਨ	ਰ ਸ	ਸ ਸ
ਨ ਸ ਹੋ		— ਸ	ਸ	— ਸ	ਨ ਲਾ	ਧ ਸ	ਪ ਸ	— ਸ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

#### ੯. ਰਾਗ ਪੂਰਬੀ, ਚਾਰਤਾਲ (ਬਿਲੰਬਿਤ ਲਖ)

ਆਤਮਾ ਪ੍ਰਧਾਨ ਜਾਹ, ਸਿੱਧਤਾ ਸਰੂਪ ਤਾਹ,  
ਬੁੱਧਤਾ ਬਿਭੂਤ ਜਾਹ, ਸਿੱਧਤਾ ਸੁਭਾਉ ਹੈ ॥  
ਰਾਗ ਭੀ ਨ ਰੰਗ ਤਾਹਿ, ਰੂਪ ਭੀ ਨ ਰੇਖ ਜਾਹਿ,  
ਅੰਗ ਭੀ ਸੁਰੰਗ ਤਾਹ, ਰੰਗ ਕੇ ਸੁਭਾਉ ਹੈ ॥  
ਚਿਤ੍ਰ ਸੋ ਬਿਚਿਤ੍ਰ ਹੈ, ਪਰਮਤਾ ਪਵਿੱਤ੍ਰ ਹੈ,  
ਸੁਮਿਤ੍ਰ ਹੂ ਕੇ ਮਿਤ੍ਰ ਹੈ, ਬਿਭੂਤ ਕੇ ਉਪਾਉ ਹੈ ॥  
ਦੇਵਨ ਕੋ ਦੇਵ ਹੈ, ਕਿ ਸਾਹਨ ਕੋ ਸਾਹੁ ਹੈ,  
ਕਿ ਰਾਜਨ ਕੋ ਰਾਜੁ ਹੈ, ਕਿ ਰਾਵਨ ਕੋ ਰਾਉ ਹੈ ॥੮॥੪੭॥

(ਗਿਆਨ ਪ੍ਰਬੋਧ ਪਾ: ੧੦)

ਅਸਥਾਈ

ੴ ਤਰਾ

संसारी

प	प	प	प
प	प	प	प
प	प	प	प
प	प	प	प
प	प	प	प

ਸ ਹ	ਗ ਡ
— ਸ	ਗਮ ਡੱਡ
ਸ ਤਾ	ਮੰ ਹੈ
ਰ ਗ	ਪੁ ਮ਼ ਛੁ
— ਸ	ਪੁ ਮ਼ ਛੁ
ਰ ਗ ਰੰ	ਮੰ ਪ ਭਾ
ਰ ਗ ਸ	ਪ ਸੁ
ਰ ਗ ਮੰ	ਪ ਸੁ
ਰ ਗ ਭੀ	ਪ ਸੁ
ਮ ਗ	ਪ ਸੁ
ਮੰ ਹੈ	ਪ ਸੁ
— ਸ	ਪ ਸੁ

### ਅਕੋਗ

ਨ ਤ੍ਰ	ਨ ਤ੍ਰ	ਨ ਤ੍ਰ	ਨ ਤ੍ਰ	ਨ ਤ੍ਰ
— ਸ	— ਸ	— ਸ	— ਸ	— ਸ
ਸੰ ਚਿ	ਸੰ ਨ ਵਿ	ਸੰ ਨ ਮਿ	ਸੰ ਨ ਪਾ	ਪ ਛੁ
ਸੰ ਬਿਡ	ਸੰ ਨ ਵਿ	ਸੰ ਨ ਮਿ	ਸੰ ਨ ਪਾ	ਪ ਛੁ
ਸ ਨ ਦ	— ਸ	ਧ ਮੰ	ਧ ਕਿ	ਨ ਛੁ
ਸ ਨ ਸ	ਨ ਤਾ	ਗ ਹੁ	ਗ ਹੁ	ਗ ਹੁ
ਸ ਨ ਪ	ਸ ਮ	ਗ ਹੁ	ਗ ਹੁ	ਗ ਹੁ
ਸ ਨ ਭਿ	ਧ ਮੰ	ਧ ਮੰ	ਧ ਮੰ	ਧ ਮੰ
ਸ ਨ ਭ	ਗ ਹੁ	ਗ ਹੁ	ਗ ਹੁ	ਗ ਹੁ
ਸ ਨ ਭ	ਗ ਹੁ	ਗ ਹੁ	ਗ ਹੁ	ਗ ਹੁ
ਸ ਨ ਭ	ਗ ਹੁ	ਗ ਹੁ	ਗ ਹੁ	ਗ ਹੁ
ਸ ਨ ਭ	ਗ ਹੁ	ਗ ਹੁ	ਗ ਹੁ	ਗ ਹੁ

ਨੋਟ—ਧੁਰਪਦ-ਧਮਾਰ ਗਾਊਣ ਸਮੇਂ ਦੁਗੁਨ ਤਿਗੁਨ ਆਦਿ ਦੀ ਲਥ ਵਿਖਾਊਂਦੇ ਹੋਏ  
ਤਿਹਾਈ ਲਾ ਕੇ ਮੁਕਾਅ ਕਰਨਾ ਚਾਹੀਦਾ ਹੈ।

## ੧੦. ਰਾਗ ਪੂਰਬੀ, ਪੜਤਾਲ, ਝਪਤਾਲ (ਬਿਲੰਬਿਤ ਲਘ)

ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥  
 ਈਹਾ ਉਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ।  
 ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥  
 ਸੀਤਲ ਸਾਂਤਿ ਸੁਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੨॥  
 ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥  
 ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੩॥  
 ਪੂਰਨ ਪਾਰਬ੍ਰਹਮ ਪਰਮੇਸਰ ਉਚਾ ਅਗਮ ਅਪਾਰੇ ॥  
 ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੪॥  
 ਕਾਮਿ ਕ੍ਰੋਧਿ ਲੋਭਿ ਮੌਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥  
 ਕਰਿ ਕਿਰਪਾ ਅਪੁਨੇ ਨਾਮੁ ਦੀਜੇ ਨਾਨਕ ਸਦ ਬਲਿਹਾਰੇ ॥੫॥

(ਰਾਗ ਗਊੜੀ ਪੂਰਬੀ ਮ: ੫, ਪੰਨਾ ੨੧੦)

### ਅਸਥਾਈ

X ਖ ਗ ਹ	ਗ ਰਿ	੨ ਪ ਮੁ ਹ	ਪ ਤ	ਯ ਰਿ	੦ ਨ ਸੁ ਕ	ਨ ਬ	੩ ਯ ਰੂ	ਪ ਤ	ਪ ਨ
ਪ ਮ	ਮੁ ਹ	ਗ ਨਹੁ	ਮ ਤ	ਗ ਬਿ	ਗ ਸਾ	ਰ ਤ	ਗ ਰੇ	— s	— s
ਧ ਮੁ ਈ	ਯ ਤ	ਮੁ ਹਾ	ਗ ਤ	— s	ਗ ਉ	ਰ ਤ	ਸ ਹਾ	— s	— s
ਸ ਨ ਸ	ਰ ਗ	ਗ ਬ	ਗ ਸੁ	ਪ ਖ	ਪ ਦਾ	ਧ ਤ	ਪ ਤਾ	— s	— s
ਪ ਮੁ ਸ	ਮੁ ਹ	ਧ ਲ	ਨ ਤ	ਰੁ ਘ	ਨ ਟਾ	ਯ ਤ	ਪ ਤ	— s	— s
ਪ ਮੁ ਪ	ਯ ਤ	ਮੁ ਤ	ਗ ਤ	— s	ਗ ਰੁ ਪਾ	ਗ ਮ	ਗ ਰੇ	ਰ ਤ	ਸ ਤ

## ਅੰਤਰਾ ਨੰ: ੧-ਸੂਲਫਾਕ (ਝਪ: ਦੀ ਚੰਗੀਨ ਲਈ ਵਿਚ)

ਅੰਤਰਾ ਨੰ: ੨-ਤਾਲ-ਰੂਪਕ (ਭਪ: ਦੀ ਦੁਗੁਨ ਲਜ ਵਿਚ)

ਮ ਜ ਧ ਮ ਮੀ | ਗ ਤ੍ਰਾ — | ਗ ਸ ਮਿ | ਗ ਦਾ — | ਗ ਰੁ | ਗ ਰ | ਰੁ | ਸ —

ਤਿੰਤਾਲ (ਭਪ ਦੀ ਚੌਗੁਨ ਲਜ ਵਿਚ)

X	ਗ ਮੁ	ਗ ਰ	ਗ ਨ	੨ ਪੁ	—	ਧ ਮੁ	ਮੁ ਬੁ	੦ ਨ	ਸ ਹ	ਸ ਮ	ਸ ਪ	ਸ ਰ	ਸ ਮੁ	—	ਸ ਸ	ਸ ਰ
*	ਮੁ	ਪੁ	ਪੁ	ਪੁ	—	ਰ	ਬੁ	ਨ	ਸ	ਸ	ਸ	ਰ	ਸ	—	ਸ	ਰ
*	—	ਨ	ਚ	—	ਸ	ਗ	ਗ	ਪ	—	ਗ	ਗ	ਗ	ਪ	—	ਗ	—
—	ਪ	ਪ	ਪ	ਮੁ	ਪੁ	ਪ	ਪਿਆ	ਮ	ਵ	ਤ	ਗ	ਮ	ਗ	ਰੁ	ਸ	ਰ
*	ਗੁ	ਲੁ	ਗਾ	ਵ	ਤ	ਪਿਆ	—	ਵ	ਤ	ਸ	ਮ	ਖ	ਸਾ	ਰੁ	ਗ	ਰ
—	ਮ	—	ਮੁ	ਧ	ਨ	ਧ	ਪ	ਮ	ਹਾ	ਗ	ਗ	ਮ	ਗ	ਰੁ	ਗ	—
*	ਜ	ਜ	ਜ	ਜ	ਜ	ਜ	ਜ	ਜ	ਜ	ਜ	ਜ	ਜ	ਜ	ਰੁ	ਜ	ਜ

ਨੋਟ :— ਸ਼ਬਦ ਦੀਆਂ ਬਾਕੀ ਦੋਵੇਂ ਤੁਕਾਂ ਅੰਤਰਾ ਨੰ: ੧ ਤੇ ਲਾ ਕੇ ਮੁੜ ਅਸਥਾਈ ਗਾਉਣ  
ਤੋਂ ਬਾਦ ਮੁਕਾਅ ਕਰਨਾ ਹੈ। (ਸੁਰ ਰਚਨਾ ਕਰਤਾ ਵਲੋਂ)

(ਪੂਰਵੀ ਰਾਗ ਸਮਾਪਤਿ)

## ਰਾਗ ਪੂਰੀਆ ਧਨਾਸਰੀ

ਵਾਦੀ—ਪ | ਠਾਟ—ਪੂਰਵੀ | ਸਮਾ—ਸ਼ਾਮ (ਦਿਨ ਦਾ ਚੌਬਾ ਪਹਿਰ) |  
ਸੰਵਾਦੀ—ਸ | ਜਾਤੀ—ਸੰਪੂਰਣ | ਵਿਸ਼ੇਸ਼—ਪੂਰਵੀ ਅੰਗ (ਦਿਨ ਦੀ ਪੂਰੀਆ)

ਆਰੋਹ—ਨ ਰੁ ਗ ਮੱ ਪ, ਮੰ ਧੁ ਪ, ਮੰ ਧੁ ਨ ਸਂ ।

ਅਵਰੋਹ—ਸਂ, ਨ ਰੁ ਨ ਧੁ ਪ, ਮੰ ਗ, ਮੰ ਰੁ ਗ, ਰੁ ਸ ।

ਪਕੜ—ਨਰੁਗ, ਮੰਰੁਗ, ਪ; ਮੱਧੁਪ, ਮੱਗ, ਮੰਰੁਗ, ਰੁਸ ।

ਪੂਰੀਆ ਧਨਾਸਰੀ ਪ੍ਰਸਿੱਧ ਰਾਗਾਂ ਵਿਚ ਗਿਣਿਆ ਜਾਂਦਾ ਹੈ । ਇਸ ਦੇ ਨਾਮ ਤੋਂ ਐਸਾ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੂਰੀਆ ਤੇ ਧਨਾਸਰੀ, ਦੋ ਨਾਮਾਂ ਨੂੰ ਜੋੜ ਕੇ ਬਣਾਇਆ ਗਿਆ ਹੋਵੇ । ਪਰ ਇਸ ਦਾ ਕੋਈ ਠੱਸ ਪ੍ਰਮਾਣ ਨਹੀਂ ਮਿਲਦਾ । ਕਿਉਂਕਿ ਪੂਰੀਆ 'ਮਾਰਵਾ ਠਾਟ' ਦਾ ਰਾਗ ਹੈ ਅਤੇ ਧਨਾਸਰੀ 'ਕਾਫੀ ਠਾਟ' ਦਾ ਰਾਗ ਹੈ । ਇੰਜ ਇਨ੍ਹਾਂ ਦਾ ਸੁਮੇਲ ਹੁੰਣਾ ਕਠਿਨ ਹੈ । ਹਾਂ, ਇਕ ਗੱਲ ਜ਼ਰੂਰ ਨਜ਼ਰ ਆਉਂਦੀ ਹੈ ਕਿ ਜਿਵੇਂ ਸ੍ਰੀ ਰਾਗ ਕਾਫੀ ਠਾਟ ਤੋਂ ਤਬਦੀਲ ਹੋ ਕੇ ਪੂਰਵੀ ਠਾਟ ਵਿਚ ਆ ਗਿਆ, ਤਿਵੇਂ ਧਨਾਸਰੀ ਰਾਗ ਦਾ ਇਕ ਪ੍ਰਕਾਰ ਕਾਫੀ ਤੋਂ ਭੇਰਵੀ, ਅਤੇ ਭੇਰਵੀ ਤੋਂ 'ਟੋਡੀ ਠਾਟ' ਦਾ ਮੁਲਤਾਨੀ ਧਨਾਸਰੀ ਰਾਗ ਹੋ ਗਿਆ । ਉਸ ਤੋਂ ਬਾਦ ਇਸ ਦਾ ਗੰਧਾਰ ਕੋਮਲ ਤੋਂ ਤੀਵਰ ਹੋਣ ਨਾਲ ਇਹ 'ਪੂਰਵੀ ਠਾਟ' ਦਾ ਧਨਾਸਰੀ ਰਾਗ ਹੋ ਗਿਆ ਹੋਵੇ । ਬਾਕੀ ਪੂਰੀਆ ਧਨਾਸਰੀ ਇਸ ਨੂੰ ਕਿਉਂ 'ਆਖਦੇ ਹਨ, ਇਸ ਦਾ ਕਾਰਣ ਹੈ ਪੂਰੀਆ ਅੰਗ । ਭਾਵ "ਨਰੁਗ, ਮੰਰੁਗ, ਮਧ ਮੰਗ, ਮੰਰੁਗ, ਰੁਸ" ਇਹ ਪੂਰੀਆ ਦਾ ਖਾਸ ਅੰਗ ਹੈ, ਇਸੇ ਤਰ੍ਹਾਂ "ਨਰੁਗ, ਮੰਰੁਗ, ਮੱਧ ਮੰਗ, ਮੰਰੁਗ ਰੁਸ" ਇਹੋ ਅੰਗ ਪੂਰੀਆ ਧਨਾਸਰੀ ਵਿਚ ਦਿਖਾਈ ਦਿੰਦਾ ਹੈ । ਇੰਜ ਦੋਹਾ ਦੇ ਸਰੂਪ ਵਿਚ ਮੇਲ ਹੋਣ ਕਾਰਣ ਉੱਤਰੀ ਗਾਇਕ ਇਸ ਨੂੰ ਪੂਰੀਆ ਧਨਾਸਰੀ ਆਖਦੇ ਹਨ, ਜਦ ਕਿ ਬੰਗਾਲ ਪ੍ਰਾਤ ਦੇ ਗਾਇਕ ਅਜੇ ਵੀ ਇਸ ਨੂੰ ਧਨਾਸਰੀ ਰਾਗ ਹੀ ਕਹਿੰਦੇ ਹਨ ।

ਪੂਰੀਆ ਧਨਾਸਰੀ 'ਪੂਰਵੀ ਠਾਟ' ਤੋਂ ਉਤਪਨ੍ਨ ਹੁੰਦਾ ਹੈ । ਇਸ ਦੀ ਜਾਤੀ ਵਕ਼ੂ ਸੰਪੂਰਣ, ਵਾਦੀ ਪੰਚਮ ਅਤੇ ਸੰਵਾਦੀ ਖੜਕ ਹੈ । ਭਾਤਖੰਡੇ ਕ੍ਰਿਤ ਕ੍ਰਮਿਕ ਪੁਸਤਕ ਦੇ ਚੰਥੇ ਭਾਗ ਵਿਚ ਵਾਦ-ਸੰਵਾਦ 'ਪਾ-ਰੁ' ਮੰਨੇ ਗਏ ਹਨ । ਪਰ ਸੰਗੀਤਕਾਰ ਇਸ ਗੱਲ ਨੂੰ ਜਾਣਦੇ ਹਨ ਕਿ ਵਾਦ-ਸੰਵਾਦ 'ਖੜਕ-ਪੰਚਮ ਜਾਂ ਖੜਦ-ਮੱਧਮ' ਦੇ ਨਿਯਮ ਅਨੁਸਾਰ ਹੀ ਹੋਣੇ ਚਾਹੀਦੇ ਹਨ । 'ਪਾ-ਰੁ' ਦਾ ਕੋਈ ਮੇਲ ਨਹੀਂ, ਨਾਲੇ ਪੂਰੀਆ ਧਨਾਸਰੀ ਵਿਚ ਰਿਖਭ ਸੁਰ ਤੇ ਕਦੇ ਨਿਯਾਸ ਨਹੀਂ ਕੀਤਾ ਜਾਂਦਾ । ਇਸ ਲਈ ਸਾਡੇ ਵਿਚਾਰ ਨਾਲ 'ਪ-ਸ' ਵਾਦ-ਸੰਵਾਦ ਹੀ ਅਧਿਕ ਯੋਗ ਹਨ । ਇਸ ਦੇ ਗਾਉਣ ਦਾ ਸਮਾ ਸ਼ਾਮ (ਦਿਨ ਦਾ ਚੌਬਾ ਪਹਿਰ) ਹੈ । ਕਈ ਵਿਦਵਾਨ ਇਸ ਨੂੰ ਦਿਨ ਦੀ ਪੂਰੀਆ ਵੀ ਕਹਿੰਦੇ ਹਨ ।

ਪੂਰੀਆ ਧਨਾਸਰੀ ਤੇ ਪੂਰਵੀ ਦੋਵੇਂ ਰਾਗ ਆਪਸ ਵਿਚ ਕਾਫੀ ਮਿਲਦੇ ਹਨ । ਪਰ ਤਾਂ ਵੀ ਇਨ੍ਹਾਂ ਵਿਚ ਅੰਤਰ ਹੈ । ਜਿਵੇਂ, ਪੂਰਵੀ ਦਾ ਵਾਦ-ਸੰਵਾਦ ਗੰਧਾਰ-ਨਿਖਾਦ ਹੈ, ਪਰ ਪੂਰੀਆ ਧਨਾਸਰੀ ਦਾ ਪੰਚਮ-ਖੜਕ । ਇਸ ਤੋਂ ਇਲਾਵਾ ਪੂਰਵੀ ਵਿਚ ਕੋਮਲ ਤੀਵਰ ਦੋਵੇਂ ਮੱਧਮ ਲਗਦੇ ਹਨ, ਪਰ ਪੂਰੀਆ ਧਨਾਸਰੀ ਵਿਚ ਕੇਵਲ ਤੀਵਰ ਮੱਧਮ ਦਾ ਪ੍ਰਯੋਗ ਹੁੰਦਾ ਹੈ । ਸੌ, ਪੂਰਵੀ ਤੇ ਪੂਰੀਆ ਧਨਾਸਰੀ ਨੂੰ

ਵੱਖ-ਵੱਖ ਕਰਕੇ ਗਾਉਣ ਵਿਚ ਕੋਈ ਕਠਨਾਈ ਨਹੀਂ, ਬੋੜਾ ਧਿਆਨ ਰੱਖਣ ਦੀ ਲੋੜ ਹੈ। ਪੂਰੀਆ ਧਨਾਸਰੀ ਦਾ ਚਲਣ 'ਨਰੁਗਮੰਪ, ਮੱਧੁਪ, ਮੱਧੁ, ਨਰੁਨਧੁਪ, ਮੰਗ, ਮੰਰੁਗ, ਰੁਸ' ਇਸ ਪ੍ਰਤਾਰ ਹੁੰਦਾ ਹੈ।

ਮੱ ਮੱ  
ਇਸ ਦੇ ਅੰਤਰੇ ਦਾ ਉਠਾਣ "ਪ, ਮੰਗ, ਮੱਧੁਸ, ਜਾਂ ਗ—ਮੱਧੁਨਸ" ਇੰਜ ਹੁੰਦਾ ਹੈ।

ਇਹ ਬਹੁਤ ਮਧੁਰ ਤੇ ਲੋਕ-ਪ੍ਰਿਅ ਰਾਗ ਹੈ। ਇਹ ਮੱਧ ਤੇ ਤਾਰ ਸਪਤਕ ਵਿਚ ਅਧਿਕ ਗਾਇਆ ਜਾਂਦਾ ਹੈ ਅਤੇ ਇਸ ਰਾਗ ਨੂੰ ਚੰਗੇ ਗਾਇਕ ਬੜੇ ਸੰਦਰ ਢੰਗ ਨਾਲ ਗਾਉਂਦੇ-ਬਜਾਉਂਦੇ ਹਨ।

### ਸੁਰ-ਵਿਸਥਾਰ (ਆਲਾਪ)

੧. ਨਰੁਗ—ਮੰਰੁਗ, ਮੰਗਮੰਰੁਗ—ਮੱਗਰੁਸ—ਨਰੁਨਧੁਪ, ਮੱਧੁਨਧੁਪ, ਮੱਧੁਨਰੁਗ, ਮੰਰੁਗ, ਪਮੰਪ (ਪ) —

ਮੱ ਮੱ  
ਮੰਗਮੰਰੁਗ, ਮੱਧੁਮੰਗ—ਰੁਸ, ਨਰੁਗਮੰਪ — ਪ (ਪ) ਮੰਗਮੰਰੁਗ, ਪਮੰਪ (ਪ) ਮੰਗਮੰਰੁਗ, ਰੁਸ — ।

੨. ਗ — ਰੁਸ, ਨਰੁਸ — ਨਰੁਗ ਮੰਰੁਗ, ਪਮੰਪ — ਨਧੁਪ, ਮੰਗਮੰਰੁਗ, ਮੱਧੁਮੰਗ — ਰੁਸ — ਨਰੁਗਮੰਪ — ਪਧੁਪ, ਮੰਧੁਨਧੁਪ — ਨਧੁਪ, ਮੱਧੁਮੰਗਮੰਰੁਗ, ਮੱਧੁਮੰਗ — ਰੁਸ, ਨਰੁਗਮੰਪ — ਧੁਪ, ਪਮੰਪ, ਨਧੁਪ, ਮੱਧੁਮੰਸ — ਨਰੁਨਧੁਪ — ਮੰਗਮੰਰੁਗ, ਮੱਧੁਮੰਗਰੁਗ, ਮੱਧੁਮੰਗਯੁ — ਰੁਸ ।

੩. ਨਰੁਗਮੰਧੁਨਧੁਪ — ਮੱਧੁਨਧੁਪ, ਮੱਧੁਨਨਧੁਪ — (ਪ) ਮੰਗਮੰਰੁਗ — ਗਰੁਮੰਗਪਮੰਪ — ਮੱਧੁਪਮੰਗ ਮੱਰੁਗ ਮੱਧੁਨਰੁਸ਼ਨਧੁਪ, ਮੱਧੁਰੁਨਧੁਪ, ਨਰੁਨਧੁਪ, ਰੁਨਧੁਪ, ਮੰਗਮੰਰੁਗ, ਮੱਧੁਮੰਗ — ਗਰੁਸ — ਮੱਧੁਮੰਸ — ਰੁਸ, ਰੁਨਧੁਪ, ਨਨਧੁਨਧੁਪ, ਮੱਧੁਪਮੰਗਮੰਰੁਗਪ — ਪਪਧੁਪਮੰਗਮੰਰੁਗਪ — ਮੱਧੁਨਧੁਪ, ਮੱਧੁਰੁਨਧੁਪ —

ਰੁ  
ਪ (ਪ) ਮੰਗਮੰਰੁਗ, ਮੱਧੁਮੰਗ — ਗਰੁਸ — ਨਰੁਗਮੰਪ — ।

੪. ਮੱਧੁਮੰਗਮੰਧੁਸ — ਨਰੁਸ਼ਨਧੁਪ, ਮੱਧੁਨਰੁਨਧੁਪ, ਮੱਧੁਪ, ਮੱਧੁਮੰਸ ਰੁਨਧੁਪ, ਮੰਗਮੰਰੁਗ, ਮੱਧੁਸ — ਨਰੁਨ ਧੁਪ — ਪ (ਪ) ਮੰਗਮੰਰੁਗ, ਮੰਗਮੰਪਮੰਗਮੰਰੁਗਪ — ਮੰਗਮੰਪਸ — ਨਰੁਨਗ਼ਨਰੁਸ — ਨਰੁਨਧੁਪ, ਮੱਧੁ ਰੁਨਧੁਪ, ਮੰਗਮੰਧੁਮੰਗਮੰਰੁਗਪ — ਨਰੁਸ — ਨਰੁਗ — ਮੰਗਮੰਗਰੁਗ, ਰੁਸ — ਨਧੁਨਰੁਨਧੁਪ, ਮੱਧੁਮੰਸ — ਨਰੁਨਗ਼ਨਰੁਸ — ਮੰਗਮੰਗਰੁਗ, ਰੁਸ — ਨਰੁਨਧੁਪ, ਮੱਧੁਨਰੁਨਧੁਪ, ਮੰਗਮੰਰੁਗ, ਮੱਧੁਮੰਗ — ਰੁਸ ।

੫. ਨਰੁਸ਼ਨਧੁਪ — ਮੱਧੁਮੰਧੁਨਸਰੁਸ — ਗੁਰੁਸ — ਨਰੁਸ — ਨਰੁਗ — ਮੰਗੁਗ — ਰੁਸ — ਪ — (ਪ) ਮੰਗਮੰਗ  
ਗੁਗ, ਗੁਰੁਸ, ਨਰੁਨਧੁਪ, ਰੁਨਧੁਪ, ਪ (ਪ) ਮੰਗਮੰਰੁਗ, ਮੱਧੁਮੰਗਮੰਰੁਗ, ਗਰੁਸ — ਨਰੁਗਮੰਪ — ਮੱਧੁਨ  
ਰੁਨਗਮੰਗਰੁਗ — ਰੁਸ਼ਨਧੁਪ, ਨਰੁਨਧੁਪਮੰਗਮੰਰੁਗ, ਰੁਸ — ।

ਰੁ  
ਨਰੁਗਰੁਸ — ਨਰੁਗਮੰਗਰੁਸ — ਨਰੁਗਮੰਧੁਮੰਗਰੁਸ — ਨਰੁਗਮੰਧੁਨਧੁਪਮੰਗਰੁਸ — ਨਰੁਗਮੰਧੁਨ  
ਰੁਸ — ਨਧੁਪਮੰਗਰੁਸ — ਨਰੁਗਮੰਧੁਨਰੁਨਧੁਪਮੰਗਰੁਸ — ਮੱਧੁਨਸਰੁਨਰੁਨਧੁਮੰਧੁਰੁਗ ਮੰਗਰੁਸ — ਨਰੁਗਮੰਧੁ  
ਨਰੁਨਗ਼ਨਰੁਸ਼ਨਧੁਪਮੰਗਰੁਸ — ਨਰੁਗਮੰਧੁਨਰੁਗਮੰਗ — ਗੁਰੁਸ਼ਨਧੁਪ ਮੰਗਰੁਸ, ਨਰੁਗਮੰਧੁਨਰੁਗਮੰਗ, ਮੰਗਮੰਸ਼ਨ  
ਧੁਪਮੰਗਰੁਸ — ਨਰੁਗਮੰਗਰੁਗਪ — ।

## ਪੂਰੀਆ ਧਨਾਸਰੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	* ਜੀ ਅ ਕੀ	੩ ਏ s ਕੈ s	X ਨਕੁ ਗਮੱ ਧੁਨ ਸਨ	੨ ਧੁਪ ਮੱਗ ਰੁਗ ਰੁਸ
੨.	* . . .	ਨਕੁ ਗਮੱ ਧੁਨ ਸਨ	ਧੁਪ ਮੱਧੁ ਨਕੁ ਨਧੁ	ਪਮੰ ਗਮੰ ਰੁਗ ਰੁਸ
੩.	ਮੱਧੁ ਨਨ ਧੁਪ, ਮੱਧੁ	ਨਕੁ ਸਨ ਧੁਪ, ਮੱਧੁ	ਨਕੁ ਗਨਕੁ ਸਨ ਧੁਪ	ਮੱਧੁ ਮੱਕੁ ਗਨਕੁ ਸਸ
੪.	ਨਕੁ ਗਗ, ਰੁਗ ਮੱਮ, ਧੁਪ ਮੱਧੁ, ਸਨ ਧੁਪ,	ਗਮੰ ਧੁਧੁ, ਮੱਧੁ ਨਨ, ਨਧੁ ਪਮੰ, ਧੁਪ ਮੰਗ	ਧੁਨ ਰੁਕੁਨੁ ਨਕੁ ਗਨਕੁ ਪਮੰ ਗਨਕੁ, ਮੱਗ ਰੁਸ,	ਰੁਕੁਨੁ ਮੰਮੰ ਗਨਕੁ ਸਨ ਨਕੁ ਗਮੰ ਰੁਗ ਮੰਪ
੫.	ਨਕੁ ਗਗ ਰੁਸ, ਰੁਗ ਗਨਕੁ ਰੁਸ, ਰੁਕੁ ਮੱਮੰ	ਮੱਮੰ ਗਨਕੁ, ਗਮੰ ਧੁਪ ਗਨਕੁ, ਰੁਸ ਸਨ ਨਧੁ	ਮੰਗ, ਮੱਧੁ ਨਨ ਧੁਪ, ਧੁਪ ਪਮੰ ਮੰਗ ਗਨਕੁ	ਧੁਨ ਰੁਕੁਨੁ ਨਧੁ, ਨਕੁ ਰੁਸ ਨਕੁ ਗਮੰ ਪ
੬.	ਨਨ ਧੁਪ ਮੱਗ ਰੁਸ, ਨਕੁ ਗਮੰ ਰੁਗ ਮੱਧੁ,	ਰੁਕੁਨੁ ਸਨ ਧੁਪ ਮੱਗ ਗਮੰ ਧੁਨ, ਮੱਧੁ ਨਕੁ	ਰੁਸ ਨਨ, ਗਨਕੁ ਰੁਸ ਗਨਕੁ ਨਨ ਧੁਪ	ਨਧੁ ਪਮੰ ਗਨਕੁ ਸ, ਮੰਗ ਰੁਸ ਨਨ ਗਪ

### ਅੰਤਰਾ

੧.	* ਧੁ ਗ ਟਿਓ	ਜੋ s ਤ ਸ	ਮੱਧੁ ਨਕੁ ਨਧੁ ਪਮੰ	ਗਮੰ ਧੁਮੰ ਰੁਗ ਮੱਪ
੨.	* . . .	ਨਨ ਧੁਨ ਧੁਪ ਮੱਧੁ	ਨਕੁ ਗਨਕੁ ਸਨ ਧੁਪ	ਮੱਗ ਮੱਕੁ ਗਮੰ ਧੁਸ
੩.	ਸਨੇ ਨਧੁ, ਨਨ ਧੁਪ,	ਧੁਧੁ ਪਮੰ, ਧੁਪ ਮੰਗ,	ਮੰਮੰ ਗਨਕੁ, ਗਗ ਰੁਸ,	ਨਕੁ ਗਮੰ ਧੁਮੰ ਧੁਸ
੪.	* . . .	. . . .	ਸਨ ਧੁਪ ਮੰਗ ਰੁਸ, ਗਮੰ ਧੁਨ ਰੁਕੁ ਮੰਮੰ	ਰੁਕੁਨੁ ਸਨ ਧੁਪ ਮੱਗ ਗਨਕੁ ਸਨ ਧੁਨ ਰੁਸ
੫.	ਗਨਕੁ ਰੁਸ, ਰੁਕੁ ਸਨ, ਨਕੁ ਗਮੰ, ਰਗ ਮੱਧੁ,	ਸੱਸ ਨਧੁ, ਨਨ ਧੁਪ, ਗਮੰ ਧੁਨ, ਮੱਧੁ ਨਕੁ,	ਧੁਧੁ ਪਮੰ, ਧੁਪ ਮੰਗ, ਧੁਨ ਰੁਗ, ਨਕੁ ਗਨਕੁ,	ਮੰਮੰ ਗਨਕੁ, ਗਗ ਰੁਸ, ਗਨਕੁ ਸਨ ਧੁਪ ਸ
੬.	ਮੰਮੰ ਗਨਕੁ, ਮੱਗ ਰੁਸ, ਧੁਮੰ ਧੁਨ, ਧੁਨ ਰੁਕੁ	ਨਨ ਧੁਨ ਨਧੁ ਧੁਪ, ਕੁਗ, ਕੁਗ ਮੰਗ ਰੁਸ	ਮੰਮੰ ਗਨਕੁ ਮੰਗ ਰੁਸ, ਨਧੁ ਪਮੰ ਗਨਕੁ ਸ	ਨਕੁ ਗਨਕੁ ਗਮੰ, ਗਮੰ ਨਕੁ ਗਮੰ ਧੁਨ ਸ

## ੧. ਪੂਰੀਆ ਧਨਾਸਰੀ, ਤਿੰਨਤਾਲ (ਮੱਧ ਲਘ)

ਜਿਸ ਕਾ ਤਨੁ ਮਨੁ ਧਨ ਸਭੁ ਤਿਸ ਕਾ ਸੋਈ ਸੁਘੜ੍ਹ ਸੁਜਾਨੀ ॥  
 ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੌਕੀ ਖਟਾਨੀ ॥੧॥  
 ਜੀਅ ਕੀ ਏਕੈ ਹੀ ਪਹਿ ਮਾਨੀ ॥  
 ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ਰਹਾਉ॥  
 ਅੰਮ੍ਰਿਤ ਨਾਮੁ ਨਿਰਮੇਲਕੁ ਹੀਰਾ ਗੁਰਿ ਦੀਨੇ ਮੰਤਾਨੀ ॥  
 ਡਿਗੈ ਨ ਡੋਲੈ ਦ੍ਰਿੜ੍ਹ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥  
 ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥  
 ਅਲੰਕਾਰ ਮਿਲਿ ਬੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥  
 ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥  
 ਕਹੁ ਨਾਨਕ ਨਿਹਰਲ ਘਰੁ ਬਾਧਿਓ ਗੁਬਿ ਕੀਓ ਬੰਧਾਨੀ ॥੪॥

(ਰਾਗ ਧਨਾਸਰੀ ਮ: ਪ, ਪੰਨਾ ੬੭੧)

### ਅਸਥਾਈ

੦	ਸ ਨ ਜੀ	ਰ ਅ	ਗ ਕੀ	੩	ਮੱ ਏ	ਰੁ ਡ	ਗ ਕੈ	ਮੰ ਸ	X	ਪ ਰੀ	—	ਪ ਪਹਿ	ਮੰ ਸ	੨		
ਸ ਨੀ,	ਮੱ ਪ ਅਵ ਵ	ਪ ਪ ਰ	ਪ ਜ	ਮੰ ਡ	ਗ ਨ	ਮੰ ਕ	ਰ ਵ	ਗ ਰ	ਗ ਰ	ਕ ਹੇ	—	ਮੰ ਬਹੁ	ਗ ਤੇ	ਰੁ ਡ	ਸ ਰੇ	— ਸ
— ੧	ਪ ਤਿ	ਮ ਨ	ਗ ਨ	ਮੰ ਤਿ	ਪ ਲ	ਨ	ਸ ਹੀ	ਯੁ ਨੀ	ਸੰ ਨੀ	ਸੰ ਨੀ	ਧੁ ਪ	ਮੰ ਤਾ	ਗ ਜਾਨ	ਪੰ ਸ਼ੀ	ਗ ਜ	ਬੁ ਜ
ਸ ਨੀ	ਜੀਅ...															

### ਅੰਤਰਾ

੫	ਪ ਜਿ	ਪ ਸ	ਪ ਕਾ	ਮੰ ਤ	ਪ ਨ	ਮੰ ਮ	ਗ ਨ	ਪ ਮ	ਧੁ ਨ	ਨ ਸ	ਨ ਭ	ਸ ਤਿ	ਸ ਸ	ਸ ਕਾ	— ਸ
— ੨	ਨ ਸੋ	ਰੁ ਡ	ਗੁ ਈ	ਰੁ ਡ	ਕੁ ਝ	ਸ ੜ	ਸ ੜ	ਨ ਜੀ	— ਡ	ਰੁ ਡ	ਨ ਡ	ਧੁ ਨੀ	— ਡ	ਪ ਡ	— ਡ
— ੩	ਪ ਤਿ	ਮ ਨ	ਗ ਹੀ	ਮੰ ਸੁ	ਰੁ ਲਿ	ਗ ਆ	— ਡ	ਗ ਦੂ	ਰੁ ਖ	ਮੰ ਸੁ	ਗ ਖ	ਧੁ ਮੈ	— ਡ	ਸ ਤਾ	— ਡ

ਨ ਰੁ ਗ ਰ ਬ ਧ | ਮੁ ਪ ਨ ਸ | ਧੁ ਨ ਸਨ ਧੁ ਪ ਮੁ | ਗਮੁ ਪਮੁ ਗ ਰ  
 ਤਉ ਦ ਬਿ ਧ | ਨੀ ਦ ਕੀ ਖ | ਠਾਡ ਸਾਡ ਸਾਡ | ਨੀਡ ਸਾਡ ਸਾਡ

ਸ ਜੀਅ...      ਨੋਟ— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੨. ਰਾਗ ਪੂਰੀਆ ਧਨਾਸਰੀ, ਤਿੰਨਤਾਲ (ਮੱਧ ਲਜ)

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥  
 ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥  
 ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰਕਾਲ ਇਹ ਦੇਹ ਸੰਜਰੀਆ ॥੧॥ਰਹਾਉ॥  
 ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥  
 ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥  
 ਸਾਧ ਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥  
 ਤਿਆਗਿ ਮਾਨੁ ਝੂਠ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥  
 ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥  
 ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥

(ਰਾਗ ਗਊੜੀ ਗੁਆਰੇਗੀ ਮ: ੫, ਪੰਨਾ ੧੭੬)

### ਅਸਥਾਈ

ਨ ਰੁ ਗ ਰ ਗ	ਗਮੁ ਪ ਮੁ ਪ	X	ਗ ਨ ਗ ਕੀ ਮੁ	ਗ ਬ ਰੀ ਸ ਆ	—
ਮਿਲ ਜ ਗ	ਦੀ ਦ ਸ ਮਿ	ਲ	ਨ ਕੀ ਦ	ਜ ਗ ਰੀ ਰੂ ਸ	—
ਸ ਚ ਰ ਸ ਕਾ	ਨ ਧ ਪ ਧ ਹ	ਨ ਦੇ	ਰੁ ਨ ਧ ਸ	ਮ ਜ ਗ ਰੀ ਰੂ ਸ	—

### ਅੰਤਰਾ

ਮ ਪ ਪ ਪ	ਮ ਗ ਮ ਧ	ਨ ਸ ਕੀ	—	ਸ ਨ ਤੀ	ਰੁ ਜ	ਸ ਗਾ	—
ਪ ਕ ਈ ਜ	ਨ ਮ ਗ ਜ	ਨ ਮੀ	—	ਨ ਰੀ	—	ਪ ਗਾ	—
—	ਰੁ ਨ ਮ ਗ	ਮ ਖੀ	ਗ ਦ	ਰੁ ਹੋ	ਰੁ ਜ	ਸ ਇਓ	—
—	—	ਸ ਰ	ਮ ਪ	—	—	—	—
—	—	—	—	—	—	—	—

— ਨ ਕ ਰ ਈ ਗ ਜ | ਮ ਨ ਧ ਨ ਹ ਸ | ਨ ਵ ਧ ਰ ਬ ਨ ਖ | ਪ ਤ ਮੰਗ ਰ  
 S B R E G J | M N D N H S | N V D R B N K | P T M G R

ਸ  
 S ਮਿਲ... ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਪੂਰੀਆ ਧਨਾਸਰੀ, ਤਿੰਨਤਾਲ (ਮੱਧਜ ਲਜ)

ਲਵੈ ਨ ਲਾਗਾਨ ਕਉ ਹੈ ਕਛੂੰਮੈ ਜਾ ਕਉ ਫਿਰਿ ਇਹੁ ਧਾਵੈ ॥  
 ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥  
 ਜਾ ਕਉ ਆਇਓ ਏਕੁ ਰਸਾ ॥  
 ਖਾਨ ਪਾਨ ਆਨ ਨਹੀ ਖੁਪਿਆ ਤਾ ਕੈ ਚਿਤਿ ਨ ਬਸਾ ॥ਰਹਾਉ॥  
 ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੁੰਦ ਜਿਨਿ ਪਾਈ ॥  
 ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥  
 ਘਾਲ ਨ ਮਿਲਿਓ ਸੇਵ ਨ ਮਿਲਿਓ, ਮਿਲਿਓ ਆਇ ਅਚਿੰਤਾ ॥  
 ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੇ ਮੰਤਾ ॥੩॥  
 ਦੀਨ ਦੇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥  
 ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੁਪਾਲਾ ॥੪॥

(ਰਾਗ ਧਨਾਸਰੀ ਮ: ੫, ਪੰਨਾ ੬੭੨)

### ਅਸਥਾਈ

੦	੩	X	੨
ਗ ਆ	ਰ ਈ	ਸ ਇਓ	ਮ ਪ ਜਾ ਕਉ
ਗ ਆ	ਰ ਈ	ਸ ਇਓ	ਮ ਪ ਜਾ ਕਉ
ਪ ਮ ਆ	—	ਪ ਪ ਪਾ	ਗ ਰੈ ਸ ਆ

ਨ	ਰ	ਗ	—	—	ਪ	ਨ	ਸ	ਨ	ਨ	ਪ	ਨ	ਪ	ਕ	ਪ
ਤ	ੰ	ਵੈ	੦	੦	੦	੦	੦	੦	੦	੦	੦	੦	੦	੦

### ਅਤਿਰਾ

ਗ	ਮ	ਲ	ਮ	ਵੈ	ਗ	੦	ਗ	ਨ	ਧ	ਮ	ਹ	ਨ	ਸ	ਕ	ਨ	ਗ	ਵ	ਸ	ਅ	—
ਸ	ਨ	ਜ	—	—	ਰ	ੰ	ਰ	ੰ	ਦਿ	ਸ	ਇ	ਸ	ਨ	ਧਾ	—	ਗ	ਵੈ	ਪ	੦	—
ਪ	ਮ	ਜ	—	—	ਧ	੦	ਮ	੦	ਮ	ਗ	ਦੀ	ਮ	ਗ	ਰੁ	ਨ	ਮ	ਇ	ਗ	ਹੁ	—
ਸ	ਨ	ਤਿ	ਰ	ਸ	ਗ	੦	ਮ	ਕ	ਵੈ	ਧ	ਨ	ਬ	ਸ	ਨ	ਨ	ਧ	ਗ	ਵੈ	ਪ	੦
																				ਜਾ ਕ

### ੪. ਰਾਗ ਪੂਰੀਆ ਧਨਾਸਰੀ, ਤਿੰਨਤਾਲ (ਮੱਧ ਲਜ)

ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥  
 ਨਾਨਕੁ ਬਿਨਵੈ ਤਿਸੇ ਸਰੋਵਰੁ ਜਾ ਕੇ ਜੀਅ ਪਰਾਣਾ ॥੧॥  
 ਅੰਧੇ ਜੀਵਨਾ ਵੀਚਾਰਿ, ਦੇਖਿ ਕੇਤੇ ਕੇ ਦਿਨਾ ॥੧॥ਰਹਾਉ॥  
 ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥  
 ਨਾਨਕੁ ਸਾਇਰੁ ਏਵ ਕਹਤੁ ਹੈ ਸਰੇ ਪਰਵਦਗਾਰਾ ॥੨॥  
 ਜੇ ਤੂ ਕਿਸੇ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥  
 ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥  
 ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟ ਕਮਾਣਾ ॥  
 ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛਤਾਣਾ ॥੪॥  
 ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥  
 ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥

(ਰਾਗ ਧਨਾਸਰੀ ਮ: ੧, ਪੰਨਾ ੯੯੯)

અમદાબાદી

ੴ ਤਰਾ

**ਮੰਗ ਰੁਸ —**  
 ੧੧ ੧੧ ੬ ਜੀਵ... ਬਾਬੀ ਤੁਕਾ ਅੰਤਰੇ ਤੇ ਲਾਚਿ । (ਸੂਰ ਰਚਨਾ ਕਰਤਾ ਵਲੋਂ)

#### ੫. ਰਾਗ ਪੂਰੀਆ ਧਨਾਸਰੀ, ਤਿੰਨਤਾਲ (ਮੱਧ ਲਜ)

ਜਾ ਕਾ ਮੀਤੁ ਸਾਜਨੁ ਹੈ ਸਮੀਆ ॥ ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥  
 ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ ਦੂਖੁ ਦਰਦੁ ਭ੍ਰਾਮੁ ਤਾ ਕਾ ਭਾਗੀ ॥੧॥ ਰਹਾਉ ॥  
 ਜਾ ਕਉ ਰਸੁ ਹਰਿ ਰਸੁ ਹੈ ਆਇਓ ॥ ਸੋ ਅਨ ਰਸ ਨਾਹੀ ਲਪਟਾਇਓ ॥੨॥  
 ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥  
 ਜਾ ਕਾ ਸਭੁ ਕਿਛੁ ਤਾ ਕਾ ਹੋਇ ॥ ਨਾਨਕ ਤਾ ਕਉ ਸਦਾ ਸਖ ਨੋਥਿ ॥੪॥

(ਰਾਗ ਗਊੜੀ ਮ: ੫, ਪੰਨਾ ੧੮੯)

## ਅਸਥਾਈ

	X	2	O	Māp ਜਾਡ					
ਪੁਪ SS	ਮੰ ਕੀ — S	ਗ ਰ ੜ	ਗ ਪ੍ਰੀ — S	ਗ ਬਿੰ — S	ਗ ਮੰ ਸਿਦ ਊਂਡ	ਗ ਲਾ — S	ਰ ੜ	ਸ ਗੀ, ਜਾਡ	ਮੱਪ ਜਾਡ
ਧੁਪ SS	ਮੰ ਕੀ — S	ਗ ਰ ੜ	ਗ ਪ੍ਰੀ — S	ਗ ਬਿੰ — S	ਗ ਮੰ ਸਿਦ ਊਂਡ	ਗ ਲਾ — S	ਰ ੜ	ਸ ਗੀ — S	ਮੱਪ ਜਾਡ
ਨ ਦ	ਰ ੜ	ਗ ਮ ਦ	ਧ ਨ ਦ	ਧ ਨ ਤਾ	ਪ ਕਾ — S	ਪਮ ਭਾਵ	ਗਰੂ SS	ਸ ਗੀ	ਸ

## ਅੰਤਰਾ

ਗ ਮ ਜਾ	ਗ S	ਮੰ ਕਾ	ਧ S	ਨ ਸੰ ਮੀ	— S	ਸੰ ਤ	ਸੰ ਸਾ	ਨ ਜ	ਨ ਨ	ਰੂ ਹੈ	— S	ਗਾਂ ਸ	ਰੂ ਮੀ	ਸੰ ਆ	— S
ਨ ਤਿ	ਧ ਸ	ਰੂ ਜ	ਨ ਨ	ਧ ਕੀ	— S	ਪ ਕ	ਪ ਹ	ਧ ਮਾ	ਧ S	ਮੰ ਕੀ	ਗ S	ਮੰਗ ਕਵ	ਰੂ ਮੀ	ਸ ਆ	ਜਾ...

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੯. ਰਾਗ ਪੂਰੀਆ ਧਨਾਸਰੀ, ਤਿੰਨਤਾਲ (ਬਿਲੰਬਿਤ ਲਖ)

ਅਬ ਮੇ ਕਉਨੁ ਉਪਾਉ ਕਰਉ ॥

ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰ ਪਰਉ ॥੧॥ ਰਹਾਉ ॥

ਜਨਮੁ ਪਾਇ ਕਛੁ ਭਲੋ ਨ ਕੀਨੇ ਤਾ ਤੇ ਅਧਿਕ ਡਰਉ ॥

ਮਨ ਬਚ ਕੁਮ ਹਰਿ ਗੁਨ ਨਹੀ ਗਏ ਯਹ ਜੀਅ ਸੋਚ ਪਰਉ ॥੧॥

ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥

ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥

(ਰਾਗ ਧਨਾਸਰੀ ਮ: ੯, ਪੰਨਾ ੬੮੫)

અમદાબાદી

ੴ	ਪ	ਮ	ਗ	ਪ	ਪਾ	੦	ਗ	ਰ	ਸ	ਸ	ੜ	ਨ	ਰ	ਗ	ਪ	ਮਰੁਜ	ੴ	ਪ	—	—	—	—
ਅ	ਬ	ਸੇ	੮੯	ਕਉ	੯	ਨ	ਉ	ਪਾ	੯	ਉ	੮੯੯	ਕ	ਪਾ	੯	ਉ	੮੯੯੯	ਰਉ	੯	੯	੯	੯	੯
ਧ	ਮ	ਗ	ਮੰ	ਪਾ	ਮੰ	ਗਮੰ	ਗਰੁ	ਸ	ਸ	ਨ	ਰੁ	ਗਮੰ	ਧੁਨ	ਰੁ	ਨਧੁਮੰ	ਪ	—	—	—	—	—	
ਅ	ਬ	ਸੇ	੮੯	ਕਉ	੮੯	ਨ	ਉ	ਪਾ	੮੯	ਉ੮੯੯	੮੯੯	ਕ	ਪਾ	੮੯	ਉ੮੯੯੯੯੯੯	ਰਉ	੯	੯	੯	੯	੯	
ਮ	ਮ	ਪ	ਧ	ਮ	ਮ	ਮ	ਗ	—	—	ਗਮੰ	ਰੁ	ਨਰਗਮੰ	ਪ	ਮ	ਗ	ਰ	ਸ	—	—	—	—	
ਜਿ	ਹ	ਬਿ	ਧ	ਮ	ਨ	ਕੋ	੯	ਸੰ੯	੯	ਸਾ	੮੯੯	੯	ਪ	੯	ਚੁ	੯	ਕੈ	੯	ਕੈ	੯	ਕੈ	੯
ਸ	ਨ	ਰੁ	ਗ	—	ਧ	ਮ	ਨਿ	ਧ	ਨ	ਧ	ਨ	ਪਾ	ਧ	ਨ	ਰੁ	ਨ	ਮੰ	ਧੁਨ	ਸੰ	ਰੁਨ	ਧੁਪ	ਮੰਪਧੁਪ
ਭਉ	੯	੯	੯	੯	੯	੯	੯	੯	੯	੯	੯	੯	੯	੯	੯	੯	੯	ਰਉ੮੯	੮੯੯੯	੮੯੯੯	੮੯੯੯	੮੯੯੯

ଅନ୍ତରୀ

ਨੋਟ : — ਸ਼ਬਦ ਦੀਆਂ ਬਾਣੀ ਤੁਕਾਂ ਅੰਤਰੇ ਤੇ ਲਾਓ ਜਾਂ ਕਿਸੇ ਦੱਜੀ ਟਿਪੁਨ ਤੇ ਗਾਓ :

## ੭. ਰਾਗ ਪੂਰੀਆ ਧਨਾਸਰੀ, ਤਾਲ—ਰੂਪਕ (ਮੱਧ ਲਜ)

ਕਾਲੁ ਨਾਹੀ ਜੋਗੁ ਨਾਹੀ, ਨਾਹੀ ਸਤ ਕਾ ਢਬੁ ॥  
 ਬਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥  
 ਕਲ ਮਹਿ ਰਾਮ ਨਾਮੁ ਸਾਰੁ ॥  
 ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ॥  
 ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥  
 ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥  
 ਖਤ੍ਰੀਆ ਤ ਧਰਮੁ ਡੋਡਿਆ ਮਲੇਛ ਭਾਖਿਆ ਗਹੀ ॥  
 ਸਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥  
 ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥  
 ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕ ਦਾਸੁ ॥੪॥

(ਰਾਗ ਧਨਾਸਰੀ ਮ: ੧, ਪੰਨਾ ੯੯੨)

### ਅਸਥਾਈ

⊕	੧	੨	⊕	੧	੨	ਪ	ਮ	ਕ	ਧ	੧	੨	ਪ	ਮਹਿ	—
						ਪ	ਮ	ਕ	ਰ,	ਪ	ਮ	ਪ	ਮਹਿ	—
ਮੰ ਗ	ਗ ਸ	ਮੰ ਮ	ਗ ਨਾ	ਗ ਤ	ਗ ਤ	ਮੰ ਮ	ਮੰ ਮ	ਪ	—	ਪ	ਮੰ ਕ	ਪੁ ਲ	ਪੁ ਲ	—
ਮੰ ਗ	ਗ ਸ	ਮੰ ਮ	ਗ ਨਾ	ਗ ਤ	ਗ ਤ	ਮੰ ਮ	ਮੰ ਮ	ਪ	—	—	ਮੰ ਰ	—	ਗ ਤ	—
ਮੰ ਕੁ ਅ	ਗ ਖੀ	ਗ ਤ	ਮੰ ਮੀ	ਧ ੰ	ਮੰ ਟਹਿ	—	ਗ ਨਾ	ਕੁ ਤ	ਕੁ ਕ	ਸ	ਸ	ਸ	ਸ਼ਹਿ	—
ਸਨ੍ਹ ਠ	ਕੁ ਤ	ਗ ਲ	ਮੰ ਕਉ	ਕੁ ਤ	ਗ ਸੰ	—	ਮੰ ਮਾ	ਪ	—	ਪ	ਸ	ਸ	ਸ਼ਹਿ	—

### ਅੰਤਰਾ

ਪ	—	ਧ	ਸ	ਸ	—	ਨ	ਸ	ਸ	—	ਸ	ਸ	ਸ	ਸ	—
ਸ	—	ਗ	ਮੰ	—	ਧ	ਸ	ਸ	ਜੰ	—	ਨ	ਸ	ਸ	ਹੀ	—

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੁਰ ਰਚਨਾ ਕਰਤਾ ਵਲੋਂ)

c. ਰਾਗ ਪੂਰੀਆ ਧਨਾਸਰੀ, ਸੁਲਫਾਕ (ਲਗ-ਭਗ ਦਰੱਤ ਲਜ)

ਮਨੁ ਮਰੈ ਪਾਤੁ ਮਰਿ ਜਾਇ ॥ ਬਿਨੁ ਮਨ ਮੂਏ ਕੈਸੇ ਹਰਿ ਪਾਇ ॥  
 ਇਹੁ ਮਨੁ ਮਾਰੈ ਦਾਰੂ ਜਾਣੈ ਕੋਇ ॥ ਮਨੁ ਸਬਦਿ ਮਰੈ ਬੂੜੈ ਜਨੁ ਸੋਇ ॥੧॥  
 ਜਿਸ ਨੇ ਬਖਸੇ ਹਰਿ ਦੇ ਵਡਿਆਈ ॥ ਗੁਰ ਪ੍ਰਸਾਦਿ ਵਸੈ ਮਨਿ ਆਈ ॥ ਰਹਾਉ ॥  
 ਗੁਰਮੁਖਿ ਕਰਣੀ ਕਾਰ ਕਮਾਵੈ ॥ ਤਾ ਇਸੁ ਮਨ ਕੀ ਸੋਝੀ ਪਾਵੈ ॥  
 ਮਨੁ ਮੈ ਮਤੁ ਮੈਗਲ ਮਿਕਦਾਰਾ ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥  
 ਮਨੁ ਅਜਾਧੁ ਸਾਧੈ ਜਨੁ ਕੋਈ ॥ ਅਚਰੁ ਚਰੈ ਤਾ ਨਿਰਮਲੁ ਹੋਈ ॥  
 ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਹਉਮੇ ਵਿਚਹੁ ਤਜੈ ਵਿਕਾਰ ॥੩॥  
 ਜੋ ਪੁਰਿ ਰਖਿਅਨੁ ਮੇਲ ਮਿਲਾਇ ॥ ਕਦੇ ਨ ਵਿਛੜਹਿ ਸਬਦਿ ਸਮਾਇ ॥  
 ਆਪਣੀ ਕਲਾ ਆਪੇ ਪ੍ਰਭੁ ਜਾਣੈ ॥ ਨਾਨਕ ਗਰਮੁਖਿ ਨਾਮੁ ਪਛਾਣੈ ॥੪॥

(ਰਾਗ ਧਨਾਸਰੀ ਮ: ੩, ਪੰਨਾ ੬੬੫)

ਆਸਥਾਈ

X	न न न न	म् म् म् म्	प ति	०
न	न न न न	म् म् म् म्	प ति	०
न	न न न न	म् म् म् म्	प ति	०
न	न न न न	म् म् म् म्	प ति	०
न	न न न न	म् म् म् म्	प ति	०

### ਅੰਤਰਾ

ਪ ਮ	ਗ ਟ	ਮ ਨ	ਯ ਮ	ਸ ਰੇ	—	ੱ	—	—	—
ਨ ਧ	ਨ ਤ	ਰ ਮ	ਰ ਵ	ਗ ਜਾ	ਰ ਡ	ਸ ਇ	—	—	—
ਨ ਬਿ	ਧ ਨ	ਰ ਮ	ਨ	ਧ ਮ	—	ਪ ਈ	—	ਪ ਕੈ	—
ਮ ਸ	ਧ ਤ	ਮ ਹ	ਗ ਰਿ	ਗ ਪ	ਰ ਡ	ਸ ਇ	—	—	—

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੯. ਰਾਗ ਪੂਰੀਆ ਧਨਾਸਰੀ, ਝਪਤਾਲ (ਲਗ-ਭਗ ਬਿਲੰਬਿਤ ਲਖ)

ਗੁਰ ਸਿਖ ਏਕ ਮੇਕ ਰੋਮ ਨ ਪੁਜਾਸਿ ਕੌਟਿ,  
 ਹੋਮ ਜਗਿ ਭੋਗ ਨਈ ਬੇਦ ਪੂਜਾਚਾਰ ਹੈ ॥  
 ਜੋਗ ਧਿਆਨ ਗਿਆਨ ਅਧਯਾਤਮ ਰਿਧਿ ਸਿਧਿ ਨਿਧਿ,  
 ਜਪ ਤਪ ਸੰਜਮਾਦਿ ਅਨਿਕ ਪ੍ਰਕਾਰ ਹੈ ॥  
 ਸਿੰਮ੍ਰਿਤ ਪੁਰਾਨ ਬੇਦ ਸ਼ਾਸਤ੍ਰ ਅਉ ਸਾਅੰਗੀਤ,  
 ਸੁਰਸਰਿ ਦੇਵ ਸਬਲ ਮਾਇਆ ਬਿਸਥਾਰ ਹੈ ॥  
 ਕੌਟਨਿ ਕੌਟਾਨਿ ਸਿੱਖ ਸੰਗਤਿ ਅਸੰਖ ਜਾ ਕੈ,  
 ਸ੍ਰੀ ਗੁਰ ਚਰਨ ਨੇਤਿ ਨੇਤਿ ਨਮਸਕਾਰ ਹੈ ॥੧੯੨॥

(ਕਬਿੱਤ, ਭਾਈ ਗੁਰਦਾਸ ਜੀ)

### ਅਸਥਾਈ

ਸ ਰ ਕ	ਗ ਟ	ੴ ਧ ਮ	ਧ ਤ	ਨ ਕੈ	੦ ਧ ਨ	ਧ ਨ	ਪ ਸਿ	ੳ	ਪ ਖ
ਮ ਪ ਸ	ਧ ਤ	ਮ ਤ	ਮ ਤ	ਮ ਅ	ਗ ਸੰ	ਰ ਖ	ਸ ਜਾ	ੳ	ਸ ਕੈ

ਸ ਨ ਸਿ				
ਪ ਮ ਅ				
ਨ ਬੀ	ਰ ਤ	ਗ ਚ	ਪ ਤ	—
ਪ ਰ	ਮ ਨ	ਗ ਮ	ਸ ਵ	ਪ ਤ

### ਅੰਤਰਾ

ਗ ਮ ਕ	ਸ ਨ ਕ	ਪ ਟ		
ਗ ਰ	ਗ ਮ	ਸ ਕ	ਸ ਕ	
ਗ ਰ	ਗ ਨ	ਗ ਕੈ	ਪ ਟੀ	—
ਮ ਮ	ਧ ਜ	ਗ ਗ	ਗ ਨ	ਸ ਵ
ਧ ਦ	ਨ ਪ੍ਰ	ਮ ਜ	ਗ ਹੈ	ਵ ਤ

ਨੋਟ - 'ਇਕਤਾਲ' ਦੀ ਠਾਂ ਦੱਗੁਨ ਆਦਿ ਕਰਨ ਤੋਂ ਬਾਦ ਇਸੇ ਕਬਿੰਤ ਨੂੰ ਇਕਤਾਲੇ ਦੀ ਦਰੁੱਤ ਲਾਗ ਵਿਚ ਗਾਊਣ ਨਾਲ ਵਧੇਰੇ ਰਸ ਆਵੇਗਾ। ਇਕਤਾਲੇ ਦੀ ਟਿਯੂਨ ਅੱਗੇ ਲਿਖੀ ਹੈ।

### ੧੦. ਰਾਗ ਪੂਰੀਆ ਧਨਾਸਰੀ ਦੀ ਦੂਜੀ ਸ਼ਬਦ ਰੀਤ, ਇਕਤਾਲਾ (ਦਰੁੱਤ ਲਾਗ)

X	੦	੨	੦	੩
ਸ ਨ ਕ	—	ਗ ਨ	ਗ ਮ	ਪ ਖ
ਸ ਸ	—	ਨ ਭ	ਨ ਸ	—
ਪ ਸਿ	ਪ ਤ	ਗ ਰ	ਗ ਨ	ਪ ਜਾ
ਮ ਨੇ	ਮ ਤ	ਨ ਨ	ਨ ਵ	ਪ ਨੇ ਸ ਹ

ਅੰਤਰਾ

ਸੰ ਕ	ਸੰ ਟ	
—	—	
—	—	
—	ਪ ਈ	—
—	—	—
ਸੰ ਕ	—	
ਸੰ ਮ	ਸੰ ਕ	
—	—	
—	ਪ ਨ	
—	ਸ ਹੀ	
ਸੰ ਕ	—	
ਸੰ ਮ	ਸੰ ਕ	
—	—	
—	ਗ ਜ	
—	ਗ ਜ	
ਸੰ ਮ	ਨ ਜ	
—	ਨ ਜ	
—	ਗ ਪੁ	
—	ਗ ਪੁ	
ਮੰ ਸਿ	ਧ ਪ	
—	ਧ ਪ	
—	ਨ ਜ	
—	ਨ ਜ	
—	ਗ ਜ	
—	ਗ ਜ	
ਧ ਪ	ਧ ਪ	
ਨ ਜ	ਨ ਜ	
ਗ ਜ	ਗ ਜ	
ਸੰ ਮ	ਸੰ ਮ	
—	—	
ਮੰ ਗ	ਮੰ ਗ	
—	—	
ਨ ਜ	ਨ ਜ	
ਸੰ ਹੀ	ਸੰ ਹੀ	
ਮੰ ਬੀ	ਮੰ ਬੀ	

— ਕਬਿੱਤ ਦੀਆਂ ਬਾਕੀ ਤੁਕਾਂ ਭੀ ਇਸੇ ਅਤਰੇ ਤੇ ਲਾਉ। (ਸੂਰ ਰਚਨਾ ਕਰਤਾ ਵਲੋਂ)

### ੧੧. ਰਾਗ ਪੂਰੀਆ ਧਨਾਸਰੀ, ਇਕਤਾਲਾ (ਲਗ-ਭਗ ਦਰੁੱਤ ਲਜ)

ਆਤਮਾ ਪ੍ਰਧਾਨ ਜਾਹ, ਸਿੱਧਤਾ ਸਕੂਪ ਤਾਹ,  
ਬੁੱਧਤਾ ਬਿਭੂਤ ਜਾਹ, ਸਿੱਧਤਾ ਸੁਭਾਇ ਹੈ ॥  
ਰਾਗ ਭੀ ਨ ਰੰਗ ਤਾਹਿ, ਰੂਪ ਭੀ ਨ ਰੇਖ ਜਾਹਿ,  
ਅੰਗ ਭੀ ਸੁਰੰਗ ਤਾਹਿ ਰੰਗ ਕੇ ਸੁਭਾਉ ਹੈ ॥  
ਚਿੱਤ੍ਰ ਸੋ ਬਰਿਤ੍ਰ ਹੈ, ਪਰਮਤਾ ਪਵਿਤ੍ਰ ਹੈ,  
ਸੁ ਮਿਤ੍ਰ ਹੈ ਕੇ ਮਿਤ੍ਰ ਹੈ, ਬਿਭੂਤ ਕੋ ਉਪਾਉ ਹੈ ॥  
ਦੇਵਨ ਕੋ ਦੇਵ ਹੈ, ਕਿ ਸਾਹਨ ਕੋ ਸਾਹੁ ਹੈ,  
ਕਿ ਰਾਜਨ ਕੋ ਰਾਜੁ ਹੈ, ਕਿ ਰਾਵਨ ਕੋ ਰਾਉ ਹੈ ॥ ੮੭ ॥ ੪੭ ॥

(ਗਿਆਨ ਪ੍ਰਬੋਧ ਪਾਤਸ਼ਾਹੀ ੧੦)

ਅਸਥਾਈ

X	ਪ ਵ	੦	੨	੦	੩	੪	੫	ਪ ਕਿ
ਗ ਸੈ	ਗ ਸੈ	ਪ ਵ	ਮੰ ਕੈ	ਧ ਪ	ਨ ਦੈ	ਕੁਨ	ਪ ਵ	ਸ ਕਿ.
ਮ ਸਾ	—	ਪ ਵ	ਮੰ ਨ	ਗ ਕੈ	ਮੰ ਸਾ	ਗ ਸ	ਪ ਵ	ਪ ਕਿ
ਨ ਰਾ	—	ਪ ਵ	ਨ ਰਾ	ਗ ਕੈ	ਪ ਰਾ	—	ਸ ਹੀ	ਪ ਕਿ

ਪੁ ਮੰ ਰਾ	ਯ	ਨ	ਵ	ਸੰ	ਨ	ਕੌ	ਯ	ਰਾ	ਨ	ਤ	ਪੁ ਮੰ ਹੈ	ਗਰੂ	ਸ
----------	---	---	---	----	---	----	---	----	---	---	----------	-----	---

### ਅੰਤਰਾ

ਪੁ ਮੰ ਆ	ਗ	ਜ	ਤ	ਮ	ਮ	ਪੁ	ਸੰ	—	ਸੰ	ਗ	ਸੰ	—	—
ਨ ਸਿ	ਰੋ	ਗ	ਧ	ਗ	ਤਾ	ਵੱ	ਸੰ	ਨ	ਨ	ਪ	ਧ	ਪ	—
ਪੁ ਮੰ ਬੁ	—	ਧ	ਮ	ਮ	ਭਾ	ਰੋ	ਗ	ਬੁ	—	ਮ	ਧ	ਪ	—
ਪੁ ਮੰ ਸਿ	ਪੁ	ਨ	ਧ	ਸੰ	ਨ	ਧ	ਨ	ਕੁ	ਨ	ਧ	ਪੁ	ਗਰੂ	ਸ
	ਤਾ	ਤ	ਤ	ਤ	ਤ	ਤ	ਤ	ਤ	ਤ	ਤ	ਹੈ	ਤਾ	ਤ

—ਬਥਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### ੧੨. ਰਾਗ ਪੂਰੀਆ ਧਨਾਸਰੀ, ਤਾਲ-ਧਮਾਰ (ਬਿਲੰਬਿਤ ਲਖ)

ਸਨਕ ਸਨਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥ ੧ ॥

ਸੰਤ ਸੰਗਤਿ ਰਾਮੁ ਰਿਦੇ ਬਸਾਈ ॥ ੧ ॥ ਰਹਾਉ ॥

ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀਂ ਗੁਨ ਜਾਨਾ ॥ ੨ ॥

ਚਾਰਿ ਬੇਦ ਅਰੁ ਸਿੰਮ੍ਰਿਤਿ ਪੂਰਾਨਾਂ ॥ ਕਮਲਾਪਤਿ ਕਵਲਾ ਨਹੀਂ ਜਾਨਾਂ ॥ ੩ ॥

ਕਹਿ ਕਬੀਰ ਸੋ ਭਰਮੈ ਨਹੀਂ ॥ ਪਗਿ ਲਗਿ ਰਾਮ ਰਹੈ ਸਰਨਾਂਹੀ ॥ ੪ ॥

(ਧਨਾਸਰੀ ਭਗਤ ਕਬੀਰ ਜੀ, ਪੰਨਾ ੯੯)

### ਅਸਥਾਈ

ਗ	ਯ	ਮੰ	ਸੰ	X	ਯ	ਸੰ	—	ਨ	—	੨	ਪ	੦	ਮ
ਬ	ਮੰ	ਤ	ਸੰ	ਗ	ਮੰ	ਤ	—	ਗ	—	੩	ਪ	੧	ਤ
ਧ	ਮੰ	ਗ	ਸੰ	ਮ	ਮੰ	ਗ	—	ਧ	—	੪	ਮ	੦	ਧ

ਮੰਤਰਾ

ਨੋਟ—‘ਧਮਾਰ ਤਾਲ’ ਦੀ ਠਾਅ, ਦੁਗੁਨ, ਤਿਗੁਨ ਆਦਿ ਕਰਨ ਤੋਂ ਬਾਵਜੂਦ ਇਸੇ ਸ਼ਬਦ ਨੂੰ ਹੇਠਾਂ ਲਿਖੀ ਟਿਜੁਨ ਤੇ ਗਾਓਂ ।

## ੧੩. ਸ਼ਬਦ ਦੀ ਦੂਜੀ ਰੀਤ, ਤਾਲ-ਸੂਲਫਾਕ (ਦਰੁੱਤ ਲਾਖ)

ਅਸਥਾਈ

ग	म	—	०	—	०
—	—	—	—	—	—
स	स	—	१	—	१
म	म	—	२	—	२
रि	रि	—	३	—	३
प	प	—	४	—	४
मं	मं	—	५	—	५
सं	सं	—	६	—	६

ੴ ਤਰਾ

ਸ	ਮ	—	—
—	—	—	—
—	—	—	—
—	—	—	—
—	—	—	—

ਨ	ਯ	ਨ	ਸੰ	ਨ	ਯ	ਪ	ਪ	—	—
ਸ	ਖ	ਨਾ	ਨ	ਸ਼	ਕੈ	ਬੋ	—	—	—
ਮ	ਯ	ਰ	ਮੰ	ਗ	ਰੁ	ਸ	—	—	—

ਨੈਟ—ਸ਼ਬਦ ਦੀਆਂ ਥਾਵੀ ਰੂਪਾਂ ਇਸੇ ਟਿਜੂਨ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

(ਪੂਰੀਆ ਪਨਾਸ਼ੰਗੀ ਰਾਗ ਸਮਾਪਤਿ)

## ਰਾਗ ਜੈਤਸਰੀ

ਵਾਦੀ—ਪ ਸੰਵਾਦੀ—ਸ	ਠਾਟ—ਪੂਰਵੀ ਜਾਤੀ—ਉਡਵ-ਸੰਪੂਰਣ	ਸਮਾਂ—ਸ਼ਾਮ (ਦਿਨ ਦਾ ਚੌਬਾ ਪਹਿਰ) ਵਿਸ਼ੇਸ਼—'ਗ-ਪ ਤੇ ਰੁ-ਨ' ਸੁਰ-ਸੰਗਤੀ।
ਆਰੋਹ—ਸ, ਗ, ਮੱਪ, ਨਸ, ਜਾਂ ਨਸ, ਰਾਪ, ਮੱਪੁਪ, ਨਸ।		
ਅਵਰੋਹ—ਸ, ਰੁਨਪੁਪ, ਮੰਗ ਮੰਗ, ਪ, ਗ, ਰੁਸ।		

ਪਕੜ —ਨਸ, ਲਾਪ, ਮੱਪੁਪ, ਨ, ਰੁਨਪੁਪ, ਮੰਗ ਮੰਗ, ਪ, ਗ, ਰੁਸ।

ਜੈਤਸਰੀ ਇਕ ਪ੍ਰਾਚੀਨ ਤੇ ਅਪ੍ਰਚਲਿਤ ਰਾਗ ਹੈ। ਇਸ ਰਾਗ ਦਾ ਸਰੂਪ ਮਨੋਰੰਜਨ ਹੋਣ ਦੇ ਨਾਲ ਨਾਲ ਕੁਝ ਕਠਿਨ ਵੀ ਹੈ। ਪੁਰਾਤਨ ਗ੍ਰੰਥਾਂ ਵਿਚ ਇਸ ਦੇ ਜਯਸੀ, ਜਯੰਤਸ੍ਰੀ, ਜੈਤਸ੍ਰੀ ਅਤੇ ਜੈਤਸ੍ਰੀ ਨਾਮ ਲਿਖੇ ਹਨ। ਜੈਤਸਰੀ ਦੇ ਸਰੂਪ ਬਾਰੇ ਸੰਗੀਤਕਾਰਾਂ ਦੇ ਭਿੰਨ ਭਿੰਨ ਮਤ ਹਨ। ਕੋਈ ਇਸ ਨੂੰ ਮਾਰਵਾ ਠਾਟ ਦਾ ਮੰਨ ਕੇ ਧੈਵਤ ਤੀਵਰ ਦੀ ਫਰਤੋਂ ਕਰਦਾ ਹੈ। ਦੂਜਾ ਮਤ ਇਸ ਦੀ ਜਾਤੀ ਸੰਪੂਰਣ ਅਤੇ ਠਾਟ ਪੂਰਵੀ ਮੰਨਦਾ ਹੈ। ਤੀਜਾ ਮਤ ਠਾਟ ਪੂਰਵੀ, ਪਰ ਆਰੋਹ ਵਿਚ ਕੇਵਲ ਧੈਵਤ ਸੁਰ ਵਰਜਿਤ ਮੰਨਦਾ ਹੈ। ਚੌਬਾ ਮਤ ਇਸ ਦਾ ਠਾਟ ਪੂਰਵੀ ਅਤੇ ਆਰੋਹ ਵਿਚ ਰਿਖਭ ਧੈਵਤ ਵਰਜਿਤ ਕਰਕੇ ਜਾਤੀ ਉਡਵ-ਸੰਪੂਰਣ ਮੰਨਦਾ ਹੈ। ਇੰਜ ਜੈਤਸਰੀ ਰਾਗ ਦੇ ਚਾਰ ਮਤ ਕਹੇ ਜਾ ਸਕਦੇ ਹਨ। ਪਹਿਲੇ ਤੇ ਦੂਜੇ ਮਤ ਨੂੰ ਡੱਡ ਕੇ ਬਾਕੀ ਦੋ ਮਤ ਇਸ ਸਮੇਂ ਪ੍ਰਚਲਿਤ ਹਨ। ਭਾਵ, ਖਯਾਲ ਗਾਇਕ ਜੈਤਸਰੀ ਵਿਚ ਕੇਵਲ ਧੈਵਤ ਵਰਜਿਤ ਕਰਨਾ ਪਸੰਦ ਕਰਦੇ ਹਨ। ਕਿਉਂਕਿ ਆਰੋਹ ਵਿਚ ਰਿਖਭ ਧੈਵਤ ਦੋਵੇਂ ਸੁਰ ਵਰਜਿਤ ਕਰਨ ਨਾਲ ਤਾਨ ਲਾਉਣੀ ਕਠਿਨ ਹੈ, ਖਾਸ ਤੰਰ ਤੇ ਸਪਾਟ ਤਾਨ। ਇਸ ਦੇ ਲਈ ਖਯਾਲ ਗਾਉਣ ਵਾਲੇ ਕੇਵਲ ਧੈਵਤ ਸੁਰ ਵਰਜਿਤ ਮੰਨਦੇ ਹਨ। ਪਰ ਧਰੂਪਦ ਗਾਇਕ ਇਸ ਦੇ ਆਰੋਹ ਵਿਚ ਰਿਖਭ ਧੈਵਤ ਦੋਵੇਂ ਸੁਰ ਵਰਜਿਤ ਮੰਨਦੇ ਹਨ। ਭਾਵ, ਉਹ ਜੈਤਸਰੀ ਨੂੰ ਉਡਵ-ਸੰਪੂਰਣ ਜਾਤੀ ਦਾ ਪੁਰਾਤਨ ਸੁੱਧ ਰਾਗ ਮੰਨਦੇ ਹਨ। ਸੰਗੀਤ ਪਾਰਿਜਾਤ, ਰਾਗ ਕਲਪਦਰਮਾਂਕਰੇ ਤੇ ਲੋਛਤ ਸੰਗੀਤ ਗ੍ਰੰਥਾਂ ਵਿਚ ਭੀ ਜੈਤਸਰੀ ਰਾਗ ਵਿਚ ਰਿਖਭ ਧੈਵਤ ਕੌਮਲ, ਗੰਧਾਰ, ਮੱਧਮ ਤੇ ਨਿਖਾਦ ਤੀਵਰ ਅਤੇ ਆਰੋਹ ਵਿਚ ਰਿਖਭ-ਧੈਵਤ ਵਰਜਿਤ ਹਨ। ਇਸ ਲਈ ਉਪ੍ਰੇਕਤ ਮਤਾਂ ਵਿਚੋਂ ਚੌਬਾ ਮਤ ਹੀ ਅਧਿਕ ਸੁੱਧ ਤੇ ਪ੍ਰਚਲਿਤ ਹੈ।

ਜੈਤਸਰੀ ਪੂਰਵੀ ਠਾਟ ਤੋਂ ਉਤਪਨੰ ਹੁੰਦਾ ਹੈ। ਇਸ ਦੀ ਜਾਤੀ ਉਡਵ-ਸੰਪੂਰਣ, ਵਾਦੀ ਪੰਚਮ ਤੇ ਸੰਵਾਦੀ ਖੜਜ ਹੈ। ਕੋਈ ਵਾਦੀ ਗੰਧਾਰ ਤੇ ਸੰਵਾਦੀ ਨਿਖਾਦ ਵੀ ਮੰਨਦਾ ਹੈ। ਇਸ ਦੇ ਗਾਉਣ ਦਾ ਸਮਾਂ ਸ਼ਾਮ (ਦਿਨ ਦਾ ਚੌਬਾ ਪਹਿਰ) ਹੈ। ਇਸ ਰਾਗ ਵਿਚ ਜੈਤ ਅਤੇ ਸ੍ਰੀ ਦਾ ਸੁਦਰ ਮਿਸ਼ਟਣ ਹੈ। ਇਸ ਦੇ ਪੂਰਵਾਂਗ ਵਿਚ ਜੈਤ ਅਤੇ ਉਤ੍ਰਾਂਗ ਵਿਚ ਸ੍ਰੀ ਰਾਗ ਹੈ। (੧) ਮੱਪਨ, ਸ, ਰੁਨ ਧੁਪ, ਸ੍ਰੀ ਅੰਗ, ਅਤੇ (੨) ਸ, ਗ, ਪ, ਪਗ, ਰੁਸ ਇਹ ਜੈਤ ਅੰਗ ਹੈ।

ਇਹ ਇਕ ਸੰਧੀਪ੍ਰਕਾਸ਼ ਢਾਗ ਹੈ। ਸੰਧੀਪ੍ਰਕਾਸ਼ (ਸ਼ਾਮ) ਦੇ ਰਾਗਾਂ ਲਈ ਰਿਖਭ ਕੌਮਲ ਅਤੇ ਗੰਧਾਰ-ਮੱਧਮ ਦਾ ਤੀਵਰ ਹੋਣਾ ਚਲੂਂਦੀ ਹੈ। ਇਸੇ ਤਰ੍ਹਾਂ ਸੰਧੀਪ੍ਰਕਾਸ਼ (ਸਵੇਰੇ) ਦੇ ਰਾਗਾਂ ਵਿਚ ਰਿਖਭ

ਕੋਨਲ ਤੇ ਮੱਧਮ ਸ਼ੁੱਧ ਪ੍ਰਾਨ ਹੁੰਦਾ ਹੈ। ਇਸ ਦਾ ਚਲਣ "ਸ ਗ, ਪ—ਮੱਧਪ, ਨ, ਰੁਨਧਪ, ਮੰਗ, ਮੰਗ,  
ਪ—ਗ, ਰੁ ਸ, ਜਾਂ ਨਸਗ, ਪ, ਮੰਗਪ, ਧਪ, ਨਰੁਨਧਪ, ਪਗਪ, ਮੰਗ, ਮੰਗ, ਰੁ ਸ" ਇਸ ਪ੍ਰਕਾਰ ਹੁੰਦਾ ਹੈ।

ਮ'

ਇਸ ਦੇ ਅੰਤਰੇ ਦਾ ਉਠਾਣ "ਪ, ਮੰਗ, ਪਨਸ, ਜਾਂ ਗ ਗ, ਮੱਪ, ਨਸ" ਇੰਜ ਹੁੰਦਾ ਹੈ।

ਇਹ ਇਕ ਗੰਭੀਰ ਪ੍ਰਕਿਤੀ ਦਾ ਰਾਗ ਹੈ। ਇਸ ਵਿਚ ਧਰਪਦ-ਧਮਾਰ ਤੇ ਖਯਾਲ ਹੀ ਅਧਿਕ ਗਾਏ ਜਾਂਦੇ ਹਨ। ਇਹ ਮੱਧ ਅਤੇ ਤਾਰ ਸਪਤਕ ਵਿਚ ਹੀ ਗਾਇਆ ਜਾਂਦਾ ਹੈ ਅਤੇ ਇਸ ਰਾਗ ਨੂੰ ਉੱਚ ਕੋਟੀ ਦੇ ਗਾਇਕ ਹੀ ਗਾਊਂਦੇ ਬਜਾਊਂਦੇ ਹਨ।

### ਸੁਰ-ਵਿਸਥਾਰ (ਆਲਾਪ)

ਸ

੧. ਸ—ਨਰੁਸ, ਨਸਗ, ਪ—ਮੰਗ, ਰੁਸ—ਸਗ, ਮੱਪ—ਮੰਗਪ, ਮੰਗ, ਮੰਗਰੁਸ—ਨ, ਰੁਨਧਪ ਪਨਸਗ,  
ਮ'

ਗਪਗ, ਮੰਗਪ, ਗ, ਰੁਸ—।

੨. ਸਗਪ—ਮੱਧਪ, ਮੰਗ, ਧੁਮੰਗ, ਪਗ ਰੁਸ—ਨਸਗਰੁਮੰਗਪ—ਮੱਧਮੰਗ, ਪ—ਮੰਗਮੰਗਰੁਸ—ਸਗ,  
ਮੱਪ—ਪਗਪ, ਧੁਪ, ਮੱਧਪ, ਨਧਪ, ਮੰਗਮੰਗਗ, ਪਗਰੁਸ, ਗਪਗ, ਮੱਧਪ, ਧੁਪਮੱਪ ਗ,—ਮੱਪਗ,  
ਮੰਗਰੁਸ—।

੩. ਨਸਗ, ਮੱਧ—ਧੁਮੰਗਪ—ਮੱਪਨ, ਰੁਨਧਪ—ਮੰਗਪਮੱਧਪਨ, ਰੁਨਧਪ, ਮੰਗਪਮੰਗਪ—ਮੰਗ, ਮੰਗਰੁਸ  
—ਗਮੱਪਨ, ਸ—ਨਰੁਸ—ਰੁਨਧਪ, ਮੱਪਨ, ਪਨਸ—ਸਨਰੁਨਧਪ—ਪਗਪ—ਮੱਧਮੰਗਪ—ਮੰਗ,  
ਮੰਗਪਗ, ਰੁਸ—।

੪. ਮੱਪ, ਧੁਮੰਗ, ਪ—(ਪ) ਮੰਗ, ਸਗ, ਨਸਗ, ਮੱਧਮੰਗਪ—ਮੰਗ, ਗਮੰਗ, ਮੰਗਰੁਸ—ਨਸਗਪ—ਨਨ  
ਮ'

ਧੁਪ, ਪਮੰਗ, ਧੁਮੰਗ, ਮੰਗਪਮੰਗ ਨਰੁਨਧਪ, ਮੰਗਪ, ਗ, ਰੁਸ—ਮੱਪਨ, ਨਸ—ਨਰੁਸ—ਸਙ—ਰੁਸ,  
ਨਰੁਨਧਪ, ਮੰਗਪਨ, ਪਨਸ—ਨਸਨਰੁਸ, ਗ—ਗਨਰੁਸ—ਰੁਨਧਪ, ਸ—ਰੁਸ (ਸ) ਨਧਪ, ਰੁਨਧਪ,

ਪਨਧਪ, ਧੁਮੰਗ, ਪ—ਮੰਗ, ਗਨ—ਧੁਪ, ਮੰਗ, ਗ-ਧੁ ਮੰਗ, ਪਮੰਗ, ਰੁਸ—।

੫. ਪ—ਮੱਧਪਸ—(ਸ) ਨਧਪ. ਮੱਪਨਸ—ਨਰੁਸਗ—ਮੰਗ, ਰੁਸ—ਨਸਗ, ਮੰਗ, ਪ—ਮੰਗ, ਮੰਗ  
ਰੁਸ—ਨਰੁਸ, ਗ—ਮੰਗਨਰੁਸ, ਸਨਰੁਸ, ਗਨਰੁਸ, ਗਨਪਗ, ਮੰਗਨਰੁਸ, ਨਰੁਸਗਨਰੁਮੰਗਨਰੁਸ—ਨਸਨਰੁਸ  
ਪ

ਗਨਗਨਰੁਸ—ਰੁਨਧਪ, ਪਮੰਗਪ, ਧੁਮੰਗਰੁਸ—ਸਗ, ਰਪ, ਪਨ, ਨਸ, ਸਙ (ਪ) ਗ, ਮੰਗ, ਮੰਗਨਰੁਸ,  
ਨਰੁਨਧਪ, ਮੰਗਪਗ, ਰੁਸ—।

ਨਰੁਸ, ਨਸਗਰੁਸ—ਨਸਗਮੰਗਰੁਸ, ਨਸਗਮੰਪਮੰਗਰੁਸ, ਨਸ ਗਮੰ ਪਧਪਮੰਗਰੁਸ, ਨਸਗਮੰ  
ਧਪਨਧਪ, ਮੰਗਰੁਸ, ਨਸਗਮੰਪਧਪਸ, ਸਨਧਪਮੰਗਰੁਸ, ਨਸ, ਗਪਨਸ ਨਨਰੁਨਧਪ, ਮੰਗ, ਮੰਗਰੁਸ—  
ਮੰਗ, ਪਮੰਧਪ, ਸ—ਪਨਸਨਰੁਸਨਧਪ, ਮੰਗਰੁਸ—ਨਸ ਗਗ ਪਪ ਨਨ ਸਙ, ਮੰਗਨਰੁਸ, ਰੁਨਧਪ,  
ਮੰਗ, ਮੰਗਰੁਸ—।

## ਜੈਤਸਰੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	* ਧੀ ੯ ਚਉ	੩ ਸੁ ਨ ਧੀ ੯	੫ ਨਸ ਗਮੰ ਪਹੁ ਮੱਪ	੨ ਨਨ ਧੁਪ ਮੰਗ ਰੂਸ
੨.	* . . .	ਨਸ ਗਪ ਨਨ ਧੁਪ	ਮੱਪ ਨਸਂ ਰੁਨ ਧੁਪ	ਮੰਗ ਧੁਮੰ ਗਰੁ ਨਸ
੩.	ਨਸ ਗਮੰ ਗਰੁ, ਗਮੰ	ਪਹੁ ਪਮੰ, ਪਨ ਸੰਗੁ	ਸਨ, ਨਸਂ ਗਮੰ ਗਰੁ	ਸਨ ਧੁਪ ਮੰਗ ਰੂਸ
੪.	* . . .	ਧੁਪ, ਮੱਪ ਧੁਪ ਸੰਗੁ	ਸਨ ਧੁਪ, ਮੱਪ ਧੁਪ	ਪ, ਮੱਪ ਧੁਪ ਸਨ ਧੁਪ ਮੰਗ ਮੰਗ ਰੂਸ
੫.	ਗਗ ਰੂਸ, ਪਪ ਗਰੁ ਰੂਸ, ਗੰਗ ਰੁਸ਼ ਨਧੁ	ਗਗ ਰੂਸ; ਧੁਪ ਮੱਪ ਪਪ ਗਪ ਗਗ ਰੂਸ	ਗਪ ਗਗ ਰੂਸ, ਨਨ ਨਸ ਗਮੰ ਪਨ ਸੰਗੁ	ਧੁਪ ਮੱਪ ਗਪ ਗਗ ਸਨ ਧੁਪ ਮੰਗ ਰੂਸ
੬.	* . . .	ਨਨ ਧੁ, ਨ ਨਧੁ ਪਪ, ਮੱਪ ਨਸਂ ਰੁਨ ਨਧੁ	ਗੰਕੁ ਰੁਗੁ ਗੰਕੁ ਸੰਸਂ, ਨਨ ਧੁਪ, ਮੱਪ ਨਸ	ਗਗ ਰੁ, ਗ ਗਰੁ ਸਸ, ਮੱਪ ਨਨ ਧੁਪ, ਮੱਪ ਗੰਗ ਰੁਸ਼ ਨਧੁ ਨਨ

### ਅੰਤਰਾ

੧.	* ਗੁ ਰ ਪ੍ਰ	ਸਾ ਦ ਨਾ ੯	ਸਨ ਧੁਪ ਮੰਗ ਰੂਸ,	ਨਸ ਗਮੰ ਪਨ ਸ
੨.	ਮੱਪ ਨਨ ਰੁਨ ਧੁਪ,	ਮੱਪ ਨਸਂ ਰੁਨ ਧੁਪ,	ਮੱਪ ਨਸਂ ਗੰਕੁ ਸਨ	ਧੁਪ, ਮੱਪ ਧੁਪ ਸ
੩.	* . . .	ਨਸ ਨਸ, ਗਪ ਗਪ,	ਸੰਗੁ ਸਨ ਧੁਪ ਮੰਗ ਧੁਪ ਧੁਪ, ਨਸਂ ਨਸ,	ਨਨ ਧੁਪ ਮੰਗ ਰੂਸ ਰੂਸ, ਗਮੰ ਪਨ ਸ
੪.	ਨਨ ਪ, ਨ ਨਪ ਨਨ ਗਰੁ ਨਸ, ਗੰਗ ਸੰ, ਗ	ਧੁਪ ਮੰਗ ਮੰਗ ਰੁਗ ਗੋਸਂ ਗੰਗ ਰੁਸ਼ ਨਧੁ	ਰੂਸ, ਰੁਕੁ ਨਰੁ ਰੁ, ਨ ਪਮੁ ਗਮੰ ਗਰੁ ਨਸ,	ਰੁਕੁ ਨਧੁ ਪਮੁ ਗਮੰ ਗਮੰ ਧੁਪ ਮੱਪ ਸ
੫.	ਮੰਮੰਗ, ਮੰਮੰਗ ਰੁਸ਼, ਸੰਨ ਰੁਸ਼, ਗੰਕੁ ਸੰਨ ਸੰ, ਗੁ ਰ ਪ੍ਰ	ਨਨ ਧੁ, ਨ ਨਧੁ ਪਪ, ਧੁਪ ਮੰਗ ਰੂਸ, ਗਮੰ	ਮੰਮੰ ਗ, ਮੰਮੰ ਮੰਗ ਰੂਸ, ਧੁਪ ਮੱਪ ਸ, ਧੁਪ	ਨਸ ਗਰੁ, ਪਮੁ ਧੁਪ ਮੱਪ ਸ, ਧੁਪ ਮੱਪ
੬.	* . . .	ਨਨ ਧੁ ਧੁ, ਮੱਪ ਰੁਕੁ ਸੰਸ, ਮੰਮੰਗ ਗ	ਸਾ ਦ ਨਾ ੯	ਗੁ, ਸੰ ਰੁਕੁ ਨਸਂ ਸੰਪ ਧੁਪ ਪਪ, ਸੰਸ ਨਨ ਮੰਮੰ ਗਗ ਰੁਕੁ ਸਸ

## ੧. ਰਾਗ ਜੈਤਸਰੀ, ਤਿੰਨਤਾਲ (ਮੱਧ ਲਖ)

ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥  
ਜੀਅ ਪਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥  
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥  
ਜੈ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥  
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥

(ਰਾਗ ਜੈਤਸਰੀ ਮ: ੫, ਪੰਨਾ ੨੦੦)

### ਅਸਥਾਈ

੦	੩	X	੨
— ਪ — ਪ ੴ ਧੀ ਸ ਰਉ	ਪ ਮ ਗ ਮ ਸੁ ਨ ਧੀ ਸ	ਮ ਗ ਰ ਰਉ ਸ ਪ੍ਰ ਸ	ਮ ਗ ਕਉ ਸ ਸ
— ਪ ਮ ਧ ਪ ੴ ਧੀ ਸ ਰਉ	ਪ ਮ ਰਾਮ ਪਮ ਸੁ ਨ ਧੀਉ ਸੁ	ਮ ਗ ਰ ਰਉ ਸ ਪ੍ਰ ਸ	ਮ ਗ ਕਉ ਸ ਸ

### ਅੰਤਰਾ

ਪ ਗ ਗ ਜੀ ਅ ਪਾ	ਪ ਮ ਮ ਨ ਮ	ਨ ਸ ਸ ਸ ਸ ਨ ਸ ਭ	ਨ ਰੁ ਸ ਅ ਰ ਪਉ ਸ
— ਸ ਗ ਮ ਨੀ ਸ ਰਉ	ਕ ਰ ਸ ਸ ਪ ਪ੍ਰ ਭ	(ਸ) — ਸ ਨੀ	ਨ ਰੁਨ ਪ ਪ ਉ ਸ ਸ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੨. ਰਾਗ ਜੈਤਸਰੀ, ਤਿੰਨਤਾਲ (ਮੱਧ ਲਖ)

ਪੇਖਨ ਸੁਨਨ ਸੁਨਾਵਨੇ ਮਨ ਮਹਿ ਦਿੜੀਐ ਸਾਚੁ ॥  
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੩॥  
(ਵਾਰ ਜੈਤਸਰੀ ਮ: ੫, ਪੰਨਾ ੨੦੫)

### ਅਸਥਾਈ

੩	X	੨	O	੧
ਮ ਸ ਗ ਖ	— S ਨ	ਪ ਧ ਨ ਪ ਪ	ਮ ਨਾ ਕ — ਵ	ਗ ਨੋ ਰ ਸ — S
ਮ ਗ ਮ ਨ	ਮ ਪ ਹਿ S	ਨ ਗੁਨ ਦ੍ਰਿ ਐ	ਗਮ ਸਾਡ 55	ਪਖ 55 ਪਮ 55 ਗਰ 55

### ਅੰਤਰਾ

ਮ ਗ ਪ	— S ਬ ਰ	ਨ ਸ਼ਿਓ — S	ਸ ਸ ਰ	ਨ ਬ ਗੁ ਨ	ਨ 5 5	ਧ ਤ੍ਰੇ	ਮ ਮੈ ਸ	ਮ ਦ ਗ
ਮ ਗ ਨ	ਗ ਨ ਕ	ਗ ਰ ਹ	ਰ ਿ ਗ	ਗਮ ਰਾਡ 55	ਪਖ 55 ਪਮ 55	ਗਰ 55	ਮੰਗ 55 ਰ ਿ	ਸ ਨ ਚਪੇਖਨ...

### ੩. ਰਾਗ ਜੈਤਸਰੀ, ਤਿੰਨਤਾਲ (ਮੱਧ ਲਈ)

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥

ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥

ਭੈ ਮਰਬੇ ਕੋ ਬਿਸਰਤ ਨਾਹਨਿ ਤਿਹ ਚਿੰਤਾ ਤਨੁ ਜਾਰਾ ॥੧॥

ਕੀਏ ਉਪਾਵ ਮੁਕਤਿ ਕੇ ਕਾਰਨਿ ਦਹਿਦਿਸਿ ਕਉ ਉਠਿ ਪਾਇਆ ॥

ਘਟਿ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥

ਨਾਹਨਿ ਗੁਨੁ ਨਾਹਨਿ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥

ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥

(ਰਾਗ ਜੈਤਸਰੀ ਮ: ੯, ਪੰਨਾ ੧੦੩)

### ਅਸਥਾਈ

X				੨				੦			
ਪ ਹ	ਮ ਰਿ	ਮੰਪਧ ਜਨ	ਪ ਨ	ਗ ਸਿ	ਗ ਮ	ਰ ਹੁ	— ੯	ਸ ਰਿ	ਸ ਰ	ਮ ਦ	ਪ ਰਾ
ਪ ਹ	ਪ ਰਿ	ਪ ਜਨ	ਸ ਕਉ	ਨ ਅ	ਧ ਪ	ਪ ਦਾ	— ੯	ਮ ਨਿ	ਗ ਕ	ਮ ਟ	ਗ ਆ
ਨ ਸ ਪ੍ਰ	— ੯	ਗ ਰ	ਗ ਨ	ਪ ਦਾ	— ੯	ਪ ਸ	ਪ ਕੈ	ਪ ਕਾ	ਮ ਦ	ਗ ਤ	ਰ ੜ

### ਅੰਤਰਾ

ਮ ਪ ਕੌ	ਗ ਟ	ਨ ਸੰ ਬਿ	ਸ ਘ	ਰ ਨ	ਸ ਬਿ	ਸ ਨ	ਨ ਸ ਸਹਿ	ਸ ਤ	ਨ ਹ	ਪ ਰਿ	ਧ ਨ ਸੇ
ਮ ਪ ਨਿ	ਪ ਮ ਹੜ	ਗ ਚ	ਪ ਲ	ਗ ਗੋ	ਰ ੜ	ਸ ਵਿ	ਸ ਦ	ਨ ਸ ਸਾ	— ੯	— ੯	ਨ ਦ ਧ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

### ੫. ਰਾਗ ਜੈਤਸਰੀ, ਤਾਲ-ਸੂਲਫਾਕ (ਮੱਧ ਲਜ)

ਦੇਹ ਸੰਦੇਸਰੇ ਕਹੀਅਉ ਪ੍ਰਿਅ ਕਹੀਅਉ ॥

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥

ਕੋ ਕਹਤੇ ਸਭ ਬਾਹਰਿ ਬਾਹਰਿ ਕੋ ਕਹਤੇ ਸਭ ਮਹੀਅਉ ॥

ਬਰਨੂੰ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਂਤਿ ਬੁਝੀਅਉ ॥੨॥

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥

ਨਾਨਕ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੇ ਬਸਹੀਅਉ ॥੨॥

(ਰਾਗ ਜੈਤਸਰੀ ਮ: ੫, ਪੰਨਾ ੨੦੦)

### ਅਸਥਾਈ

X	— ੯	੦ ਪ ਮ ਹ	ਗ ਸੰ	੨ ਮ ਵ	ਗ ਸ	੩ ਰ ੜ	— ੯	੦ ਸ — ੯
---	--------	------------------	---------	-------------	--------	-------------	--------	------------------

ਨ	ਸ	ਕ	ਹੀ	ਗ	ਅਉ	—	ਤ	ਪ	ਪ੍ਰੀ	ਪ	ਅ	ਮ	ਕ	ਹੀ	ਮੱ	ਅਉ	ਗ	S,	
ਪ	ਬਿ	ਸ	ਪ	ਪ	ਮ	ਪ	ਮ	ਮੰ	ਈ	ਗ	ਤ	ਪ	ਮੇ	—	—	—	—	—	
ਪ	ਬ	ਹ	ਪ	ਬਿ	ਹ	ਪ	ਬਿ	ਮੱ	ਸੁ	ਧ	ਨ	ਪ	ਤੇ	—	—	—	—	—	
ਪ	ਕ	ਹ	ਮੰ	ਪ	ਸੁ	ਨ	ਹ	ਸ	ਗ	ਨ	ਨ	ਸ	ਸ	ਨ	ਧ	ਅਉ	ਪ	S	

ਅੰਤਰਾ

ਮੱ	ਗ	—	ਪ	ਕ	ਪ	ਹ	—	ਨ	ਸ	ਤੇ	—	—	ਸ	ਸ	—	—	—	—	
ਨ	ਬਾ	—	—	ਸ	ਹ	ਰੋ	—	ਨ	ਬਾ	—	—	—	ਨ	ਰ	ਧ	ਪ	ਧ	—	
ਪ	ਕੋ	—	—	ਗ	ਰੋ	ਗ	—	ਸ	ਤੇ	—	—	—	ਸ	ਭ	ਧ	ਪ	ਧ	—	
ਪ	ਨ	ਮਹੀ	—	ਮੰ	ਅਉ	—	—	ਗ	—	ਮ	ਗ	—	ਗ	ਰੂ	ਸ	—	—	—	

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੯. ਰਾਗ ਜੈਤਸਰੀ, ਤਾਲ - ਸੂਲਫਾਕ (ਮੱਧ ਲਜ)

ਚੰਦਨ ਸਮੀਪ ਬਸਿ ਬਾਸ ਮਹਿਮਾ ਨ ਜਾਨੀ,  
 ਆਨ ਦੂਮ ਦੂਰ ਭਏ ਬਾਸਨਾ ਕੈ ਬੋਹੀ ਹੈ ॥  
 ਦਾਦਰ ਸਰੋਵਰ ਮੈ ਜਾਨੈ ਨ ਕਮਲ ਗਤਿ,  
 ਮਕਰੰਦ ਕਰਿ ਮਧੁਕਰੁ ਹੀ ਬਿਮੋਹੈ ਹੈ ॥  
 ਸੁਰਸਰੀ ਬਿਖੈ ਬਗੁ ਜਾਨਿਓ ਨ ਮਰਮ ਕਛੁ,  
 ਆਵਤ ਹੈ ਜਾਤ੍ਰੀ ਜੰਤ੍ਰ ਜਾਤ੍ਰਾ ਹੇਤੁ ਸੋਹੈ ਹੈ ॥  
 ਨਿਕਟ ਬਸਤ ਮਮ ਗੁਰ ਉਪਦੇਸ ਹੀਨ,  
 ਦੂਰ ਹੀ ਦਿਸੰਤਰੁ ਉਰਿ ਅੰਤਰ ਲੈ ਪੋਹੈ ਹੈ ॥੯੩੯॥

(ਕਬਿੱਤ ਭਾਈ ਗੁਰਦਾਸ ਜੀ, ਸਕੰਧ ਦੂਜਾ)

### ਅਸਬਾਈ

X ਸ ਨ ਨਿ	ਨ ਕ	ਮੁ ਟ	ਗ ਬ	ਮੁ ਸ	ਗ ਤ	ਰਾ ਟ	ਸ ਮ	ਸ ਮ	—
ਨ ਗ	ਨ ਰ	ਧ. ਤ੍ਰ	ਪ ਪ	ਨ ਦੇ	— s	ਰ ਸ	ਹੀ	s	—
ਸ ਦ	ਸ ਰ	ਗ ਹੀ	ਗ ਦਿ	ਪ ਸੰ	ਮੁ ਭ	ਧ ਰ	ਪ ਤ੍ਰ	ਪ ਤ੍ਰ	—
ਪ ਨ ਅ	ਨ ਤ	ਮੁ ਰ	ਗ ਲੋ	ਮੁ ਪੰ	ਮੁ ਹੈ	ਰ ਤ	ਰ ਹੈ	ਸ ਤ	—

### ਅਤਰਾ

ਮ ਗ ਚੰ	ਗ ਦ	ਪ ਨ	ਪ ਸ	ਨ ਸੰ ਮੀ	—	ਨ ਪ	ਸ ਬ	ਸ ਸਿ	—
ਨ ਬਾ	ਨ ਸ	ਸ ਮ	ਚ ਹਿ	ਸ ਂ ਮਾ	s	ਨ ਨ	ਧ ਜਾ	ਪ ਨੀ	—
ਪ ਆ	ਪ ਨ	ਮ ਦ੍ਰ	ਗ ਮ	ਗ ਦ੍ਰ	—	ਮ ਰ	ਗ ਭ	ਗ ਏ	—
ਪ ਬਾ	ਨ ਸ	ਧ ਨਾ	ਮ ਕੌ	ਗ ਬੌ	m	ਗ ਤ	ਰ ਹੈ	ਸ ਤ	—

—ਸ਼ਬਦ ਦੀਆਂ ਬਾਕੀ ਤੁਕਾਂ ਅਤਰੇ ਤੇ ਲਾਓ ।

### ੨. ਰਾਗ ਜੈਤਸਰੀ, ਇਕਤਾਲਾ (ਮੱਧਯ ਲਘ)

ਪੇਖੰਦੜੇ ਕੀ ਭੁਲ੍ਹੁ ਤੁੰਮਾ ਦਿਸਮੁ ਸੋਹਣਾ ॥

ਅਛੁ ਨ ਲੰਦੜੇ ਮੁਲ੍ਹੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

(ਵਾਰ ਜੈਤਸਰੀ ਮ: ੫, ਪੰਨਾ ੨੦੮)

ਅਸਥਾਈ

੦	ਮੁ	ਪ	ਗ	ਖ	ਗ	ਹ	੪	ਰ	ਗ	ਕੀ	ਗ	ਭ	੦	੫	੨	ਮੁ	ਪ	੫
ਮੁ	ਮੁ	ਪ	ਮ	ਮ	ਹ	ਮ	੮	ਨ	ਨ	ਨ	ਨ	੮	੯	੫	੮	੮	੮	੮
ਮੁ	ਮ	ਪ	ਮ	ਮ	ਹ	ਮ	੮	ਨ	ਨ	ਨ	ਨ	੮	੯	੫	੮	੮	੮	੮

ਅੰਤਰਾ

ਪ	ਪ	ਸ	ਸ	ਸ	ਸ	ਸ	ਸ	ਸ	ਸ	ਨ	੯	ਰ	੯	ਸ	—	੯	—	੯
ਅਵ	ਨ	ਲ	ਹਿੰ	ਦ	ੜੜੇ	ਮੁ	ਲ	ਲ	ਲੀ	੯	੯	੯	੯	੯	੯	੯	੯	੯
ਗ	ਗ	ਮ	ਗ	ਗ	ਰੰਬ	ਸਨ	ਨਜੂ	ਸਲ	ਨਈ	੯	੯	੯	੯	੯	੯	੯	੯	੯
ਨ	ਨ	ਕ	ਸਾ	ਸਾ	—	—	—	—	—	—	—	—	—	—	—	—	—	—

(ਸੂਰ ਰਚਨਾ ਕਰਤਾ ਵਲੋਂ)

੮. ਰਾਗ ਜੈਤਸਰੀ, ਇਕਤਾਲਾ (ਮੱਧ ਲਘ)

ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥

ਕੇਤੇ ਗਨਉ ਅਸੰਖ ਅਵਗਣ ਮੇਰਿਆ ॥

ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤਿ ਸਦ ਭੂਲੀਐ ॥

ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥

ਲੁਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ ॥

ਬਿਨਵੰਤ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥

(ਰਾਗ ਜੈਤਸਰੀ ਮ: ੫, ਛੰਤ-ਪੰਨਾ ੧੦੪)

ਅਸਥਾਈ

X	੦	੩	੦	੩	੪
ਮੁ ਗ ਜਿਉ	ਮ ਨ ਹ	ਮ ਨ ਹ	ਮੁ ਰਾ	ਮ ਨ ਹ	ਰ ਖ
ਸ ਨ ਹਰਿ	ਸ ਨ ਪ੍ਰ	ਸ ਨ ਤੇ	ਪ ਅ	ਪ ਨ ਹ	ਸ ਨ ਹ

### ਅੰਤਰਾ

ਪ ਕੇ	ਪ ਤੇ	ਸ ਗ	ਸ ਨਉ	ਸ ਅ	ਸ ਸ	—	ਨ ਤ	ਰ ਖ	ਸ ਤ	—
ਨ ਅਵ	ਨ ਗ	ਰ ਲ	ਨ ਮੈ	ਧ ਤ	ਪ ਰਿ	ਪ ਆ	—	ਮੱਗ ਤਸ	ਮੁ ਸ	—

ਨੋਟ :— ਛੰਤ ਦੀਆਂ ਬਾਕੀ ਤੁਕਾਂ ਦੋ ਦੋ ਕੱਠੀਆਂ ਲਾਉਣੀਆਂ ਹਨ ।

### ੯. ਰਾਗ ਜੈਤਸਰੀ, ਤਾਲ—ਰੂਪਕ (ਮੱਧ ਲਜ)

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥

ਯਾਰ ਵੇ ਹਿਕੜ੍ਹੇ ਹਿਕਿ ਚਾੜੇ ਹਉ ਕਿਸੁ ਚੇਤੇਹੀਆ ॥

ਹਿਕ ਦੂ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥

ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥

ਜਿਨੀ ਮੈਡਾ ਲਾਲੁ ਰਿਝਾਇਆ ਹਉ ਤਿਸੁ ਆਗੈ ਮਨੁ ਡੇਹੀਆ ॥

ਨਾਨਕੁ ਕਹੈ ਸੁਣਿ ਬਿਨਉ ਸਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥

(ਰਾਗ ਜੈਤਸਰੀ ਮ: ੫, ਛੰਤ—ਪੰਨਾ ੨੦੩)

### ਅਸਥਾਈ

⊕ ਨ ਸ ਯ	ਗ ਤ	ਗ ਰ	੧ ਪ ਵੇ	—	੨ ਪ ਪ੍ਰ	ਪ ਅ	⊕ ਮ ਹ	ਗ ਭੇ	—	੧ ਪ ਸ	ਪ ਖੀ	੨ ਪ ਆ	—
ਮ ਮੂ	ਗ ਤ	ਗ ਰ	ਮ ਹੀ	—	—	ਮ ਧ	ਮ ਜੇ	ਗ ਤ	ਰ ਹੀ	ਸ ਸਾ	—	—	—

### ਅੰਤਰਾ

ਮ ਹ	ਪ ਰ	ਸ ਵੇ	—	ਸ ਹਿ	ਸ ਕ	ਸ ਝੂੰ	ਸ ਹਿ	ਮਨ ਕਿਵ	ਰ ਚਾ	—	ਸ ੜੇ	—
ਗ ਨ ਹਉ	—	ਮ ਸ	ਗ ਕਿ	ਰ ਸ	ਸ ਚੇ	ਸ ਤੇ	—	ਰੁਸ ਹੀਵ	ਨ ਆ	ਧ ਤ	ਪ ਤ	—

ਨੋਟ :— ਛੰਤ ਦੀਆਂ ਬਾਕੀ ਤੁਕਾਂ ਅੰਤਰੇ ਤੇ ਦੋ ਦੋ ਕੱਠੀਆਂ ਹੀ ਲਾਉਣੀਆਂ ਹਨ ।

## ੧੦. ਰਾਗ ਜੈਤਸਰੀ, ਤਾਲ-ਚੰਚਲ (ਮੱਧ ਲਾਲ)

ਨਾਬ ਕਛੂਅ ਨ ਜਾਨਉ ॥ ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥  
 ਤੁਮ ਕਹੀਅਤ ਹੈ ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥  
 ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥  
 ਜਤ ਦੇਖਉ ਤਤ ਦੁਖ ਕੀ ਰਾਸੀ ॥ ਅਜੈਂ ਨ ਪਤ੍ਰਾਇ ਨਿਗਮ ਭਏ ਸਾਖੀ ॥੩॥  
 ਗੋਤਮ ਨਾਰਿ ਉਮਾਪਤਿ ਸ੍ਰਾਮੀ ॥ ਸੀਸੁ ਧਰਨਿ ਸਹਸ ਭਗ ਗਾਮੀ ॥੪॥  
 ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥ ਬਡੇ ਨਿਲਾਜੁ ਅਜਹੂ ਨਹੀ ਹਾਰਿਓ ॥੫॥  
 ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਬ ਸਰਨਿ ਕਾਕੀ ਲੀਜੈ ॥੬॥

(ਰਾਗ ਜੇਤਸਰੀ ਭਗਤ ਰਵਿਦਾਸ ਜੀ, ਪੰਨਾ ੧੧੦)

ਅਸਥਾਈ

ଅତ୍ୟନ୍ତ

—	—	—	ਪ	ਮ	ਗ	ਮੁ	—	ਗ	ਰੁ	—	ਸ	—	—	—
—	—	—	ਕਲ	ਜੁ	ਗ	ਕੇ	—	ਗ	ਵਾ	ਦ	ਸੀ	—	—	—
—	—	—		ਸ										

ਨੋਟ :—ਇਹ ਇਕ ਪੁਰਾਤਨ ਸ਼ਬਦ ਰੀਤ ਹੈ। ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੧੧. ਰਾਗ ਜੈਤਸਰੀ, ਚਾਰਤਾਲ (ਬਿਲੰਬਿਤ ਲਖ)

ਕਹੂੰ ਗੀਤ ਕੇ ਗਵਯਾ, ਕਹੂੰ ਬੇਨ ਕੇ ਬਜਯਾ,  
 ਕਹੂੰ ਨਿ੍ਤ ਕੇ ਨਚਯਾ, ਕਹੂੰ ਨਰ ਕੋ ਅਕਾਰ ਹੋ ॥  
 ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਨੀ,  
 ਕਹੂੰ ਰਾਜਾ ਕਹੂੰ ਰਾਨੀ, ਕਹੂੰ ਨਾਰ ਕੇ ਪ੍ਰਕਾਰ ਹੋ ॥  
 ਕਹੂੰ ਬੇਨ ਕੇ ਬਜਯਾ, ਕਹੂੰ ਧੇਨ ਚਰਯਾ,  
 ਕਹੂੰ ਲਾਖਨ ਲਵਯਾ, ਕਹੂੰ ਸੰਦਰ ਕੁਮਾਰ ਹੋ ॥  
 ਸੁਧਤਾ ਕੀ ਸਾਨ ਹੋ, ਕਿ ਸੰਤਨ ਕੇ ਪ੍ਰਾਨ ਹੋ,  
 ਕਿ ਦਾਤਾ ਮਹਾ ਦਾਨ ਹੋ, ਕਿ ਨਿਦੇਖੀ ਨਿਰਕਾਰ ਹੋ ॥੮॥੧੮॥

(ਅਕਾਲ ਉਸਤਤ ਪਾ: ੧੦)

### ਅਸਥਾਈ

X	—	○	੨	ਪ	○	੩	੪
ਨ	—	ਸ	—	ਮੁ	ਪ	ੴ	—
ਸ	—	ਧ	—	ਕੀ	ਸਾ	ਨ	ਪ
ਸ	—	ਤ	—	ਮੁ	ਸ	ਹੋ	—
ਮ	—	ਮ	ਨ	ਮੁਗ	ਪ੍ਰ	ਨ	ਸ
ਪ	—	ਤ	—	ਕੇਡ	ਗ	ਹੋ	ਕਿ
ਸ	—	ਪ	ਨ	—	ਗ	ਸ	—
ਸ	—	ਧ	—	ਸ	ਰੁ	ਨ	ਸ
ਦ	—	ਤ	—	ਦ	ਨ	ਹੋ	ਸ
ਦ	—	ਮ	ਹਾ	—	ਦ	ਕਿ	ਸਨ
ਦ	—	ਤ	—	ਦ	ਨ	ਹੋ	ਨਿਰ
ਸ	—	ਪ	ਮੁ	ਮੁ	ਗ	ਮੁ	—
ਸ	—	ਖੀ	ਨਿ	ਗ	ਗ	ਹੋ	ਸ
ਸ	—	ਪ	ਚੰ	ਚੰ	ਰ	ਰੁ	—
ਸ	—	ਖੀ	ਨਿ	ਕਾ	ਗ	ਹੋ	ਦ

### ਅੰਤਰਾ

ਮੁ	ਪ	ਕ	—	ਪ	ਹੁੰ	—	ਸ	ਜਾ	—	—	—
ਨ	ਨ	ਕ	—	ਗ	ਗੁੰਬ	—	ਮ	ਗੁੰਬ	—	—	—
ਨ	ਨ	ਕ	—	ਨ	ਨ	—	ਨ	ਨ	—	—	—
ਮੁ	ਮੁ	ਕ	—	ਗ	ਗੁੰਬ	—	ਮ	ਗੁੰਬ	—	—	—
ਮੁ	ਮੁ	ਕ	—	ਗ	ਗੁੰਬ	—	ਮ	ਗੁੰਬ	—	—	—
ਮੁ	ਮੁ	ਕ	—	ਗ	ਗੁੰਬ	—	ਮ	ਗੁੰਬ	—	—	—

ਨੋਟ :—ਇਸ ਸ਼ਬਦ ਨੂੰ ਇਕਤਾਲੇ ਦੀ ਦਰੁੱਤ ਲਜ ਵਿਚ ਵੀ ਗਾਇਆ ਜਾ ਸਕਦਾ ਹੈ। ਭਾਵ, ਚਾਰਤਾਲ ਦੀ ਦੁਗੁਨ ਤਿਗੁਨ ਕਰਨ ਤੋਂ ਬਾਦ ਇਸੇ ਨੂੰ ਇਕਤਾਲੇ ਵਿਚ ਗਾਉਣ ਨਾਲ ਵਧੇਰੇ ਰਸ ਆਵੇਗਾ।

### ੧੨. ਰਾਗ ਜੈਤਸਰੀ, ਤਾਲ-ਧਮਾਰ (ਬਿਲੰਬਿਤ ਲਜ)

ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾਕੈ ਹਾਥਿ ॥

ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥

(ਵਾਰ ਜੈਤਸਰੀ ਮ: ੫, ਪੰਨਾ ੨੦੪)

### ਅਸਥਾਈ

X	—	2	0	3	—	ਮ	ਮੁੱਗ
ਪ	—	ਪ	ਗ	ਪ	—	ਪ	ਮੁੱਗ
ਤਾ	—	ਕਉ	ਅ	ਗ	—	ਗ	ਮੁੱਗ
ਨ	ਸ	—	ਨ	ਰ	—	ਰ	ਪ
ਜਾ	—	ਨ	ਹ	ਸ	—	ਸ	ਪ
		ਬੈ	ਹ	ਹ	ਬੈ	ਬੈ	

ਅੰਤਰਾ

ਪ	—	ਮੰਗ	ਪ	ਪ	ਨ	ਧ	ਨ	ਸ	—	—	ਗੁ	—	ਸ	—	—
ਰਾ	ੴ	ਸ਼ਮ	ਨਾ	ਮ	ਨ	ਹੈ	ਸ	ਦ	ਸ	ਚੀ	ਅੰ	ੴ	ਸ	ਮੰ	ਮਨ...

(ਜੈਤਸਰੀ ਰਾਗ ਸਮਾਪਤਿ)

## ਰਾਗ ਮਾਰਵਾ

ਵਾਈ - ਰੁ | ਠਾਟ—ਮਾਰਵਾ | ਸਮਾਂ—ਸ਼ਾਮ (ਦਿਨ ਦਾ ਚੌਬਾ ਪਹਿਰ) | ਸੰਵਾਈ—ਧਾਡਵ-ਖਾਡਵ | ਵਿਸ਼ੇਸ਼—ਇਹ ਰਾਗ ਮੱਧ ਸਪਤਕ ਵਿਚ ਹੀ ਗਾਇਆ ਜਾਂਦਾ ਹੈ।

ਆਰੋਹ—ਸ ਰੁ, ਗ ਮੰ ਧ, ਨ ਧ ਸੰ ।

ਅਵਰੋਹ—ਸੰ ਨ ਧ, ਮੱ ਗ ਰੁ, ਸੀ ।

ਪਕੜ—ਧ, ਮੱ ਗ ਰੁ, ਗ ਮੰ ਗ ਰੁ, ਸੀ ।

ਮਾਰਵਾ ਭਾਵੇਂ ਇਕ ਪੁਰਾਤਨ ਰਾਗ ਹੈ, ਪਰ ਇਸ ਦਾ ਸੂਰ-ਰੂਪ ਆਧੁਨਿਕ ਹੈ। ਪ੍ਰਾਚੀਨ ਸੰਗੀਤ ਗ੍ਰੰਥਾਂ ਵਿਚ ਇਸ ਦੇ ਮਾਲਵ, ਮਾਲੋਆ, ਮਾਲਵਾ, ਮਾਲਵਿਕਾ ਤੇ ਮਾਲਵੀ ਨਾਮ ਲਿਖੇ ਹਨ। ਕਿਸੇ ਗ੍ਰੰਥ ਵਿਚ ਮਾਲਵ ਨੂੰ ਮਾਰੂ ਰਾਗ ਵੀ ਲਿਖਿਆ ਹੈ। ਪਰ ਸੰਗੀਤ ਪਾਰਿਜਾਤ ਅਤੇ ਸੰਗੀਤ ਤਰੰਗਣੀ ਵਿਚ ਮਾਲਵ ਤੇ ਮਾਰੂ ਦੇ ਭਿੰਨ ਰਾਗ ਲਿਖੇ ਹਨ। ਭਾਵ, ਮਾਲਵ ਨੂੰ ਉਨ੍ਹਾਂ 'ਪੁ-ਚੁ' ਮਾਲਵ ਗੇੜ ਮੇਲ (ਭੈਰਉ ਠਾਟ) ਵਿਚ ਅਤੇ ਮਾਰੂ ਨੂੰ 'ਨੁ-ਗਾ' ਖਮਾਜ ਠਾਟ ਦਾ ਰਾਗ ਮੰਨਿਆ ਹੈ। ਸੋ, ਮਾਰਵਾ (ਮਾਲਵ) ਉਸ ਸਮੇਂ ਭੈਰਉ ਠਾਟ ਦਾ ਰਾਗ ਸੀ। ਭੈਰਉ ਠਾਟ ਤੋਂ ਇਹ 'ਰੁ ਮੰ ਧੁ' ਪੂਰਵੀ ਠਾਟ ਵਿਚ ਆਇਆ ਅਤੇ ਫਿਰ 'ਰੁ ਮੰ ਧੁ' ਦੇ ਸ਼ਰੂਪ ਵਿਚ ਆਧੁਨਿਕ ਮਾਰਵਾ ਅਸਾਂ ਨੂੰ ਪ੍ਰਾਪਤ ਹੈ।

ਮਾਰਵਾ ਰਾਗ, ਮਾਰਵਾ ਠਾਟ ਤੋਂ ਉਤਪਨ ਹੁੰਦਾ ਹੈ। ਭਾਵ, ਮਾਰਵਾ ਇਕ ਜਨਕ ਰਾਗ ਹੈ ਜਿਸ ਤੋਂ ਪੂਰੀਆ, ਸੋਹਨੀ, ਬੈਰਾੜੀ, ਜੈਤ, ਸਾਜ਼ਗਿਰੀ ਆਦਿ ਜੱਨਜ ਰਾਗ ਉਤਪਨ ਹੁੰਦੇ ਹਨ। ਇਸ ਦੀ ਜਾਤੀ ਖਾਡਵ-ਖਾਡਵ ਅਤੇ ਵਾਈ ਰਿਖਭ ਤੇ ਸੰਵਾਈ ਪੈਵਤ ਹੈ। ਕਈ ਪੈਵਤ ਵਾਈ ਤੇ ਰਿਖਭ ਸੰਵਾਈ ਮੰਨਦੇ ਹਨ। ਪਰ ਸਾਡੇ ਵਿਚਾਰ ਅਨੁਸਾਰ ਰਿਖਭ ਸੁਰ ਨੂੰ ਵਾਈ ਮੰਨਣਾ ਹੀ ਯੋਗ ਹੈ। ਇਸ ਦੇ ਗਾਉਣ ਦਾ ਸਮਾਂ—ਸ਼ਾਮ (ਦਿਨ ਦਾ ਚੌਬਾ ਪਹਿਰ) ਹੈ।

ਮਾਰਵਾ, ਪੂਰੀਆ ਤੇ ਸੋਹਨੀ ਇਹ ਤਿੰਨੇ ਰਾਗ ਆਪਸ ਵਿਚ ਬਹੁਤ ਮਿਲਦੇ ਹਨ। ਜਿਵੇਂ—  
(੧) ਤਿੰਨੇ ਰਾਗਾਂ ਦੀ ਉਤਪਤੀ ਮਾਰਵਾ ਠਾਟ ਤੋਂ ਮੰਨੀ ਗਈ ਹੈ। (੨) ਤਿੰਨਾਂ ਦੀ ਜਾਤੀ ਭੀ ਇਕੋ ਹੈ।  
(੩) ਗਾਉਣ ਦਾ ਸਮਾਂ ਭੀ ਇਕੋ ਮੰਨਿਆ ਗਿਆ ਹੈ। ਪਰ ਮਾਰਵਾ, ਪੂਰੀਆ ਤੇ ਸੋਹਨੀ ਤਿੰਨੇ ਰਾਗਾਂ ਦੇ ਵਾਦ-ਸੰਵਾਦ ਇਕ-ਦੂਜੇ ਤੋਂ ਭਿੰਨ ਹਨ। ਮਾਰਵਾ ਦਾ ਵਾਦ-ਸੰਵਾਦ 'ਰੁ-ਧੁ' ਪੂਰੀਆ ਦਾ 'ਗ-ਨ' ਅਤੇ ਸੋਹਨੀ ਦਾ 'ਧ-ਗ' ਸੂਰ ਵਾਈ-ਸੰਵਾਈ ਹਨ। ਨਾਲੇ ਜਿੱਥੇ ਮਾਰਵਾ ਤੇ ਪੂਰੀਆ ਪੂਰਵਾਂਗ ਵਾਈ ਰਾਗ ਹਨ ਉੱਥੇ ਸੋਹਨੀ ਉਤ੍ਰਾਂਗ ਵਾਈ ਰਾਗ ਹੈ। ਭਾਵ, ਪੂਰੀਆ ਮੰਦ੍ਰ ਸਪਤਕ ਵਿਚ, ਮਾਰਵਾ ਮੱਧ ਸਪਤਕ ਵਿਚ ਅਤੇ ਸੋਹਨੀ ਤਾਰ ਸਪਤਕ ਵਿਚ ਵਿਸ਼ੇਸ਼ ਤੌਰ ਤੇ ਚਮਕਦਾ ਹੈ। ਇਸ ਤੋਂ ਇਲਾਵਾ ਤਿੰਨੇ ਰਾਗਾਂ ਦੀ ਪ੍ਰਕ੍ਰਿਤੀ ਵਿਚ ਭੀ ਅੰਤਰ ਹੈ। ਪੂਰੀਆ ਦੀ ਪ੍ਰਕ੍ਰਿਤੀ ਗੰਭੀਰ, ਮਾਰਵਾ ਦੀ ਚੰਚਲ ਅਤੇ ਸੋਹਨੀ ਦੀ ਪ੍ਰਕ੍ਰਿਤੀ ਚੰਚਲ ਤੇ ਮਧੁਰ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਚਲਣ ਭੀ ਭਿੰਨ ਹਨ। ਜਿਵੇਂ—ਮਾਰਵਾ (ਸ) ਨਧ—ਨਹੁ—ਗਮ ਗਰੁ, ਧ, ਮੰਗਰੁ, ਸ। ਪੂਰੀਆ (ਸ) ਨਧਨ—ਨਹੁਗ, ਮੰਗੁਗ, ਮੰਗਰੁਸ।

ਸੋਹਨੀ—(ਸ) ਗ, ਮੰਧ, ਮੱਧਨ ਸੰਕੁਸ਼, ਨਧ ਨਧ, ਮੱਗਰੂਸ। ਇਸ ਪ੍ਰਕਾਰ ਹੁੰਦਾ ਹੈ। ਭਾਵ, ਮਾਰਵਾ ਵਿਚ 'ਰੁ ਗ ਧ' ਪੂਰੀਆ ਵਿਚ 'ਗ ਮੰਨ' ਅਤੇ ਸੋਹਨੀ ਵਿਚ 'ਗ ਮੰਧ ਸੰ' ਸੁਰ ਪਰਬਲ ਰਹਿੰਦੇ ਹਨ।

ਮਾਰਵਾ ਮੰਧ ਸਪਤਕ ਵਿਚ ਹੋ ਅਧਿਕ ਗਾਇਆ ਜਾਂਦਾ ਹੈ। ਇਸ ਦੇ ਆਰੋਹ ਵਿਚ 'ਨਿਖਾਈ' ਅਤੇ ਅਵਰੋਹ ਵਿਚ 'ਰਿਖਭ' ਸੁਰ ਵੱਕ੍ਰ ਕਰਕੇ ਲਾਈਦੇ ਹਨ। ਇਸ ਦਾ ਗਾਇਨ ਸਪਸ਼ਟ ਤੇ ਖੜੇ ਸੁਰਾਂ ਦਾ ਮੰਨਿਆ ਗਿਆ ਹੈ। "ਧ, ਮੰਗਰੁ, ਗਮੰਗਰੁ", ਇਹ ਦੋ ਟੁਕੜੇ ਇਸ ਦੇ ਜੀਵ ਬੂਡ ਅੰਗ ਹਨ। ਇਸ ਦੇ ਅੰਤਰੇ ਦਾ ਉਠਾਣ "ਗ, ਮੰਧ, ਸੰ ਜਾਂ ਗ, ਮੰਧ ਮੰ ਸੰ" ਇਸ ਪ੍ਰਕਾਰ ਹੁੰਦਾ ਹੈ। ਇਸ ਰਾਗ ਵਿਚ ਬਿਲੌਬਿਤ ਖਯਾਲ ਘਟ ਗਾਏ ਜਾਂਦੇ ਹਨ। ਪੂਰੀਆ, ਮਾਰਵਾ, ਬੈਰਾੜੀ, ਸੋਹਨੀ ਇਤਿਆਦਿ ਰਾਗਾਂ ਨੂੰ ਗਾਉਣ ਲਈ ਬਹੁਤ ਅਭਿਆਸ ਦੀ ਲੋੜ ਹੈ। ਪ੍ਰਸਿੱਧ ਗਾਇਕ, ਉਸਤਾਦ ਅਮੀਰ ਖਾਂ ਇਸ ਰਾਗ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਗਾਉਂਦੇ ਸਨ।

### ਸੁਰ-ਵਿਸਥਾਰ (ਆਲਾਪ)

੧. ਸ ਸ ਸ ਸ ਮ  
ਸ — ਨਰੁਨਧ — ਮੰਧਸ — ਨਰੁ — ਗਰੁ, ਗਮੰਗਰੁ — ਸ — (ਸ) ਨਰੁਗਰੁ, ਗਮੰਧ, ਮੰਗਰੁ, ਗਰੁ,  
ਸ — ।

੨. ਸ  
ਨਰੁਨਧ — ਮੰਧਨਰੁ — ਗਰੁਨਧ — ਮੰਧਸ — ਨਰੁਗਰੁ — ਗਰੁ — ਗਮੰਗਰੁ — ਗਮੰਧ — ਪਮੰਗਰੁ, ਗਮ  
ਗਰੁ — ਨਰੁਨਧ — ਮੰਧਨਰੁ — ਗਰੁਸ — ।

੩. ਨਰੁਗ ਰੁ — ਗਮੰਗਰੁਨਧ, ਮੰਧਨਰੁ — ਸ, ਨਰੁਗਮੰਧ — ਮੰਧਮੰਗਰੁ — ਮੰਗਰੁ — ਧ, ਮੰਗਰੁ — ਸ,  
(ਸ) ਨਧਮੰਧਨਰੁ — ਗਮੰਧ ਨਧਮ, ਧਮਗ, ਮੰਗਰੁ, ਨਰੁਗਮੰਧ — ਨਧਮੰਗਰੁ, ਮੰਗਰੁਗਮੰਧ —  
ਨਧ ਧ  
ਨਰੁਨਧ — ਮੰਧ, ਨਧਮੰਗਰੁਗਮੰਧ, ਮੰਗਰੁ, ਗਮੰਗਰੁ — ਸ।

੪. (ਸ) ਨਰੁਗਮੰਧ — ਮੰਗ, ਮੰਧਮ, ਸੰ — ਨਰੁਨਧ — ਨਧਮਗ, ਮੱਧਸੰ — ਨਧਨਰੁ — ਨਧ, ਮੰਧਸੰ —  
ਸੰਨਰੁਨਧ — ਮੰਧਨਰੁਨਧ — ਨ, ਰੁਨਧਮੱਧ, ਗਮੰਧਮਗਰੁ — ਧ, ਮੰਗਰੁ — ਗਮੰਗਮੰਧ, ਨਧਮਟਾ, ਮੱਗ  
ਧਮਨਧ — ਮੰਗਰੁ, ਰੁਗਮੱਧਨਧਮਗ, ਗਮੰਧਨ, ਰੁਨਧਮਗ, ਧ — ਮੰਗਰੁ, ਗਮੰਧਰੁ — ਮੰਗਰ, ਰੁਗਰੁ,  
ਨਰੁਨਧ — ਨਰੁਸ, ਨਰੁਗ, ਰੁਗਮ, ਗਮੰਧ, ਮੰਧਨ, ਰੁਨਧ, ਨਧਮ, ਧਮਗ, ਮੰਗਰੁ, ਗਮੰਗਰੁ, ਸ — ।

੫. ਗ ਮੱਧਸੰ — ਨਰੁਸੰ — ਨਰੁਨਧ — ਮੱਧਸੰ — ਨਰੁ — ਗੁਨੁ — ਸੰ, ਨਧ, ਮੱਧਨਰੁਗੁਨੁ — ਸੰ, ਨਲੁਗ, ਮੁ  
ਨੁ — ਨਰੁਨਧ, ਮੱਧਨਰੁ — ਸੰ (ਸ) ਨਧ, ਰੁਨਧਮਗਰੁ — ਗਮੰਧਨਧ, ਸੰ — ਨਰੁ — ਨ, ਰੁਨਧਮਗਰੁ.

ਧ ਨ ਸ  
ਗੁਗਮੰਧ, ਮੁ, ਧ ਨਰੁ — ਨਨ ਧਧ ਮੰਗਰੁ ਗਮੰਧਰੁ — ਨਰੁਗਮੰਧ — ਮੰਗਰੁ, ਗਮੰਗਰੁ — ਨਰੁਗਮੰਧ —  
ਮੰਗਰੁਗਮੁ — ਨਰੁਸ — ।

ਨਰੁਸ, ਨਰੁਗਰੁਸ, ਨਰੁਗਮੰਗਰੁਸ, ਨਰੁਗਮੰਧਮੁਗਰੁਸ, ਨਰੁਗਮੰਧਨਧਮਗਰੁਸ, ਨਰੁਗਮੰਧਮੁਧ  
ਨਧਮਗਰੁਸ — ਨਰੁਗਮੰਧਨਰੁਨਧਮਗਰੁਸ, ਨਰੁਗਮੰਧਨਰੁਗੁਨੁਸ, ਨਧਮਗਰੁਸ — ਨਰੁਗਮੰਧਨਰੁਗੁਨੁਮੁ, ਮੁਗੁਨੁਸੰਨਧਮਗਰੁਸ — ।

## ਮਾਰਵਾ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੩)

### ਅਸਥਾਈ

	੦	੩	੫	੨
੧.	* ਅ ਬ ਮੈ	ਕ ਹਾ ੯ ਕ	ਨੁ ਗਮ' ਧਨ ਰੁਨ	ਪਮ' ਗਰੁ ਮੱਗ ਰੁਸ
੨.	ਨੁ ਗਮ' ਗਰੁ, ਗਮ'	ਪਮ' ਗਰੁ, ਗਮ' ਧਨ	ਪਮ' ਗਰੁ, ਗਮ' ਧਨ	ਰੁਨ ਪਮ' ਗਰੁ ਸਸ
੩.	* . . . .	. . . . .	ਨੁ ਗਮ' ਧਧ ਮੰਧ	ਪਮ', ਧਧ ਮੱਗ ਰੁਸ
੪.	ਨੁ ਗਮ' ਧਨ ਨ, ਧ	ਨਨ, ਧਧ ਮੱਗ ਰੁਸ,	ਨੁ ਗਮ' ਧਨ ਰੁਨ	ਨੁ ਨਧ ਮੱਗ ਰੁਸ
੫.	ਗਮ' ਧਨ ਰੁਨ ਨਧ, .	ਮੰਧ ਨਰੁ ਗਂਗ ਰੁਨ,	ਨੁ ਗਮ' ਧਧ ਮੱਗ,	ਦੁਗ ਮੰਧ ਨਨ ਪਮ'
੬.	* . . . .	ਰੁਰੁ ਸ, ਰੁ ਰੁਸ ਰੁਰੁ	ਗਰੁ ਸਸ ਮੰਗ, ਮੱਗ	ਸੰਨ ਪਮ' ਗਰੁ ਸਸ
੭.	ਨਨ ਧ, ਨਨ ਨਧ ਨਨ	ਪਮ' ਗਰੁ ਸਸ, ਰੁਨ	ਸ, ਰੁ ਰੁਸ ਰੁਨ ਗਤੁ	ਸੰਨ ਪਮ' ਗਰੁ ਸਸ
੮.	ਗਗ ਰੁਸ, ਮੰਮ' ਗਰੁ,	ਧਧ ਮੱਗ, ਨਨ ਪਮ',	ਰੁਨ ਨਧ, ਗਂਗ ਰੁਨ,	ਮੰਮ' ਗਂਗ ਸੰਨ ਪਮ'
	ਗਮ' ਧਨ ਰੁਨ ਨਧ	ਮਗੀ, ਰੁਗ ਮੰਧ ਨਨ	ਪਮ' ਗਰੁ, ਨੁ ਗਮ'	ਧਧ ਮੱਗ ਰੁਸ ਨਸ

### ਅੰਤਰਾ

੧.	ਕ ਹ ਨ ਾ ੯	ਨ ਕ ਜ ਹ	ਸੰਨ ਧਧ ਮੱਗ ਰੁਸ,	ਨੁ ਗਮ' ਧਨ ਰੁਸ
੨.	ਰੁਨ ਨਧ, ਨਨ ਪਮ',	ਧਧ ਮੱਗ, ਮੰਮ' ਗਰੁ	ਗਗ ਰੁਸ, ਨੁ ਗ, ਰ	ਗਮ' ਗਮ' ਧ, ਮੰਧ ਸ
੩.	* . . . .	. . . . .	ਨੁ ਗਰੁ, ਗਮ' ਧਮ',	ਧਨ ਰੁਨ, ਰੁਗ ਮੰਗ,
੪.	ਰੁਨ ਸੰਨ ਪਮ' ਗਰੁ,	ਰੁਨ ਨਧ, ਨਨ ਪਮ',	ਧਧ ਮੱਗ, ਮੰਮ' ਗਰੁ,	ਗਗ ਰੁਸ, ਗਮ' ਧਸ
੫.	ਮੰਮ' ਗਂਮ' ਕਾਂਗ, ਕਾਂਗ	ਰੁਗ ਰੁਨ, ਰੁਨ ਨਨ	ਨਧ, ਨਨ ਧਨ ਪਮ',	ਧਧ ਮੰਧ ਮੱਗ, ਮੰਮ'
	ਗਮ' ਗਰੁ, ਗਗ ਰੁਗ	ਰੁਸ, ਨੁ ਗਰੁ ਗ, ਰੁ ਗਮ'	ਗਮ' ਧ, ਮੰਧ ਧਨ, ਧਨ	ਰੁਨ ਗਾਂਮ', ਗਾਂਗ ਸੰਸ
੬.	ਮੰਮ' ਗਂਗ ਰੁਨ ਨਨ	ਧਧ ਮੰਮ' ਗਗ ਰੁਰੁ	ਨੁ ਗਰੁ ਗ, ਗਮ' ਗਰੁ,	ਗਮ' ਧਮ' ਗਰੁ, ਗਮ'
	ਧਨ ਰੁਨ ਪਮ' ਗਰੁ,	ਗਮ' ਧਨ ਰੁਗ ਮੰਮ'	ਗਂਗ ਸੰਨ ਧਮ' ਗਰੁ,	ਨੁ ਗਮ' ਧਨ ਰੁਸ
੭.	ਸੰਨ ਸੰਨ ਪਮ' ਗਮ',	ਪਮ' ਧਮ' ਗਰੁ ਸਸ,	ਸਮ' ਗਰੁ, ਗਧ ਮੱਗ,	ਮੱਨ ਧਮ' ਧਰੁ ਨਧ,
	ਨਗ ਰੁਨ, ਰੁਮ' ਗਂਗ,	ਰੁਮ' ਗਰੁ, ਨੁ ਗਮ'	ਧਨ ਰੁਗ ਮੰਮ' ਗਂਗ	ਸੰਨ ਧਮ' ਗਰੁ ਸਸ

## ੧. ਰਾਗ ਮਾਰਵਾ, ਤਿੰਨਤਾਲ (ਮੱਧ ਲਜ)

ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁਨਿ ਸਮਾਇਆ ॥  
 ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥  
 ਮੇਰੇ ਰਾਮ ਔਸਾ ਖੀਰੁ ਬਿਲੋਈਐ ॥  
 ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੨॥ ਰਹਾਉ ॥  
 ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥  
 ਸਕਤਿ ਅੰਧੇਰ ਜੇਵੜੀ ਭ੍ਰਾਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੩॥  
 ਤਿਨਿ ਬਿਨੁ ਬਾਣੈ ਪਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥  
 ਦਹਦਿਸ ਬੂਡੀ ਪਵਨੁ ਝੁਲਾਵੈ ਡੇਰਿ ਰਹੀ ਲਿਵ ਲਾਈ ॥੪॥  
 ਉਨਮਨਿ ਮਨੂਆ ਸੁਨਿ ਸਮਾਨਾ ਦੁਖਿਆ ਦੁਰਮਤਿ ਭਾਗੀ ॥  
 ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੫॥

(ਰਾਗ ਗਊੜੀ ਬੇਰਾਗਣ, ਭਗਤ ਕਬੀਰ ਜੀ, ਪੰਨਾ ੩੩੨)

### ਅਸਥਾਈ

੦	ਸ	ਨ	ਮੇ	—	੨	੨	੨	੨	੨	੨	੨	੨	੨	੨
ਸ	ਨ	ਮੇ	—	੨	੩	੩	੩	੩	੩	੩	੩	੩	੩	੩
ਨ	ਮੇ	—	੨	੨	੨	੨	੨	੨	੨	੨	੨	੨	੨	੨
ਮੇ	—	੨	੨	੨	੨	੨	੨	੨	੨	੨	੨	੨	੨	੨

### ਅੰਤਰਾ

ਰ	ਮੰ	ਜੀ	—	੨	੨	੨	੨	੨	੨	੨	੨	੨	੨	੨
ਸ	ਨ	ਐ	—	੨	੨	੨	੨	੨	੨	੨	੨	੨	੨	੨
ਸ	ਨ	ਐ	—	੨	੨	੨	੨	੨	੨	੨	੨	੨	੨	੨
ਮੰ	ਖੁ	ਜੇ	ਮੰ	੨	੨	੨	੨	੨	੨	੨	੨	੨	੨	੨

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੨. ਰਾਗ ਮਾਰਵਾ, ਤਿੰਨਤਾਲ (ਮੱਧ ਲਜ)

ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥  
 ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥  
 ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ  
 ਉਸਾਰਿ ਮੜੋਲੀ ਰਾਬੈ ਦੁਆਰਾ ਭੀਤਰਿ ਬੈਠੀ ਸਾਧਨਾ ॥  
 ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੂਟੇਨਿ ਸੁ ਪੰਚ ਜਨਾ ॥੨॥  
 ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ ॥  
 ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥  
 ਕਾਮਣਿ ਲੋੜੈ ਸੁਇਨਾ ਰੁਪਾ ਮਿਤੁ ਲੂੜੇਨਿ ਸੁ ਖਾਧਾਤਾ ॥  
 ਨਾਨਕ ਪਾਪ ਕਰੇ ਤਿਨ ਕਾਮਣਿ ਜਾਸੀ ਜਮਪਰਿ ਬਾਧਾਤਾ ॥੪॥

(ਰਾਗ ਗਊੜੀ ਚੇਤੀ ਮ: ੧, ਪੰਨਾ ੧੫੫)

ଅମ୍ବାଦୀ

### ਅੰਤਰਾ

ਪ ਮ ਅ	ਮ ਵ ਰ	ਪ ਰ ਪੰਡ	ਸ ਤ ਨ	ਸ ਚ ਖ	ਸ ਹ ਮ	ਸ ਈ	— — —	ਸ ਕ ਨ	ਸ ਨ ਜ	ਰ ਨ ਾ	— — —
ਸ ਨ ਕਿਊ	— — —	ਰ ਗ —	ਰ ਨ ਖਉ	ਰ ਨ ਘ	ਧ ਰ	ਮ ਬਾ	— — —	ਧ ਰ	ਪ ਮ	ਮ ਨਾ	— — —
ਮ ਗ ਮਾ	— — —	ਮ ਰਹਿ	ਰ ਲ	ਮ ਤ	ਧ ਟਹਿ	— — —	ਮ ਧ ਨੀ	— — —	ਧ ਤ	ਨ ਨੀ	ਧ ਮ ਤ ਗ ਕਿ
ਸ ਆ	— — —	ਨ ਗੈ	ਰ ਕ	ਗ ਰੀ	ਮ ਪ	ਧ ਮ ਕਾ	— — —	ਧ ਮ ਰ	ਗ ਜ	ਰ ਨਾ	— — ਸ੍ਰੀ ਰਾਮ

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਮਾਰਵਾ, ਤਿੰਨਤਾਲ (ਮੱਧ ਲਘ)

ਅਬ ਮੈ ਕਹਾ ਕਰਉ ਰੀ ਮਾਈ ॥

ਸਗਲ ਜਨਮੁ ਬਿਖਿਅਨ ਸਿਊ ਖੋਇਆ ਸਿਮਰਿਓ ਨਾਹਿ ਕਨ੍ਹਾਈ ॥੧॥ ਰਹਾਊ ॥

ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥

ਰਾਮਨਾਮ ਬਿਨੁ ਯਾ ਸੰਕਟ ਮਹਿ ਕੇ ਅਬ ਹੋਤ ਸਹਾਈ ॥੨॥

ਜੋ ਸੰਪਤਿ ਅਪਨੀ ਕਰਿ ਮਾਨੀ ਖਿਨ ਮਹਿ ਭਈ ਪਰਾਈ ॥

ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੁ ਨ ਗਾਈ ॥੨॥

(ਰਾਗ ਮਾਰੂ ਮ: ੯, ਪੰਨਾ ੧੦੦੮)

### ਅਸਥਾਈ

○	ਮ ਧ ਅ	ਮ ਬ ਮੈ	੩	ਮ ਕ	ਗ ਹਾ	ਰ ਤ	ਸ ਕ	X	ਸ ਨ ਰਉ	ਰ ਤ	ਗ ਰੀ	ਮ ਸ	੨	ਧ ਮਾ	ਮ ਤ	ਧ ਈ	— — —
*	ਪ ਸ	ਪ ਗ	ਮ ਲ	ਨ ਜ	ਧ ਨ	ਧ ਮ	ਮ ਬਿ	ਧ ਖਿ	ਮ ਅ	ਕ ਨ	ਰ ਸਿਊ	ਮ ਤ	ਗ ਖ	ਰ ਤ	ਸ ਇਆ	— — —	
*	ਨ ਸਿ	ਮ ਮ	ਰਿਊ	ਸ	ਧ ਨ	ਧ ਨ	ਰ ਹਿ	ਨ ਕ	ਧ ਨਾ	ਨ	ਮ ਤ	ਧ ਸ	ਗ ਈ	ਮ ਤ	ਰ ਤ	ਗ ਜ	— — —

## ੫. ਰਾਗ ਮਾਰਵਾ, ਤਾਲ—ਰੂਪਕ (ਮੱਧ ਲਜ)

ਮਿਲਿ ਮਾਤ ਪਿਤਾ ਪਿੰਡ ਕਮਾਇਆ ॥ ਤਿਨਿ ਕਰਤੇ ਲੇਖ ਲਿਖਾਇਆ ॥  
 ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਮਾਈ ॥੧॥  
 ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥  
 ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥  
 ਕਿਛੁ ਖਾਜੈ ਕਿਛੁ ਪਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥  
 ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥  
 ਕਰਿ ਸੇਜ ਸੁਖਾਲੀ ਸੋਵੈ ॥ ਹਬੀ ਪਉਂਦੀ ਕਾਹੇ ਰੋਵੈ ॥੩॥  
 ਘਰ ਘੁਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥  
 ਭਉ ਬੇੜੀ ਜੀਉ ਚੜਾਉ ॥ ਕਹੁ ਨਾਨਕ ਦੇਵੈ ਕਾਹੂ ॥੪॥

(ਰਾਗ ਮਾਰੂ ਮ: ੧, ਪੰਨਾ ੯੯੯)

### ਅਸਥਾਈ

⊕ ਮੱ ਮੂ ਦ	ਮੰ ਰ	ਗ ਖ	੧ ਰ ਮ	੨ ਸ ਕਾ	੧ ਸ ਹੋ	⊕ ਸ ਨ ਕ	ਪ ਮੰ ਰ	ਧ ਸਹਿ	੧ ਸ ਮਾ	— — ੧	੨ ਸ ਟਾ	— — ੧
ਨ ਛ	ਰ ਠ	— ੧	ਗ ਚ	ਮੰ ਲ	— ੧	ਧ ਨ ਖ	ਧ ਸ	ਮੰ ਮੰ	ਗ ਭਾ	੧ ੧	ਸ ਣਾ	— — ੧

### ਅੰਤਰਾ

ਰ ਮੰ ਮਿ	ਗ ਲ	— ੧	ਮ ਮਾ	ਮੰ ਤ	ਪ ਪਿ	ਮੰ ਤਾਵ	ਸੰ ਪਿ	ਸੰ ਡ	ਨ ਕ	ਰ ਮਾ	— — ੧	ਸੰ ਇਆ	— — ੧
ਨ ਸ ਤਿ	ਸ ਨ	— ੧	ਨ ਕ	ਨ ਰ	ਰ ਕ੍ਰਿਆ	— ੧	ਨ ਲ	ਧ ਖ	ਨ ਕਿ	ਧ ਖਾ	ਮੰ ੧	ਗ ਇਆ	ਮੰ ੧
ਨ ਕ ਲਿ	ਕ ਖ	ਨ ੧	ਧ ਦਾ	ਮੰ ਤ	ਗ ਤ	ਮੰ ੧	ਗ ਜੇ	ਗ ਤ	ਗ ਵਿਡਿ	ਸ ਆ	੧ ੧	ਗ ਈ	— — ੧
ਕ ਲ ਮਿ	ਨ ਲ	ਨ ੧	ਗ ਮਾ	ਮੰ ੧	ਧ ਇਆ	— ੧	ਮੰਗ	ਗ ਤ	ਮੰ ਕ	ਗ ਵਾ	੧ ੧	ਸ ਈ	— — ੧

—ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਦਾ ਵਲੋਂ)

## ੬. ਰਾਗ ਮਾਰਵਾ, ਤਾਲ-ਸੂਲਫਾਕ (ਮੱਧ ਲਜ)

ਮੇਰਾ ਠਾਕੁਰੁ ਅਤਿ ਭਾਰਾ ॥ ਮੋਹਿ ਸੇਵਕੁ ਬੇਚਾਰਾ ॥੧॥  
 ਮੋਹਨੁ ਲਾਲ ਮੇਰਾ ॥ ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥੧॥ ਰਹਾਉ ॥  
 ਸਗਲੇ ਮੈ ਦੇਖੇ ਜੋਈ ॥ ਬੀਜਉ ਅਵਰੁ ਨ ਕੋਈ ॥੨॥  
 ਜੀਅਨ ਪ੍ਰਤਿਪਾਲਿ ਸਮਾਹੈ ॥ ਹੈ ਹੋਸੀ ਆਹੇ ॥੩॥  
 ਦਇਆ ਮੋਹਿ ਕੀਜੈ ਦੇਵਾ ॥ ਨਾਨਕ ਲਾਗੇ ਸੇਵਾ ॥੪॥

(ਰਾਗ ਮਾਰੂ ਮ: ੫, ਪੰਨਾ ੧੦੦੪)

### ਅਸਬਾਈ

ਨ	ਵ	੦	ਗ	ਮ	੨	ਧ	—	੩	ਮ	੪	ਧ	—	੦	—	੧	ਰ
ਮ	੦	੧	ਹ	ਨ	੩	ਲ	—	੪	ਲ	੫	ਮ	—	੧	੨	੩	ਰਾ
ਅ	੨	੩	ਨ	ਗ	੪	ਨ	—	੫	ਨ	੬	ਧ	—	੨	੩	੪	—
ਵ	੪	੫	ਗ	ਮ	੬	ਗ	—	੭	ਪ੍ਰ	੮	ਨ	—	੩	੪	੫	ਨਾ

### ਅੰਤਰਾ

ਮ	ਮ	੦	ਧ	ਧ	੧	ਸ	—	੨	ਸੰ	੩	ਸੰ	—	੪	—	੫	ਰਾ
ਅ	ਮ	੧	ਧ	ਨ	੨	ਕੁਰ	—	੩	ਤਿ	੪	ਭਾ	—	੫	੬	੭	ਰਾ
ਮ	ਅ	੨	ਨ	ਸੰ	੩	ਧ	ਮ	੪	ਮ	੫	ਗ	ਗ	੬	੭	੮	ਸ

ਸ਼ਬਦ ਦੀਆਂ ਬਾਕੀ ਫੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੭. ਰਾਗ ਮਾਰਵਾ, ਇਕਤਾਲਾ (ਮੱਧ ਲਜ)

ਸਫਲ ਜਨੰਮ ਗੁਰ ਚਰਨ ਸਰਨਿ ਲਿਵ, ਸਫਲ ਦਿਸ਼ਟਿ ਗੁਰ ਦਰਸੁ ਅਲੋਈਐ ॥  
 ਸਫਲ ਸੁਰਤਿ ਗੁਰ ਸ਼ਬਦ ਸੁਨਤਿ ਨਿਤ, ਜਿਹਬਾ ਸਫਲ ਗੁਨ ਨਿਧਿ ਗੁਨ ਗੋਈਐ ॥  
 ਸਫਲ ਹਸਤ ਗੁਰ ਚਰਨ ਪ੍ਰਨਾਮ, ਸਫਲ ਚਰਨ ਪਰਦਛਨਾ ਕੇ ਧੋਈਐ ॥  
 ਸੰਗਮ ਸਫਲ ਸਾਧ ਸੰਗਤਿ ਸਹਜ ਘਰਿ, ਹਿਰਦਾ ਸਫਲ ਗੁਰਮਤਿ ਕੇ ਸਮੋਈਐ ॥੪੯੯॥  
 (ਕਬਿੱਤ ਸਵਾਲੇ, ਭਾ: ਗੁਰਦਾਸ ਜੀ)

ਮੰਤਰ

ਨੋਟ— ਇਸੇ ਟਿੱਜਨ ਤੇ “ਨਿਰਜੂਰ ਨਿਰੂਪ ਹੋ” ਭੀ ਗਾਇਆ ਜਾਂਦਾ ਹੈ। (ਸ੍ਰੀ ਰਚਨਾ ਕ.:)

## ੮. ਰਾਗ ਮਾਰਵਾ, ਇਕਤਾਲਾ (ਲਗ-ਭਗ ਦਰੁੱਤ ਲਜ)

ਜਲ ਕੈ ਧਰਨਿ ਅਰੁ ਧਰਨਿ ਕੈ ਜੈਸੇ ਜਲੁ,  
 ਪ੍ਰੀਤਿ ਕੈ ਪਰਸਪਰ ਸੰਗਮੁ ਸਮਾਰਿ ਹੈ ॥  
 ਜੈਸੇ ਜਲ ਸੀਂਚ ਕੈ ਤਮਾਲਿ ਪ੍ਰੂਤਿ ਪਾਲੀਅਤ,  
 ਬੋਰਤ ਨ ਕਾਸਟਹਿ ਜੁਲਾ ਮੈ ਨ ਜਾਰਿ ਹੈ ॥  
 ਲੋਸਟ ਕੇ ਜੜਿ ਗੜਿ ਬੋਹਿਬ ਬਨਾਈਅਤ,  
 ਲੋਸਟਹਿ ਸਾਗਰ ਅਪਾਰ ਪਾਰ ਪਾਰ ਹੈ ॥  
 ਪ੍ਰਾਤੁ ਕੈ ਜਾਨੀਜੈ ਜਨ, ਜਨ ਕੈ ਜਾਨੀਜੈ ਪ੍ਰਾਤੁ,  
 ਤਾਂ ਤੇ ਜਨ ਕੋ ਨ ਗਨ ਅਉਗੁਨ ਬੀਚਾਰਿ ਹੈ ॥ ੩੮੧ ॥

(ਕਬਿੱਤ ਸਵਜੇ ਭਾਈ ਗੁਰਦਾਸ ਜੀ)

ਖ ਪ ਪੁ ਲਾਨ ਜ ਨ ਤ ਸ ਅਉ

ମୁଖ୍ୟମନ୍ତ୍ରୀ ପାଦିକାଳୀଙ୍କ ଅଧ୍ୟାତ୍ମିକ ପାଦିକାଳୀଙ୍କ  
ମୁଖ୍ୟମନ୍ତ୍ରୀ ପାଦିକାଳୀଙ୍କ ଅଧ୍ୟାତ୍ମିକ ପାଦିକାଳୀଙ୍କ

ଗତି	ମ' ନ	ମ' ଦ	ପ୍ରକ୍ରିୟା	ନାନୀ	ନାନୀ
ନାନୀ	ମ' ନ	ମ' ଦ	ପ୍ରକ୍ରିୟା	ନାନୀ	ନାନୀ
ନାନୀ	ମ' ଦ	ମ' ନ	ପ୍ରକ୍ରିୟା	ନାନୀ	ନାନୀ
ନାନୀ	ପ୍ରକ୍ରିୟା	ମ' ନ	ନାନୀ	ନାନୀ	ନାନୀ
ନାନୀ	ନାନୀ	ନାନୀ	ନାନୀ	ନାନୀ	ନାନୀ

ਮੁਖ ਸੁਖ ਸੁਖ ਸੁਖ ਸੁਖ ਸੁਖ ਸੁਖ

‘ਅਸਥਾਈ’

ਗੁਰ ਪ੍ਰਸਾਦ ਕਥਾ ਨਾਨਕ ਕੌਰ

॥ २ ॥ ॥ ३ ॥ ॥ ४ ॥ ॥ ५ ॥ ॥ ६ ॥

॥ राम लक्ष्मी प्राप्ति ॥

ਸ	ਰ	ਲ	ਰ	ਲ
ਸ	ਲ	ਲ	ਲ	ਲ
ਅ	ਲ	ਲ	ਲ	ਲ
ਸ	ਲ	ਲ	ਲ	ਲ
ਨ	ਲ	ਲ	ਲ	ਲ
ਰ	ਲ	ਲ	ਲ	ਲ
ਪ	ਲ	ਲ	ਲ	ਲ
ਸ	ਲ	ਲ	ਲ	ਲ

ੴ ਤਰਾ

ਨੋਟ—ਇਸੇ ਕਿੱਤੇ ਦੀ ਦੂਜੀ ਸ਼ਬਦ-ਰੀਤ (ਟਿਊਨ) ਹੋਠਾ 'ਡਪਤਾਲ' ਵਿਚ ਲਿਖੀ ਹੈ।

#### ੯. ਰਾਗ ਮਾਰਵਾ, ਝਪਤਾਲ (ਲਗ-ਭਗ ਬਿਲੰਬਿਤ ਲਈ)

અમબાઈ

ଶମ୍ପା  
ନାନୀ

मंजा	मंजा	मंजा	मंजा
—	—	—	—
मंजा	मंजा	मंजा	मंजा

—	—	—
१	२	३
म न ज	म न ज	म न प
म न ज	म न ज	म न प

卷之三

—	—	—	—	—
—	—	—	—	—
—	—	—	—	—
—	—	—	—	—
—	—	—	—	—

### ਅੰਤਰਾ

ਸੰ ਰ				
—	—	—	—	—
ਸੰ ਅ				
ਗ ਪ	ਗ ਪ	ਗ ਪ	ਗ ਪ	ਗ ਪ
ਸੰ ਰ				

(ਸੂਰ ਰਚਨਾ ਕਰਦਾ ਵਲੋਂ)

(ਮਾਰਵਾ ਰਾਗ ਸਮਾਪਤਿ)

## ਰਾਗ ਪੂਰੀਆ

ਵਾਦੀ—ਗ	ਠਾਟ—ਮਾਰਵਾ	ਸਮਾਂ—ਰਾਤ ਦਾ ਪਹਿਲਾ ਪਹਿਰ (ਨੌ ਵਜੇ ਰਾਤ ਤਕ)
ਸੰਵਾਦੀ—ਨ	ਜਾਤੀ—ਖਾਡਵ-ਖਾਡਵ	ਵਿਸ਼ੇਸ਼—‘ਨ-ਮ’ ਤੇ ਗਮੰਧਗ, ਸੁਰ ਸੰਗਤੀ।

ਆਰੋਹ—ਸ, ਨ ਰੁ ਗ, ਮ ਧ ਨ ਰੁ ਸੰ ।

ਅਵਰੋਹ—ਸੰ ਨ, ਰੁ ਨ ਧਮੰ ਗ, ਰੁ ਸ ।

ਪਕੜ—ਨ ਰੁ ਗ, ਗਮੰਧਗ, ਮ ਰੁ ਗ, ਨ ਰੁ, ਸ ।

ਮਾਰਵਾ ਠਾਟ ਤੋਂ ਉਤਪਨੰ ਹੋਣ ਵਾਲੇ ਪ੍ਰਚਲਿਤ ਰਾਗ ਬਾਰਾਂ ਹਨ । ਇਨ੍ਹਾਂ ਵਿਚੋਂ ਪੰਚ, ਭਟਿਆਰ, ਲਲਿਤ (ਤੀਵਰ ਪੈਵਤ) ਵਿਭਾਸ, ਭੰਖਾਰ ਤੇ ਸੋਹਨੀ ਸਵੇਰੇ ਦੇ ਰਾਗ ਹਨ ਅਤੇ ਪੂਰੀਆ, ਮਾਰਵਾ, ਜੱਤ, ਮਾਲੀਗਊੜਾ, ਸਾਜ਼ਗਿਰੀ ਤੇ ਬੈਰਾੜੀ ਸ਼ਾਮ ਦੇ ਰਾਗ ਹਨ । ਸੰਧੀ-ਪ੍ਰਕਾਸ਼ ਦੇ ਰਾਗਾਂ ਵਿਚ ਭੈਰਉ, ਪੂਰਵੀ ਤੇ ਮਾਰਵਾ ਠਾਟ ਬਹੁਤ ਮਹੱਤਵ-ਪੂਰਣ ਹਨ । ਕਿਉਂਕਿ ਅਕਸਰ ਇਨ੍ਹਾਂ ਤਿੰਨਾਂ ਠਾਟਾਂ ਤੋਂ ਸਵੇਰ-ਸ਼ਾਮ ਗਾਏ ਜਾਣ ਵਾਲੇ ਰਾਗਾਂ ਦੀ ਉਤਪਤੀ ਹੁੰਦੀ ਹੈ । ਭਾਵ, ਹਰ ਠਾਟ ਤੋਂ ਪੂਰਵਾਂਗ ਤੇ ਉਤਰਾਂਗ ਰਾਗ ਉਤਪਨੰ ਹੋ ਸਕਦੇ ਹਨ ।

ਪੂਰੀਆ ਰਾਗ ਦਾ ਠਾਟ ਮਾਰਵਾ, ਜਾਤੀ ਖਾਡਵ-ਖਾਡਵ, ਵਾਦੀ ਗੰਧਾਰ ਤੇ ਸੰਵਾਦੀ ਨਿਖਾਦ ਅਤੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪਹਿਰ (ਸੱਤ ਤੋਂ ਨੌ ਵਜੇ ਤਕ) ਹੈ । ਪੂਰੀਆ ਤੇ ਮਾਰਵਾ ਦੋਵੇਂ ਸਮਪ੍ਰਕਿਤਿਕ ਰਾਗ ਮੰਨੇ ਗਏ ਹਨ । ਪਰ ਇਨ੍ਹਾਂ ਦੇ ਵਾਦ-ਸੰਵਾਦ ਅਤੇ ਬਿਸਰਾਮ ਸਥਾਨ ਦੇ ਭੇਦ ਕਾਰਣ ਦੋਹਾਂ ਰਾਗਾਂ ਵਿਚ ਕਾਫੀ ਅੰਤਰ ਹੋ ਜਾਂਦਾ ਹੈ । ਕਿਉਂਕਿ ਬਾਨਿਸ਼ਬਤ ਮਾਰਵਾ ਦੇ ਪੂਰੀਆ ਦੀ ਪ੍ਰਕਿਤੀ ਅਧਿਕ ਗੰਭੀਰ ਹੈ । ਭਾਵ, ਮਾਰਵਾ ਖੜੇ ਸੁਰਾਂ ਤੇ ਗਾਇਆ ਜਾਂਦਾ ਹੈ, ਉਸ ਵਿਚ ਮੀਂਡ ਆਦਿ ਦਾ ਕੰਮ ਨਹੀਂ ਹੁੰਦਾ, ਜਿਸ ਕਰਕੇ ਉਸ ਵਿਚ ਕੁਝ ਕਠੋਰਤਾ ਨਜ਼ਰ ਆਉਂਦੀ ਹੈ । ਪਰ ਪੂਰੀਆ ਵਿਚ ਮੀਂਡ, ਗਮਕ ਅਤੇ ਨੱਕਾਸ਼ੀ ਦਾ ਕੰਮ ਅਧਿਕ ਹੋਣ ਕਾਰਣ ਉਸ ਵਿਚ ਕੌਮਲਤਾ ਦਿਖਾਈ ਦਿੰਦੀ ਹੈ । ਨਾਲੇ ਪੂਰੀਆ ਦਾ ਛੇਤ੍ਰੂ ਮੰਦ੍ਰ ਸਪਤਕ ਦੇ ਗੰਧਾਰ ਤੋਂ ਤਾਰ ਸਪਤਕ ਦੇ ਮੱਧਮ ਤਕ ਹੈ, ਪਰ ਮਾਰਵਾ ਅਕਸਰ ਮੱਧ ਸਪਤਕ ਵਿਚ ਹੀ ਗਾਇਆ ਜਾਂਦਾ ਹੈ ।

ਪ੍ਰਾਚੀਨ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਕਿਤੇ ਉਲੇਖ ਨਹੀਂ ਮਿਲਦਾ । ਉੱਜ ਇਸ ਰਾਗ ਨੂੰ ਪ੍ਰਚਲਿਤ ਹੋਇਆਂ ਚਾਰ ਸੌ ਸਾਲ ਹੋ ਗਏ ਹਨ । ਇਸ ਦਾ ਚਲਣ ਅਕਸਰ ਮੰਦ੍ਰ ਤੇ ਮੱਧ ਸਪਤਕ

॥ ਧ ਧ

ਵਿਚ ਅਧਿਕ ਹੁੰਦਾ ਹੈ । ਜਿਵੇਂ—“ਸ, ਨਧਨ—ਮੁਗ, ਮੁਧਗ, ਮੁਧਨ, ਰੁਸ” ਇਸ ਪ੍ਰਕਾਰ ਕੀਤਾ ਜਾਂਦਾ ਹੈ । ਇਸ ਵਿਚ ਨਿਖਾਦ ਤੇ ਮੱਧਮ ਦੀ ਸੂਰ ਸੰਗਤਿ ਰਾਗ ਵਿਚ ਵਿਲਖਣਤਾ ਪੈਂਦਾ ਕਹਦੀ ਹੈ। ਇਸ ਦਾ

ਅਵਰੋਹ ਕਰਨ ਸਮੇਂ ਪੈਵਤ ਦਾ ਪ੍ਰਯੋਗ ਕਣ ਮਾਤ੍ਰ ਹੁੰਦਾ ਹੈ। ਜਿਵੇ—“ਸ, ਨਰੁਸ, ਨ, ਰੁਨ ਮੱਗ, ਗਮਧਗ, ਮੱਰੁਗ, ਨਰੁਸ” ਇੰਜ ਕੀਤਾ ਜਾਂਦਾ ਹੈ। ਇਸ ਰਾਗ ਵਿਚ ਮੀਡ, ਗਮਕ ਤੇ ਕਣ ਦਾ ਅਧਿਕ ਪ੍ਰਯੋਗ ਹੁੰਦਾ ਹੈ। ਇਸ ਦੀ ਪ੍ਰਕ੍ਰਿਤੀ ਗੰਭੀਰ ਹੋਣ ਕਰਕੇ ਬਿਲੰਬਿਤ ਤੇ ਮੱਧਜ ਲਜ ਦੇ ਖ਼ਜਾਲ ਅਕਸਰ ਗਾਏ ਜਾਂਦੇ ਹਨ।

ਪੂਰੀਆ, ਮਾਰਵਾ, ਸੋਹਨੀ ਇਤਿਆਦਿ ਰਾਗਾਂ ਨੂੰ ਬੰਗੇ ਗਾਇਕ ਬਹੁਤ ਸੁੰਦਰ ਢੰਗ ਨਾਲ ਗਾਉਂਦੇ ਹਨ। ਇਨ੍ਹਾਂ ਰਾਗਾਂ ਨੂੰ ਗਾਉਣ ਸਮੇਂ ਗਾਇਕ ਤਾਨਪੁਰੇ ਦੇ ਪਹਿਲੇ ਤਾਰ ਨੂੰ ਨਿਖਾਦ ਸੁਰ ਤੇ ਮਿਲਾ ਲੈਂਦੇ ਹਨ। ਕਿਉਂਕਿ ਇਨ੍ਹਾਂ ਵਿਚ ਪੰਚਮ ਵਰਜ ਤੇ ਮੱਧਮ ਤੀਵਰ ਲਗਦਾ ਹੈ, ਇਸ ਲਈ ‘ਨ, ਸ ਸ, ਸ’ ਇੰਜ ਮਿਲਾਏ ਗਏ ਤਾਨਪੁਰੇ ਦੀ ਧੁਨੀ ਕੰਨਾ ਨੂੰ ਬਹੁਤ ਅੱਛੀ ਲਗਦੀ ਹੈ।

### ਸੁਰ-ਵਿਸਥਾਰ (ਆਲਾਪ)

- ੧. ਸ (ਸ) ਨੱਧਨ—ਰੁਸ, ਨ (ਸ) ਨੱਧਨ—ਮੱਗ, ਮੱਧਸ—ਨੱਧਨ—ਮੱਗ, ਮੱਧਰੁ—ਸ, ਨਰੁਗ, ਮੱਰੁਗ, ਨਰੁਸ।**
- ੨. ਸ (ਸ) ਨੱਧਨ, ਮੁ—ਧਨ, ਮੱਧਨਰੁਸ, ਨ—ਰੁਗ, ਮੰਰੁਗ, ਮੁ, ਧਗਮੱਗ, ਗਮਧਗਮੱਗ, ਨ—ਰੁਗ, ਮੱਧਗਮੱਗ, ਨਰੁਮੱਗ, ਮੱਰੁਗ, ਨਰੁਸ, (ਸ) ਨੱਧਨ—ਮੱਧਰੁ—ਸ—।**
- ੩. ਨਰੁਗ, ਮੰਰੁਗ—ਮੁ, ਧਗਮੱਗ, ਗਮਧਗਮੱਗ, ਨ, ਨ (ਮ) ਧਗਮੱਗ,—ਨ—ਨ, ਮੱਗ, ਨਰੁਗ, ਮੱਧ ਗਮੱਗ, ਨਨਮੰਮੱਗ, ਨਰੁਗਮੰਨ ਮੰਮੱਗ, ਨ—ਰੁਸ—ਨਰੁਗ, ਮਨ—ਮੰਮੱਗ, ਨਰੁਗਮੰਧਨ, ਮੱਧ ਗਮੰਗਨ—ਰੁਸ, (ਸ) ਨੱਧਨ—ਮੱਧਰੁਸ, ਨਰੁਗ, ਮੰਰੁਗ, ਨਧਨਮੱਗ, ਗਮਧਗ, ਮੱਗ, ਨਰੁਸ।**
- ੪. ਝੁ—ਮੱਧਸ—ਨਰੁਸ—(ਸ) ਨਧਨ—ਮੱਧਨਰੁ—ਨਰੁਸ, ਨਧਨ—ਰੁਨ, ਮੱਧਸ—ਸ (ਸ) ਨਧਨ, ਧਨਮੱਧਗ; ਗਮਧਗਮੱਗ, ਨਰੁਗ, ਮੰਰੁਗ, ਨਰੁਸ—ਗਮਧਨ, ਮੱਧਮੱਗ, ਮੱਧਸ—ਨਰੁਸ—ਨਸ, ਨਰੁਂਗ, ਨਰੁਸ—ਨਰੁਨ—ਮੁ—ਧਗ, ਮੁਗ, ਨਨਮੁ—ਗ, ਮੁਗ—ਨਰੁਸ, ਮੱਧਸ—ਨਸ, ਨਰੁਸ—ਨਰੁਂਗ, ਮੁਰੁਂਗ, ਨਰੁਸ, ਨ—ਮੱਧਗ, ਮੰਰੁਗ ਮੁਗ, ਨਰੁਸ—।**
- ੫. ਗਮਨਮੰਧਸ—ਮੱਧਨ, (ਮ) ਗ, ਮੱਧਸ,, ਨਰੁਸ, ਨਰੁਂਗ, ਮੁਰੁਂਗ, ਨਸਨਰੁਨ—(ਮ) ਗ, ਗਮਧਗਮੱਗ, ਨਨਧਨਮੰਧਗਮੱਗ, ਨਰੁਗ, ਮੰਰੁਗ, ਨਮੰਧਗਮੱਗ, ਨਰੁਗ, ਨਰੁਸ—ਮੱਧਸ—ਨਰੁਸ, ਨਰੁਂਗ, ਮੁਗ, ਨਰੁਂਸ, ਗ—ਮੁਰੁਂਗ, ਨਰੁਸ, ਨਰੁਨ, ਮੁ—ਧਨ, (ਮ) ਗ, ਨਧਨਮੁਗ, ਗਮਧਗਮੱਗ, ਨਧਨਮੰਧਗਮੱਗ, ਮੁਰੁਗ, ਧ—ਨਰੁਸ—ਨਰੁਗਮੰਧਗਮੱਧਨਰੁਸ—ਨਰੁਨ, ਮੱਧਮੁਨ, (ਮ) ਗ, ਮੱਧਸ, ਨਰੁਂਗ, ਮੁਰੁਂਗ, ਨਰੁਗ, ਨਰੁਸ, ਸਨਸਨਧਨਮੁਗ, ਗਮਧਗਮੱਗ, ਨ—(ਮ) ਗ, ਗਮਧਗਮੱਗ, ਮੰਰੁਗ, ਨਰੁਸ—ਨਰੁਗ, ਨਰੁਸ, ਨਰੁਗਰੁਸ, ਨਰੁਗਮੁਗਰੁਸ, ਨਰੁਗਮਧਮੁਗਰੁਸ, ਨਰੁਗਮਨਮੰਧਗਮੁਗਰੁਸ, ਨਰੁਗਮੰਧਨਸ, ਨਰੁਸ, ਨਰੁਗ, ਨਰੁਗਮਧਨਸ, ਰੁਸ ਨਧ ਨਮੁਧਗਮੁਗਰੁਸ, ਨਰੁਗਮੰਧਨ ਨਰੁਂ ਗੁਂਗ ਰੁਸ ਸੰ ਮੱਧ ਨਨ ਧਮੁਗ ਮੁਗਰੁਸ, ਨਰੁਗਮਧਨਸ, ਰੁਸ ਨਧ ਨਮੁਧਗਮੁਗਰੁਸ, ਨਰੁਗਮੰਧਨ ਨਰੁਂ ਗੁਂਗ ਰੁਸ, ਨਰੁਗਮੁਧਨ ਨਰੁਂ ਗੁਂਗ ਸੰ ਨਧ ਧਮੁਗ ਮੁਗਰੁਸ।**

## ਪੂਰੀਆ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	੦ ਸਾ ਸ ਜ ਨ	੩ ਕੇ ਸ ਰੇ ਸ	੫ ਨ੍ਰ ਗਮ ਧਨ ਮਧ	੨ ਨਨ ਧਮ ਗਰੁ ਸਸ
੨.	ਨ੍ਰ ਗਮ ਰੁਗ ਮਧ	ਮੰਗ, ਮਧ ਨ੍ਰੁ ਨਨ	ਮਧ ਮੰਗ ਰੁਗ ਮਧ	ਗਮ ਧਨ ਮੰਗ ਰੁਸ
੩.	ਨ੍ਰ ਗ,ਰੁ ਗਮ, ਗਮ	ਧ,ਮੰ ਧਨ, ਧਨ ਰੁ,ਨ	ਰੁ,ਨ, ਧਨ ਧ,ਮੰ ਧਮ,	ਗਮ ਗ,ਰੁ ਗਰੁ ਸ
੪.	* * ਨ੍ਰ ਗਮ ਗਮ ਧਨ ਰੁਨ ਧਨ	ਗ, ਨ੍ਰ ਗਮ ਧਨ ਮਧ ਗਮ ਗ, ਨ੍ਰ	ਮੰਗ, ਨ੍ਰ ਗਮ ਧਨ ਗਮ ਧਨ ਰੁਗ ਮਧਾਂ	ਮਧ ਗਮ ਗ, ਨ੍ਰ ਰੁਸਾਂ ਨਧ ਮੰਗ ਰੁਸ
੫.	* ਨ੍ਰ ਨ੍ਰ ਗਰੁ, ਧਨ ਧ,ਮੰ ਧਮ, ਗਮ	ਗਮ ਗਮ ਧਮ, ਧਨ ਗ,ਰੁ ਗਰੁ, ਨ੍ਰ ਨ,ਧ	ਧਨ ਰੁਨ, ਰੁਗ ਰੁਗ ਨਧ, ਮਧ ਨ੍ਰ ਗਮ	ਮਧਾਂ, ਰੁਗ ਰੁ,ਨ ਰੁਨ ਨ੍ਰੁ ਨਧ ਮੰਗ ਰੁਸ
੬.	* . . . ਧਮ ਗਰੁ ਸ, ਮੰਮੰ ਨ੍ਰ ਗਮ, ਰੁਗ ਮਧ	. . . ਮੰਮੰ ਗ,ਮੰ ਗ,ਮੰ ਮੰਗ, ਮੰਮੰ ਗਾਂ ਗਮ ਧਨ, ਮਧ ਨ੍ਰੁ	ਮੰਗ, ਮੰਮੰ ਗਰੁ ਸ, ਸਨ ਧਮ ਗਰੁ ਸ, ਧਨ ਰੁਗ, ਮੰਮੰ ਗਾਂ	ਨਨ ਧ,ਨ ਨਧ, ਨਨ ਨਧ ਨਨ ਮਧ ਨ੍ਰ, ਸਨ ਧਮ ਗਰੁ ਸ

### ਅੰਤਰਾ

੧.	ਨ ਸ ਨ ਕ	ਸ ਰ ਟ ਤ	ਨ੍ਰੁ ਨਧ ਮੰਗ ਰੁਸ	ਨ੍ਰ ਗਮ ਧਨ ਸ
੨.	ਨ੍ਰੁ ਗਾਂ ਰੁਸ, ਨ੍ਰੁ	ਨਧ ਮਧ ਨ੍ਰੁ ਨਧ	ਮਧ ਮੱਛ ਮੰਗ ਰੁਸ	ਨ੍ਰ ਗਮ ਧਨ ਸ
੩.	. . . . ਰੁਗ ਮਧ ਨ੍ਰੁ ਗਾਂ	. . . . ਰੁਸ ਨਧ, ਮਧ ਨ੍ਰੁ	ਮੰਮੰ ਗਾਂ ਸਨ ਧਮ ਨਧ, ਮਧ ਨਨ ਮੰਗ	ਗਰੁ ਸਨ ਧਮ ਧਨ ਮੰਗ ਰੁਸ, ਨ੍ਰ ਗਮ
੪.	. . . . ਮੰਮੰ ਗਰੁ, ਗਾਂ ਰੁਸ	. . . . ਨਗ ਰੁਮ ਧਧ ਮੱਨ	ਗਾਂ ਰੁਸ ਬੁਰੁ ਨਧ, ਧਰੁ ਨਗ ਰੁਮ ਗਾਂ	ਨਨ ਧਮ, ਧਧ ਮੰਗ ਸਨ ਧਮ ਗਮ ਧਸ
੫.	ਰੁਗ ਰੁਗ ਮੰਮੰ ਗਾਂ, ਗਮ ਗਮ ਧਧ ਮੰਗ,	ਨ੍ਰੁ ਨ੍ਰੁ ਕਾਂਗ ਰੁਨ, ਰੁਗ ਰੁਗ ਮੰਮੰ ਗਰੁ	ਧਨ ਧਨ ਰੁਨ ਨਧ, ਨ੍ਰ ਗਮ ਧਨ ਰੁਗ	ਮਧ ਮਧ ਨਨ ਧਮ ਰੁਨ ਧਮ ਗਰੁ ਸ
੬.	. . . . ਮਧ ਗ, ਗਨ ਧਨ ਨ੍ਰ, ਰੁਸ ਨ੍ਰ ਸ	. . . . ਮੰ ਮੰਸ ਨ੍ਰੁ ਸ, ਨ੍ਰ ਰੁਗ ਗਮ ਮਧ	. ਰੁਸ ਨ੍ਰ ਸ, ਸਨ ਧਨ ਮੰ ਮਧ ਧਨ ਨ੍ਰ ਮੰਮੰ ਗਾਂ	ਸਮ ਗਮ ਰੁ, ਰੁਧ ਮਧ ਗ, ਗਮ ਗਮ ਸਨ ਧਮ ਗਰੁ ਸ

## ੧. ਰਾਗ ਪੂਰੀਆ, ਤਿੰਨਤਾਲ (ਮੱਧ ਲਘ)

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਪੂਰਿ ॥  
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥

(ਸਲੋਕ ਮਾਰੂ ਮ: ੫, ਪੰਨਾ ੫੧੯, ੯੮੯)

ਅਸਥਾਈ

੦	॥	X	੨
ਮਾ - ਗ ਜ ਗਮ ਸਾ - ਜ ਨਾ	ਗ ਤੇ ਵਾ ਸ ਰੇ - ਸ ਹਾ	ਨ ਲ ਧ ਰ ਨ ਨ ਸ ਨ ਧ ਗ ਮ	ਸ ਕੀ ਵਾ ਸ - ਗ ਤ ਸ ਰ
ਪ੍ਰਮੁਖ — ਸ ਇ ਧ ਰ	ਨ ਸ ਰੁ ਸ ਦ ਸ ਹਾ	ਵ ਸ ਗ ਸ	ਵ ਸ ਰ

ਅੰਤਰਾ

੧	੨	੩
ਮਾ - ਗ ਜ ਗ ਨ ਬ	ਪ ਮ ਮ ਧ ਮਧ ਸ ਰ ਲ ਤੁ	ਸ ਹਾ - - ਸ ਸ ਹਾ
ਸੰਨ੍ਧ - ਖੁ ਧ	ਪ ਮ ਧ ਮ ਗ ਸ ਦਾ ਸ ਹ	ਮ ਜ ਵ ਗ ਮ ਸ ਜ ਵ ਗ ਮ

## ੨. ਰਾਗ ਪੂਰੀਆ, ਤਿੰਨਤਾਲ (ਮੱਧ ਲਘ)

ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥  
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥  
ਸਾਧ ਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੁਠ ॥  
ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਉਠਿ ॥੨॥  
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ ॥  
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੩॥  
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥  
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੪॥  
ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥  
ਰਾਮਨਾਮ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੫॥

(ਰਾਗ ਮਾਰੂ ਭ: ਕਬੀਰ ਜੀ, ਪੰਨਾ ੧੧੦੫)

અમબાઈ

—	s	—	s	—	s	—	s	—	s
—	s	—	s	—	s	—	s	—	s
—	s	—	s	—	s	—	s	—	s
—	s	—	s	—	s	—	s	—	s
—	s	—	s	—	s	—	s	—	s

ੴ ਤਾਰਾ

॥	॥	॥	॥	॥	॥	॥	॥	॥	॥
ਸੰ ਨੀ	ਗ ਠ	ਸ ਤ	ਸ ਤ	ਸ ਨ	ਸ ਨ	ਸ ਨ	ਸ ਨ	ਸ ਨ	॥
—	॥	—	॥	ਰਾ	ਕ	ਰਾ	ਕ	ਰਾ	॥
ਸੰ ਕੀ	ਪ ਮੁ	ਸ ਨ	ਜਿ	ਗ	੮	ਮੁ	ਸ ਨ	ਜਿ	॥
ਸੰ ਹੀ	ਲ	ਲ	ਰ	ਸ	ਮੁ	ਸ ਨ	ਜਿ	ਗ	॥
ਸੰ ਨ	ਪ	੮	ਮੁ	ਦ	ਸ	ਸ	ਮੁ	ਸ ਨ	॥
—	॥	॥	ਪ	੮	—	॥	ਮੁ	ਸ ਨ	॥
ਸੰ ਚ	ਮ	੯	ਨ	ਕ	ਪ	੮	ਮੁ	ਸ ਨ	॥
ਸੰ ਵ	ਧ	੯	ਨ	ਕ	ਪ	੮	ਮੁ	ਸ ਨ	॥
ਮੁ ਅ	ਵ	੯	ਨ	ਕ	ਪ	੮	ਮੁ	ਸ ਨ	॥
ਪ ਮੁ ਲ	ਨ	ਧ	ਪ	ਮੁ ਸ	ਨ	ਚ	ਪ	ਮੁ ਲ	॥
ਗ ਸੰ	—	ਗ	ਨ	ਸ ਨ	ਸ ਨ	ਗ	ਪ	ਮੁ ਲ	॥
ਕ ਸ	ਸ ਤ	ਗ	੮	ਸ ਨ	ਸ ਨ	ਗ	ਪ	ਮੁ ਲ	॥
—	॥	ਨ	ਕ	ਸ ਨ	ਸ ਨ	ਗ	ਪ	ਮੁ ਲ	॥
ਮੁ ਸੁਆ	ਲ	੮	ਨ	ਸ ਨ	ਸ ਨ	ਗ	ਪ	ਮੁ ਲ	॥

—ਸੁਭਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ ਲਾਓ। (ਸੁਰ ਰਚਨਾ ਕਰਤਾ ਵਲੋਂ)

## ੩. ਰਾਗ ਪੂਰੀਆ, ਤਿੰਨਤਾਲ (ਮੱਧ ਲਜ)

ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥  
 ਸ੍ਰਮੁ ਬਾਕਾ ਪਾਏ ਬਿਸ੍ਰਾਮਾ ਮਿਟਿ ਗਾਈ ਸਗਲੀ ਧਾਈ ॥੧॥  
 ਅਬ ਮੋਹਿ ਜੀਵਨ ਪਦਵੀ ਪਾਈ ॥  
 ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥  
 ਕਾਮੁ ਕ੍ਰੋਪੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੇਰਾਈ ॥  
 ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥  
 ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥  
 ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥  
 ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਨ ਓਟਾਈ ॥  
 ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥

(ਰਾਗ ਮਾਰੂ ਮ: ੫, ਪੰਨਾ ੧੦੦੦)

### ਅਸਥਾਈ

ਗ ਮ ਅ	ਗ ਬ	ਰ ਮ	ਸ ਹਿ	ੜ ਨ ਸ ਜੀ	—	ਨ ਵ	ਧ ਨ	X ਸ ਨ ਪ	ਨ ਦ	ਸ ਨ ਵੀ	ਰ ਦ	੨ ਗ ਪ	ਰ ਦ	ਸ ਈ	—
ਨ ਚੀ	ਰ ਦ	ਨ ਤ	ਧ ਆ	ਪ ਮ ਇਓ	ਪ ਸ	ਸ ਮ	ਸ ਨ	ਨ ਪ	ਰ ਰ	ਗ ਖ	ਮ ਧ ਬਿਓ	ਗ ਧਾ	ਮ ਦ	ਗ ਤਾ	—
ਮ ਨ ਸੰ	—	ਧ ਤ	ਨ ਨ	ਪ ਮ ਕੀ	ਪ ਸ	ਮ ਸ	ਗ ਰ	ਮ ਲਾ	ਰ ਦ	ਗ ਦ	ਮ ਦ	ਗ ਦ	ਰ ਦ	ਸ ਈ	—

### ਅੰਤਰਾ

ਗ ਮ ਖ	ਮ ਲਿ	ਗ ਆ	—	ਪ ਮ ਕ	ਮ ਰ	ਧ ਮ	ਧ ਕ੍ਰਿ	ਨ ਸ ਪਾ	—	ਸ ਭ	ਸ ਈ	ਸ ਠਾ	ਰ ਦ	ਸ ਕ	ਸ ਰ
ਨ ਕੀ	ਰ ਰ	ਗ ਤ	ਮ ਨ	ਗ ਹ	ਰ ਦਿ	ਸ ਹ	ਸ ਰਿ	ਨ ਸ ਗਾ	—	ਨ ਦ	ਧ ਦ	ਪ ਮ ਦ	ਧ ਦ	ਮ ਈ	ਗ ਦ
ਮ ਸ	ਮ ਮ	ਗ ਥਾ	ਰ ਦ	ਗ ਕਾ	—	ਗ ਪਾ	—	ਪ ਮ ਦੇ	ਧ ਦ	ਮ ਬਿ	ਗ ਦ	ਰ ਦ	—	ਸ ਮਾ	—

ਸ ਸਂ ਨ ਨਰੁੰ | ਨ ਧ ਮੰ ਗ | ਮੰ ਗ ਯਾ ਮੰ ਧ ਮੰ | ਗ ਰੁ ਸ —  
 ਅਟ ਗ ਈਡ | ਸ ਗ ਲੀ ਦ | ਯ ਪਾ ਸ | ਗ ਸ ਈ —  
 — ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੪. ਰਾਗ ਪੂਰੀਆ, ਤਿੰਨਤਾਲ (ਮੱਧਜ ਲਜ)

ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥  
 ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੁਟਤੇ ਏ ਨੇਹ ॥੧॥  
 ਮੇਰੇ ਮਨ ਨਾਮੁ ਨਿਤ ਨਿਤ ਲੇਹ ॥  
 ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥  
 ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥  
 ਹਰਿ ਭਗਤਿ ਚ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥

(ਰਾਗ ਮਾਰੂ ਮ: ੫, ਪੰਨਾ ੧੦੦੬)

#### ਅਸਥਾਈ

	X	2	O	ਰ ਮ ਮ
ਗ ਵੇ	ਰ ਮ ਨ ਨ ਨ	ਨ ਸ ਨਾ — — ਸ ਮ	ਨ ਨਿ ਧ ਨ ਨ ਰ	ਗ ਲੇ ਗ ਹ ਰ ਸ
ਧ ਮ ਜ	ਕ ਲ ਮੰ ਦ ਧ	ਸ ਨਾ — ਸ ਹੀ —	ਨ ਅ ਰ ਲ ਗ ਨਿ	ਮ ਸਾ — ਸ ਗ ਗ
ਮੰ ਸੂ	ਧ ਨ ਨ ਖ	ਮੰ ਧ ਨ ਮੰ ਗ	ਮ ਰ ਦੇ ਗ ਹ ਮੰ ਗ	ਰ ਸ — ਸ, ਮ ਮ

#### ਅੰਤਰਾ

ਮੰ ਗ ਜਿ	ਧ ਮੰ ਨੀ ਧ	ਨ ਸ ਨਾ — ਸ ਮ ਸ ਵਿ	ਨ ਸਾ — ਸ ਰੁ ਰਿ	ਰ ਆ — ਸ ਸ — ਸ
ਸ ਮੰ	— ਨ ਹੋ ਧ	ਨ ਦੇ — ਧ ਮੰ ਖੇ	ਧ ਮੰ ਖੇ ਧ ਹ ਨ ਸ —	ਧ ਮੰ ਸ ਗ ਸ —

ਮ	ਰ	ਗ	-	ਮ	ਧ	ਮ	ਗ	ਮ	ਗ	ਮ	ਗ	ਰ	ਸ	-
ਨ	ਰ	ਗ	ਮ	ਧ	ਨ	ਨ	-	ਮ	ਨ	ਮ	ਗ	ਰ	ਸ	ਮ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

#### ਪ. ਰਾਗ ਪੂਜੀਆ, ਤਿੰਨਤਾਲ (ਮੱਧ ਲਾਲ)

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ॥

ਤੁਧੁ ਆਵਤ ਮੇਰਾ ਮਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੨॥

ਸੰਤ ਕ੍ਰਿਪਾ ਤੇ ਹਿਰਦੇ ਵਾਸੇ ਦੂਜਾ ਭਾਉ ਮਿਟਾਵਨਾ ॥੩॥

ਭਗਤ ਦਇਆ ਤੇ ਬੁਧਿ ਪਰਗਾਸੇ ਦੁਰਮਤਿ ਦੂਖ ਤਜਾਵਣਾ ॥੪॥

ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੫॥

ਸੰਤ ਬਿਨਾ ਮੇ ਥਾਉ ਨ ਕੋਈ ਅਵਰ ਨ ਸੂਝੇ ਜਾਵਨਾ ॥੬॥

ਮੋਹਿ ਨਿਰਗੁਨ ਕਉ ਕੋਇ ਨ ਰਾਖੇ ਸੰਤਾ ਸੰਗਿ ਸਮਾਵਨਾ ॥੭॥

ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥

(ਰਾਗ ਮਾਰੂ ਮ: ੫, ਪੰਨਾ ੧੦੧੮)

#### ਅਸਥਾਈ

੩	X	੨	੦	ਨ ਸ ਆ
ਸ	ਸ	ਸ	ਸ	ਨ ਸ
ਉ	ਜੌ	ਨ ਆ	ਗ ਉ	ਮ ਹ
ਨ	ਤੂ	ਨ ਆ	ਮ ਹ	ਮ ਹ
ਮ	ਯ	ਸ	ਗ	ਗ
ਹ	ਜੌ	ਸ	ਨ	ਰ
ਨ	ਜੌ	ਨ	ਨ	ਸ
ਮ	ਤੂ	ਸ	ਸ	ਅ
ਹ	ਧ	ਸ	ਵ	

### ਅੰਤਰਾ

ਗ ਮ ਤੁ	ਮੱ ਧ ਆ	— ੯	ਧ ਮੰ ਵ	ਮੰ ਤ	ਧ ਮੇ	ਮੰਧ ਰਾਂ	ਸੰ ਮ	ਸੰ ਨ	ਸੰ ਤ	ਸੰ ਨ	ਸੰਨ ਹਾ	ਰੁ ਧਿ	ਸੰ ਆ	— ੯
ਨ ਸੰ ਹ	ਸੰ ਜ	ਸੰ ਸ	ਸੰ ਨ	ਰੁ ਮ	ਨ	ਧ ਗ	ਪ ਮੰ	—	ਨ	ਨ ਵ	ਪ ਮੰ	— ੯	ਗ ਡ	— ੯
ਮੰ ਸੰ ਤ	ਰੁ ਕਿ	ਗ ਰ	ਮੰ ਪਾ	ਨ	ਧ ਤੇ	ਮੰ ਡ	ਮੰ ਹਿ	ਗ ਰ	ਗ ਦੇ	ਮੰ ਡ	ਗ ਵਾ	ਰੁ ਡ	ਸੰ ਸੈ	— ੯
ਨ ਦੁ	ਰੁ ਗ	ਜਾ	— ੯	ਮੰ ਭਾ	ਧ ਡ੍ਰੀ	ਮੰ ਮਿ	ਮੰ ਟਾ	ਰੁ ਡ	ਗ ਡ	ਮੰ ਵ	ਗ ਨਾ	ਰੁ ਡ	ਸ ਾ, ਸ	ਅ

—ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੬. ਰਾਗ ਪੂਰੀਆ, ਤਾਲ-ਦਾਦਰਾ (ਮੱਧ ਲਖ)

ਨਰ ਅਚੇਤ ਪਾਪ ਤੇ ਡਰੁ ਰੇ ॥

ਦੀਨ ਦਇਆਲ ਸਗਲ ਭੈ ਭੇਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ॥

ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥

ਪਾਵਨ ਨਾਮੁ ਜਗਤਿ ਮੈ ਹਰਿ ਕੇ ਸਿਮਰਿ ਸਿਮਰਿ ਕਸਮਲ ਸਭੁ ਹਰੁ ਰੇ ॥੨॥

ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥

ਨਾਨਕ ਕਹਤ ਗਾਇ ਕਰੁਨਾਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੩॥

(ਰਾਗ ਗਊੜੀ ਮ: ੯, ਪੰਨਾ ੨੨੦)

### ਅਸਥਾਈ

X	ਨ ਮੰ ਰ ਅ	O	ਸ ਸ ਤ ਡਪਾ	X	ਨਰੁ ਡਪ	ਗ ਤੇ	ਮੰ ਡਡ	O	ਗਰੁ ਡਰ	ਸ ਰੇ	— ੯
ਸ ਨ	ਨ ਮੰ ਨ ਡਦ	ਗ ਗ ਨ ਡਦ	ਮੰਧ ਮੰਗ ਲਡ ਡਸ	ਮੰਗ	—	ਰੁ	ਡੈ	ਸ ਭੰ	ਸ ਜ	ਸ ਨ	
ਸ ਸਰ	ਸ ਸ ਨ ਡਤਾ	ਨ — ਧ	ਧ ਮੰ ਤੁਮ	ਨਨ	ਧਮੰ	ਗ	ਡ	ਮੰਗ	ਰੁਸ	— ੯	

### ਅੰਤਰਾ

ਗ ਮ ਬ ਦ	ਗ ਮ ਦ	-ਗ ਸਪ	ਧ ਮ ਸ ਨ	ਮ ਨ ਸ ਨ	-ਯ ਜਾ ਮ ਹੀ	ਸ ਸ ਨ ਨ	ਸ ਸ ਗੁ ਨ	ਗ ਗ ਨ ਨ	ਗ ਵ ਧ ਧ	ਸ ਵ ਸ ਤ
ਨ ਰ ਤ ਕ	ਗ ਗ ਰ ਕ	ਰ ਨ	ਸ ਸ -ਸ ਨ	ਸ ਸ ਮ ਨ	ਸ -ਸ ਹੀ	ਨ ਨ ਅ ੰ	ਨ ਨ ਨ ੰ	ਨ ਧ ਧ	ਨ ਮ ਧ	ਨ ਮ ਧ

—ਸ਼ਬਦ ਦੀਆਂ ਬਾਕੀ ਤ੍ਰਿਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### ੪. ਰਾਗ ਪੂਰੀਆ, ਤਾਲ-ਸੂਲਫਾਕ (ਲਗ-ਭਗ ਦਰੁੱਤ ਲਖ)

ਕਿੰਚਤ ਕਟਾਛ ਦਿਬਿ ਦੇਹ ਦਿਬ ਦ੍ਰਿਸ਼ਟਿ ਹੁਏ  
 ਦਿਬਿ ਜੌਤਿ ਕੇ ਧਿਆਨ ਦਿਬਿ ਦ੍ਰਿਸ਼ਟਾਂਤ ਕੈ ॥  
 ਸ਼ਬਦ ਬਿਬੇਕ ਟੇਕ ਪ੍ਰਗਟ ਹੁਏ ਗੁਰਮਤਿ,  
 ਅਨਹਦ ਗੰਮਿ ਉਨਮਨੀ ਕੇ ਮਤਾਂਤ ਕੈ ॥  
 ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸ,  
 ਗੁਰਮੁਖਿ ਸੁਖਿ ਪ੍ਰੇਮ ਨੇਮ ਨਿਜ ਕ੍ਰਾਂਤਿ ਕੈ ॥  
 ਚਰਨ ਕਮਲ ਸੰਪਟ ਮਧੁਪ ਗਤਿ,  
 ਸਹਜ ਸਮਾਧਿ ਮਧੁ ਪਾਨ ਪ੍ਰਾਨ ਸਤਿ ਕੈ ॥੪੩॥

(ਕਬਿੱਤ ਭਾ: ਗੁਰਦਾਸ ਜੀ)

### ਅਸਥਾਈ

X ਮ ਚ	ਗ ਰ	੦ ਧ	ਮ ਕ	੨ ਗ ਮ	ਮ ਲ	ੳ ਗ ਸ	ਰ ਦ	੦ ਸ ਲ	— —
ਨ ਸ	ਨ ਧ	ਪ ਮ	ਪ ਮ	ਨ ਧ	ਰ ਪ	ਮ ਸ	ਗ ਗ	ਰ ਤਿ	ਸ —
ਨ ਸ	ਰ ਹ	ਕ ਜ	ਗ ਸ	ਮ ਮ	ਧ ਦ	ਮ ਧਿ	ਗ ਮ	ਮ ਧ	ਗ —
ਮ ਨ ਪ	ਨ ਨ	ਮ ਪ੍ਰ	ਪ ਨ	ਮ ਸ	— —	ਗ ਤ	ਰ ਕੈ	ਸ —	— —

### ਅੰਤਰਾ

ਮੁਕਿ	ਗ ਚ	ਮੁਤ	ਧ ਕ	ਸੰ ਟਾ	—	ਨ ਛ	ਰੁਂ ਦਿ	ਸੰ ਬਿ	—
ਨ ਦੇ	ਕੁਂ ਹ	ਜਂ	ਮੁਥ	ਗੁਂ	ਗੁਂ	ਰੁਂ ਟਿ	ਸੁਹ	ਸੰ ਦਿ	—
ਸੰ	ਸੰ	ਨ	ਧ	ਨ	—	ਪ ਧਿ	ਮਾ	—	ਗ ਨ
ਮੁਦਿ	ਕੁਥ	ਗੁਂ	ਗ	ਮੁਣ	ਧ	ਮੁਤ	ਗ ਕੈ	ਰੁਂ	ਸੁ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

### ੮. ਰਾਗ ਪੂਰੀਆ, ਇਕਤਾਲਾ (ਦਰੁੱਤ ਲਖ)

ਪੂਰਨ ਸਰਦ ਸਸਿ ਸਕਲ ਸੰਸਾਰ ਕਹੈ,  
 ਮੇਰੇ ਜਾਨੇ ਬਰ ਬੈਸੰਤਰ ਕੀ ਉਕੂਕ ਹੈ ॥  
 ਅਗਨਿ ਅਗਨ ਤਨ ਮਧਯ ਚਿਨਗਾਰੀ ਛਾਡੈ,  
 ਬਿਰਹ ਉਸਾਸ ਮਾਨੋ ਫੰਨਗ ਕੀ ਛੂਕ ਹੈ ॥  
 ਪਰਸਤ ਪਾਵਕ ਪਖਾਨ ਛੂਟਿ ਟੂਟਿ ਜਾਤ,  
 ਛਾਤੀ ਅਤਿ ਬਰਜਨ ਹੋਇ ਦੋਇ ਟੂਕ ਹੈ ॥  
 ਪੀਅ ਕੇ ਸਿਧਾਰੇ ਭਾਰੀ ਜੀਵਨ ਮਰਨ ਭਏ,  
 ਜਨਮ ਲਜਾਯੋ ਪ੍ਰੇਮ ਨੇਮ ਚਿਤ ਚੁਕ ਹੈ ॥੫੭੩॥

(ਕਬਿੱਤ ਭਾਈ ਗੁਰਦਾਸ ਜੀ)

### ਅਸਥਾਈ

X	ਗ	੦	੨	੦	੩	੪
ਮੁ	ਮੁ	ਗ	ਸ ਬੇ	ਨ ਧ	ਨ ਰੇ	ਗ ਸ
ਪੀ	ਅ	ਰੁ	—	ਧ	ਕਾ	ਰੀ
—	—	੫	੫	੫	੫	—
ਗ	ਗ	ਸ	ਸ	ਸ	ਸ	ਸ
ਮੁ	ਮੁ	ਨ	ਨ	ਨ	ਨ	—
ਪੀ	ਪੀ	ਰੁ	ਰੁ	ਰੁ	ਰੁ	—
—	—	੫	੫	੫	੫	੫
ਗ	ਗ	ਸ	ਸ	ਸ	ਸ	ਸ
ਮੁ	ਮੁ	ਨ	ਨ	ਨ	ਨ	—
ਪੀ	ਪੀ	ਰੁ	ਰੁ	ਰੁ	ਰੁ	—
—	—	੫	੫	੫	੫	੫
ਗ	ਗ	ਸ	ਸ	ਸ	ਸ	ਸ
ਮੁ	ਮੁ	ਨ	ਨ	ਨ	ਨ	—
ਪੀ	ਪੀ	ਰੁ	ਰੁ	ਰੁ	ਰੁ	—
—	—	੫	੫	੫	੫	੫

ਮ ਨ ਨੇ	— — —	ਪ ਹ	ਮ ਰਿ	— — —	ਗ ਤ	ਮ ਧ ਕੁ	ਮ ਦ	ਗ ਕ	ਹ ਹ	ਸ ਤ	— — —
--------------	-------------	--------	---------	-------------	--------	--------------	--------	--------	--------	--------	-------------

### ਅੰਤਰਾ

ਮ ਗ ਅ	ਗ ਗ	— — —	ਪ ਮ ਨ	— — —	ਧ ਅ	ਸ ਗ	ਸ ਨ	— — —	ਸ ਤ	ਸ ਨ	— — —
ਨ ਮ	ਨ ਧਜ	ਧ ਨ	ਨ ਚਿ	ਨ ਨ	ਕੁ ਡ	ਨ ਗਾ	— — —	ਧ ਗੀ	ਮ ਛਾ	— — —	ਗ ਛ
ਮ ਬਿ	ਨ ਰ	— — —	ਪ ਮ ਹ	— — —	ਧ ਕੁ	ਗ ਸਾ	ਮ ਸ	ਗ ਸ	ਗ ਮਾ	ਸ ਸ	ਸ ਨ
ਨ ਨੋ	— — —	ਪ ਨ	ਨ ਨ	ਕੁ ਗ	ਮੁ ਕੀ	ਗ ਛੂ	— — —	ਗ ਕ	ਸ ਹੈ	— — —	— — —

— ਕਬਿੱਤ ਦੀਆਂ ਬਾਕੀ ਤੁਕਾਂ ਭੀ ਇਸੇ ਅਤਰੇ ਤੇ ਲਾਓ ।

### ੯. ਰਾਗ ਪੂਰੀਆ, ਝਪਤਾਲ (ਮੱਧ ਲਜ)

ਸਹਜ ਸਮਾਧਿ ਸਾਧ ਸੰਗਤਿ ਮੈ ਸਚੁ ਖੰਡ,  
 ਸਤਿਗੁਰ ਪੂਰਨ ਬ੍ਰਹਮ ਕੋ ਨਿਵਾਸ ਹੈ ॥  
 ਦਰਸ ਧਿਆਨ ਸਰਗੁਨ ਅਕਾਲ ਮੂਰਤਿ,  
 ਪੂਜਾ ਫੁਲ ਫਲ ਚਰਨਾਮ੍ਰਿਤ ਬਿਸ੍ਰਾਸ ਹੈ ॥  
 ਨਿਰੰਕਾਰ ਚਾਰ ਪਰਮਾਰਥ ਪਰਮ ਪਦ,  
 ਸ਼ਬਦ ਸੁਰਤਿ ਅਵਗਾਹਨ ਅਭਿਆਸ ਹੈ ॥  
 ਸਰਬ ਨਿਧਾਨ ਦਾਨ ਦਾਵਿਕ ਭਗਤਿ ਭਾਇ,  
 ਕਾਮ ਨਿਹਕਾਮ ਧਾਮ ਪੂਰਨ ਪ੍ਰਗਾਸ ਹੈ ॥੧੨੫॥

(ਕਬਿੱਤ ਸਵਾਜੇ ਭਾਃ ਗੁਃ ਜੀ)

### ਅਸਥਾਈ

X ਨ ਸ ਸ	ਸ ਰ	੨	ਨ ਬ	੦	ਰ ਪ	੩	ਮ ਦਾ	ਗ ਡ	ਗ ਨ
------------------	--------	---	--------	---	--------	---	---------	--------	--------

ਮ ਦਾ	ਗ ਕ	ਮੰ ਧ	ਮੰ ਭ	ਮੱ ਗ	ਗਰੁ ਤਿ	ਸ ਭਾ	—	ਸ ਦਿ
ਸ ਨ ਕਾ	ਗ ਮ	ਗ ਨਿ	ਗ ਹ	ਮ ਸ	ਧ ਕਾ	ਨ ਮ	ਰੁ ਧਾ	ਸਂ ਤ
ਨ ਪੁ	ਧ ਰ	ਨ ਨ	ਮ ਤ	ਮੰ ਪ੍ਰ	ਮੱ ਗ	ਗ ਸ	ਰੁ ਹੈ	ਸ ਤ

ਅੰਤਰਾ

ਗ ਮ ਸ	ਗ ਹ	ਧ ਮ ਜ	—	ਧ ਸ	ਸ ਮਾ	ਸ ਹਿ	ਰੁ ਸਾ	ਸ ਤ	ਸ ਧ
ਨ ਸ ਸ	ਸ ਗ	ਨ ਤ	ਧ ਤ	ਨ ਮੈ	ਧ ਮ ਸ	ਧਨ ਚ	ਧ ਮੱ ਖ	—	ਗ ਡ
ਮ ਸ	ਮ ਹਿ	ਗ ਹ	—	ਮ ਰ	ਨ ਪੁ	ਧਨ ਰ	ਧਮ ਨ	ਗਰੁ ਤ	ਸ ਤ
ਸ ਨ ਬ੍ਰ	ਰੁ ਮ	ਗ ਕੈ	—	ਮੰ ਧ	ਮ ਵਾ	ਗ ਸ	ਰੁ ਹੈ	ਸ ਤ	—

ਨੌਟ :— 'ਝਪਤਾਲ' ਗਾਉਣ ਤੋਂ ਬਾਅਦ ਇਸੇ ਨੂੰ ਜਾਂ ਨੌਥਰ 'ਸੂਲਫਾਕ' ਦੀ ਸ਼ਬਦ ਰੀਤ ਤੇ ਵੀ ਗਾਇਆ ਜਾ ਸਕਦਾ ਹੈ ।

## ੧੦. ਰਾਗ ਪੁਰੀਆ, ਚਾਰਤਾਲ (ਬਿਲੰਬਿਤ ਲਜ)

ਪੂਛਤ ਪਥਿਕ ਤਿਹ ਮਾਰਗਿ ਨ ਧਾਰੇ ਪਗਿ,  
 ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ ॥  
 ਪੂਛਤ ਹੈ ਬੇਦ ਖਾਤ ਅੰਖਧਿ ਨ ਸੰਜਮ ਸੈ,  
 ਕੈਸੇ ਮਿਟੈ ਰੋਗ, ਸੁਖ ਸਹਿਜ ਸਮਾਈਐ ॥  
 ਪੂਛਤ ਸੁਹਾਗਨਿ, ਹੈ ਕਰਮਿ ਦੁਹਾਗਨਿ ਕੈ,  
 ਰਿਦੇ ਬਿਭਚਾਰ ਕਤ ਸਿਹਜਾ ਬੁਲਾਈਐ ॥  
 ਗਾਏ ਸੁਨੈ ਆਖੇ ਮੀਚੇ ਪਾਈਐ ਨ ਪਰਮ ਪਦੁ,  
 ਗੁਰੂ ਉਪਦੇਸ ਗਹਿ ਜੋ ਲੋ ਨ ਕਮਾਈਐ ॥੪੩੯॥

(ਕਬਿੱਤ ਸਵਘੇ, ਭਾਈ ਗੁਰਦਾਸ ਜੀ)

ਅਸਥਾਈ

ਸ ੴ	ਸ ਗ	ਗ, ਸ	—	ਸ ਤ	ਰ ੴ	ਸ ੴ	ਸ ਖ	—	ਰ ੴ	ਸ ੴ
ੴ	ਰ ੴ	ਸ ੴ	—	ੴ	ੴ	ੴ	ੴ	—	ੴ	ੴ
ੴ	ੴ	ੴ	—	ੴ	ੴ	ੴ	ੴ	—	ੴ	ੴ
ਸਨ	ਤਿਹ	ਰ ੴ	ਮੁਕੈ	ਰ ੴ	ਰ ੴ	ਰ ੴ	ਰ ੴ	—	ਰ ੴ	ਰ ੴ
ਪ. ਸ. ਕ	ਪ. ਮ. ਕ	ਪ. ਮ. ਸ	ਗ ਸ	ਗ ਈ	ਗ ਈ	ਗ ਈ	ਗ ਈ	—	ਗ ਈ	ਗ ਈ
ਪ. ਮ. ਬਿ	ਪ. ਮ. ਧ	ਪ. ਮ. ਦੇ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	—	ਮੁਹੜ	ਮੁਹੜ
ਕ. ਪ	ਨ. ਨ	ਨ. ਕੈ	ਨ. ਸ	ਨ. ਮ	ਨ. ਮ	ਨ. ਮ	ਨ. ਮ	—	ਨ. ਮ	ਨ. ਮ
ੴ	ੴ	ੴ	ੴ	ੴ	ੴ	ੴ	ੴ	—	ੴ	ੴ
ਨ. ਪ	ਨ. ਰ	ਨ. ਤ	ਨ. ਮ	ਨ. ਨ	ਨ. ਨ	ਨ. ਨ	ਨ. ਨ	—	ਨ. ਨ	ਨ. ਨ
ਸ ਛ	ਸ ੴ	ਰ ੴ	—	ਸ ਹ	ਰ ੴ	ਰ ੴ	ਰ ੴ	—	ਰ ੴ	ਰ ੴ
ਸ ਨ	—	ਨ ੴ	ਨ ੴ	ਸ ਖ	ਨ ੴ	ਨ ੴ	ਨ ੴ	—	ਨ ੴ	ਨ ੴ
ਸ ਪੂ	ਸ ਨ ਮ	ਸ ਪ੍ਰੀ	ਧ ਮ ਬ	ਧ ਮ ਪ	ਧ ਮ ਅ	ਧ ਮ ਸ	ਧ ਮ ਜ	—	ਧ ਮ ਹ	ਧ ਮ ਹ

ਅੰਤਰਾ

ਸ ੴ	ਸ ਦ	ਨ ਮ	ਰ ੴ	ਗ ਈ	ਰ ੴ	ਸ ੴ	ਸ ਦ	ਨ ਮ	ਰ ੴ	ਸ ੴ
ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ਸਨ	ਨਿ	ਰਾਨੀ	ਗ ਈ	ਗ ਈ	ਗ ਈ	ਗ ਈ	ਗ ਈ	ਗ ਈ	ਗ ਈ	ਗ ਈ
ਪ. ਸ. ਕ	ਪ. ਮ. ਕ	ਪ. ਮ. ਸ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ
ਪ. ਮ. ਬਿ	ਪ. ਮ. ਧ	ਪ. ਮ. ਦੇ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ	ਮੁਹੜ
ਕ. ਪ	ਨ. ਨ	ਨ. ਕੈ	ਨ. ਸ	ਨ. ਨ	ਨ. ਨ	ਨ. ਨ	ਨ. ਨ	ਨ. ਨ	ਨ. ਨ	ਨ. ਨ
ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ਨ. ਪ	ਨ. ਰ	ਨ. ਤ	ਨ. ਮ	ਨ. ਨ	ਨ. ਨ	ਨ. ਨ	ਨ. ਨ	ਨ. ਨ	ਨ. ਨ	ਨ. ਨ
ਸ ਛ	—	ਸ ੴ	ਰ ੴ	ਸ ਹ	ਰ ੴ	ਰ ੴ	ਰ ੴ	ਰ ੴ	ਰ ੴ	ਰ ੴ
ਸ ਨ	—	ਨ ੴ	ਨ ੴ	ਸ ਖ	ਨ ੴ	ਨ ੴ	ਨ ੴ	ਨ ੴ	ਨ ੴ	ਨ ੴ
ਸ ਪੂ	ਸ ਨ ਮ	ਸ ਪ੍ਰੀ	ਧ ਮ ਬ	ਧ ਮ ਪ	ਧ ਮ ਅ	ਧ ਮ ਸ	ਧ ਮ ਜ	—	ਧ ਮ ਹ	ਧ ਮ ਹ

ਸੰਚਾਰੀ

ਗ ਈ	ਰ ੴ	ਸ ੴ	ਪ ੴ	ਨ ਤਿ	ਨ ੴ	ਧ ਮ	ਧ ਮ	ਨ ਸ	ਨ ੴ	ਨ ਸ
ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ਗ ਈ	ਰ ੴ	ਸ ੴ	ਪ ੴ	ਨ ਤਿ	ਨ ੴ	ਧ ਮ	ਧ ਮ	ਨ ਸ	ਨ ੴ	ਨ ਸ
ਸ ਛ	—	ਸ ੴ	ਰ ੴ	ਧ ਮ	ਨ ੴ	ਧ ਮ	ਧ ਮ	ਨ ਸ	ਨ ੴ	ਨ ਸ
ਸ ਨ	—	ਨ ੴ	ਨ ੴ	ਸ ਖ	ਨ ੴ	ਨ ੴ	ਨ ੴ	ਨ ੴ	ਨ ੴ	ਨ ੴ
ਸ ਪੂ	ਸ ਨ ਮ	ਸ ਪ੍ਰੀ	ਧ ਮ ਬ	ਧ ਮ ਪ	ਧ ਮ ਅ	ਧ ਮ ਸ	ਧ ਮ ਜ	—	ਧ ਮ ਹ	ਧ ਮ ਹ

ਸ ਤ	ਸ ਤ
ਸ ਤ	ਸ ਤ
ਕ ਵ	ਗ ਅੰ
ਸ ਰ	ਮੰਈ
ਪ ਤ	ਗ ਤ
ਪ ਮ ਚ	ਪ ਮ ਲਾ
ਗ ਭ	ਪ ਨ ਬ
ਪ ਮ	ਨ
ਪ ਨ ਬਿ	ਮ ਜਾ
ਸ ਦੇ	ਗ ਦ
ਸ ਦੇ	ਗ ਦ

ਸ ਤ	ਸ ਤ
—	—
ਸ ਖੰ	ਧ ਮਪ
—	ਰਾਂਗ
ਸ ਖੰ	ਗਹਿ
—	ਸ ਤ
ਗ ਸ	ਗ ਅੰ
ਨ ਤ	ਸ ਨੰਨ
—	ਨ ਪ
—	ਗ ਪ
—	ਗ ਕ
ਸ. ਤ	ਮੱਖੰ
ਪ ਤ	ਨ ਪ
ਪ ਮ ਲੇ	ਨ ਨ
ਗ ਦ	ਗ ਤ੍ਰਿ
ਸ ਦੀਅੰ	ਪ ਮ ਨ
ਨ ਰ	—
ਲਾਂਘ	—

### ਅਡੋਗ

ਸ ਚੰ	ਗ ਦ	ਸ ਤ
—	—	—
—	ਰਾਂਗ	—
ਗ ਸ	ਗ ਅੰ	ਸ ਤ
ਨ ਤ	ਸ ਨੰਨ	—
—	ਨ ਪ	—
—	ਗ ਪ	—
—	ਗ ਕ	—
ਸ. ਤ	ਮੱਖੰ	—
ਪ ਤ	ਨ ਪ	—
ਪ ਮ ਲੇ	ਨ ਨ	—
ਗ ਦ	ਗ ਤ੍ਰਿ	—
ਸ ਦੀਅੰ	ਪ ਮ ਨ	—
ਨ ਰ	—	—
ਲਾਂਘ	—	—

ਨੋਟ :—ਜਿਸ ਧੁਰਪਦ ਦੇ ਚਾਰ ਅੰਗ ਹੋਣ, ਉਸ ਨੂੰ ਗਾਉਣ ਸਮੇਂ ਸੰਚਾਰੀ-ਅਡੋਗ ਦੌਵੇਂ ਕੱਠੇ ਗਾਉਣੇ ਚਾਹੀਏ ਹਨ। ਧੁਰਪਦ ਦੀ ਇਸ ਰੀਤ ਨੂੰ ਗਾਉਣ ਤੋਂ ਬਾਅਦ ਪਿਛੇ ਨੂੰ ਦੀ ਰੀਤ (ਟਿਯੂਨ) ਤੇ ਗਾਉਣ ਨਾਲ ਵਧੇਰੇ ਅਨੰਦ ਆਵੇਗਾ।

(ਪੂਰੀਆ ਰਾਗ ਸਮਾਪਤਿ)

## ਰਾਗ ਸੋਹਨੀ

ਵਾਦੀ—ਧ	ਠਾਟ—ਮਾਰਵਾ	ਸਮਾ—ਅੰਮ੍ਰਿਤ ਵੇਲਾ (ਰਾਤ ਦਾ ਚੰਬਾ ਪਹਿਰ)
ਸੰਵਾਦੀ—ਗ	ਜਾਤੀ—ਖਾਡਵ-ਖਾਡਵ	ਵਿਸ਼ੇਸ਼— —ਗ ਦੀ ਸੁਰ-ਸੰਗਤੀ ।

ਆਰੋਹ—ਸ ਗ, ਮੰ ਧ, ਨ ਸੰ ।

ਅਵਰੋਹ—ਸੰ, ਰੁ ਸੰਨ ਧ, ਗ, ਮੰ ਧ ਮੰ ਗ, ਰੁ ਸ ।

ਪਕੜ—ਸੰ, ਨਧ, ਨਧ, ਗ, ਮੰ ਧ ਨ ਸੰ ਰੁ ਸੰ ।

ਇਸ ਰਾਗ ਦਾ ਜੈਸਾ ਨਾਮ ਹੈ ਵੈਸਾ ਹੀ ਇਹ ਸੰਦਰ ਤੇ ਮਨੋਹਰ ਹੈ । ਆਪਣੀ ਮਧੂਰਤਾ ਦੇ ਕਾਰਣ ਇਹ ਰਾਗ ਬਹੁਤ ਹੀ ਲੋਕ-ਪ੍ਰਿਅ ਹੈ । ਮਾਰਵਾ ਠਾਟ ਦੇ ਰਾਗਾਂ ਵਿਚ ਇਸ ਦਾ ਇਸੇ ਕਰਕੇ ਮਹੱਤਵ-ਪੂਰਣ ਸਥਾਨ ਹੈ । ਭਾਵੇਂ ਹਰੇਕ ਰਾਗ ਵਿਚ ਖੜਜ ਦਾ ਕੰਮ ਬੜਾ ਸੰਦਰ ਪ੍ਰਤੀਤ ਹੁੰਦਾ ਹੈ । ਪਰ ਉਤ੍ਰਾਂਗ ਵਾਦੀ ਰਾਗਾਂ ਵਿਚ ਖਾਸ ਤੌਰ ਤੇ ਸੋਹਨੀ ਵਿਚ ਤਾਰ ਖੜਜ ਆਪਣਾ ਖਾਸ ਸਥਾਨ ਰੱਖਦਾ ਹੈ । ਕਿਉਂਕਿ ਇਸੇ ਤੋਂ ਭਿੰਨ ਭਿੰਨ ਤਰੀਕੇ ਨਾਲ ਸੁਰਾਂ ਦੇ ਸਮੂਹ ਨੂੰ ਬਾਰੰਬਾਰ ਤਾਰ ਖੜਜ ਤੇ ਬਿਸਰਾਮ ਕਰਨਾ ਹੀ ਇਸ ਰਾਗ ਦੀ ਵਿਸ਼ੇਸ਼ਤਾ ਹੈ ।

ਸੋਹਨੀ ਮਾਰਵਾ ਠਾਟ ਤੋਂ ਉਤਪਨੀ ਹੁੰਦਾ ਹੈ । ਵਾਦੀ ਇਸ ਦਾ ਧੈਵਤ ਅਤੇ ਸੰਵਾਦੀ ਗੰਧਾਰ ਹੈ । ਇਸ ਦੀ ਜਾਤੀ ਖਾਡਵ-ਖਾਡਵ ਜਾਂ ਓਡਵ-ਖਾਡਵ ਹੈ । ਕਿਉਂਕਿ ਇਸ ਦੇ ਆਰੋਹ ਵਿਚ ਰਿਖਡ ਦਾ ਪ੍ਰਯੋਗ ਨਾਮ-ਮਾਤਰ ਹੋਣ ਕਾਰਣ ਕੁਝ ਵਿਦਵਾਨ ਇਸ ਦੀ ਜਾਤੀ ਓਡਵ-ਖਾਡਵ ਹੀ ਮੰਨਦੇ ਹਨ । ਗਾਊਣ ਦਾ ਸਮਾਂ ਰਾਤ ਦਾ ਚੰਬਾ ਪਹਿਰ (ਅੰਮ੍ਰਿਤ ਵੇਲਾ) ਹੈ ।

ਸੰਗੀਤ ਗੰਬਾਂ ਵਿਚ ਇਸ ਰਾਗ ਦੇ ਤਿੰਨ ਸਰੂਪ ਦਿਖਾਈ ਦਿੰਦੇ ਹਨ :—

੧. ਜਿਹੜੇ ਮੱਧਮ ਤੀਵਰ ਦੀ ਥਾਂ ਕੌਮਲ (ਸੁੱਧ) ਮੱਧਮ ਦਾ ਪ੍ਰਯੋਗ ਕਰਦੇ ਹਨ ।
੨. ਜਿਹੜੇ ਦੋਵੇਂ ਮੱਧਮਾਂ ਦਾ ਪ੍ਰਯੋਗ ਕਰਦੇ ਹਨ ।
੩. ਜਿਹੜੇ ਕੇਵਲ ਤੀਵਰ ਮੱਧਮ ਦਾ ਪ੍ਰਯੋਗ ਕਰਦੇ ਹਨ ।

ਆਪੁਨਿਕ ਸਮੇਂ ਵਿਚ ਤੀਵਰ ਮੱਧਮ ਵਾਲਾ ਸੋਹਨੀ ਅਧਿਕ ਪ੍ਰਚਲਿਤ ਹੈ । ਹਾਂ, ਕਿਸੇ ਸਮੇਂ ਗਾਇਕ ਰਾਗ ਦੀ ਰੰਜਕਤਾ ਨੂੰ ਵਧਾਉਣ ਲਈ ਸੁੱਧ ਮੱਧਮ ਦਾ ਪ੍ਰਯੋਗ ਵੀ ਕਰਦੇ ਹਨ, ਉਹ ਵੀ ਅਨੁਵਾਦੀ ਦੇ ਰੂਪ ਵਿਚ । ਪੂਰੀਆਂ, ਮਾਰਵਾ ਤੇ ਸੋਹਨੀ, ਇਹ ਇਕੋ ਜਾਤੀ ਦੇ ਤਿੰਨ ਰੂਪ ਹਨ । ਪਰ ਵਾਦ-ਸੰਵਾਦ ਦੇ ਭੇਦ ਕਾਰਣ ਜਿੱਥੇ ਇਨ੍ਹਾਂ ਵਿਚ ਬਦਲਾਵ ਆਉਂਦਾ ਹੈ ਉੱਥੇ ਨਾਲ ਹੀ ਇਨ੍ਹਾਂ ਦੇ ਸੁਰ-ਵਿਸਰਾਰ ਵਿਚ ਭੀ ਅੰਤਰ ਹੈ । ਜਿਵੇਂ ਪੂਰੀਆਂ-ਮੰਦ੍ਰ ਤੇ ਮੱਧ ਸਪਤਕ ਵਿਚ, ਮਾਰਵਾ-ਮੱਧ ਅਤੇ ਸੋਹਨੀ ਮੱਧ ਤੇ ਤਾਰ ਸਪਤਕ ਵਿਚ ਖਿਲਦਾ ਹੈ । ਭਾਵ, ਜੇ ਸਵੇਰੇ ਗਾਊਣਾ ਹੋਵੇ ਤਾਂ ਸੋਹਨੀ ਅਤੇ

ਸ਼ਾਮ ਨੂੰ ਗਾਉਣਾ ਹੈ ਤਾਂ ਪੂਰੀਆ। ਜਿਵੇਂ ਭੂਪਾਲੀ ਤੇ ਦੇਸ਼ਕਾਰ, ਸਹਾਨਾ ਤੇ ਸੁਘੜਈ, ਟੋਡੀ ਤੇ ਮੁਲਤਾਨੀ ਇਤਿਹਾਸਿਕ ਐਸੇ ਰਾਗ ਹਨ, ਜਿਨ੍ਹਾਂ ਦੇ ਵਾਦ-ਸੰਵਾਦ ਤਬਦੀਲ ਕਰਨ ਨਾਲ ਗਾਉਣ ਦਾ ਸਮਾਂ ਵੀ ਬਦਲ ਜਾਂਦਾ ਹੈ।

ਸੋਹਨੀ ਉਤ੍ਰਾਂਗ ਵਾਦੀ ਰਾਗ ਹੈ, ਇਸ ਦੀ ਸਾਰੀ ਸੁਦਰਤਾ ਉਤਰ ਅੰਗ ਵਿਚ ਰਹਿੰਦੀ ਹੈ। ਇਸ ਵਿਚ ਮੰਦ੍ਰ-ਸਪਤਕ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ। ਕਿਉਂਕਿ ਇੰਜ ਕਰਨ ਨਾਲ ਪੂਰੀਆ ਦੀ ਭਲਕ ਦਿਖਾਈ ਦੇਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਗਾਇਕ ਮੰਦ੍ਰ ਸਪਤਕ ਦਾ ਪ੍ਰਯੋਗ ਨਹੀਂ ਕਰਦੇ ਅਤੇ ਜੇ ਕਰਦੇ ਹਨ ਤਾਂ ਬਹੁਤ ਘੱਟ। ਜਿਵੇਂ “ਸ ਨਧ, ਮੰਧਨ ਸ, ਧਨਸਰੁਸ, ਸ ਗ, ਮੰਗਰੁਸ” ਇਸ ਪ੍ਰਕਾਰ। ਅਸਲ ਵਿਚ ਸੋਹਨੀ ਦਾ ਵਿਸਥਾਰ ‘ਮੱਧ’ ਤੇ ‘ਤਾਰ’ ਸਪਤਕ ਵਿਚ ਹੀ ਹੁੰਦਾ ਹੈ। ਜਿਵੇਂ “ਸ ਗ, ਮੰਧ ਨਸ, ਸਨੁਸਨੁਸਨ, ਨਧ, ਨਧ, ਗ, ਮੰਧਨਸਨੁਸਨ, ਸਂਗ, ਰੁਸ, ਨਧ, ਗ, ਮੰਧ, ਮੰਧਨਸਨੁਸਨ” ਇਸ ਵਿਚ ਇਹ ਤਾਨ ਬਾਰਬਾਰ ਦਿਖਾਈ ਦਿੰਦੀ ਹੈ।

ਸੋਹਨੀ ਦੀ ਪ੍ਰਕਿਰਿਤੀ ਚੰਚਲ ਹੌਣ ਕਾਰਣ ਇਸ ਵਿਚ ਬਿਲੰਬਿਤ ਲਖ ਦੇ ਖਯਾਲ ਨਹੀਂ ਗਾਏ ਜਾਂਦੇ। ਮੱਧ ਤੇ ਦਰੁੱਤ ਲਖ ਦੇ ਛੌਟੇ ਖਯਾਲ, ਠੁਮਰੀ, ਦਾਦਨਾ, ਗੁਜ਼ਲ ਆਦਿ ਗਾਉਣ ਲਈ ਇਹ ਰਾਗ ਬਹੁਤ ਉਪਯੋਗੀ ਹੈ। ਪ੍ਰਸਿੱਧ ਗਾਇਕ ਉਸਤਾਦ ਬੜੇ ਗੁਲਾਮ ਅਲੀ ਖਾਂ ਇਸ ਰਾਗ ਵਿਚ ਠੁਮਰੀ ਬਹੁਤ ਸੁਦਰ ਗਾਉਂਦੇ ਸਨ।

### ਸੁਰ-ਵਿਸਥਾਰ (ਆਲਾਪ)

1. ਸ, ਨਸ, ਗ, ਮੰਧਨਸਨੁ (ਸ), (ਸ)—ਨਧ, ਮੰਧ, ਨ, ਨ—ਧ ਮੱਗ, ਮੰਗਰੁਸ, ਗ—ਮੰਧ, ਮੰਧਨ  
ਨ  
ਸਨੁ (ਸ)—ਨਧ, ਨਧਗ, ਗਮੰਧ, ਮੰਧਨਧਮੱਗ, ਮੰਧਨਸਨੁ (ਸ)—।
2. ਗਮੰਧਨਸਨੁ (ਸ)—ਨ ਸਨਧ, ਮੰਧ ਨ—ਨਨਧਨ ਸਨਧਮੱਗ, ਧਗ, ਨਧਗ, ਗਮੰਧਗ, ਮੰ—ਗ,  
ਗ  
ਮੰਗਰੁਸ—ਸਗਮੰਧਨਸਨੁ (ਸ)—ਮੰਧਸ—ਨਸ, ਧਨਸਨੁ (ਸ) ਨਸਨੁ ਰੁਸਨਸਨਧਨ, ਮੰਧਨਸ ਧਨ  
ਕੁ  
ਸਨਧਮੱਗ, ਮੰਗਰੁਸ, ਸਗ, ਮੰਧ, ਮੰਧਨਸਨੁ (ਸ)—।
3. ਨਸਨੁਨ (ਸ)—ਨਧਮੰਧਸ, (ਸ)—ਨਧ, ਮੰਧਨਸ, ਧਨ ਸਨਧ, ਮੰਧਨਸਨੁ (ਸ)—ਨਧ, ਨਧ—  
ਨਮੰ, ਧਗ, ਗਮੰਧਨਸਨਧਮੱਗ, ਮੰਗਰੁਸ, ਗਮੰਧ, ਮੰਧਨ, ਧਨਸਨੁ (ਸ)—ਗ, ਗਮੰਧਨਸਨੁ ਧਸ—  
ਮੰ  
ਨਧ, ਧਮੰ, ਮੰਗ, ਮੰਗਰੁਸ—ਸਗ, ਗਮੰਧਨਸ, ਸਨੁਸਨੁਨਸਨਧ, ਨਧਮੱਗ, ਗਮੰਗ, ਮੰਗਰੁਸ, ਸਗਮੰਧ,  
ਮੰਧਨਸਨੁ (ਸ)—।

ਨ ਧ ਨ  
੪. ਸਨ ਨਧਮੱਧਨਸ—ਰੁ (ਸ), ਮਧਨਸ, ਧਸ—ਮ, ਮੱਧਨਸਰੁ, ਰੁਸਨਸਨਧਨਧ, ਨਮੱਧਗ, ਮੱਧਸ—

ਮ  
ਸਰੁਸਰੁ ਨਸਨਧ, ਨ, ਗ ਮਧਨਸਹੁਧਸ—ਮੱਧਮੱਧਨਸਰੁਸਰੁਨਸ, ਰੁਰੁਸਨ (ਸ) ਨਧਨ—ਨਨਧਨ  
ਸਨਧਮੱਗ, ਗਮੱਧਨ, ਮਧਨਸ, ਧਨਸਰੁ (ਸ)—ਸਾਂਗ, ਰੁਸ, ਨਧ, ਗਮੱਧਨਸਾਂਗਰੁਸ—ਰੁਰੁਸਨਸਨਧ  
ਮੱਧਨਸ—ਨਧਨ ਸਨਧਮੱਗ, ਗਮੱਧਨਸਾਂਗ, ਮਾਂਗਰੁਸ।

ਧ ਮ ਗ  
੫. ਸਨ ਨਧ, ਧਮ, ਮੱਗ, ਗਮੱਧਨਸਰੁਨਸ—ਸਰੁਸਨਧਮੱਧਨਸਰੁਸ—ਨਸਨਧ, ਮੱਧਸ—ਧਨਸਾਂਗ,  
ਗ  
ਗਰੁਸ, ਰੁਰੁਸਨਸਨਧਨ—ਧਨਸਰੁਨਸਨਧਮੱਗ, ਗਮੱਧਨਸਾਂਗ, ਮਾਂਗਰੁਸ—ਧਨਸਾਂਗਮ, ਗਰੁਸ—  
ਗਾਂਗਰੁਸ—ਨਰੁਸ—(ਸ) ਨਧ, ਮੱਧਨਸਨਧ, ਨਧਮੱਗ, ਗਮੱਧਨ, ਮਗਰੁਸ, ਨਸਗਮੱਧਨਸਾਂਗਰੁਸ—  
ਧ ਨ ਨ  
ਨਸਨਧ ਮੱਧ (ਸ)—।

ਨਸਗਰੁਸ ਨਸਗਮੱਗਰੁਸ—ਨਸਗਮੱਧਮੱਗਰੁਸ—ਨਸਗਮੱਧਨਮੱਧਨਸਰੁਸ—ਨਸਗਮੱਧਨਸਨ  
ਮੱਧਨਸ—ਨਸਗਮੱਧਨ ਸਨੁ ਸਨ ਧਮ ਗਰੁਸ—ਨਸਗਮੱਧਨ ਸਾਂਗ ਰੁਸ ਨਨਧਮੱਗਰੁਸ—ਨਸਗਮੱ  
ਧਨ ਸਾਂਗ ਮਾਂਗ ਰੁਸ ਨਨ ਧਮੱਗਰੁਸ—।

### ਸੋਹਨੀ ਰਾਇਆ ਦੀਆਂ ਤਾਨਾਂ (ਸ਼ਬਦ ਰੀਤ ਨੰ: ੪)

#### ਅਸਥਾਈ

੧.	ਓ ਸ ਸ ਮ	ਤ ਨ ਕਊ ਸ ਬ	ਖ ਨਸ ਗਮ ਧਨ ਸਰੁ	੨ ਸਨ ਧਮ ਗਰੁ ਸਸ
੨.	· · · ·	ਗਮ ਧਨ ਸਾਂਗ ਰੁਸ	ਨਧ ਮੱਗ ਮੱਧ ਨਸ	ਨਨ ਧਮ ਗਰੁ ਸਸ
੩.	ਨਸ ਗਮ ਧਧ ਮੱਧ	ਨਨ ਧਨ ਸਰੁ ਸਰੁ	ਨਸ ਧਨ ਸਾਂਗ ਰੁਸ	ਨਧ ਮੱਧ ਮੱਗ ਰੁਸ
੪.	· · · ·	· · · ·	· · · ·	ਨਸ ਗਮ, ਸਗ ਮੱਧ, ਗਮ ਧਨ ਮੱਗ ਰੁਸ
੫.	ਗਗ ਰੁਰੁ, ਮੰਮੰ ਗਗ, ਰੁਰੁ ਸੰਸ ਨਨ ਧਧ	ਧਧ ਮੱਮੰ, ਨਨ ਧਧ, ਮੰਮੰ ਗਗ ਰੁਰੁ ਸਸ	ਸੰਸ ਨਨ, ਰੁਰੁ ਸੰਸ ਨਸ ਗਮ ਧਨ ਸਾਂਗ	ਗਗ ਰੁਰੁ ਮੰਮੰ ਗਗ ਰੁਸ ਨਧ ਮੱਗ ਰੁਸ
੬.	· · · ·	· · · ·	· · · ·	ਨਸ ਗਗ ਰੁਸ, ਰੁਗ ਗਗ ਰੁਸ, ਰੁਗ ਮੰਮੰ ਮੱਗ, ਰੁਗ ਮੱਗ ਰੁਸ
	ਮੰਮੰ ਗਗ, ਗਮ ਧਧ ਗਗ, ਨਸ ਗਗ ਰੁਸ,	ਮੱਗ, ਮੱਧ ਨਨ ਧਮ, ਧਨ ਸੰਸ ਨਧ, ਮੱਧ	ਧਨ ਸੰਸ ਨਧ, ਨਸ ਨਨ ਧਮ, ਗਮ ਧਧ	

## ਅੰਤਰਾ

੧.	ਇ ਹੁ ਮ ਨ	ਛੂ ਟਾ ਗੁ ਰ	ਸਨ ਧਨ ਸਨੁ ਸਨ	ਪਸ ਨਧ ਮੱਗ ਰੁਸ
੨.	• • • •	ਸਨ ਧਨ ਸਨੁ ਰੁਮੰ	ਗੁਰੁ ਸੈਨ ਧਮ ਗਰੁ	ਨਸ ਗਮ ਧਨ ਸ
੩.	ਸਨੁ ਸਨ ਧਨ ਸਨੁ	ਸਨੁ ਸਨ ਧਨ ਸਨ	ਧਨ ਧਮ ਗਰੁ ਸ,	ਗਮ ਧਨ ਸਨੁ ਸ
੪.	• • • • ਮੰਗ, ਰੁਗ ਮੰਗ ਰੁਸ,	• • • • ਨਸ ਗਮ ਧਨ ਸਨੋ	ਧਨ ਸਸੰ ਨਧ, ਮੰਧ ਮੰਮੰ ਗੁਰੁ ਸਨ ਧਮ	ਨਨ ਧਮ, ਗਮੁ ਧਧ ਗਮ ਧਨ ਸਨੁ ਸ
੫.	• • • • ਰੁਗ, ਨਸ ਰੁਧ ਨਸ,	ਸਗ ਗਮ ਮੰਧ ਧਨ	ਨਸੁ ਗੁਧ ਨਸੁ ਮੰਧ ਨਸੁ ਸਨੋ ਗੁਮੰ ਗੁਰੁ	ਨਗ ਮੰਧ, ਰੁਗ ਮੁਸ ਸਨੁ ਧਮ ਧਨ ਸ
੬.	ਕਾਮੇ ਰੁਖੁ ਸਨੁ ਨਸੁ ਨਗੁ ਸਨੁ ਰੁਮੰ ਕਾਨੁ ਸੁ, ਇਹੁ ਮ ਨ	ਧਨ ਮੰਧ ਗਮ ਰੁਗ ਸਨ ਧਮ ਗਮ ਧਨ ਛੂ ਟਾ ਗੁ ਰ	ਸਰੁ ਨਸੁ ਨਰੁ ਸਗ ਸੁ ਸੁ ਗਮ ਧਨ ਲੀਆ...	ਰੁਮੰ ਗਧ ਮੱਨ ਧਸੁ ਸੁ ਸੁ ਗਮ ਧਨ

## ੧. ਰਾਗ ਸੋਹਨੀ, ਤਿੰਨਤਾਲ (ਮੱਧ ਲਖ)

ਤੇਰੈ ਕਾਜਿ ਨ ਗ੍ਰਾਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥  
 ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥  
 ਰਾਮਨਾਮ ਜੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥  
 ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥  
 ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥  
 ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਉਹਾ ਤੇਰੇ ਉਜਲ ਮੁਖਾ ॥੨॥  
 ਕਰਿ ਕਰਿ ਬਾਕੇ ਵੱਡੇ ਵੱਡੇਰੇ ॥ ਕਿਨਹੀ ਨ ਕੀਏ ਕਾਜ ਮਾਇਆ ਪੂਰੇ ॥  
 ਹਰਿ ਹਰਿ ਨਾਮੁ ਜਪੈ ਜਨੁ ਕੋਇ ॥, ਤਾ ਕੀ ਆਸਾ ਪੂਰਨ ਹੋਇ ॥੩॥  
 ਹਰਿ ਭਗਤਨ ਕੇ ਨਾਮੁ ਅਪਾਰੁ ॥ ਸੰਤੀ ਜੀਤਾ ਜਨਮ ਅਪਾਰੁ ॥  
 ਹਰਿ ਸੰਤੁ ਕਰੇ ਸੋਈ ਪਰਵਾਣ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥

(ਰਾਗ ਰਾਮਕਲੀ ਮ: ੫, ਪੰਨਾ ੮੮੯)

### ਅਸਥਾਈ

੦	ਨ	ਸ	ਸ	ਸ	ਸ	੩	ਨ	ਸ	ਸ	੩	ਨ	ਸ	ਸ	੨	ਨ	ਧ	ਨ	ਧ	੨
—	ਸ	ਰ	ਸ	ਮ	ਸ	੪	ਨ	ਮ	ਮੰ	ਗ	ਧ	ਲ	੫	ਸ	ਇ	ਸ	ਲ	੫	
—	ਮ	ਹ	ਰ	ਗ	ਸ	੬	ਨ	ਤ	ਪ	ਤੇ	ਧ	ਗ	੭	ਜ	ਮ	ਗ	ਰ	੭	
—	ਸ	ਹ	ਰ	ਗ	ਸ	੮	ਪ	ਨ	ਜ	ਸ	ਮ	ਕ	੯	ਨ	ਧ	ਧ	ਕ	੯	

### ਅੰਤਰਾ

ਮ	ਗ	ਗ	ਗ	ਮ	ਧ	ਨ	ਨ	ਸ	ਸ	ਸ	ਗ	ਨ	ਸ	੨	ਨ	ਸ	ਧ	ਨ	੨
ਧ	ਨ	ਗ	ਗ	ਗ	੮	—	ਜ	ਸ	ਸ	ਸ	ਖ	੮	੮	੮	ਨ	ਨ	ਧ	ਨ	੮
—	ਮ	ਇ	ਗ	ਸ	ਟ	ਮ	ਮੀ	ਨ	ਧ	ਤ	ਯ	ਜਾ	ਮ	੮	ਗ	ਲ	ਮ	ਗ	੮
—	ਸ	ਹ	ਰ	ਗ	ਰ	ਮ	ਨ	ਮ	ਨ	ਮੇ	ਨ	ਗ	ਸ	੮	ਕ	੮	ਨ	ਧ	੮

— ਸ਼ਬਦ ਦੀਆਂ ਬਾਕੀ ਤੁਕਾਂ ਅੰਡਰੋਂ ਤੇ ਲਾਓ ।

### ੨. ਰਾਗ ਸੋਹਨੀ, ਤਿੰਨਤਾਲ (ਮੱਧ ਲਘ)

ਸਲੋਕੁ ॥ ਸਾਜਨ ਤੇਰੇ ਚਰਨ ਕੀ ਹੋਇ ਰਹਾਂ ਸਦ ਧੂਰਿ ॥

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥

(ਰਾਗ ਮਾਰ੍ਗ ਮ: ੫, ਪੰਨਾ ੮੮੮-੮੯੮)

### ਅਸਥਾਈ

੦	ਨ	ਥ	ਨ	ਸ	ਨ	੩	ਨ	ਧ	ਮ	ਗ	੪	ਧ	ਮ	ਰ	ਨ	ਨ	ਨ	ਨ	੨
ਸਾ	੮	ਜ	ਜ	ਨ	ਨ	੫	ਤੇ	੮	ਮੰ	ਗ	੬	ਗ	੫	ਸ	ਧ	੮	ਸ	੮	੮
ਸ	ਠ	—	ਸ	ਇ	ਕ	੭	ਨ	ਹਾ	ਸ	ਨ	ਨ	ਧ	੮	—	ਸ	ਸ	੮	੮	

### ਅੰਤਰਾ

ਗ ਮ ਨਾ	— 5	ਗ ਨ	ਗ ਕ	ਧ ਮ ਸ	ਮ ਰ	ਧ ਲ	ਧ ਤੁ	ਨ ਸ ਹਾ	— 5	— 5	ਸ ਰੀ	ਨ ਸ ਆ	ਰੁ 5	ਸੰ 2	— 5
ਗ ਪੈ	ਮੁ 5	ਮ ਖਉ	ਰੁ 5	ਸ ਸ	ਸ ਦਾ	ਨ	ਧ ਤੁ	ਮ ਧ ਜੂ	— 5	ਮ 5	ਗ 5	ਮੁਗ 55	ਰੁ 5	ਸ ਰ	— 5

### ੩. ਰਾਗ ਸੋਹਨੀ, ਡੋਟੀ ਤਿੰਨਤਾਲ (ਮੱਧਜ ਲਘ)

ਤੈਂਡੀ ਬੰਦਸਿ ਮੇ ਕੈਇ ਨ ਡਿਠਾ ਤੂ ਨਾਨਕ ਮਨਿ ਭਾਣਾ ॥  
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੯੪)

### ਅਸਥਾਈ

○	॥	X	॥	●
ਸੰ ਨ ਬੰ	ਸੰ ਦ	ਸੰ ਨ ਕੰ ਮੈ	ਸੰ ਨ ਕੰ — 5	ਧ ਮ ਤੈ
ਸੰ ਨ ਬੰ	ਸੰ ਦ	ਸੰ ਨ ਕੰ ਮੈ	ਸੰ ਨ ਕੰ — 5	ਧ ਮ ਤੈ
— 5	ਰੁ 5	— 5	— 5	ਧ ਮ ਤੈ
— 5	ਰੁ 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ
— 5	— 5	— 5	— 5	ਧ ਮ ਤੈ

### ਅੰਤਰਾ

ਰ ਮ ਘੁ	ਗ ਲ	ਗ ਘੁ	ਧ ਮ ਸਾ	ਧ ਮ ਈ	ਧ ਤਿ	ਧ ਸ	ਸ ਨ ਮਿ	ਸ ਨ ਤ੍ਰੇ	ਰੁ 5	ਨ ਵਿ	ਸ ਨ ਚੇ	— 5	ਸੰ 2	— 5
— 5	ਗ ਜੈ	ਗ ਮਿ	ਗ ਲ	— 5	ਰੁ 5	ਰੁ 5	ਸ ਨ ਛਾ	— 5	— 5	ਨ 5	ਧਨ 55	ਸੰ 2	ਤੈਂਡੀ...	

(ਸੂਰ ਰਚਨਾ ਕਰਤਾ ਵਲੋਂ)

## ੪. ਰਾਗ ਸੋਹਨੀ, ਤਿੰਨਤਾਲ (ਮੱਧ ਲਈ)

ਤਿੰਨ ਬਸੰਤੁ ਜੋ ਹਰਿ ਗੁਣ ਗਾਇ ॥ ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥  
 ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥  
 ਇਹੁ ਮਨੁ ਧੰਧੇ ਬਾਂਧਾ ਕਰਮ ਕਮਾਇ ॥ ਮਾਇਆ ਮੂਠਾ ਸਦਾ ਬਿਲਲਾਇ ॥੨॥  
 ਇਹੁ ਮਨੁ ਛੂਟੈ ਜਾ ਸਤਿਗੁਰੂ ਭੇਟੈ ॥ ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥  
 ਇਹੁ ਮਨੁ ਛੂਟਾ ਗੁਰਿ ਲੀਆ ਛੜਾਇ ॥ ਨਾਨਕ ਮਾਇਆ ਮੇਹੁ ਸਬਦਿ ਜਲਾਇ ॥੪॥  
 (ਬਸੰਤੁ ਮ: ੩, ਪੰਨਾ ੧੧੭੯)

### ਅਸਬਾਈ

੦	ਗ	ਮ	ਦਿ	ਗ	ਸ	—	ਸ	ਮ	ਗ	ਸ	ਨ	ਕਉ	ਸ	ਨ	ਬ	(ਸੰ)	ਸੰ	—	—	—	੨	ਨ	ਸ	ਤਾ	ਰੁ	ਸ	ਨ	ਕੀ	ਧ
ਮ	ਸ	—	ਸ	ਮ	ਲ	ਨ	੦	ਧ	ਗ	—	ਨ	ਧ	ਗ	—	ਨ	ਮ	ਸੰ	ਗ	—	ਗ	ਤਾ	੦	੦	੦	੦	੦	੦	੦	੦
ਨ	ਸ	ਹ	ਏ	ਗ	ਨ	ਸ	੦	ਜ	ਧ	ਲਿ	ਨ	ਆ	ਸ	੦	ਦੂ	ਸੰ	੦	ਸੰ	ਜੈ	੦	੦	੦	੦	੦	੦	੦	੦	੦	

### ਅੰਤਰਾ

ਮ	ਮ	ਨ	ਗ	ਬ	ਜ	ਸੰ	ਪ	ਮ	ਮ	ਤ	ਧ	ਜੋ	—	—	ਨ	ਸੰ	ਨ	ਸੰ	ਸੰ	ਸੰ	ਸੰ	ਨ	ਗ	ਰੁ	ਸ	ਦਿ	—
ਨ	ਰੁ	੦	ਮ	ਰੇ	ਗ	ਭਾ	੦	੦	ਰੁ	੦	੦	ਸੰ	੦	ਸੰ	ਨ	ਗ	ਨ	ਗ	ਸੰ	ਨ	ਗ	ਨ	ਧ	੦	ਧ	—	

—ਸ਼ਬਦ ਦੀਆਂ ਬਾਕੀ ਰੁਕਾਂ ਅੰਤਰੇ ਤੇ ਲਾਓ।

## ੫. ਰਾਗ ਸੋਹਨੀ, ਛੋਟੀ ਤਿੰਨਤਾਲ (ਮੱਧ ਲਜ)

ਲੋੜੀਦੜਾ ਸਾਜਨੁ ਮੇਰਾ ॥  
 ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥  
 ਸੂਖਿ ਅਰਾਪਨੁ ਦੂਖਿ ਅਰਾਪਨੁ ਬਿਸਰੈ ਨ ਕਾਹੁ ਬੇਰਾ ॥  
 ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੇ ਭਰਮੁ ਅੰਧੇਰਾ ॥੨॥  
 ਥਾਨਿ ਬਿਨੰਤਰਿ ਸਭਨੀ ਜਾਈ ਜੋ ਦੀਸੈ ਸੌ ਤੇਰਾ ॥  
 ਸੰਤ ਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਛੇਰਾ ॥੩॥

(ਰਾਗ ਜੇਤਸਰੀ ਮ: ੫, ਪੰਨਾ ੨੦੦)

### ਅਸਥਾਈ

X	੨	੦	੩
ਸੰ ਰੁ ਮੰ	ਸੰ ਰਾ — ਸੰ ਲੋ	ਨ੍ ਬੀ ਧ ਦ ਨ੍ ਜਾ ਧ	ਧ ਮੰ ਸਾ
ਸੰ ਰੁ ਮੰ	ਸੰ ਰਾ — ਸੰ ਸ	— — ਨ ਸੰ ਰ	— ਸੰ ਸਾ
ਧ ਲ	— — —	ਨ ਧ ਗਾ ਨ	— ਗ ਨੀ
ਨ ਸ ਤ	— — —	ਸ ਬ ਸ ਟ	ਮੰ ਸਹਿ ਸ
ਸੰ ਰੁ ਮੰ	ਸੰ ਰਾ — ਸੰ ਲੋ	ਨ੍ ਬੀ ਧ ਦ ਨ੍ ਜਾ ਧ	— ਸ ਨ ਨ

ਅੰਤਰਾ

ਸ ਨ	— — — — —										
ਨ ਸ ਨ	— — — — —										
ਸ ਗ ਬ	— — — — —										
ਸ ਗ ਬ	— — — — —										

— ਬੜਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੯. ਰਾਗ ਸੋਹਨੀ, ਤਾਲ ਸੂਲਫ਼ਾਕ (ਦਰੁੱਤ ਲਯ)

ਪੰਡਿਤ ਜਨ ਮਾਤੇ ਪੜਿ ਪੁਰਾਨ ॥੧॥ ਜੋਗੀ ਮਾਤੇ ਜੋਗ ਧਿਆਨ ॥

ਸੰਨਿਆਜੀ ਮਾਤੇ ਅਹੰਮੇਵ ॥ ਤਪਸੀ ਮਾਤੇ ਤਪ ਕੈ ਭੇਵ ॥੧॥

ਜਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੇਰ ਘਰੁ ਮੁਸਨ ਲਾਗ ॥੧॥ ਰਹਾਉ ॥

ਜਾਗੈ ਸੁਕਦੇਉ ਅਰੁ ਅਕੂਰੁ ॥ ਹਣਵੰਤੁ ਜਾਗੈ ਧਰਿ ਲੰਕੂਰੁ ॥

ਸੰਕਰੁ ਜਾਗੈ ਚਰਨ ਸੇਵ ॥ ਕਲਿ ਜਾਗੈ ਨਾਮਾ ਜੈਦੇਉ ॥੨॥

ਜਾਗਤ ਸੋਵਤ ਬਹੁ ਪ੍ਰਕਾਰ ॥ ਗੁਰਮੁਖਿ ਜਾਗੈ ਸੋਈ ਸਾਰੁ ॥

ਇਸੁ ਦੇਹੀ ਕੇ ਅਧਿਕ ਕਾਮ ॥ ਕਹਿ ਕਬੀਰ ਭਜਿ ਰਾਮਨਾਮ ॥੩॥

(ਰਾਗ ਬਸੰਤ ਭਗਤ ਕਬੀਰ ਜੀ, ਪੰਨਾ ੧੧੯੩)

### ਅਸਥਾਈ

X ਨ ਸ	— — —										
ਧ ਮ ਕ	— — —										
ਨ ਸ	— — —										

ਨ ਮੂ	ਰ ੰ ਤ	ਨ ਸ	ਧ ਨ	ਮੁ ਲਾ	ਧ ਤ	ਮੁ ਗ	ਗ ਤ	ਰ ੰ ਤ	ਸ ਤ
---------	-------------	--------	--------	----------	--------	---------	--------	-------------	--------

### ਅੰਤਰਾ

ਧ ਮੁ ਪ	ਮੁ ਡਿਤ	ਧ ਜ	ਨ ਨ	ਸ ਮਾ	ਰ ੰ ਤ	ਸ ਤੇ	—	—	—
ਸ ਪ	—	ਨ ਤ	ਧ ਪੁ	ਨ ਰਾ	—	ਧ ਨ	—	—	—
ਨ ਜੈ	—	ਕ ਗੀ	ਮੁ ਤ	ਗ ਮਾ	ਰ ੰ ਤ	ਗ ਤੇ	ਕ ਤ	ਸ ਤ	—
ਸ ਜੈ	—	ਨ ਗ	ਧ ਧਿ	ਮੁ ਆ	ਧ ਤ	ਨ ਨ	ਸ ਤ	ਕ ਤ	ਸ ਤ

— ਬਾਕੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

### ੭. ਰਾਗ ਸੌਹਨੀ, ਇਕਤਾਲਾ (ਲਗ-ਭਗ ਦਰੁੱਤ ਲਜ)

ਬਜਥਾ ਵੰਤੇ ਬੈਦ ਰੂਪ, ਜਾਚਿਕ ਦਾਤਾਰ ਗਤਿ,  
ਗਾਹਕੈ ਬਿਪਾਰੀ ਹੋਇ, ਮਾਤਾ ਪਿਤਾ ਪੂਤ ਕਉ ॥  
ਨਾਰਿ ਭਰਤਾਰਿ ਬਿਧਿ, ਮਿਤ੍ਰ ਮਿਤ੍ਰਾਈ ਰੂਪ,  
ਸੁਜਨ ਕੁਟੰਬ ਸਖਾ, ਭਾਇ ਚਾਇ ਸੂਤ ਕਉ ॥  
ਲੋਗਨ ਮੈ ਲੋਗਾਚਾਰ, ਬੇਦ ਕੈ ਬੇਦ ਬੀਚਾਰ,  
ਗਿਆਨ ਗੁਰ ਏਕੰਕਾਰ, ਅਵਧੂਤ ਅਵਧੂਤ ਕਉ ॥  
ਬਿਰਲੋ ਬਿਬੇਕੀ ਜਨ, ਪਰਉਪਕਾਰ ਹੋਤ,  
ਮਿਲਤ ਸਲਿਲ ਗਤਿ, ਸਰਬੰਗ ਭੂਤ ਕਉ ॥੧੧੪॥

(ਕਬਿੱਤ ਸਵਯੋ, ਭਾਈ ਗੁਰਦਾਸ ਜੀ)

### ਅਸਥਾਈ

X	ਨ ਖਿ	ਧ ਰ	ਨ ਛੋ	ਧ ਤ	ਮੁ ਤ	ਗ ਬਿ	ਨ ਬੇ	ਧ ਤ	ਧ ਕੀ	ਨ ਕੀ	ਨ ਜ	ਸ ਨ	—
ਨ ਧ	ਨ ਰ	—	—	—	—	ਕ ਪ	ਨ ਕਾ	ਸ ਤ	ਨ ਰ	ਧ ਹੋ	ਨ ਤ	ਧ ਤ	—

ਨ	ਧ	ਮੁ	ਧ	ਮੁ	ਗ	ਮੁ	ਲਿ	ਗ	ਰੁ	ਸ	ਸ	—
ਸ	ਗ	—	ਮੁ	ਧ	ਧ	ਗ	ਨ	ਸ	ਤ	ਸ	ਕਉ	—

### ਅੰਤਰਾ

ਮੁਗ	—	ਗ	ਪ	ਨ	ਸ	ਸ	ਸ	ਸ	—	ਸ	ਪ
ਬਜ	—	ਬਾ	ਮੁ	ਤ	ਦ	ਤ	ਦ	ਦ	—	ਤ	ਧ
ਸੰ	ਜਾ	ਚਿ	ਸੰ	ਕ	ਸੰ	ਦਾ	ਨ	ਤਾ	ਸ	ਗ	ਤਿ
ਸੰ	ਨ	ਗਾ	—	ਗੋ	—	ਮੁ	ਗ	ਰੀ	ਸ	ਹੋ	ਇ
ਨ	ਮਾ	ਤਾ	—	ਪਿ	ਨ	ਸ	ਨ	ਤ	ਪ	ਮਾ	—

—ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### ੮. ਰਾਗ ਸੋਹਨੀ, ਤਾਲ-ਚੰਚਲ (ਮੱਧ ਲਖ)

ਪਰਮ ਪਿਆਲਾ ਸਾਧ ਸੰਗ ਸਬਦਿ ਸੁਰਤਿ ਅਨਹਦ ਲਿਵ ਲਾਈ ॥

ਧਿਆਨੀ ਚੰਦ ਚਕੋਰਗਤਿ ਅੰਮ੍ਰਿਤ ਦ੍ਰਿਸ਼ਟਿ ਸਿਸ਼ਟਿ ਵਰਸਾਈ ॥

ਘਨਹਰ ਚਾਤ੍ਰਿਕ ਮੌਰ ਜਿਉ ਅਨਹਦ ਧੁਨਿ ਸੁਣਿ ਪਾਇਲ ਪਾਈ ॥

ਚਰਣ ਕਵਲ ਮਕਰੰਦ ਰਸਿ ਸੁਖ ਸੰਪੁਟ ਹੁਇ ਭਵਰੁ ਸਮਾਈ ॥

ਸੁਖ ਸਾਗਰ ਵਿਚਿ ਮੀਨ ਹੋਇ ਗੁਰਮੁਖਿ ਚਾਲਿ ਨ ਖੋਜ ਖੁਜਾਈ ॥

ਅਪਿਓ ਪੀਅਣੁ ਨਿਝਰ ਝਰਣ ਅਜਰੁ ਜਰਣ ਨ ਅਲਖੁ ਲਖਾਈ ॥

ਵੀਹ ਇਕੀਹ ਉਲੰਘਿ ਕੈ ਗੁਰਸਿਖ ਗੁਰਮੁਖਿ ਸੁਖ ਫਲੁ ਪਾਈ ॥

ਵਾਹਿਗੁਰੂ ਵਡੀ ਵਡਿਆਈ ॥੮॥

(ਵਾਰਾਂ, ਭਾਈ ਗੁਰਦਾਸ ਜੀ, ਵਾਰ ਨੰ: ੧੧)

### ਅਸਥਾਈ

X	੨	੦	੩				
	ਮ ਗ ਵਾ	ਮ ਧ ਹਿ	ਸ ਨ ਕੁ	ਸ ਨ ਤ	ਸ — —	ਸ — —	—

-	-	-	s	n	ਨ	ਭੀ	ਧ	ਵ	ਹਿ	ਮ'	ਗ	ਆ	ਮ'	ਤ	n	ਧ	ਈ	-	s	-	s	-	s
ਮ'	ਕ	-	s	n	ਸ	ਕੁ	ਮ'	ਕੂ	ਗ	ਕੁ	-	ਕੁ	-	ਕੁ	s	ਸ	ਸ	-	s	-	s	-	s
-	-	-	s	n	ਧ	ਮੁ	ਗ	ਵ	ਡਿ	ਮ'	ਗ	ਆ	ਗ	ਵ	s	ਸ	ਈ	-	s	-	s	-	s
-	-	-	s	n	ਵ	ਭੀ	ਮੁ	ਵ	ਡਿ	ਮ'	ਗ	ਆ	ਗ	ਵ	s	ਸ	ਈ	-	s	-	s	-	s
-	-	-	s	-	-	-	-	-	-	-	-	-	-	-	-	-	-	-	-	-	-	-	-

### ਅੰਤਰਾ

ਮ	ਗ	ਗ	ਮ	ਧ	n	ਨ	—	ਸ	ਨ	ਸ	—	—	—	—	—	—	—	—	—	—	—	—	—
-	-	-	s	n	—	—	—	—	—	—	—	—	—	—	—	—	—	—	—	—	—	—	—
ਮ	ਗ	—	ਸ	ਸ	—	—	—	—	—	—	—	—	—	—	—	—	—	—	—	—	—	—	—
s	g	—	s	s	—	—	—	—	—	—	—	—	—	—	—	—	—	—	—	—	—	—	—
-	-	-	s	n	ਧ	ਮੁ	ਮੁ	ਗ	ਮੁ	ਗ	ਮੁ	ਗ	ਮੁ	ਗ	ਗ	ਗ	ਗ	ਗ	ਸ	ਸ	—	—	
s	g	—	s	n	ਹ	ਦ	ਲਿ	ਵ	ਲਾ	ਤ	ਲਾ	ਤ	ਲਾ	ਤ	ਲ	ਲ	ਲ	ਲ	ਲ	ਲ	—	—	—
-	-	-	s	n	ਵ	ਹਿ	ਵ	ਡਿ	ਅ	ਨ	ਅ	ਨ	ਅ	ਨ	ਅ	ਅ	ਅ	ਅ	ਅ	ਅ	—	—	—
-	-	-	s	n	ਵ	ਹਿ	ਵ	ਡਿ	ਅ	ਨ	ਅ	ਨ	ਅ	ਨ	ਅ	ਅ	ਅ	ਅ	ਅ	ਅ	—	—	—

s s s ਰਾਹਿਕਾਰੂ... ਬਾਕੀ ਤ੍ਰਿਕਾ ਅੰਤਰੇ ਤੇ ਲਾਉ। (ਸੂਰ ਰਥਨਾ ਕਰਤਾ ਵੱਡੇ)

### ੫. ਰਾਗ ਸੋਹਨੀ, ਬਾਰਤਾਲ (ਬਿਲੰਬਿਤ ਲਜ)

ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਜਾ ਓ ਗਹਿਓ ਨ ਜਾਇ ॥੧॥ ਰਹਾਉ ॥  
ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਛਾਸ ॥੨॥  
ਜਿਹਿ ਜਿਹਿ ਹਰਿ ਕੌ ਨਾਮੁ ਸਮਾਰਿ ॥ ਤੇ ਭਵ ਸਾਗਰ ਉਡਰੇ ਪਾਰਿ ॥੩॥  
ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੪॥

(ਰਾਗ ਬਸੰਤ ਹਿੰਡੇਲ ਮ: ੯, ਪੰਨਾ ੧੧੯੯)

### ਅਸਥਾਈ

X	—	o	ੴ	ੳ	੦	ੴ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ	ੳ
ਮੁ	—	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ

ਨ	ਸ	ਕਾ	—	—	ਕੁ	ਮ	—	ਸ	ਬ	ਨ	ਸ	ਸਾ	—	—	ਗ	ੜ
ਨ	ਧ	ਮ	—	—	ਨ	ਸ	ਸ	ਗ	ਲ	ਨ	ਧ	ਗ	—	—	ਸ	ਤੇ
ਧ	ਨ	—	—	—	ਨ	ਸ	ਗ	ਲ	ਨ	ਧ	ਨ	ਗ	—	—	ਧ	ਗ
ਨ	ਨ	ਗ	—	—	ਨ	ਸ	ਗ	ਲ	ਨ	ਧ	ਨ	ਗ	—	—	ਗ	ੜ

### ਅੰਤਰਾ

ਗ	ਮ	ਜੀ	—	—	ਧ	ਮ	ਜੀ	—	—	ਸ਼	ਨ	ਗ	—	—	ਸ	ਮ
ਸ	ਨ	ਗ	—	—	ਸ	ਨ	ਗ	—	—	ਧ	ਨ	ਸ	—	—	ਧ	—
ਨ	ਨ	ਗ	—	—	ਨ	ਨ	ਨਿਆ	—	—	ਧ	ਨ	ਸ	—	—	ਸ	ਡਾ
ਨ	ਧ	ਨ	—	—	ਨ	ਸ	ਗ	ਰ	—	ਕ	ਨ	ਸ	—	—	ਧ	ਗ

ਨੋਟ :— ਧੁਰਪਦ ਗਾਉਣ ਸਮੇਂ ਠਾਂ ਦੁਗੁਨ, ਤਿਗੁਨ ਆਦਿ ਦੀ ਲਜ-ਵੰਡ ਕਰਦੇ ਹੋਏ ਤਿਹਾਈ ਲਾ ਕੇ ਸਮ (ਗੁਰ) ਤੇ ਆਉਣਾ ਹੀ ਧੁਰਪਦ ਦੀ ਗਾਇਕੀ ਮੰਨੀ ਗਈ ਹੈ। ਇਸੇ ਸ਼ਬਦ ਨੂੰ ਨੇਂ ਵੱਡੇ ਸੂਲਫਾਕ ਦੀ ਰੀਤ ਤੇ ਵੀ ਗਾਇਆ ਜਾ ਸਕਦਾ ਹੈ।

(ਸੋਹਨੀ ਰਾਗ ਸਮਾਪਤਿ)

## ਰਾਗ ਹਿੰਡੋਲ

ਵਾਦੀ—ਗ | ਠਾਟ — ਕਲਿਆਨ | ਸਮਾਂ (ਰਾਤ ਦਾ ਦੂਜਾ ਪਹਿਰ) ਨੌ ਦਸ ਵਜੇ ਰਾਤੀਂ  
ਸੰਵਾਦੀ—ਧ | ਜਾਤੀ—ਓਡਵ—ਓਡਵ | ਵਿਸ਼ੇਸ਼ — ਨਿਖਾਦ ਸੂਰ ਘੱਟ ਲਗਦਾ ਹੈ ।

ਆਰੋਹ — ਸ ਗ, ਮੰ ਧ, ਨਮੰ ਧ ਸੰ ।

ਨ  
ਅਵਰੋਹ — ਸੰ ਧ, ਮੰ ਗ, ਸੀ ।

ਨ ਨ ਨ  
ਪਕੜ — ਸੰ ਧ, ਮੰ ਧ ਸੰ, ਧ, ਮੰਗ, ਮੰਗ, ਸੀ ।

ਇਹ ਇਕ ਪ੍ਰਾਚੀਨ ਰਾਗ ਹੈ ਜਿਸ ਦਾ ਉਲੇਖ ਸਭੀ ਪੁਰਾਤਨ ਸੰਗੀਤ ਗ੍ਰੰਥਾਂ ਵਿਚ ਮਿਲਦਾ ਹੈ । ਰਾਗ-ਵਰਗ (ਰਾਗ-ਰਾਗਣੀ) ਪੱਧਤੀ ਵਿਚ ਭਰਤ ਤੇ ਹਨੂਮਾਨ ਮਤ ਦੇ ਅਨੁਸਾਰ ਇਹ ਪਰਮੁੱਖ ਛੇ ਰਾਗਾਂ ਵਿਚੋਂ ਇਕ ਹੈ । ਪਰ ਵਰਤਮਾਨ ਹਿੰਡੋਲ ਦਾ ਸੂਰ-ਰੂਪ ਪ੍ਰਾਚੀਨ ਗ੍ਰੰਥਾਂ ਵਿਚ ਲਿਖੇ ਹਿੰਡੋਲ ਨਾਲ ਨਹੀਂ ਮਿਲਦਾ । ਜਿਵੇਂ — ਸੰਗੀਤ ਪਾਰਿਜਾਤ, ਸੂਰ ਮੇਲ ਕਲਾਨਿਧੀ, ਚਤੁਰ ਦੰਡੀ ਪ੍ਰਕਾਸ਼ਕਾ ਅਤੇ ਸੰਗੀਤ ਸਾਰਾਮ੍ਰਿਤ ਆਦਿ ਗ੍ਰੰਥਾਂ ਵਿਚ ਇਸ ਨੂੰ ਓਡਵ ਜਾਤੀ ਦਾ ਸ੍ਰੀ ਮੇਲ (ਕਾਢੀ ਠਾਟ) ਜਾਂ ਭੈਰਵੀ ਮੇਲ ਦਾ ਰਾਗ ਮੰਨਿਆ ਹੈ । ਭਾਵ, ਉਸ ਸਮੇਂ ਇਸ ਦਾ ਸਰੂਪ ਆਧੁਨਿਕ ਮਾਲਕੇਂਸ ਵਾਂਗ ਸੀ । ਪਰ ਸੰਗੀਤ 'ਰਾਗ ਵਿਵੇਧ' ਦੇ ਕਰਤਾਂ ਨੇ ਹਿੰਡੋਲ ਨੂੰ 'ਬਸੰਤ ਮੇਲ' ਦਾ ਰਾਗ ਲਿਖਿਆ ਹੈ । ਜਿਸ ਦਾ ਸਰੂਪ 'ਰੇ-ਪਾ' ਵਰਜਿਤ ਭੈਰਵੀ ਵਾਂਗ ਸੀ । ਇੰਜ ਹਿੰਡੋਲ ਦਾ ਸਰੂਪ ਭਿੰਨ-ਭਿੰਨ ਸਮਿਆਂ ਵਿਚ ਤਬਦੀਲ ਹੁੰਦਾ ਰਿਹਾ ਹੈ ।

ਹਿੰਡੋਲ ਜਾਂ ਹਿੰਦੋਲ ਰਾਗ ਕਲਿਆਨ ਠਾਟ ਤੋਂ ਉਤਪੰਨ ਹੁੰਦਾ ਹੈ । ਇਸ ਦੀ ਜਾਤੀ ਓਡਵ-ਓਡਵ ਵਾਦੀ ਧੈਵਤ ਤੇ ਸੰਵਾਦੀ ਗੰਧਾਰ ਹੈ, ਪਰ ਕਈ ਸੰਗੀਤ ਕਰਤਾ ਇਸ ਦਾ ਵਾਦੀ ਗੰਧਾਰ ਤੇ ਸੰਵਾਦੀ ਧੈਵਤ ਮੰਨਦੇ ਹਨ । ਇਸੇ ਤਰ੍ਹਾਂ ਗਾਊਣ ਦੇ ਸਮੇਂ ਵਿਚ ਭੀ ਅੰਤਰ ਹੈ । ਭਾਵ, ਜੋ 'ਪਾਂਗਾ' ਵਾਦ-ਸੰਵਾਦ ਮੰਨਦੇ ਹਨ ਉਹ ਇਸ ਰਾਗ ਨੂੰ ਦਿਨ ਦੇ ਪਹਿਲੇ ਪਹਿਰ ਵਿਚ ਗਾਊਣ ਦੇ ਹਨ ਅਤੇ ਜਿਹੜੇ 'ਗਾ-ਧਾ' ਵਾਦ-ਸੰਵਾਦ ਮੰਨਦੇ ਹਨ ਉਹ ਇਸ ਨੂੰ ਰਾਤੀਂ ਨੌ ਦਸ ਵਜੇ ਗਾਊਣ ਪਸੰਦ ਕਰਦੇ ਹਨ । ਪੰਜਾਬ ਪ੍ਰਾਤ ਦੇ ਸ਼ਾਡੇ 'ਰਾਗੀ-ਜਬਾਬੀ' ਹਿੰਡੋਲ ਰਾਗ ਨੂੰ ਰਾਤ ਦੇ ਸਮੇਂ ਹੀ ਗਾਊਣ ਦੇ ਹਨ ਉੱਜ ਇਸ ਰਾਗ ਵਿਚ ਵਾਦ-ਸੰਵਾਦ ਜਾਂ ਗਾਊਣ ਸਮਾਂ ਕੋਈ ਭੀ ਹੋਵੇ ਪਰ ਇਹ ਨਿਰਵਿਵਾਦ ਸੱਚ ਹੈ ਕਿ ਹਿੰਡੋਲ ਉਤ੍ਰਾਂਗ ਪ੍ਰਾਣ ਰਾਗ ਹੈ । ਵਾਦ-ਸੰਵਾਦ ਅਤੇ ਗਾਊਣ ਸਮੇਂ ਦੇ ਕਾਰਣ ਇਸ ਦਾ ਸਰੂਪ ਕਿਸੇ ਤਰ੍ਹਾਂ ਭੀ ਪਟਿਵਰਤਣ ਨਹੀਂ ਹੋ ਸਕਦਾ ।

ਇਸ ਰਾਗ ਵਿਚ 'ਸੰ-ਧ ਤੇ ਨ-ਮੰ' ਦੀ ਸੂਰ-ਸੰਗਤੀ ਬਾਰ-ਬਾਰ ਦਿਖਾਈ ਦਿੰਦੀ ਹੈ । ਇਸ ਦੇ ਆਰੋਹ ਵਿਚ ਨਿਖਾਦ ਵੱਕ੍ਰ ਤੇ ਘੱਟ ਲਗਦਾ ਹੈ । ਇਸ ਨੂੰ ਸ, ਗ, ਮੰ ਧ, ਇਨ੍ਹਾਂ ਚਾਰ ਸੂਰਾਂ ਤੇ ਭਲੀ ਭਾਂਤ ਗਾਇਆ ਜਾ ਸਕਦਾ ਹੈ । ਹਿੰਡੋਲ ਰਾਗ ਤੋਂ ਇਲਾਵਾ ਇਕ, ਮਾਰਗ ਹਿੰਡੋਲ (ਪੁਰਾਤਨ ਹਿੰਡੋਲ)

ਰਾਗ ਵੀ ਪ੍ਰਚਲਿਤ ਹੈ ਉਸ ਦਾ ਸਰੂਪ "ਸ ਗ, ਮੰ ਧ, ਮੰ ਧ ਸ, ਸੰ ਨ, ਰੁਨਧ, ਮੰਗ, ਪ-ਗ, ਸ" ਇਸ ਪ੍ਰਕਾਰ ਹੈ। ਪਰ ਇਹ ਬਹੁਤ ਘਟ ਸੁਣਨ ਵਿਚ ਆਉਂਦਾ ਹੈ। ਹਿੰਡੋਲ ਦਾ ਚਲਣ "ਸ ਗ, ਮੰ ਧ, ਨ ਨ ਨ ਮੰ ਧ ਸ, ਸੰ ਧ, ਮੰਗ, ਮੰਗ ਸ" ਇੰਜ ਹੁੰਦਾ ਹੈ।

ਹਿੰਡੋਲ ਇਕ ਗੰਭੀਰ ਪ੍ਰਕੂਤੀ ਦਾ ਰਾਗ ਹੈ। ਪੁਰਪਦ-ਧਮਾਰ ਗਾਉਣ ਲਈ ਇਹ ਰਾਗ ਬਹੁਤ ਉਤਮ ਮੰਨਿਆ ਗਿਆ ਹੈ। ਭਾਵੇਂ ਇਹ ਉਤ੍ਰਾਂਗ ਪ੍ਰਧਾਨ ਰਾਗ ਹੈ, ਪਰ ਤਾਂ ਵੀ ਇਸ ਨੂੰ ਤਿੰਨੇ ਸਪਤਕਾਂ ਵਿਚ ਗਾਇਆ ਬਜਾਇਆ ਜਾਂਦਾ ਹੈ।

### ਸੁਰ-ਵਿਸਥਾਰ (ਆਲਾਪ)

1. ਸ—ਧ, ਧ—ਸ—ਸ—ਧ, ਮੰਧ—ਸਗ—ਮੰਗ, ਮੰਗ—ਸ, ਗਮੰਧਮਗਮੰਗ—ਸ, ਧਮੰਧਸ—ਸ—ਗ—ਸ, ਸਗ—ਮੰਗ, ਮੰਧਮਗਮੰਗ—ਸ।
2. ਸਗਮੰਧ, ਧਮਗ, ਮੰਗ—ਸ, ਧਮੱਗਮੱਗ—ਸ, ਸਧ, ਧਧ ਮੰ ਧ, ਮੰਗ, ਮੰਗ—ਸ, ਸਗਮੰਧ—ਧਮਗ  
ਮੰਗ—ਸ, ਗਮੰਧਮੱਗਮੰਗ, ਮੰ ਧ, ਮੰਗ—ਸ, ਧ—ਮੰਧਸ—ਗ—ਸ।
3. ਸਗਮੰਧ, ਨਧਮੱਗਮੰਗ—ਸ, ਸਗਮੰਧ—ਧਮੱਗ, ਸਗ ਮੰਧਸ—ਧ, ਮੰਗਮੰਗ—ਸ, ਸਗ, ਮੰਧਸ,  
ਸ—ਧ, ਧਮ—ਗਮੱਗ—ਸ, ਮੰਧਸ—ਧਮ, ਗਮੰਧਮਗਮੰਗ—ਸ, ਗਮੰਧ, ਧ, ਸੰ, ਗ—ਮੰਧਸ,  
ਸੰਸ—ਧ, ਮੰਧਸ, ਮੰਨਧਮੱਗ, ਗਮੰਧਮਗਮੰਗ—ਸ, ਸਗ—ਮੰਗ—ਸ, ਗਮੰਧ—ਮੰਧਮਗ—ਸ,  
ਸਗਮੰਧਮੱਗਮੰਧਸ—ਧ, ਧ, ਸੰ—ਧ—ਮੰਗ—ਸ—।
4. ਸਗਮੰਧਸ—ਮੰਧਸ—(ਸ) ਧ, ਧ, ਧ, ਮੰਧ, ਮੰਧਸ—ਸੰ ਧ—ਮੰ ਧਸ—ਮੰਧਸ—ਸੰਗ—ਸ,  
(ਸ) ਧ, ਮੰਧਨਮੰਧਸ—ਧਮੰਧਸ—ਗ—ਸ—ਧ, ਮੰਧਨਮੰਧਸ—ਸੰਗ—ਮੰਗ—ਸ, ਮੰਧਨਧ  
ਮੰਗ, ਨਮੰਧਸ—ਧਮੰਧਸ—ਸੰਗ—ਸ, (ਸ) ਧ—ਮੰਧਸ—ਗਮੰਧਮੰਧਸ—ਧ—ਧ—ਸ, ਮੰਧਸ,  
ਗਮੰਧਸ, ਸਗਮੰਧਸ—ਸ—ਗਗ ਮੰਧ ਧਧ ਸੰ—ਸ—ਧ, ਗਮੰਧਮਗਮੰਗ—ਸ—।
5. ਸਗਮੰਧਨਮੰਧਸ—ਗਗਮੰਧਸ—ਸੰਗ—ਮੰਗਮੰਗ—ਸ, ਧ, ਧਸ—ਸੰਗਮੰਗ—ਸ, ਸੰ, ਧ, ਮੰ,  
ਗਮੰਧਸ—ਸੰਗ—ਮੰਗਨਗਸ, ਸੰਗ—ਸ, ਸ—ਸਗਮੰਧਨਮੰਧਸ—ਧਮੰਧਮੰਧਸ—ਮੰਧਸ, ਮੰਸੰਧਸ

ਸੰਧਮੱਧਸ—ਪਰਮਾਮੱਨਪਰਮਾਮੱਧਸ—ਗ—ਸ, ਸਾਂਗਮ'ਗ—ਸ, ਸਾਂਸਪਰਮਾਮੱਧਸ—ਸੰਧਸ—ਮੰਗਮੱਧਸ  
—ਪਰਮਾਮੱਧਸ—ਮੰਧਸ, ਗ—ਸੰਧ—ਪਾਂ—ਨਹਮੱਧਸ—।

ਸਗਸ, ਸਗਮਗਸ, ਸਗਮਧਸ, ਸਗਮੰਧਸ, ਸਗਮੱਧਸਸਾਂਧਸ, ਸਗਮੱਧਸਾਂਗਸ, ਸਗਸ, ਗਮਗ,  
ਮੰਧਸ, ਧਨਧ, ਸਾਂਗਸ, ਗਮ'ਗ, ਸਾਂਸਨ ਧਨ ਧਨ ਮੰਮ' ਗਗ ਸ—।

### ਹਿੰਤੇਲ ਰਾਗ ਦੀਆਂ ਤਾਨਾਂ (ਸ਼ਲਥਦ ਰੀਤ ਨੰ: ੧)

#### ਅਸਥਾਈ

੦	੧	੨	੩
੧. ਸਾ ਧੋ ਸ ਇ	ਹੁ ਤ ਨ ਸ	ਸਗ ਮਧ ਸੰਸ ਧਮ'	ਗਮ' ਧਮ' ਗਮ' ਗਸ
੨. ' . . .	ਸਗ ਮੰਧ ਨਧ ਮੰਧ	ਸੰਧ ਸਾਂਗ ਸਨ ਧਮ'	ਗਮ' ਧਮ' ਗਮ' ਗਸ
੩. ਸਗ ਮੰਗ ਮੰਧ ਮੰਗ	ਮੰਧ ਸੰਸ ਧਮ' ਗਮ'	ਧਸੰ ਕਾਂਗ ਸੰਧ ਸੰਸ	ਧਮ' ਧਧ ਗਮ' ਗਸ
੪. . . . .	. . . . .	ਸਗ ਮੰਗ ਮੰਧ ਮੰਧ	ਸੰਧ ਨਮ' ਧਸੰ ਕਾਂਕ
ਮੰਗ ਸੰਧ ਨਮ' ਧਮ'	ਗਮ' ਧਧ ਮੰਧ ਸੰਸ	ਨਧ ਮੰਧ ਮੰਧ ਗਮ'	ਧਮ' ਗਮ' ਗਮ' ਗਸ
੫. . . . .	. . . . .	ਸਸ ਗਮ' ਗਸ, ਮੰਧ	ਧਧ ਮੰਗ ਸਸ, ਮੰਧ
ਸੰਸ ਧਮ' ਗਸ, ਮੰਧ	ਸੰਸ ਧਮ' ਗਮ' ਧਸੰ	ਗਾਂਗ ਸੰਧ ਸੰਸ ਧਮ'	ਧਧ ਮੰਗ ਮੰਮ' ਗਸ
੬. . . . .	. . . . .	ਸਸ ਧਨ ਮੰਧ ਸਸ,	ਸਸ ਗਾਂਗ ਸਸ, ਸਸ
ਗਗ ਮੰਮ' ਗਗ ਸਸ,	ਸਸ ਗਗ ਮੰਮ' ਧਧ	ਮੰਮ' ਗਗ ਸਸ, ਸਸ	ਗਾਂਗ ਮੰਮ' ਧਧ ਸੰਸ
ਧਧ ਮੰਮ' ਗਗ ਸਸ,	ਸਸ ਗਗ ਮੰਮ' ਧਧ	ਸੰਸ ਕਾਂਗ ਸੰਸ ਧ,ਧ	ਧਮ', ਮੰਮ' ਗ,ਗ ਗਸ

#### ਅੰਤਰਾ

੧.	ਕ ਹੁ ਨ ਸ	ਨ ਕ ਸ ਡ	ਮੰਧ ਸੰਸ ਧਮ' ਗਸ	ਗਮ' ਧਨ ਮੰਧ ਸੰਸ
੨.	• . .	ਸੰਸ ਧਮ' ਧਧ ਮੰਗ	ਮੰਮ' ਗਸ, ਸਗ ਸ,ਗ	ਮੰਗ, ਮੰਧ ਮ,ਧ ਸ—
੩.	ਧਧ ਮੰਧ ਧਮ' ਗਮ'	ਸੰਸ ਧਸੰ ਸੰਧ ਮੰਧ	ਗਾਂਗ ਸਾਂਗ ਕਾਂਸੰ ਧਮ'	ਗਮ' ਧਮ' ਗਮ' ਧਸ
੪.	ਗਾਂਗ ਸੰਧ ਸੰਸ ਧਮ'	ਧਧ ਮੰਗ ਮੰਮ' ਗਸ	ਸਗ ਮੰਧ ਮੰਗ ਮੰਧ	ਨਮ' ਧਮ' ਗਮ' ਧਸ
੫.	ਸੰਸ ਧ,ਸੰ ਸੰਧ, ਮੰਧ	ਸੰਸ ਧਮ' ਗਮ' ਗਸ, ਸਗ	ਗਾਂਗ ਸ,ਗੰ ਕਾਂਸੰ ਧਮ'	ਗਮ' ਧਮ' ਗਮ' ਗਸ
ਮੰਮ' ਗ,ਮੰਮ' ਗਾਂਗ ਸੰਸ	ਮੰਮ' ਗਮ' ਗਸ, ਸਗ	ਮੰਧ ਸ— ਸਗ ਮੰਧ	ਸੰ-, ਸਗ ਮੰਧ ਸੰ-,	
੬. ਸੰਨ ਧਮ' ਧਨ ਧਮ'	ਗਮ' ਧਮ' ਗਮ' ਗਸ	ਗਾਂਗ ਸੰਨ ਸੰਨ ਧਨ	ਧਮ' ਧਮ' ਗਮ' ਗਸ	
ਮੰਮ' ਗਾਂਗ ਨਧ ਮੰਧ	ਗਮ' ਧਮ' ਗਮ' ਗਸ	ਸਗ ਸ— ਗਾਂਗ ਗ—,	ਮੰਧ ਮ—, ਨਧ ਸੰ-	

## ੧. ਰਾਗ ਹਿੰਡੋਲ, ਤਿੰਨਤਾਲ (ਮੱਧ ਲਜ)

ਸਾਧੇ ਇਹੁ ਤਨੁ ਮਿਥਿਆ ਜਾਨਉ ॥

ਯਾ ਭੀਤਰਿ ਜੈ ਰਾਮ ਬਸਤੁ ਹੈ ਸਾਰੇ ਤਾਹਿ ਪਛਾਨੇ ॥ ੧ ॥ ਰਹਾਉ ॥

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖ ਕਹਾ ਐਡਾਨੇ ॥

ਸੰਗਿ ਤਿਹਾਰੈ ਕੜ੍ਹੁ ਨ ਚਾਲੈ ਤਾਹਿ ਕਹਾ ਲਪਟਾਨੇ ॥ ੧ ॥

ਊਸਰਤਿ ਨਿੰਦਾ ਦੋਊ ਪਰਹਰ ਹਰਿ ਕੀਰਤਿ ਉਰਿ ਆਨੇ ॥

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੂਰਖ ਭਗਵਾਨੇ ॥ ੨ ॥

(ਰਾਗੁ ਬਸੰਤੁ ਹਿੰਡੋਲ ਮ: ੯, ਪੰਨਾ ੧੧੮੯)

### ਅਸਥਾਈ

੦	੩	X	੨
ਸੰ ਧ — ਮਿ	ਮੁ ਗ ਸ —	ਸ ਧ ਮਿ ਸਮ ਧ	ਸ ਜਾ — ਸ ਨਾਉ —
ਸ ਧ — ਲੀ —	ਮੁ ਧ ਸੰ —	ਸੰ ਰਾ — ਸਮ (ਸ) ਬ	ਸੰ ਨਧ ਨਮ ਧ
ਮੁ — ਗ ਲੀ —	ਮੁ ਧ ਨ ਹਿ ਪ	ਮੁ ਹਾ — ਸ ਮੁ	ਗ ਸ — ਸ ਨ —
ਸ ਧ — ਲੀ —	ਮੁ ਤਾ		

### ਅੰਤਰਾ

ਮਿ	ਮੁ	ਲ	ਗ	ਧ	—	ਧ	ਸੰ	ਸ	ਸ	ਸ	ਸ	ਸ	ਸ	ਸ	ਸ	—	ਸੰ	ਕੀ	—
ਸੰ	ਕ	ਲ	ਮੁ	ਲੀ	ਸ	ਸੰ	ਸ	—	ਸੰ	ਮੁ	ਧ								

—ਸ਼ਬਦ ਦੀਆਂ ਥਾਵੀ ਫੁਲਾਂ ਅੰਤਰੇ ਭੇ ਲਾਓ ।

## ੨. ਰਾਗ ਹਿੰਡੋਲ, ਤਿੰਨਤਾਲ (ਮੱਧ ਲਜ)

ਰਤਨਾ ਦੇਖੈ ਸਭ ਕੋ ਰਤਨ ਪਾਰਥੁ ਵਿਰਲਾ ਕੋਈ ॥  
 ਰਾਗ ਨਾਦ ਸਭ ਕੋ ਸੁਨੈ ਸਬਦ ਸੁਰਤਿ ਸਮਝੈ ਵਿਰਲੋਈ ॥  
 ਗੁਰਸਿਖ ਰਤਨ ਪਦਾਰਥਾ ਸਾਧ ਸੰਗਤਿ ਮਿਲ ਮਾਲ ਪਰੋਈ ॥  
 ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ ॥  
 ਪਾਰਬ੍ਰਹਮ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਵਾਣੈ ਸੋਈ ॥  
 ਗੁਰਮੁਖਿ ਸੁਖਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਾਣੋਈ ॥  
 ਗੁਰੁ ਚੇਲਾ ਚੇਲਾ ਗੁਰੁ ਹੋਈ ॥ ੧੯ ॥

(ਵਾਰ ੧੫, ਭਾਈ ਗੁਰਦਾਸ ਜੀ)

ਅਸਬਾਈ

੩	ਸ ਸ ਸ	X	੨	੦
-	ਧ ਮ' ਧ	ਸ -	ਮ'	ਗ -
ੴ	ਗ ਰ ਚੇ	ਲਾ -	ਗ ਲਾ -	ਸ ਈ -

ਅੰਤਰਾ

੨	ਮ ਮ' ਧ	ਸ -	੧	ਗ ਮ' ਭ	ਗ ਸ -
੧	ਰ ਤ ਨਾ	ਦੇ -	੨	ਸ ਸ -	ਦੇ -
੩	ਮ' ਗ ਮ' ਨ	ਗ ਗ ਸ -	੩	ਮ' ਵਿ ਮ' ਧ	ਮ' ਕੋ -
੪	ਰਤ ਨ ਪਾ	ਰ ਖੁ -	੪	ਰ ਲਾ -	ਸ ਈ -

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੩. ਰਾਗ ਹਿੰਡੋਲ, ਤਿੰਨਤਾਲ (ਮੱਧ ਲਜ)

ਡਖਣੇ ਮ: ੫ ॥ ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥  
 ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰ ॥ ੩ ॥

(ਮਾਰੂ ਵਾਰ ਮ: ੫, ਪੰਨਾ ੧੦੯੫)

ਅਸਬਾਈ

੦	ਸ -	੩	X	੨
ਸੰ	—	ਧ ਸ ਵਿ	ਮ' ਗ ਮ' —	ਗ ਕੰ —
ਸੰ	—	ਛਾ	ਦੀ	ਸ ਈ —

ਸ	—	ਮ	—	ਪ	ਮ	—	ਧ	ਯ	ਸੀ	ਸ	—	—	—	ਸ	ਨ	ਧ	ਮ	ਧ	ਰ
ਕੀ	5	ਆ	5	ਹ	5	ਭ	5	ਸੀ		ਗਾ	5	5	5	55	55	5	5	5	5

### ਅੰਤਰਾ

ਮ	—	ਗ	—	ਪ	ਮ	ਮ	ਮ	ਧ	ਧ	ਧ	ਧ	ਸ	ਸ	ਸ	ਵ	ਨ	ਸ	—	—	—
ਗ	5	ਡੀ	5	ਤੀ	5	ਮ	ਮ	ਨ	ਨ	ਨ	ਨ	ਮਾ	5	5	5	ਈ	5	5	5	5
ਸ	ਜੇ	ਗ	5	ਗ	5	ਮ	5	ਗ	5	ਕਿ	5	ਸ	—	(ਸ)	ਹਾ	5	5	5	5	5
		ਗ		ਪ				ਰਾ		ਸੰ					ਹਾ		ਧ	ਸੰ	ਮ	ਧ

(ਸੂਰ ਰਚਨਾ ਕਰਤਾ ਵਲੋਂ)

### ੨. ਰਾਗ ਹਿੰਡੋਲ, ਤਿੰਨਤਾਲ (ਮੱਧ ਲਜ)

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥  
 ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥ ੧ ॥  
 ਕਹੁ ਪੰਡਿਤ ਸੂਚਾ ਕਵਨੁ ਠਾਉ ॥  
 ਜਹਾਂ ਬੈਸਿ ਹਾਉ ਭੇਜਨੁ ਖਾਉ ॥ ੧ ॥ ਰਹਾਉ ॥  
 ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥  
 ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬਹਮ ਅਗਨਿ ਕੇ ਲੂਠੇ ॥ ੨ ॥  
 ਅਗਨ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥  
 ਜੂਠੀ ਕਰਛੀ ਪਰੋਸਨਿ ਲਾਗਾ ਜੂਠੇ ਹੀ ਬੈਠਿ ਖਾਇਆ ॥ ੩ ॥  
 ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥  
 ਕਹਿ ਕਬੀਰ ਤੇਈ ਨਰ ਸੂਚੇ ਸਾਰੀ ਪਰੀ ਬਿਚਾਰਾ ॥

(ਰਾਗ ਬਸੰਤ ਹਿੰਡੋਲ, ਭ: ਕਬੀਰ ਜੀ, ਪੰਨਾ ੧੧੯੫)

### ਅਸਥਾਈ

○	—	ੴ	ੴ	X	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ	ੴ
ਸ	ਨ	ਧ	ਸ	ਨ	ਧ	ਧ	ਸ	ਮ	ਗ	ਮ	ਚ	—	ਧ	ਧ	ਨ	ਸ	ਨ	ਸ	ਉ	—
ਕ	ਹ	5	ਪ	ਹ	ਤ	ਤ	5	ਸੂ	5	ਚਾ	5	—	ਕਵ	ਨ	ਨਾ	5	5	ਸ	ਉ	5
ਸ	ਮ	ਮ	ਹ	5	ਸ	ਸ	5	ਹਉ	5	ਗ	ਗ	—	ਜ	ਮ	ਗ	5	5	ਸ	ਉ	5
ਮ	ਜ	ਜ	ਖ	ਜ	ਬੰ	ਬੰ	5	ਸ	ਸ	ਭੋ	5	ਭੋ	5	ਜ	ਨ	ਖ	5	5	ਸ	—

ਅੰਤਰਾ

ਮ ਗ ਮਾ	—	ਗ ਤਾ	—	ਮ ਜੂ	—	ਧ ਠੀ	—	ਸ ਪਿ	ਸ ਤਾ	—	ਸ ਭੀ	—	ਸ ਜੂ	—	ਸ ਨਾ	—
ਸ ਜੂ	—	ਸ ਠੇ	—	ਨ ਹੀ	—	ਧ ਵ	—	ਮ ਲਾ	—	ਮ ਲ	—	ਸ ਕੇ	—	—	—	—
ਸ ਆ	—	ਗ ਵਹਿ	—	ਮ ਜੂ	—	ਸ ਠੇ	—	ਸ ਜਾ	—	ਸ ਹਿ	—	ਨ ਜੂ	—	ਮ ਠੇ	—	ਗ
ਮ ਜੂ	—	ਸ ਠੇ	—	—	—	ਮ ਰਹਿ	—	ਮ ਅ	—	—	ਮ ਲਾ	—	ਗ ਗੋ	—	ਸ ਜ	—

— ਬਹਦ ਦੀਆਂ ਬਾਕੀ ਢੁਕਾ ਅੰਤਰੇ ਤੇ ਲਾਉ ।

੫. ਰਾਗ ਹਿੰਡੋਲ, ਤਾਲ—ਸੂਲਫਾਕ (ਮੱਧ ਲਖ)

ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੂ ਤੇ ਸਭ ਉਤਪਾਤੀ ॥  
 ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥  
 ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥  
 ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਪ ॥੩॥  
 ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤ ਹੈ ਹਮਾਰੈ ॥੪॥

(ਰਾਗ ਗਊੜੀ ਭ: ਕਬੀਰ ਜੀ, ਪੰਨਾ ੩੨੪)

ਅਸਥਾਈ

X	ਸ ਹ	੦ ਰੇ	ਸ ਪੰ	੨ ਨਡਿ	ਧ ਤ	੩ ਨ	ਧ ਬਾ	੦ ਮ	ਮ ਹ	ਧ ਠ
ਮ ਕ ਕ	ਗ ਬ	ਮੱਧ	ਮੱਧ	ਗ ਹੈ	—	ਸ ਤ	ਸ ਵੈ	—	—	—
ਕ ਬਾ	—	ਮ ਹ	ਮ ਠ	ਸ ਕ	ਸ ਹਿ	—	ਸ ਵ	ਸ ਹਿ	ਸ ਜ	—

ਸ	ਸ	ਨ	ਧ	ਨ	ਨ	—	ਧ	ਮ	ਧ
ਨ	ਮ	ਮ	ਤ	ਖ	ੱਤ	ੱ	ਏ	ੱ	ੱ

ਅੰਤਰਾ

ਮ'	ਗ	ਗ	ਧ	ਮ'	ਵਾ	ਸ	ਸ	ਸ	—
ਗ	ਰ	ਰ	ਵ	ਡ	ਵਾ	ੱ	ਮ	ਹਿ	ੱ
ਨ	ਛੁ	ਲ	ਧ	ਮ'	ਹੀ	ੱ	ੱ	ੱ	ੱ
ਸ	ਬੁ	ਸ	ਮ'	ਮ'	ਹੀ	ੱ	ੱ	ੱ	ੱ
ਸ	ਸ	ਹ	ਮ'	ਮ'	ਹੀ	ੱ	ੱ	ੱ	ੱ
ਸ	ਸ	ਭ	ਨ	ਧ	ਪਾ	ਨ	ੱ	ੱ	ੱ
ਸ	ਸ	ਭ	ਨ	ਧ	ਪਾ	ੱ	ੱ	ੱ	ੱ

— ਬਲਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ ।

### ੬. ਰਾਗ ਹਿੰਡੋਲ, ਤਾਲ-ਸੂਲਫਾਕ (ਲਗ-ਭਗ ਦਰੁੱਤ ਲਜ)

ਡੰਕਾ ਕੀ ਧਮਕ ਸੁਨ ਧਰਨ ਡਗਮਗ ਭਈ, ਡਰਪੇ ਗਿਰੇਸ ਹੁਨ ਸੁਨ ਨਗਾਰੇ ।

ਡਰਪੇ ਸੁਰੇਸ ਸੁ ਮਹੇਸ ਬਰਹਰ ਭਏ, ਸ੍ਰਵਨ ਸੁਨਿ ਬਿਧਿ ਤਜੇ ਬੇਦ ਚਾਰੇ ।

ਖੰਡ ਨਵਦੀਪ, ਸਤਿ ਸਪਤ ਸਾਗਰ ਡਰੇ, ਸਪਤ ਪਾਤਾਲ ਬਰਹਰ ਪੁਕਾਰੇ ।

ਛੂਟੇ ਤੁਪਕ ਤੀਰ ਜੋਗਿੰਦ੍ਰ ਹਰਿ ਧਰਿਧੀਰ, ਗੋਬਿੰਦ ਸਿੰਘ ਸਤਿ ਅਰਿ ਸੰਘਾਰੇ ।

(ਕ੍ਰਿਤ ਸ: ਜੋਗਿੰਦ੍ਰ ਸਿੰਘ ਜੀ)

ਅਸਥਾਈ  
ਅਣੀ ਭਿਆਤ ਜਿੰਮੜੀ ਆਸਾਤ,  
ਇਹ ਕੇ ਲਾਵਿਕ ਹਰ ।

X	੦	੨	੩	੦	੧	੧
—	—	—	—	੧	੧	੧
ਸ	੧	੧	੧	੧	੧	੧
ਕ	ਕ	ਕ	ਕ	ਕ	ਕ	ਕ
ਧ	ਧ	ਧ	ਧ	ਧ	ਧ	ਧ
ਮ	ਮ	ਮ	ਮ	ਮ	ਮ	ਮ
ਗ	ਗ	ਗ	ਗ	ਗ	ਗ	ਗ
ਵ	ਵ	ਵ	ਵ	ਵ	ਵ	ਵ

ମ	ମ	ଗ	-	ଗ	ମ'	ସ	ସ	ମୁ
ଡ	ଧ	ପ୍ର	-	ଗି	ରେ	ସ	ମ	ନ
ମୁ	ମୁ	ସ	ନ	-	ପ୍ରେ	ମୁ	ଗ	ସ
ସୁ	ସୁ	ନ	ନ	ସ	ରେ	ସ	ତ	ଡ଼କା...

ਅੰਤਰਾ

ਸੰਚਾਰੀ ਅਭੋਗ

ਮ	—	ਗ	ਮ	ਧ	ਸ	ਸ	ਸ
ਗ	—	ਬਿੰ	ਦ	ਦ	ਸਿੰ	ਘ	ਤ
ਗ	—	ਰਿ	ਸ	ਧ	ਵ	ਗ	ਡੰਕਾ ..

ਨੋਟ :—ਇਸ 'ਠੁਮਰੀ' ਦੀ ਰਚਨਾ ਭਾਈ ਜੰਗਿੰਦਰ ਸਿੰਘ ਜੀ ਨੇ ਕੀਤੀ ਸੀ। ਆਪ ਜੀ ਸੰਗੀਤ ਵਿਦਿਆ ਦੇ ਚੰਗੇ ਮਾਹਰ ਸਨ। ਸਿੱਖ ਪੰਥ ਦੇ ਪ੍ਰਸਿੱਧ ਰਾਗੀ ਤੇ ਵਜੰਤ੍ਰੀ (ਤੰਤੀ ਸਾਜ਼) ਭਾਈ ਗਿਆਨ ਸਿੰਘ ਜੀ 'ਅਲਮਸਤ' ਨੇ ਆਪ ਜੀ ਤੋਂ ਹੀ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ ਸੀ।

## ੭. ਰਾਗ ਹਿੰਡੋਲ, ਇਕਤਾਲਾ (ਮੱਧਯ ਲੜ)

ਦਮਕ ਦੇ ਦੋਖ ਦੁਖ ਅਪਜਸ ਲੈ ਅਸਾਧ ਲੋਕ,  
ਪਰਲੋਕ ਮੁਖ ਸਿਆਮਤਾ ਲਗਾਵਹੀ ॥  
ਚੋਰ ਜਾਰ ਅਉ ਜੂਆਰ ਮਦਪਾਨੀ ਦੁਕ੍ਰਿਤਸੈਂ,  
ਕਲਹ ਕਲੇਸ ਭੇਸ ਦੁਬਿਧਾ ਕਉ ਧਾਵਹੀ ॥  
ਮਤਿ ਪਤਿ ਮਾਨ ਹਾਨਿ ਕਾਨਿ ਮੈ ਕਨੌਡੀ ਸਭਾ,  
ਨਾਕ ਕਾਨ ਖੰਡ ਢੰਡ ਹੋਤ ਨ ਲਜਾਵਹੀ ॥  
ਸਰਬ ਨਿਧਾਨ ਦਾਨ ਦਾਇਕ ਸੰਗਤਿ ਸਾਧ,  
ਗੁਰ ਸਿੱਖ ਸਾਧੂ ਜਨ ਕਿਉ ਨ ਚਲ ਆਵਹੀ ॥ ੩੨੪ ॥

(ਕਬਿੱਤ, ਭਾਈ ਗੁਰਦਾਸ ਜੀ)

### ਅਸਥਾਈ

ਸ	ਸ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫
ਸ	ਰ	੦	੨	੦	੩	੪	੫

**ਅੰਤਰਾ.**

ਮ ਗ ਦ	ਗ ਮ	ਗ ਕ	ਧ ਦੈ	ਮ ਡ	ਧ ਡ	ਸ ਦੇ	—	ਸ ਖ	ਸ ਦ	ਸ ਖ	ਸ ਅਪ
ਨ ਜ	ਧ ਸ	—	ਨ ਸ਼	—	ਸ ਅ	ਨ ਸਾ	—	ਧ ਧ	ਮ ਲੋ	—	ਗ ਕ,
ਗ ਪ	ਗ ਰ	—	ਮ ਲੋ	—	ਗ ਵ	ਮ ਮੁ	ਗ ਖ	—	ਸ ਦ	—	—
ਸ ਮ ਸਿਆ	—	ਗ ਮ	ਮ ਤਾ	ਨ ਲ	ਧ ਲ	ਮ ਜਾ	ਗ ਵ	ਗ ਵ	ਸ ਹੀ	—	—

—ਬਾਬੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

## ੮. ਰਾਗ ਹਿੰਡੋਲ, ਝਪਤਾਲ (ਮੱਧ ਲਜ)

ਨਾਰਾਇਣ ਨਿੰਦਮਿ ਕਾਇ ਭੂਲੀ ਗਵਾਰੀ ॥  
 ਦੁਕ੍ਰਿਤੁ ਸੁਕ੍ਰਿਤੁ ਬਾਰੇ ਕਰਮ ਰੀ ॥ ੧ ॥ ਰਹਾਉ ॥  
 ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥  
 ਕੁਲ ਜਨ ਮਧੇ ਮਿਲਿਯੋ ਸਾਰਗ ਪਾਨ ਰੇ ॥  
 ਕਰਮ ਕਰਿ ਕਲੰਕੁ ਮਫਟਸਿ ਰੀ ॥ ੧ ॥  
 ਬਿਸੂ ਕਾ ਦੀਪਕੁ ਸੂਅਮੀ ਤਾ ਚੇਰੇ ਸੁਆਰਬੀ, ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥  
 ਕਰਮ ਕਰਿ ਅਰੁਣ ਪਿੰਗੁਲਾ ਰੀ ॥ ੨ ॥  
 ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ॥  
 ਤੀਤਿਬਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥  
 ਕਰਮ ਕਰਿ ਕਮਾਲੁ ਮਫੀਟਸਿ ਰੀ ॥ ੩ ॥  
 ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ, ਸਿਖਰਿ ਸੁਨਾਗਰ ਨਦੀ ਚੇ ਨਾਥੰ ॥  
 ਕਰਮ ਕਰਿ ਖਾਰੁ ਮਫੀਟਸਿ ਰੀ ॥ ੪ ॥  
 ਦਾਣੀ ਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ, ਸਲਿ ਬਿਸਲਿ ਆਣਿ ਤੇਖੀਲੇ ਹਰੀ ॥  
 ਕਰਮ ਕਰਿ ਕਛਉਟੀ ਮਫੀਟਸਿ ਰੀ ॥ ੫ ॥  
 ਪੂਰਬਲੇ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥  
 ਬਦਤਿ ਤ੍ਰਿਲੋਚਨ ਰਾਮ ਜੀ ॥ ੬ ॥

(ਰਾਗ ਧਨਸਰੀ ਭ: ਤ੍ਰਿਲੋਚਨ ਜੀ, ਪੰਨਾ ੯੯੫)

ਅਸਥਾਈ

X	੨	੦	੩
ਸਨਾ — — s	ਸਰਾ ਸਿ ਸਣ — s	ਧਨਿ — — s	ਨਦ ਮਿ ਧਸ — s
ਮਕਾ — — s	ਧਮਿ ਧਮੁ ਗਲੀ — s	ਗਗ ਸਵਾ — — s	ਸਵਾ — ਸਗੀ, — s
ਸਦ — — s	ਗਕ੍ਰਿ — ਸਤ — s	ਮਸੁ — — s	ਧਕ੍ਰਿ ਮਿ ਧਤ — s
ਸਬਾ — — s	ਸੰ ਰੋ — ਸਕ — s	ਨਨ ਧਮੰ ਰੀ — s	ਨਮੰ — ਧਿ — s

ਅੰਤਰਾ

ਮਗ ਸੰ — s	ਧਮ ਧ — ਕਰਾ ਸ — s	ਸੰ ਸੰ ਮਸ ਤਕ	ਸੰ ਸੰ ਸੰ ਬ ਸ ਤਾ
ਸੰ ਸੁਰ ਸੰ ਸ	ਸੰ ਸੰ ਸੰ ਰੀ ਇ ਸ	ਨ ਧ ਨਾ ਨ	ਨਮੰ — ਧ ਰੇਡ ਸ ਸੁ
ਸਸ ਕੁਲ ਜਨ	ਗਗ ਸ ਗ ਮੰਮੰ ਮ ਧ ਮਿਲਿ	ਗ ਸਸ ਯੋ ਸਾਰ	ਗਗ ਮੰਮੰ ਧ ਗਪਾ ਡਨ ਰੇ
ਸੰਸ ਕਰ	ਸ ਸੰ ਸੰ -ਸੰ ਮ ਕ ਲ ਡਕ	ਸੰ -ਸੰ ਲੰ ਡਕ	ਸੰਸੰ ਧਮੰ -ਧ ਮਫੀ ਟਸ ਡਰੀ ਨਾਰਇਣ...

ਨੇਟ :— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਈ, ਜਾਂ ਹੋਰ ਕਿਸੇ 'ਦਰੁੱਤ ਲਜ' ਤਾਲ ਵਿਚ ਇਸ ਨੂੰ ਗਾ ਸਕਦੇ ਹੋ। ਇਹ ਬਹੁਤ ਚੰਗੀ ਸ਼ਬਦ-ਰੀਤ ਹੈ।

੯. ਰਾਗ ਹਿੰਡੋਲ, ਚਾਰਤਾਲ (ਬਿਲੰਬਿਤ ਲਜ)

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਪਰਣਿ ਗਗਨ ਆਵਤ ਫੁਨਿ ਧਾਵਤ ॥

ਸਿਧ ਮਨੁਖ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥

ਪ੍ਰਿਅ ਪ੍ਰੂਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥

ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖੁ ਦੰਤ ਰਸਨ ਸਗਲ ਘਸਿ ਜਾਵਤ ॥

ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸੁ ਤੁਝਹਿ ਸਮਝਾਵਤ ॥ ੭ ॥

(ਸਵਾਜੇ ਸ੍ਰੀ ਮੁਖਬਾਕ ਮ: ੫, ਪੰਨਾ ੧੩੮੮)

### ਅਸਰਾਈ

X	○	੨	੦	੩	੪	੫
ਸ ਮਿ	— — — — —	ਪ ਕ ਸ ਸ ਸ ਸ ਧ ਕ ਮ ਗ	ਮੁ ਸ — ਧ ਵ	ਸ ਬ੍ਰ ਸ ਵ ਸ ਰ ਗ ਵ ਗ ਵ	— — — — —	ਪ ਮ ਸ ਦ ਸ ਰ ਧ ਨ ਮ ਸ
ਸ ਠੀ	ਗ — — — —	— — — — —	ਸ — — — —	— — — — —	ਸ — — — —	ਗ ਗ ਗ ਗ ਗ
ਮ ਠਾ	ਧ — — — —	ਨ — — — —	ਧ — — — —	ਸ ਵ — — — —	— — — — —	ਮ — — — —
ਧ ਰਾ	ਮ — — — —	ਗ ਮ — — — —	ਵ — — — —	ਸ — — — —	— — — — —	— — — — —

### ਅੰਤਰਾ

ਮ ਗ ਇ	— — — — —	ਪ ਮ ਦ੍ਰ ਸ ਜ ਸ ਲ ਮ ਰ ਮ ਦ	— — — — —	ਸ ਨਿ ਮ ਗ ਧ ਨ ਧ ਨ ਮ ਵ	— — — — —	ਸ ਦ ਸ ਰ ਸ ਖ ਮ ਡ —
ਸ ਖੋ	— — — — —	— — — — —	— — — — —	— — — — —	— — — — —	— — — — —
ਸ ਧ	— — — — —	— — — — —	— — — — —	— — — — —	— — — — —	— — — — —
ਗ ਧ	— — — — —	— — — — —	— — — — —	— — — — —	— — — — —	— — — — —
ਧ ਹ	— — — — —	— — — — —	— — — — —	— — — — —	— — — — —	— — — — —

ਨੋਟ :— ਧੁਰਪਦ ਗਾਉਣ ਤੋਂ ਬਾਅਦ ਇਸੇ ਸ਼ਬਦਾਂ ਨੂੰ ਪਿਛੇ ਲਿਖੀ ਟਿਜੂਨ ਨੰ: ੫ ਉੱਤੇ ਗਾਉਣ ਨਾਲ ਵਧੇਰੇ ਰਸ ਆਵੇਗਾ।

(ਹਿੰਡੇਲ ਰਾਗ ਸਮਾਪਤਿ)

## ਰਾਗ ਬਸੰਤ ਹਿੰਡੋਲ

ਵਾਦੀ—ਤਾਰ ਸਪ: ਸੰ	ਠਾਟ --ਮਾਰਵਾ	ਸਮਾਂ—ਬਸੰਤ ਰੁਤ ਜਾਂ (ਰਾਤ ਦਾ ਤੀਜਾ ਪਹਿਰ)
ਸੰਵਾਦੀ—ਸ੍ਰੋਧ ਮੱਧਮ	ਜਾਤੀ—ਓਡਵ-ਖਾਡਵ	ਵਿਸ਼ੇਸ਼ —ਸ-ਮ, ਤੇ ਮੱ-ਨ, ਦੀ ਸੁਰ-ਸੰਗਤੀ ਅਤੇ ਦੌਵੇਂ ਮੱਧਮਾਂ ਦਾ ਪ੍ਰਯੋਗ।
	:	

ਆਰੋਹ — ਸ ਗ, ਮੱ ਧ, ਨਮੰ ਧ, ਸੰ ।

ਅਵਰੋਹ — ਸੰ ਨ ਧ, ਮੰਗ, ਮੰਗ, ਰੁਸ ।

ਪਕੜ — ਮੰਧ ਸੰ, ਨਧਨਮੰਧ, ਮੰਗ, ਮੰਗ — ਸ, ਸਮ — ਮਮ ਮੰਮਗ, ਨਧ, ਮੰਗ, ਮੰਗਰੁਸ ।

ਪੁਰਾਤਨ ਸਮੇਂ ਤੋਂ ਹੀ ਮਿਸ਼ਨਰਿਤ ਰਾਗਾਂ ਦੀ ਪ੍ਰਧਾਣੀ ਪ੍ਰਚਲਿਤ ਰਹੀ ਹੈ, ਜਿਸ ਦੇ ਕੁਝ ਰੂਪ ਆਦਿ ਗੰਬ ਸਾਹਿਬ ਵਿਚ ਭੀ ਲਿਖੇ ਹਨ। ਜਿਵੇਂ ਸੂਹੀ-ਲਲਿਤ, ਗਉੜੀ-ਸੋਰਠ, ਤਿਲੰਗ-ਕਾਢੀ, ਪ੍ਰਭਾਤੀ-ਬਿਭਾਸ ਅਤੇ ਬਸੰਤ-ਹਿੰਡੋਲ ਆਦਿ। ਗੁਰਮਤਿ ਸੰਗੀਤ ਸਾਗਰ ਦੇ ਦੂਜੇ ਭਾਗ ਵਿਚ ਅਸਾਂ ਪੂਰਵੀ ਤੇ ਮਾਰਵਾ ਠਾਟ ਦੇ ਬਸੰਤ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਹੈ। ਇਥੇ ਕੇਵਲ ਬਸੰਤ ਹਿੰਡੋਲ ਸੰਬੰਧੀ ਹੀ ਉਲੇਖ ਕੀਤਾ ਗਿਆ ਹੈ।

ਬਸੰਤ ਹਿੰਡੋਲ ਮਾਰਵਾ ਠਾਟ ਤੋਂ ਉਤਪਨੀ ਹੁੰਦਾ ਹੈ। ਇਸ ਦੀ ਜਾਤੀ ਓਡਵ-ਖਾਡਵ, ਵਾਦੀ ਤਾਰ ਸਪਤਕ ਦਾ ਖੜਜ ਅਤੇ ਸੰਵਾਦੀ ਸ੍ਰੋਧ ਮੱਧਮ ਹੈ। ਕਈ ਗੁਣੀ 'ਧ-ਗ' ਨੂੰ ਵਾਦ-ਸੰਵਾਦ ਮੰਨਦੇ ਹਨ। ਗਾਊਣ ਦਾ ਸਮਾਂ ਬਸੰਤ ਰੁਤ ਜਾਂ ਰਾਤ ਦਾ ਤੀਜਾ ਪਹਿਰ ਹੈ। ਇਸ ਵਿਚ ਹਿੰਡੋਲ, ਪੂਰੀਆਂ ਤੇ ਲਲਿਤ ਰਾਗ ਦੀ ਡਾਯਾ ਆਉਂਦੀ ਹੈ। ਭਾਵ, ਪੂਰਵਾਂਗ ਵਿਚ ਪੂਰੀਆਂ, ਉਤਰਾਂਗ ਵਿਚ ਹਿੰਡੋਲ ਅਤੇ ਵਿਚਕਾਰ ਲਲਿਤ ਅੰਗ ਦਿਖਾਈ ਦਿੰਦਾ ਹੈ। 'ਮੰਗ, ਮੰਗ ਰੁਸ' ਇਹ ਬਸੰਤ ਦਾ ਸਰੂਪ 'ਮੰਗਰੁਸ, ਰੁਸਨ'

ਇਹ ਪੂਰੀਆਂ 'ਸੰ ਧ, ਨਮੰਧ' ਇਹ ਹਿੰਡੋਲ ਅਤੇ 'ਸ-ਮ—ਮਮ, ਮੰਮਗ' ਇਹ ਲਾਲਿਤ ਦਾ ਰੂਪ ਹੈ।

ਪੰਜਾਬ ਪ੍ਰਾਤ ਵਿਚ ਜਿਸ ਨੂੰ ਬਸੰਤ ਹਿੰਡੋਲ ਕਹਿੰਦੇ ਹਨ, ਉਸੇ ਨੂੰ ਉੱਤਰ ਭਾਰਤੀ ਗਾਇਕ ਮਾਲਤੀ ਬਸੰਤ ਰਾਗ ਅਖਦੇ ਹਨ। "ਸ ਗ, ਮੰ ਧ ਸੰ, ਨਰੁਨਧ, ਮੰਗ, ਸਮ—ਮੰਮਗ, ਮੰਗਰੁਸ" ਮਾਲਤੀ

ਬਸੰਤ ਅਤੇ "ਸ ਗ, ਮੰਧ ਮੰਧ ਸੰ, ਨਧਨ ਮੰਧ, ਮੰਗ — ਸ, ਸਮ—ਮਮ ਮੰਮਗ, ਨਧ, ਮੰਗ, ਮੰਗਰੁਸ"। ਇਹ ਬਸੰਤ ਹਿੰਡੋਲ ਹੈ। ਇੱਜ ਇਨ੍ਹਾਂ ਦੋਹਾਂ ਰਾਗਾਂ ਦਾ ਸਰੂਪ ਇਕੋ ਜ਼ੋਹਾ ਹੈ। ਇਸ ਤੋਂ ਇਲਾਵਾ ਦੌਵੇਂ 'ਮੰਧਮ' ਵਾਲਾ ਸੌਹਨੀ ਅਤੇ ਕਰਣਾਟਕੀ ਬਸੰਤ ਵੀ ਇਸ ਨਾਲ ਮਿਲਦੇ ਹਨ। ਪਰ ਖੜਜ ਤੋਂ ਸ੍ਰੋਧ ਮੱਧਮ ਦਾ ਪ੍ਰਯੋਗ ਜਿਵੇਂ ਬਸੰਤ ਰਾਗ ਵਿਚ ਕੀਤਾ ਜਾਂਦਾ ਹੈ ਉਹ ਦੂਜੇ ਰਾਗਾਂ ਵਿਚ ਨਹੀਂ ਹੁੰਦਾ।

ਇਸ ਦੇ ਆਰੋਹ ਵਿਚ ਰਿਖਭ ਦਾ ਪ੍ਰਯੋਗ ਵੀ ਬਹੁਤ ਘੱਟ ਕੀਤਾ ਜਾਂਦਾ ਹੈ। ਇਹ ਇਕ ਉਤ੍ਰਾਂਗ ਪ੍ਰਧਾਨ ਰਾਗ ਮੰਨਿਆ ਗਿਆ ਹੈ; ਬਸੰਤ ਦੇ ਇਸ ਪ੍ਰਕਾਰ ਨੂੰ ਪੰਜਾਬ ਪ੍ਰਾਤ ਦੇ ਗਾਇਕ ਹੀ ਗਾਉਂਦੇ ਹਨ, ਖਾਸ ਤੌਰ 'ਤੇ ਗੁਰੂ ਘਰ ਦੇ ਕੀਰਤਨੀਏ ਇਸ ਰਾਗ ਨੂੰ ਬਸੰਤ ਰੂਤ ਵਿਚ ਹੀ ਅਧਿਕ ਗਾਉਂਦੇ-ਬਜਾਉਂਦੇ ਹਨ।

### ਸੁਰ-ਵਿਸਥਾਰ (ਆਲਾਪ)

ਨ

੧. ਸ ਧ—ਮੱਧਸ—ਸਗ, ਮੰਗ ਮੰਗ ਰੁਸ, ਨਧਨ ਪੱਧਸ—ਰੁਸ—ਸਗ, ਮੱਧ ਮੰਗ, ਮੰਗ, ਰੁਸ—।

੨. ਸ—ਮ, ਮਮ ਮੰਮੰਗ, ਨਧ, ਗਮੱਧਗ, ਮੱਗਰੁਸ, ਸਗ, ਮੱਧਨ ਮੱਧਸ—ਨਧ, ਮੰਧ, ਮੰਗ, ਮੰਗ—ਸ, ਸਧ, ਨਮ੍, ਧਸ—ਸਮ—ਮੱਮਗ, ਮੱਧਮਗ, ਮੰਧ, ਨਧਮ੍, ਧਮ੍ਗ, ਮੱਗਰੁਸ—।

੩. ਸਗਮਧ, ਨਧਮਗਮਗ, ਰੁਸ—ਗਮੱਧਨਮੱਧਸ—ਰੁਸ—ਸਧ, ਮੱਧਸ—ਸਧਨਮੱਧ ਸੰ—ਨਧਨਮੱਧਮਗ, ਗਮੱਧਗ, ਮੰਗ—ਸ, ਨਸਮ—ਗਮਮਮਗ, ਮੱਧਮਗ, ਮੱਗਰੁਸ—ਮੱਧਸ—ਧਮ੍, ਗਮੱਧਗਮਗਰੁਸ—ਨ ਨ ਨ  
ਗਮੱਧ ਧਸ—ਸਧ, ਮੰਧ, ਮੰਗ—।

੪. ਸਗਮੱਧਸ—ਧ ਧਸ—(ਸ) ਧ, ਮੱਧਸ—ਗਮੱਧਸ—ਨਧਨਮੱਧਸ—ਸੰਗ—ਸੰ, (ਸ) ਧ—ਰੁਨਧ,  
ਨ ਨ ਨ  
ਨਧਮ੍, ਧਮ੍ਗ, ਮੱਗਰੁਸ—ਗਮੱਧ, ਮੱਧਸ—ਧ ਧਸਾਂ—ਮੰਗਾਂ, (ਸ) - ਨਧਮੱਧਸ—ਨਧਨਮੱਧਸ—  
ਨ  
ਧ, ਮੰਗ, ਸਗ, ਗਮ੍, ਮੱਧ, ਧਸ—ਧ ਧਸਾਂ—ਮੰਗਾਂਮੰਗਾਂ—ਸੰ (ਸ) ਧ—ਨਧਮਗ, ਮੱਗਰੁਸ—  
ਸਮ—ਮਨਧ, ਨਮੱਧਸ—।

੫. ਮੱਧਸ—ਗਮੱਧਸ—ਸ, ਗਮੱਧਮਧਨਮੱਧਸ—ਰੁਸ—ਸੰਰੁਨਸ ਧਨ ਮੱਧ ਗਮੰਗਸ—ਗਮੱਧਨਧਸ—  
ਸੰਗ—ਮੰਗਾਂਰੁਸ—ਸੰਨਧਨਸ—ਨਧਮੱਧਗਮਗਰੁਸ—ਸਗ, ਗਮ੍, ਮੱਧ, ਧਸ, ਸੰਗ—ਮੰਗਮੰਗ  
ਰੁਸ—ਨਧ, ਨਰੁਨਧਮਗ, ਮੱਗਰੁਸ—ਗਮੱਧ, ਮੱਧਨਮੱਧਸ—ਸੰਸਨਨਧ ਮਮ੍ ਗਗ ਰੁਸ—ਸਮ—  
ਮੰਮੰਮ  
ਮ ਮ ਮਗ—ਨਧ, ਧਮ੍, ਮੰਗ, ਰੁਸ—।

ਨਸ ਗਗ ਰੁਸ, ਨਸ ਮਮ ਗਗ ਮੰਗ ਰੁਸ, ਗਮ੍ ਧਧ ਮੰਗ ਰੁਸ, ਨਨ ਧਮ੍ ਗਗ ਰੁਸ, ਸੰਸ  
ਨਧ ਮੰਗ ਰੁਸ, ਗਾਂਗ ਰੁਸ, ਨਧ ਮੰਗ ਰੁਸ ਸਗ, ਮੱਧ, ਨਮੱਧਸ—।

## ਬਸੰਤ ਹਿੰਡੋਲ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	ਮਿ ਹ ਰ ਵਾ	੩	ਨ ਮ ਧ	੫	ਗਮ ਧਨ ਮੱਧ ਸੰਸ	੨	ਨਧ ਮੰਗ ਮੰਗ ਰੁਸ
੨.	• • • •	ਸਗ	ਮੱਧ ਨਧ ਮੰਧ	ਸੰਸ	ਗੁੰਨ ਸੰਨ ਮੰਧ	ਨਧ ਮੰਗ ਮੰਗ ਰੁਸ	
੩.	ਸਗ ਮੰਗ ਮੱਧ ਮੰਗ	ਮੱਧ	ਨਧ ਮੰਧ ਸੰਸ	ਗੁੰਮੁੰ	ਗੁੰਨ ਸੰਨ ਧਮ	ਗਮ ਧਮ ਗਰੁ ਸਸ	
੪.	• • • •	ਸਗ ਮੰਗ ਮੱਧ ਮੱਧ	ਸੰਧ ਨਧ ਮੰਧ ਸੰਸ	ਨਧ	ਨਮ ਧਸ਼ ਗੁੰਗ	ਰੁਸ ਨਧ ਮੰਗ ਮੰਗ	
੫.	ਰੁਸ, ਨਸ ਮਮ ਮਮ	ਗਮੁੰ	ਨਧ ਮੰਧ ਸੰ,	ਮੁੰ	ਧਨ ਮੱਧ ਨ, ਧਮ	ਗਮ ਧ, ਮੰਗ ਰੁਸ	
੬.	ਮੰਗ ਰੁਸ ਨਨ ਧਮ	ਮੰਮ	ਗਾ, ਮੰਗ ਰੁਸ,	ਨਨ	ਧ, ਨ ਨਧ ਮੰਮ	ਗਗ ਰੁਸ; ਮੰਮ ਗੁੰ, ਮੰ	
੭.	ਸਨ ਪੁਨ ਮੱਧ ਸਸ	ਮਮ	ਮੰਗ ਮੰਗ ਰੁਸ	ਗਮ	ਧਧ ਮੰਗ ਰੁਸ,	ਨਧ ਮੰਗ ਮੰਗ ਰੁਸ	
੮.	ਨਧ ਮੱਧ ਮੰਗ ਰੁਸ,	ਗਮੁੰ	ਧਨ ਮੰਧ ਸੰ-	ਧ	ਧਧ ਮੰਗ ਰੁਸ, ਨਨ ਧਮ	ਧਮ ਧਨ ਮੱਧ ਸੰਸ	
੯.						ਧਧ ਮੰਗ ਮੰਗ ਰੁਸ	

### ਅੰਤਰਾ

੧.	ਤੀ ਸ ਰ ਥ	ਸਿ ਝ ਰਿ ਤ	ਮੱਧ ਨਧ ਮੰਗ ਰੁਸ	ਗਮ ਧਨ ਮੱਧ ਸ-
੨.	• • • •	ਨਨ ਧਮ ਧਧ ਮੰਗ	ਮੰਮ ਗਰੁ, ਗਗ ਰੁਸ,	ਗਮ ਧਨ ਮੱਧ ਸ-
੩.	ਮੰਮ ਗਮ ਧਧ ਮੱਧ	ਸੰਸ ਧਸ ਗੁੰਗ ਸੰਗ	ਮੰਗ ਰੁਸ ਨਧ ਮੱਧ	ਮੰਗ ਰੁਸ, ਗਮ ਧਸ
੪.	• • • •	ਗਰੁ ਗਗ ਮੰਗ ਰੁਸ	ਗੁੰਗ ਮੰਗ ਰੁਸ, ਧਧ	ਨਧ ਮੰਗ ਮੰਮ ਧਮ
੫.	ਗਰੁ ਗਗ ਮੰਗ ਰੁਸ	ਗਮ ਧਨ ਮੱਧ ਸੰ-,	ਗਮ ਧਨ ਮੱਧ ਸੰ-,	ਗਮ ਧਨ ਮੱਧ ਸ-
੬.	ਸੰਸ ਧ, ਸੰ ਸੰਧ ਸੰਸ	ਨਧ ਮੰਗ ਮੰਗ ਰੁਸ,	ਗੁੰਗ ਸੰ, ਗੁੰਗ ਸੰ, ਗੁੰਗ	ਰੁਸ ਨਧ ਮੰਗ ਰੁਸ
੭.	ਗਗ ਰੁਸ, ਮੰਮ ਗਰੁ,	ਧਧ ਮੰਗ, ਨਨ ਧਮ,	ਸੰਸ ਨਧ, ਗੁੰਗ ਰੁਸ	ਨਧ ਮੱਧ ਗਮ ਧਸ
੮.	ਸੰਨ ਧਨ ਮੱਧ ਸੰਸ,	ਨਧ ਮੱਧ ਗਮ ਧਧ,	ਮੰਗ ਸਗ ਨਸ ਗਗ,	ਸਸ ਮੰਮ, ਗਗ ਧਧ
੯.	ਮੰਮ ਨਨ, ਧਧ ਰੁੰਨ	ਸੰਸ ਗੁੰਗ, ਮੰਮ ਗੁੰਗ	ਰੁੰਨ ਸੰਸ ਨਨ ਧਧ	ਮੰਮ ਗਗ ਰੁੰਨ ਸਸ
੧੦.	ਮਮ ਮੰਮ ਗਮ ਧਨ	ਮੱਧ ਸੰ ਸ, ਗਮ	ਧਨ ਮੱਧ ਸੰ ਸ	ਗਮ ਧਨ ਮੱਧ ਸ-

## ੧. ਰਾਗ ਬਸੰਤ ਹਿੰਡੋਲ, ਤਿੰਨਤਾਲ (ਮੱਧ ਲਜ)

ਨਉ ਸਤ ਚਉਦਹ ਤੀਨਿ ਚਾਰਿ ਕਰ ਮਹਲਤਿ ਚਾਰਿ ਬਹਾਲੀ ॥  
 ਚਾਰੇ ਦੀਵੇ ਚਹੁ ਹਬਿ ਦੀਏ ਏਕਾ ਏਕਾ ਵਾਰੀ ॥ ੧ ॥  
 ਮਿਹਰਵਾਨ ਮਧੁਸੂਦਨ ਮਾਧੰ ਐਸੀ ਸਕਤਿ ਤੁਮਾਰੀ ॥ ੨ ॥ ਰਹਾਉ ॥  
 ਘਰਿ ਘਰਿ ਲਜਕਰੁ ਪਾਵਕੁ ਤੇਰਾ ਧਰਮ ਕਰੇ ਸਿਕਦਾਰੀ ॥  
 ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥ ੩ ॥  
 ਨਾ ਸਾਬੂਰ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥  
 ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥ ੪ ॥  
 ਪੂਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੁਟਵਾਰੀ ॥  
 ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮਾਰੀ ॥ ੫ ॥  
 ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥  
 ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ ੬ ॥  
 ਕੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ॥  
 ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥ ੭ ॥  
 ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥  
 ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮਾਰੀ ॥ ੮ ॥  
 ਤੰਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥  
 ਨਾਨਕ ਨਾਮ ਮਿਲੈ ਵਡਿਆਈ ਮੇਕਾਂ ਘੜੀ ਸਮਾਲੀ ॥ ੯ ॥

(ਰਾਗ ਬਸੰਤੁ ਹਿੰਡੋਲੁ ਮ: ੧, ਪੰਨਾ ੧੧੯੦)

ਅਸਥਾਈ

०	१	२	३	४	५	६	७
सं	र	व	क	म	८	९	०
१	२	३	४	५	६	७	८
सं	र	व	क	म	८	९	०
१	२	३	४	५	६	७	८
०	१	२	३	४	५	६	७

અંતર્ગત

ਅ. ਸ. ਲ. | ਅ. ਸ. ਵ. | ਅ. ਸ. ਵ.

ਸ	ਗ	ਗ	ਮ	ਗ	—	ਸ	ਸ	(ਸ)	—	—	—	ਨ	—	ਧ	—
ਮ	ਹ	ਲ	ਤ	ਚ	—	ਰ	ਬ	ਹ	—	—	—	ਲੀ	—	ਤ	—
ਮ	—	ਗ	—	ਮ	ਨ	ਧ	—	ਚ	ਗ	ਮ	ਗ	ਗ	ਸ	ਸ	—

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ ।

## ੨. ਰਾਚ ਬਸੰਤ ਹਿੰਡੋਲ, ਤਿੰਨਤਾਲ ਮੱਧ (ਲਜ)

ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥  
 ਕਛ ਬਿਗਰਿਓ ਨਾਹਿਨ ਅਜਹੁ ਜਾਗ ॥ ੧ ॥ ਰਪਾਊ ॥  
 ਸਮ ਸੁਪਨੈ ਕੈ ਇਹੁ ਜਗੁ ਜਾਨੁ ॥  
 ਬਿਨਸੈ ਛਿਨ ਮੈ ਸਾਚੀ ਮਾਨੁ ॥ ੧ ॥  
 ਸੰਗਿ ਤੇਰੈ ਹਰਿ ਬਸਤ ਨੀਤ ॥  
 ਨਿਸ ਬਾਸੁਰ ਭਜੁ ਤਾਹਿ ਮੀਤ ॥ ੨ ॥  
 ਬਾਰੁ ਅੰਤ ਕੀ ਹੋਇ ਸਹਾਇ ॥  
 ਕਹੁ ਨਾਨਕ ਗੁਨ ਤਾਕੇ ਗਾਇ ॥ ੩ ॥

(ਬਸੰਤ ਮ: ੯, ਪੰਨਾ ੧੧੮)

### ਆਸਥਾਈ

੦	੩	X	੨
ਧ ਲਿਓ ਗ ਝੂ	ਮ ਠੋ ਗ	ਪ ਲੋ ਤ	ਧ ਗ ਕ ਹਾ
ਸ ਗ ਰਿਓ ਮ ਨ	ਗ ਨ	ਸ ਨ	ਸ ਗ, ਕਹਾ...

ਅੰਤਰਾ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । . (ਸੁਰ ਰਚਨਾ ਕਰਤਾ ਵਲੋਂ)

### ੩. ਰਾਗ ਬਸੰਤ ਹਿੰਡਲ, ਡੋਟੀ ਤਿੰਨਤਾਲ (ਮੱਧ ਲੜ)

ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥  
 ਆਪਿ ਕੁਚਜੀ ਦੇਸੁ ਨ ਦੇਉ ਜਾਣਾ ਨਾਹੀ ਰਖੇ ॥ ੧ ॥  
 ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥  
 ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥ ੧ ॥ ਰਹਾਉ ॥  
 ਕਢਿ ਕਸੀਦਾ ਪਹਿਰਹਿ ਚੌਲੀ ਤਾਂ ਤੁਮ੍ਹ ਜਾਣਹੁ ਨਾਰੀ ॥  
 ਜੇ ਘਰਿ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥ ੨ ॥  
 ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥  
 ਪਣਵਤਿ ਨਾਨਕ ਏਕ ਲੰਘਾਏ ਜੇ ਕਰਿ ਸਚਿ ਸਮਾਵਾਂ ॥ ੩ ॥

(ਬੰਸਤੁ ਮ: ੧, ਪੰਜਾਬ ੧੯੭੧)

અસરાદી

ਅੰਤਰਾ

			ਮ ਸਾ	ਧ ਤ	ਧ ਹੁ	ਨ	—	ਸੰ ਜੀ	—	ਸ ਵ	ਕੁ ਣ	ਸ ਨ	
ਸ ਬ	—	—	—	—	ਸੰ ਸ	ਸੰ ਭ	—	—	ਨ	—	ਸੰ ਭੀ	—	ਕੁ ਣ
ਸ ਵ	—	ਨ	—	ਧ	—	ਨ	ਸੰ ਵ	ਕਿ	—	ਨ	—	ਕੁ ਣ	
ਸ ਵ	—	—	—	—	—	—	—	ਛ	—	—	—	—	

ਨੇਟ :— ਇਹ ਇਕ ਪੁਰਾਤਨ ਸ਼ਬਦ-ਗੀਤ ਹੈ, ਜਿਸ ਨੂੰ ਸੀਨੇ-ਬਸੀਨੇ ਸਾਡੇ ਰਾਗੀ ਸਿੰਘ ਗਾਉਂਦੇ ਆ ਰਹੇ ਹਨ। ਪਰ ਇਸ ਵਿਚ ਸੋਹਨੀ ਅੰਗ ਦਿਖਾਈ ਦਿੰਦਾ ਹੈ। ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

#### ੪. ਰਾਗ ਬਸੰਤ ਹਿੰਡੋਲ, ਤਾਲ-ਰੂਪਕ (ਮੱਧ ਲਖ)

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥  
 ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥ ੧ ॥  
 ਸੁਆਮੀ ਪੰਡਿਤਾ ਤੁਮ ਦੇਹੁ ਮਤੀ ॥  
 ਕਿਨ ਬਿਧਿ ਪਾਵਉ ਪ੍ਰਾਨ ਪਤੀ ॥ ੧ ॥ ਰਹਾਉ ॥  
 ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥  
 ਚੰਦ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥ ੨ ॥  
 ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥  
 ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥ ੩ ॥  
 ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਹੀ ਸੇਤੀ ਵਾਸਾ ॥  
 ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥ ੪ ॥

(ਬਸੰਤ ਹਿੰਡੋਲ ਮ: ੧, ਪੰਨਾ ੧੧੧)

ਅਸਥਾਈ

⊕

ਸੰ ਪ	—	ਨਹੁ ਡਿੜ	ਸੰ ਤਾ	—	—
ਸੰ ਪ	—	ਨ ਡਿ	ਸੰ ਤਾ	—	—
ਗ ਕਿਨ	ਗ ਬਿ	ਗ ਧ	ਮੱ ਪਾ	ਮੱ ਵਉ	—

੨

ਸੰ ਤੁ	ਸੰ ਮ	ਨ ਦੇ	ਧ ਹੁ	ਨ ਮ	—
ਸੰ ਤੁ	ਸੰ ਮ	ਨ ਦੇ	ਧ ਹੁ	ਨ ਮ	—
ਗ ਤ	ਮੱ ਪਾ	ਮੱ ਪਾ	ਗ ਨ	ਗ ਪ	—

⊕

ਨ ਮ	ਧ ਤੀ	—	ਮੱ ਸ	—	—
ਨ ਮ	ਧ ਤੀ	—	ਮੱ ਸ	—	—
ਗ ਰੁ	ਸ ਤੀ	—	—	—	ਸੁਆਮੀ

੨  
ਪ  
ਮ  
ਸੁਆ

ਪ  
ਮ  
ਸੁਆ  
—  
—  
—  
ਸੁਆਮੀ

ਪ  
ਮੀ

ਅੰਤਰਾ

ਮ ਗ ਰਾ	—	ਗ ਜਾ	ਪ ਮ ਬਾ	—	ਪ ਲ
ਗ ਦੁ	ਗ ਡਸ	ਮੰ ਟਾ	ਕਾਂ ਨਾ	—	ਸੰ ਲ
ਮੰ ਦੁ	ਗ ਏ	ਗ ਮਾ	ਮੰ ਈ	ਪ ਮੰ ਦੁ	ਗ ਏ
ਸੰ ਪ	ਮ ਡਿ	ਮ ਤ	ਮ ਕ	ਮ ਲਹੁ	—

— ਪ੍ਰਬਦਦ ਈਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

੫. ਰਾਗ ਬਸੰਤ ਹਿੰਡੋਲ, ਤਾਲ-ਸੂਲਫਾਕ (ਦਰੁੱਤ ਲਯ)

ਮਉਲੀ ਧਰਤੀ ਮਉਲਿਆ ਅਕਾਸੂ ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੂ ॥੧॥

ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਊ ॥

ਦੁਤੀਆ ਮਉਲੇ ਚਾਰਿ ਬੇਦਿ ॥ ਸਿੰਮ੍ਰਿਤਿ ਮਉਲੀ ਸਿਉ ਕਤੇਬਾ ॥੧॥

ਸੰਕਰ ਮਉਲਿਓ ਜੋਗ ਧਿਆਨ ॥ ਕਬੀਰ ਕੋ ਸੁਆਮੀ ਸਭ ਸਮਾਨ ॥੩॥

(ਰਾਗ ਬਸੰਤ ਸ੍ਰੀ ਕਬੀਰ ਜੀ, ਪੰਜਾਬ ੧੯੯੩)

### ਅਸਥਾਈ

X	ਸੰ ਰਾ	ਮੰ ਗ ਅ	ਪੰ ਮੰ ਜ	ਮੰ ਕ ਰ			
ਸੰ	ਸੰ ਰਾ	ਸੰ ਮ	੨ ਨ	ਮੁਹੂ	੦ ਮ	ਪ	‘
ਜਾ	ਗ ਨ	ਹ ਤ	ਮੰ	ਭਾ	ਸ	ਸ	ਇ
	ਮੰ	ਪ ਦੇ	—	ਸ ਭੂ	—	—	
	ਕ ਹਿ	ਮ ਆ	ਪ ਸ	ਸ ਮਾ	—	ਮ	ਇ

### ਅੰਤਰਾ

ਨ ਸ	ਮੁਹੂ	—	ਮ	ਰ	—	ਪ	—
ਮੰ	ਮੁਹੂ	—	ਲੀ	ਮ	ਤੀ	—	—
ਗ ਘ	ਮੁਹੂ	ਪ ਅ	ਸ ਂ	ਸ	—	—	—
ਨ ਆ	ਧ ਤ	ਗ ਘ	ਮ ਟ	ਗ ਮੁਹੂ	ਸ ਂ	ਲੀ	—
		ਮ	ਪ	ਸ ਂ	ਲੀ	—	—
		ਮ	ਪ੍ਰ	ਗ	ਸ	ਮ	ਸ

—ਬਾਕੀ ਤੁਹਾਂ ਅੰਤਰੇ ਤੇ ਲਾਓ ।

## ੯. ਰਾਗ ਬਸੰਤ ਹਿੰਡੋਲ, ਇਕਤਾਲਾ (ਦਰੁੱਤ ਲਖ)

ਰਾਮਨਾਮੁ ਰਤਨ ਕੌਠੜੀ ਗੜ ਮੰਦਰਿ ਏਕ ਲੁਕਾਨੀ ॥  
 ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥ ੧ ॥  
 ਮਾਧੇ ਸਾਧੂ ਜਨ ਦੇਹੁ ਮਿਲਾਇ ॥  
 ਦੇਖਤ ਦਰਸੁ ਪਾਪ ਸਭ ਨਾਸਹਿ ਪਵਿਤ੍ਰੁ ਪਰਮ ਪਦੁ ਪਾਇ ॥ ੧ ॥ ਰਹਾਉ ॥  
 ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮਨਾਮੁ ਧਨੁ ਹਿਰਿਆ ॥  
 ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥ ੨ ॥  
 ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥  
 ਸਾਧੂ ਪੁਰਖੁ ਪੁਰਖੁਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥ ੩ ॥  
 ਜਗੀਨਾਥ ਜਗਦੀਸਿ ਗੁਸਾਈ ਕਰਿ ਕਿਰਪਾ ਸਾਧੂ ਮਿਲਾਵੈ ॥  
 ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥ ੪ ॥

(ਬਸੰਤੁ ਹਿੰਡੋਲ ਮ: ੪, ਪੰਨਾ ੧੧੭)

### ਅਸੰਥਾਈ

X	—	੦	ਸੰ	੨	ਸੰ	੦	ਨ	੩	ਨ	੪	ਮ
ਸ	—	ਸੰ	ਧੋ	੧	ਸੰ	ਜਨ	ਦੇ	ਹੁ	ਮਿ	ਲਾ	ਸ
ਮ	ਗ	ਗ	ਕਾ	ਸ	ਸ	ਨ	ਪਾ	ਮੁ	ਸਭ	ਨਾ	—
ਦੇ	ਖ	ਤ	ਦਾ	ਰ	ਸ	ਪ	ਪ	ਸਭ	ਨਾ	ਸ	ਸਹਿ
ਸ	ਗ	ਗ	ਮੁ	ਪ	ਮੁ	ਸ	ਨ	ਧ	ਮੁ	ਧ	ਨ
ਪ	ਵਿ	ਤ੍ਰੁ	ਪ	ਰਮ	ਪਦ	ਪਾ	ਨ	ਦ	ਸ	ਸ	ਈ

### ਅੰਤਰਾ

ਸ	—	ਸ	ਮ	—	ਮ	ਮ	ਮ	ਮ	ਮ	ਮ
ਰਾ	—	ਮ	ਨਾ	—	ਮ	ਰ	ਤ	ਨ	ਕੋ	ਤੀ
ਗ	ਗ	ਮੁ	ਨੁ	ਧ	ਧ	ਮੁ	ਗ	ਰੁ	ਸਾ	ਸ
ਕ	ਤ	ਤ	ਮੁ	ਦ	ਦ	ਦੇ	ਕ	ਲੁ	ਕਾ	ਨੀ
ਮ	ਕ	ਕ	ਮੁ	ਧ	ਧ	ਸੰ	—	ਸੰ	ਸੰ	ਸੰ
ਸਤਿ	ਕੁ	ਰ	ਮਿ	ਲੈ	ਲੈ	ਖੋ	—	ਜੀ	ਸੰ	ਮਿਲ
ਕਾਂ	—	ਮੰ	ਗੁ	ਗੁ	ਸੰ	ਸ	ਨ	ਧ	ਮੰ	ਨ
ਜੋ	—	ਤੀ	ਜੋ	ਜੋ	ਸ	ਮਾ	ਦ	ਸ	ਨੀ	ਦ

— ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ ।

## ੨. ਰਾਗ ਬਸੰਤ ਹਿੰਡੋਲ, ਝਪਤਾਲ (ਲਗ-ਭਗ ਬਿਲੰਬਿਤ ਲੜ)

ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥  
 ਸੰਸਾਰ ਸਮੁੰਦੇ ਤਾਰਿ ਗੁਬਿੰਦੇ ॥ ਤਾਰਿ ਲੈ ਬਾਪ ਬੀਠਲਾ ॥੧॥ ਰਹਾਉ ॥  
 ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠਲਾ ॥੨॥  
 ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੌ ਕਉ ॥ ਪਾਰਿ ਉਤਾਰੇ ਕੇਸਵਾ ॥੩॥  
 ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੌ ਕਉ ਬਾਹ ਦੇਹਿ ਬਾਹ ਦੇਹਿ ਬੀਠਲਾ ॥੪॥  
 (ਬਸੰਤ ਭ: ਨਾਮਦੇਵ ਜੀ, ਪੰਨਾ ੧੧੯੯)

### ਅਸਥਾਈ

X	੨	੦	੩
ਸ ਸ	ਨ ਮ ਸ	ਸ ਮ	ਸ
ਸ ਸ	ਰ ਸ	—	ਦ ਸ
ਗ ਤ'	ਮ ਰ	ਧ ਸ	ਗ ਦ
ਸ ਤ'	ਮ ਰ	ਮ ਸ	ਸ ਦ
ਗ ਬੀ	ਮ ਸ	ਨ ਧ	ਸ ਸ
		ਲ ਸ	—
		ਲ ਸ	—

### ਅੰਤਰਾ

ਮ ਕ ਲੱ	ਧ ਮ ਬ	ਧ ਲ	ਸ ਹ	ਸ ਰ	ਸ ਅ	—	ਸ ਤਿ
ਨ ਨੀ	ਧ ਸ	ਮ ਸ	ਧ ਰ	ਸ ਬਾ	—	ਨ ਝੋ	ਮ ਸ
ਸ ਕਾ	ਗ ਇਆ	—	ਮ ਸ	ਗ ਵੱ	ਸ ਬੈ	—	—
ਮ ਕ ਵੈ	ਮ ਸ	—	ਨ ਸ	ਮ ਵਾ	ਗ ਸ	—	—

ਨੋਟ :— ਇਸੇ ਸ਼ਬਦ ਨੂੰ "ਮਿਹਰਵਾਨ ਮਧੁਸੂਦਨ ਮਾਣੇ" ਨੰ: ੧ ਦੀ ਟਿਯੂਨ ਤੇ ਵੀ ਗਾ ਸਕਦੇ ਹੋ। ਭਾਵ, ਅਸਥਾਈ ਅੰਤਰਾ 'ਝਪਤਾਲ' ਵਿਚ ਗਾਊਣ ਤੋਂ ਬਾਦ ਅਗੋਂ ਤਿੰਨਤਾਲ ਵਿਚ ਗਾਊਣ ਨਾਲ ਵਧੇਰੇ ਰਸ ਆਵੇਗਾ।

## ੮. ਰਾਗ ਬਸੰਤ ਹਿੰਡੋਲ, ਜੈਤਾਲ ਤੇ ਸੂਲਫਾਕ (ਬਿਲੰਬਿਤ ਲਜ)

ਮੂਲ ਨ ਬੂੜੈ ਆਪੁ ਨ ਸੂੜੈ ਭਰਮਿ ਬਿਆਪੀ ਅਹੰਮਨੀ ॥੧॥

ਪਿਤਾ ਪਾਰਬ੍ਰਹਮ ਪ੍ਰਭ ਧਨੀ ॥

ਮੋਹਿ ਨਿਸਤਾਰਹੁ ਨਿਰਗੁੜੀ ॥ ੧ ॥ ਰਹਾਉ ॥

ਉਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥ ੨ ॥

ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਿਲ ਮਹਿ ਸੁਖੀਏ ਸੇ ਗਨੀ ॥੩॥

ਅਵਰੁ ਉਪਾਉ ਨ ਕੋਈ ਸੂੜੈ ਨਾਨਕ ਤਰੀਐ ਗੁਰ ਬਚਨੀ ॥੪॥

(ਬਸੰਤ ਹਿੰਡੋਲ ਮ: ੫, ਪੰਨਾ ੧੧੯੬)

### ਅਸਥਾਈ

X		੨		੩		੪
ਸ	ਸ	ਮ	ਮ	ਮ	ਮ	ਮ
ਪਿ	ਤਾ	ਬ੍ਰ	ਮ	ਧ	ਨੀ	ਕ
ਨ	ਧ	ਮ	ਪ੍ਰ	ਧ	ਸ	ਸ
ਮੋ	ਹਿ	ਨਿ	ਤਾ	ਸ	—	—
ਹਿ	ਤਾ	ਰਹੁ	—	ਗ	ਮੁ	ਸ
ਨੀ	—	ਨਿ	ਰ	ਗ	ਨੀ	—
—	—	ਨ	ਗ	ਮੁ	—	—

### ਅੰਤਰਾ—ਸੂਲਫਾਕ (ਜੈਤਾਲ ਦੀ ਚੰਗੁਨ ਲਜ ਵਿਚ)

X	੦	੨	੩	੦
ਮ	ਮ	ਸ	ਸ	—
ਗ	ਲ	ਬੁ	ਝੈ	—
ਮੂ	ਨ	—	—	—
ਗਾ	ਮੁ	ਗੁ	ਸੁ	—
ਆ	ਪ	ਨ	ਝੈ	—
ਗ	ਮੁ	ਗੁ	ਸੁ	—
ਤ	ਭ	ਨ	ਝੈ	—
ਮ	ਮੁ	ਗੁ	ਸੁ	—
ਅ	ਹੁ	ਨ	ਝੈ	—
ਮੁ	—	ਮੁ	ਸੁ	—
ਹੁ	—	ਮੁ	ਝੈ	—

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ ।  
(ਜੁਦੇ ਨੌਜਵਾਨ ਤੋਂ)

(ਬਸੰਤ ਹਿੰਡੋਲ ਰਾਗ ਸਮਾਪਤਿ)

## ਰਾਗ ਕੇਦਾਰਾ

ਵਾਲੀ—ਮ | ਠਾਟ --ਕਲਿਆਨ | ਸਮਾਂ—ਰਾਤ ਦਾ ਪਹਿਲਾ ਪਹਿਰ (ਨੌ ਦਸ ਵਜੇ)  
ਸੰਵਾਦੀ ਸ | ਜਾਤੀ—ਉਡਵ-ਖਾਡਵ | ਵਿਸ਼ੇਸ਼ - ਗੰਧਾਰ ਅਲਪ ਅਤੇ ਸ—ਮ ਦੀ ਸੁਰ-ਸੰਗਤੀ ।

ਨ

ਆਰੋਹ—ਸ ਰਸ, ਮ—ਪ, ਧ ਸੰ ।

ਗ

ਅਵਰੋਹ—ਸੰ, ਨ ਧ ਪ, ਮੰਪਧਮ, ਮਰ, ਸ ।

ਪਕਤ — ਸਮ - ਮਧ, ਮੰਪਧਮ, ਮ—ਸਰ, ਸ ।

ਕੇਦਾਰਾ ਇਕ ਪ੍ਰਾਚੀਨ ਰਾਗ ਹੈ। ਇਹ ਰਾਗ ਸਾਧਾਰਣ ਰਾਗਾਂ ਵਿਚ ਮੰਨਿਆ ਜਾਂਦਾ ਹੈ ਅਤੇ ਬਹੁਤੇ ਗਾਇਕ-ਵਾਦਕ ਇਸ ਨੂੰ ਜਾਣਦੇ ਹਨ। ਪ੍ਰਗਤਨ ਗੰਬਾਂ ਵਿਚ ਜਿਥੇ ਇਸ ਦੇ ਕੇਦਾਰ, ਕੇਦਾਰਾ, ਕੇਦਾਰੀ ਤੇ ਕੇਦਾਰੋ ਨਾਮ ਲਿਖੇ ਹਨ ਉਥੇ ਇਸ ਨੂੰ ਸ਼ੰਕਰਾਭਰਣ ਮੇਲ (ਬਿਲਾਵਲ ਠਾਟ) ਦਾ ਰਾਗ ਮੰਨਿਆ ਹੈ। ਪਰ ਵਰਤਮਾਨ ਸਮੇਂ ਦੇ ਸੰਗੀਤਕਾਰ ਇਸ ਨੂੰ ਭੀ ਹਮੀਰ, ਕਾਮੋਦ, ਛਾਇਆਨਟ ਆਦਿ ਰਾਗਾਂ ਵਾਂਗ ਕਲਿਆਨ ਠਾਟ ਦਾ ਹੀ ਰਾਗ ਮੰਨਦੇ ਹਨ। ਇਸ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਸੰਗਤਾਚਾਰੀਜ ਪੰਡਿਤ ਫਿਰੋਝਫਰਮ ਜੀ (ਪੁਨਾ) ਨੇ ਆਪਣੇ ਸੁਰਤੀ-ਸੁਰ ਸ਼ਿਖਸ਼ਾਂ ਗੰਬਾਂ ਵਿਚ ਕੇਦਾਰਾ ਨੂੰ ਸਭ ਤੋਂ ਮਹਾਨ ਤੇ ਸੁੱਧ ਠਾਟ ਮੰਨਿਆ ਹੈ। ਉਹ ਲਿਖਦਾ ਹੈ ਕਿ ਨੌ ਸੁਰਾਂ ਦੇ ਕੇਦਾਰਾ ਠਾਟ ਤੋਂ ਆਧੁਨਿਕ ਤਿੰਨ ਠਾਟਾਂ ਦੀ ਉਤਪਤੀ ਹੁੰਦੀ ਹੈ। ਜਿਵੇਂ :—

ਕੇਦਾਰਾ ਜਨਕ ਠਾਟ—(ਨੌ ਸੁਰ) ਸ ਰ, ਗ, ਮ, ਮੱ, ਪ, ਧ, ਨੁ, ਨ ।

ਖਮਾਜ—(ਅੱਠ ਸੁਰ) ਸ, ਰ, ਗ, ਮ ਪ, ਧ, ਨੁ, ਨ ।

ਬਿਲਾਵਲ—(ਸੱਤ ਸੁਰ) ਸ, ਰ, ਗ, ਮ, ਪ, ਧ ਨ ।

ਕਲਿਆਨ—(ਸੱਤ ਸੁਰ) ਸ, ਰ, ਗ, ਮੱ, ਪ, ਧ, ਨ ।

ਇੰਜ ਵਰਤਮਾਨ ਸਮੇਂ ਦੇ ਤਿੰਨ ਠਾਟ ਉਤਪਨ ਕਰਨ ਵਾਲਾ ਕੇਦਾਰਾ, ਹੁਣ ਕਲਿਆਨ ਠਾਟ ਦਾ ਰਾਗ ਮੰਨਿਆ ਜਾ ਰਿਹਾ ਹੈ, ਇਸੇ ਨੂੰ ਕਹਿੰਦੇ ਹਨ ਸਮੇਂ ਦਾ ਫੇਰ ।

ਪ੍ਰਾਚੀਨ ਸ਼ੰਕਰਾਭਰਣ ਮੇਲ (ਬਿਲਾਵਲ ਠਾਟ) ਤੋਂ ਕਲਿਆਨ ਠਾਟ ਵਿਚ ਆਉਣ ਦਾ ਕਾਰਣ ਮੱਧਮ ਤੀਵਰ ਦਾ ਪ੍ਰਯੋਗ ਹੈ। ਸੋ, ਕੇਦਾਰਾ ਰਾਗ ਦਾ ਠਾਟ ਕਲਿਆਨ, ਜਾਤੀ ਉਡਵ-ਖਾਡਵ, ਵਾਦੀ ਮੱਧਮ ਤੇ ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪਹਿਰ ਹੈ। ਇਸ ਦੇ ਆਰੋਹ ਵਿਚ 'ਰੇ-ਗਾ' ਸੁਰ ਵਰਜਿਤ ਹਨ ਅਤੇ ਅਵਰੋਹ ਵਿਚ ਗੰਧਾਰ ਗੁਪਤ ਰਹੇਗਾ। ਤੀਵਰ ਮੱਧਮ ਪੰਚਮ ਦੇ ਨਾਲ

ਅਤੇ ਨਿਖਾਦ ਕੌਮਲ ਪੈਵਤ ਸੂਰ ਨਾਲ ਮਿਲ ਕੇ ਲਗੇਗਾ। ਕਿਸੇ ਸਮੇਂ ਦੌਵੇਂ ਮੱਧਮਾਂ ਦਾ ਪ੍ਰਯੋਗ ਨਾਲੋ-  
ਗ

ਨਾਲ ਭੀ ਕੀਤਾ ਜਾਂਦਾ ਹੈ। ਪਰ ਇਹ ਕੁਸ਼ਲ ਗਾਇਕਾਂ ਦਾ ਕੰਮ ਹੈ। “ਸਮ—ਮਪ—ਮਪ (ਪ)

ਮਮ—ਗਪ” ਇਸ ਪ੍ਰਕਾਰ ਲਾਉਂਦੇ ਹਨ। ਇਸ ਦਾ ਚਲਣ “ਸ, ਰਸ, ਸਮ, ਮਪ, ਮੱਪਧਪਮ; ਜਾਂ ਸਮ—  
ਗ  
ਮ, ਗਪ—ਮੱਪਧਪਮ—ਮ—ਸਰ, ਸ” ਇਸ ਪ੍ਰਕਾਰ ਹੁੰਦਾ ਹੈ। ਇਸ ਰਾਗ ਦੇ ਆਰੋਹ ਵਿਚ ‘ਰੇ-ਗ’

ਵਰਜ ਹੋਣ ਨਾਲ ‘ਸ, ਮ—ਮ—ਗਪ’ ਇੰਜ ਵਾਦ-ਸੰਵਾਦ ਦੀ ਸੂਰ-ਸੰਗਤੀ ਬਹੁਤ ਮਨੋਹਰ ਲਗਦੀ ਹੈ।  
ਨ

ਅੰਤਰੇ ਦਾ ਉਠਾਵ “ਪਧਮੰਪਸ— ਜਾਂ ਪਧਪਸ— ਧ, ਪਨੁਪਪ, ਮੱਪਧਪਮ” ਇਸ ਪ੍ਰਕਾਰ ਹੁੰਦਾ ਹੈ।

ਹਮੀਰ, ਕਾਮੰਦ, ਕੇਦਾਰਾ ਤੇ ਡਾਇਆਨਟ ਆਦਿ ਸਮ-ਪ੍ਰਕ੍ਰਿਤਿਕ ਰਾਗ ਮੰਨੇ ਗਏ ਹਨ, ਇਨ੍ਹਾਂ  
ਰਾਗਾਂ ਨੂੰ ਗਾਉਣ ਸਮੇਂ ਸੁਚੇਤ ਰਹਿਣ ਦੀ ਲੋੜ ਹੈ। ਖਾਸ ਤੌਰ ਤੇ ਆਰੋਹ ਨੂੰ ਸੰਭਾਲ ਕੇ ਰੱਖਣਾ ਹੁੰਦਾ ਹੈ।  
ਇਸ ਵਰਗ ਦੇ ਛੇ ਰਾਗਾਂ ਦੇ ਸੂਰ ਸਮੁਦਾਇ ਇਹ ਹਨ :—

ਸੰ

(੧) ਹਮੀਰ—ਸਰਸ, ਗਮ ਧ, ਨਧ, ਸੰ, ਨਧ, ਪ, ਮਪ ਧਪ ਗ, ਮਰ, ਸ।

ਮ ਪ ਪ ਸ

(੨) ਕਾਮੰਦ—ਸ, ਰਪ, ਪਧ, ਪ, ਗਮਪ, ਗਮ ਰਸ।

(੩) ਕੇਦਾਰਾ—ਸਮ. ਮਪ, ਮੱਪਧਪ—ਮ, ਮ—ਸਰ, ਸ।

(੪) ਡਾਇਆਨਟ— ਧ, ਪ—ਰ, ਗਮਪ, ਗ, ਮਰ, ਸ, ਸ— ਧ ਪ—ਰ, ਰਗਮਪਗ, ਮਰ, ਸ।

(੫) ਬਲਾਮ ਕਲਿਆਨ— ਸ, ਰ, ਮੰਪ, ਪਧਪ, ਮੱਪਧਪ, ਮ—ਰ, ਨਸ, ਰਮਪ, ਗਮਰ, ਨਸ।

(੬) ਗੰਡ ਸਾਰੰਗ— ਸ, ਗਰਮਗ, ਪ, ਮੰਪ, ਧਪ, ਮਗ, ਰਗਰਮਗ, ਪ—ਰ, ਸ।

ਉਤੇ ਲਿਖੇ ਰਾਗਾਂ ਦੇ ਸਰੂਪ ਨੂੰ ਧਿਆਨ ਵਿਚ ਰੱਖ ਕੇ ਸੂਰ-ਵਿਸਥਾਰ ਕਰਨਾ ਚਾਹੀਦਾ ਹੈ।  
ਕੇਦਾਰਾ ਬਹੁਤ ਮਨੋਹਰ ਤੇ ਗੰਡੀਰ ਪ੍ਰਕ੍ਰਿਤੀ ਦਾ ਰਾਗ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ  
੨੩ਵਾਂ ਨੰਬਰ ਹੈ।

## ਸੁਰ-ਵਿਸਥਾਰ (ਆਲਾਪ)

- ਸ      ਨ      ਗ      ਨ      ਨ      ਗ      ਧ
੧. ਸ, ਰ—ਸ, ਸਮ—ਮਪ, (ਪ) ਮ—ਮਰ, ਸ—ਸ ਧ—ਪ, ਪਸ—ਸਰ, ਸਮ—ਮ—ਪ ਪਮ—  
ਪ, (ਹ) ਸਰ, ਸ—
- ਨ ਸ ਗ      ਧ ਮੱ ਮ—ਪ      ਗ      ਗ      ਗ ਸ
੨. ਸ ਮ, ਮ (ਹ)—ਗਪ—ਮ' ਪ, ਪ—ਮ ਧ—ਪ—ਹ, ਮਪ, ਮੱਧਪਮ, ਮਪ, ਧਧਮ, ਮ, ਰ—ਸ,  
ਨ ਨ ਪ      ਸਰ ਸਮ—ਮ—ਗਪ—ਸਰ, ਸ—ਸਮ—ਗਪ, ਮੱਧਮੱਧ—ਮ ਮਰ, ਸ।
- ਨ      ਪ ਧ      ਗ      ਸ
੩. ਸਰਸਮ—ਗਪ, ਮੱਧਨੁਧਪ, ਮ' ਪਮ—ਮਪ, ਸਮਗਪ, ਮੱਧਨੁਧਪ, ਮੱਧਪਮ—(ਹ) ਰਸ, ਸਮ—  
ਗ      ਨ      ਨ      ਗ      ਨ      ਨ  
ਮਪ—ਧਪਮ—ਗਪ, ਸਰ ਸਮ—ਗਪ, ਮ' ਪ, ਧਮਪਮ—ਮਗਪ, ਮੱਧਪ, ਧਮਪ ਸ—ਧਪ, ਧਧਮ,  
ਸ      ਸ      ਸ      ਮ' ਗ
- (ਹ)—ਰ, ਸ—ਸਮ—ਗਪ, ਮ' ਪ—ਪ, ਮੱਧਨਸੰ ਧ—ਪ, ਧਨੁਧਪ ਮ' ਪ, ਧਪ ਮ—ਮ, ਗਪ—  
ਪਮ—ਸਰ, ਸ—।
- ਮ'      ਪ      ਪ      ਧ      ਸ      ਧ
੪. ਪ—ਧ—ਧਪਮ, ਮ, ਗਪ—ਧਨੁਧਪ ਮ' ਪਮ—ਸਰਸ, ਮਗਪਮਧਪਸੰ—ਧ—ਮ' ਪ—ਮੱਧਮੱ—  
ਪ (ਹ) ਮ—ਮ, ਗਪ, ਮੱਧ—ਪਮ—ਸਮ, ਗਪ—ਧਪਸੰ—(ਸ) ਨਧ—ਪ, ਮੱਧਪਮ—ਧ—  
ਗ      ਨ      ਨ      ਨ      ਨ      ਨ  
ਪਧਪਮ—ਮਪ—ਪਧਮੱਧਸੰ—ਧ—ਧਨੁਧਪ, ਮ' ਧ, ਧਸੰ—ਸਰਸੰ—ਸ—(ਸ) ਧ—ਧਨੁਧਪ,  
ਨ      ਨ  
ਪਮੱਧਮ—ਸਮ—ਗਪ—ਮ' ਧ—ਪਸੰ—ਧ ਧਸੰ, ਰਸੰ—(ਸ) ਧ—ਪ, ਮੱਧਨੁਧਪ, ਮੱਧਪਮ—  
ਗ      ਮ ਸਰ—ਸ—।
- ਮੱਧ—ਮ      ਮਪ, ਮੱਧਨੁਧਪ, ਮੱਧਮੱਧਸੰ—ਸੰ ਧ—ਪ, ਧਪਮ—ਮ—ਸ, ਮਗਪਮਧਪ ਧਸੰ—  
ਨ      ਗ      ਨ      ਨ      ਨ      ਗ
੫. ਮੱਧ—ਮ, ਮਪ, ਮੱਧਨੁਧਪ, ਮੱਧਮੱਧਸੰ—ਸੰ ਧ—ਪ, ਧਪਮ—ਮ—ਸ, ਮਗਪਮਧਪ ਧਸੰ—  
(ਸ) ਧ, ਧਨੁਧਪ, ਧਮੱਧਪਮ, ਮਪਸੰ—ਧਮੱਧਸੰ, ਸਰਸੰ—ਧਨਸੰਰਸੰ ਧ—ਪ, ਮੱਧਪਮ—(ਹ)  
ਨ      ਨ      ਨ      ਨ      ਨ  
ਗਪ, ਧਪਸੰ—ਸਰਸੰ—(ਸ) ਧਨਸੰਰਸੰ—ਸੰ ਧਪ, ਸੰ—ਧਮੱਧਸੰ—ਸਰਸੰ—ਸਮੰ—(ਮ) ਸਰਸੰ—  
ਨ      ਗ      ਨ      ਨ  
ਧ—ਪ, ਧਮੱਧਪ—ਮ—ਸਰਸ—।

ਸਰਸ, ਸਸ ਮਮ ਰਸ—ਸਸ ਮਮ ਪਪ ਧਪ ਮਮ ਪਪ ਮਮ ਰਸ—ਸਸ ਮਮ ਪਪ ਧਪ ਸਸ  
ਧਪ ਮਮ ਰਸ, ਸਸ ਮਮ ਪਪ ਧਪ ਪਪ ਸਸੰ ਰਸੰ ਸਸੰ ਮਮੰ ਰਸੰ ਧਪ ਮੱਧਨੁ ਧਪ ਮਮ ਰਸ, ਨਸਮ,  
ਸਰਸ—।

## ਕੇਦਾਰਾ ਰਾਚਾ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

	੦ ਸ ਰ ਤ	੩ ਨ ਸ ਹਿ ਸ	X ਮੱਪ ਧਨ ਸੰਨ ਧਪ	੨ ਮੱਪ ਧਪ ਮਮ ਰਸ
੧.	.	ਨਸ ਮਗ ਪਮੁ ਧਪ	ਧਨ ਸੰਰੁ ਸੰਨ ਧਪ	ਮੱਪ ਧਪ ਮਮ ਰਸ
੨.	.	ਧਪ ਮਗ ਪਮੁ ਧਪ,	ਮੱਪ ਧਨ ਸੰਨ ਧਪ	ਮੱਪ ਧਪ ਮਮ ਰਸ
੩.	ਮੱਪ ਧਮੁ ਧਪ, ਮੱਪ	ਧਪ ਮਗ ਪਮੁ ਧਪ,	ਮੱਪ ਧਨ ਸੰਨ ਧਪ	ਮੱਪ ਧਪ ਮਮ ਰਸ
੪.	.	ਸਸ ਮਮ ਰਸ, ਮੱਪ	ਧਪ ਮਮ ਰਸ; ਧਨੁ	ਧਪ ਮੱਪ ਧਪ ਮਮ
੫.	ਰਸ ਧਨ ਸੰਨ ਧਪ	ਮੱਪ ਧਪ ਮਮ ਰਸ,	ਧਨੁ ਧਪ ਮਮ ਰਸ;	ਮੱਪ ਧਪ ਮਮ ਰਸ
੬.	ਨਸ ਮਗ ਪਮੁ ਧਪ ਸੰਨ ਧਪ ਮੱਪ ਧਪ	ਮਮ ਰਸ, ਮਗ ਪਮੁ ਮਮ ਰਸ, ਮਗ ਪਮੁ	ਧਨੁ ਧਪ ਮਮ ਰਸ, ਧਨ ਸੰਰੁ ਸੰਨ ਧਪ	ਮਗ ਪਮੁ ਧਪ ਧਨ ਮੱਪ ਧਪ ਮਮ ਰਸ
੭.	ਮੱਪ ਧਪ ਮਮ ਰਸ, ਨਧ ਸੰਰੁ ਸੰਨ ਧਪ	ਮੱਪ ਧਨੁ ਧਪ ਮਮ ਮੱਪ ਮਮ ਰਸ, ਮੱਪ	ਰਸ, ਮੱਪ ਨਧ ਸੰਨ ਨਧ ਸੰਰੁ ਸਮ ਰਸ	ਧਪ ਮਮ ਰਸ, ਮੱਪ ਨਸ ਧਪ ਮਮ ਰਸ

### ਅੰਤਰਾ

	ਪ੍ਰਤ ਚ ਰ ਨ	ਕ ਮ ਲ ਟ	ਮੱਪ ਧਨ ਸੰਰੁ ਸੰਨ	ਧਪ ਮੱਪ ਧਪ ਮਮ
੧.	.	ਧਨ ਸੰਧ ਨਸ ਧਨ	ਸੰਰੁ ਸੰਨ ਧਪ ਮਮ	ਰਸ, ਮਗ ਪਮੁ ਧਪ
੨.	.	ਸੰਸ ਮਮੁ ਰਸੰ ਸੰਰੁ	ਸੰਨ ਧਪ ਮੱਪ ਧਨ	ਰਸ, ਮਗ ਪਮੁ ਧਪ
੩.	.	ਮੱਪ ਧਨ ਸੰਰੁ ਸੰਨ	ਧਪ ਮੱਪ ਧਨੁ ਧਪ	ਮਮ ਰਸ, ਸਸ ਸਮ
੪.	ਮਮ ਧਪ ਪ, ਧ ਧਪ	ਧਪ ਪ, ਸੰ ਮਮੁ ਰਸੰ	ਧਪ ਮੱਪ ਮਮ ਰਸ	ਸਮ ਗਪ ਮੱਪ ਪਸ
੫.	ਸਰ ਰ, ਸ ਰਰ ਸਸ ਮੱਪ ਪ, ਮੁ ਪੁੰ ਪੁੰ, ਮੁੰ	ਮਪ ਪ, ਮ ਧਪ ਮਮ	ਰਸ, ਸੰਰੁ ਰ, ਸੰ ਰੁੰ ਮਮ ਰਸ, ਸਰ ਸਮ	ਸੰਨ ਧਪ ਮਮ ਰਸ ਗਪ ਮੱਪ ਪਨ ਧਸ
੬.	ਮੁੰ ਰ, ਮੁੰ ਮੁੰ ਸੰਸ, ਪਪ ਸੰਸ ਰੁੰ ਸੰਸ	ਧਪ ਪ, ਧ ਧਪ ਮੱਪ, ਮੁੰ ਰੁੰ ਨਸ ਧਪ	ਮਮ ਰ, ਮ ਮਰ ਸਸ, ਮੱਪ ਸ, ਧਪ ਮੱਪ	ਸਸ ਮਮ ਧਪ ਧਪ ਸ, ਧਪ ਮੱਪ ਸ

## ੧. ਰਾਗ ਕੇਦਾਰਾ, ਤਿੰਨਤਾਲ (ਮੱਧਜ ਲਜ)

ਬਿਸਰਤ ਨਾਹਿ ਮਨ ਤੇ ਹਰੀ ॥

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਗੀ ॥ ਰਹਾਉ ॥

ਬੁਦ ਕਹਾ ਤਿਆਗਿ ਚਾਤ੍ਰਕ ਮੀਨ ਰਹਤ ਨ ਘਰੀ ॥

ਗੁਨ ਗੋਪਾਲ ਉਚਾਰੁ ਰਸਨਾ ਟੇਵ ਇਹ ਪਰੀ ॥ ੧ ॥

ਮਹਾ ਨਾਦ ਕੁਰੰਕ ਮੋਹਿਓ ਬੇਦਿ ਤੀਖਨ ਸਰੀ ॥

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥ ੨ ॥

(ਰਾਗ ਕੇਦਾਰਾ ਮ: ੫, ਪੰਨਾ ੧੧੨੧)

### ਅਸਥਾਈ

੦	੩	X	੨
ਨ ਸ ਬ ਸ ਸ	ਸ ਮ ਗ ਰ ਤੁ	ਪ — ਹਿ ਨਾ	ਪ ਰੀ ਸਸ ਸ —
ਪ ਅ ਬ ਏ	ਪ ਧ ਇ ਹ	ਧ ਨੁ ਪ੍ਰੀ ਡੁ	ਰ ਸਨ ਲੁ ਸ ਈ
ਸ ਆ	— ਸ ਨ ਡੁ	ਪ ਪ ਬਿ ਖੇ	ਨ ਧ — ਪ —
		ਧਨ ਸੰਗੁ	ਧ ਧ — ਪ —
		ਸੰ ਰੀ	— — — —

### ਅੰਤਰਾ

ਮ ਪ ਬੁ	— ਸ ਦ — —	ਸ ਕ ਹਾ	ਨ ਧ ਤਿਆ	ਸ ਨ ਚਾ
ਮੀ	— ਸ ਨ ਡੁ	ਪ ਰਹ ਤ ਨਡ ਡਾ	ਨ ਸ ਰੀ	ਨ ਧ — ਪ —

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ ।

## ੨. ਰਾਗ ਕੇਦਾਰਾ, ਤਿੰਨਤਾਲ (ਮੱਧ ਲਈ)

ਸਰਨੀ ਆਇਓ ਨਾਬ ਨਿਧਾਨ ॥

ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥

ਸੁਖਦਾਈ ਪੂਰਨ ਪੁਮੇਸ਼ਰ ਕਰਿ ਕਿਰਪਾ ਰਾਖਹ ਮਾਨ ।

ਦੇਹੁ ਪੀਤਿ ਸਾਧ ਸੰਗਿ ਸਾਮੀ ਹਰਿ ਗਨੁ ਰਸਨ ਬਖਾਨ ॥੧॥

ਗੋਪਾਲ ਦਇਆਲ ਗੋਬਿੰਦ ਦਮੋਦਰ ਨਿਰਮਲ ਕਬਾ ਗਿਆਨ ॥

ਨਾਨਕ ਕਉ ਹਰਿ ਕੈ ਰੰਗਿ ਰਾਬੜ ਚਰਨ ਬਮਲ ਸੰਗਿ ਪਿਆਨ ॥ ੩ ॥

(ਕੇਦਾਰਾ ਮ: ੫, ਪੰਨਾ ੧੧੧੯)

અત્યારી

३८५

—ਸ਼ਬਦ ਦੀਆਂ ਬਾਕੀ ਢੁਕਾਂ ਅੰਤਰੇ ਤੇ ਲਾਓ ।

## ੩. ਰਾਗ ਕੇਦਾਰਾ, ਤਿੰਨਤਾਲ (ਮੱਧਜ ਲਘ)

ਮਾਈ ਸੰਤ ਸੰਗਿ ਜਾਗੀ ॥  
 ਪ੍ਰਿਅ ਰੰਗ ਦੇਖੈ ਜਪਤੀ ਨਾਮ ਨਿਧਾਨੀ ॥ ਰਹਾਉ ॥  
 ਦਰਸਨ ਪਿਆਸ ਲੋਚਨ ਤਾਰ ਲਾਗੀ ॥  
 ਬਿਸਰੀ ਤਿਆਸ ਬਿਡਾਨੀ ॥ ੧ ॥  
 ਅਬ ਗੁਰੂ ਪਾਇਓ ਹੈ ਸਹਸ ਸੁਖਦਾਇਕ, ਦਰਸਨੁ ਪੇਖਤ ਮਨੁ ਲਪਟਾਨੀ ॥  
 ਦੇਖ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥ ੨ ॥  
 (ਕੇਦਾਰਾ ਮ: ੫, ਪੰਨਾ ੧੧੧੯)

### ਅਸਥਾਈ

X	੨	੦	a
ਸਜਾ	s s s	ਪਗੀ	—
ਰਵੈ	s ਖੈ s	ਸਜ ਪ ਸੰਤੀ	ਪ ਗੀ

### ਅੰਤਰਾ

ਮਪ	ਪ ਸੰ ਸੰ	ਸਪਿਆਂ	—	ਸੰ ਨ ਨ ਨ	ਰੰ	ਸੰ ਨ ਧ ਪ
ਦਰ	ਸ ਨ	ਿਆਂ	s	ਸ ਚ ਨ ਤਾ	ਹ	ਲਾ s ਗੀ s

  

ਸਮਿ	ਗੈ ਰੰ ਸੰ	ਨ	ਸੰ ਰੰ	ਧ	ਪ	ਪ
ਸ	ਰੀ s	ਿਆਂ	s	ਡਾ s	ਮੀ s	ਸੰ ਗ

—ਸ਼ਬਦ ਦੀਆਂ ਬਾਕੀ ਤ੍ਰਿਕਾਂ ਅੰਤਰੇ ਤੇ ਲਾਓ ।  
 (ਗੁਰੂ ਨਾਨਕ ਦੇਵ ਮਿਸ਼ਨ)

#### ੪. ਰਾਚਾ ਕੇਦਾਰਾ, ਤਿੰਨਤਾਲ (ਮੱਧ ਲੜ)

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥  
 ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤਧਾਰ ਚੁਆਵਉ ॥ ੧ ॥  
 ਬੋਲਹੁ ਭਈਆ ਰਾਮ ਕੀ ਦੁਹਾਈ ॥  
 ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥ ੧ ॥ ਰਹਾਉ ॥  
 ਭੈ ਬਿਚਿ ਭਾਉ ਭਾਇ ਕੋਊ ਬੂਝੈ ਹਰਿ ਰਸੁ ਪਾਵੈ ਭਾਈ ॥  
 ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥ ੨ ॥  
 ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥  
 ਤਿਕੁਟੀ ਛੂਟੈ ਦਸਵਾ ਦਰੁ ਖੁਲੈ ਤਾ ਮਨੁ ਖੀਵਾ ਭਾਈ ॥ ੩ ॥  
 ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥  
 ਉਲਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖਮਾਰੀ ॥ ੪ ॥

(ਰਾਗ ਕੇਦਾਰਾ ਭ: ਕਬੀਰ ਜੀ, ਪੰਨਾ ੧੧੨੩)

ਅਸਥਾਈ

ੴ	ਅ	ਬ	ਗ	ਲ	ਹ	ਪ	ਭਈ	—	ਪ	ਾ	X
ਅ	—	—	ਮ	ਗ	ਪ	ਕੀ	—	ਪ	ਦ	ਾ	—
S	s,	M	M	M	M	M	M	M	M	M	S
ਸ	ਨ	ਪ	ਸ	ਸ	ਸ	ਤ	—	ਤ	ਤ	ਤ	—
ਧ	ਵ	ਵ	ਸ	ਸ	ਸ	ਤ	—	ਤ	ਤ	ਤ	—
ਧ	ਸ	ਜ	ਸ	ਧ	ਪਿਆ	ਨ	ਸ	ਚ	ਸ	ਿ	—
ਅ	—	—	—	—	—	—	—	—	—	—	S
ਅ	S	S	ਬ	ਲ	ਹ...						—

ଅନ୍ତରୀ

मूर्ख विषयक संग्रह

ਸ	ਪ	ਤੁ	—	ਸ	ਪ	ਵ	ਨ	ਰੰ	ਸ	ਗ	ਨ	ਧ	ਪ	ਮ	ਪ	ਵਾਡੀ	ਪ	ਪ	ਅ	—
ਮ	ਮ	ਮ	ਮਗ	ਪ	—	ਪ	ਪ	ਮੇ	ਸ	ਸ	ਸ	ਪ	ਪ	ਮ	ਪ	ਭਾ	ਪ	ਪ	ਮ	—
ਮ	ਨ	ਮ	ਤੁ	ਵਾ	—	ਰ	—	—	ਰ	ਸ	—	—	ਰ	ਨ	ਧ	ਵਾਡੀ	—	—	ਠੀ	—
ਨ	ਸੰ	—	ਸੰ	ਸ	ਸ	ਧ	—	ਸ	ਰ	ਨ	ਸ	—	—	—	—	ਧ	—	ਪ	—	—

ਮ — — ਬੱਲਹੁ — ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ਪ. ਰਾਗ ਕੇਦਾਰਾ, ਤਿੰਨਤਾਲ (ਮੱਧ ਲਜ)

ਦੋਹਾ ॥ ਠੀਕਰਿ ਫੌਰਿ ਦਿਲੀਤਿ ਸਿਿਰਿ, ਪ੍ਰਭ ਪੁਰ ਕੀਝਾ ਪਯਾਨ ॥

ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ ॥ ੧੫ ॥

ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੇ ਸੋਕ ॥

ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ ॥ ੧੬ ॥

(ਬਚਿੜ੍ਹ ਨਾਟਕ, ਪਾ: ੧੦)

### ਅਸਥਾਈ

○	ਮ	ਪ	ਪ	॥	ਪ	ਧ	ਨ	ਧ	ਪ	ਮ	ਪ	ਧ	ਪ	ਧ	ਪ	ਵ	ਗ	ਅ	ਰ	ਸ	—
—	ਪ	ਤੁ	ਬ	ਹਾਡ	ਪ	ਧ	ਨ	ਧ	ਪ	ਸੀ	ਪ	ਧ	ਪ	ਧ	ਪ	ਵਾਡੀ	ਗ	ਅ	ਰ	ਸ	—
—	ਸ	ਕ	ਮ	ਮਗ	ਪ	ਮ	ਧ	ਹੈ	ਪ	ਨ	ਧ	ਰ	ਨ	ਸ	ਨ	ਧਨ	ਸੰਗ	ਸੰਨ	ਧਨ	—	—

ਪਪ  
੮੮—ਤੇਗ...

### ਅੰਤਰਾ

ਮ	ਪ	ਪ	ਪ	॥	ਪ	—	ਨ	ਨ	ਸ	ਸ	—	—	ਸ	ਸ	ਸ	ਸ	ਸ	ਸ	—	—	—
ਮ	ਠੀ	ਬ	ਰ	ਹੈ	—	—	ਰ	ਦਿ	ਸ	ਲੀ	—	—	ਸ	ਸ	ਸ	ਸ	ਸ	ਸ	—	—	—

—	ਸ	ਪ੍ਰ	ਨ	ਪ	ਸ	ਪ੍ਰ	ਕੀ	ਨ	ਸ	ਓ	ਰ	ਪਿ	ਨ	ਸ	ਆ	—	੯	ਨ	ਸ	ਸ	ਪ	੯	ਨ	ਪ	੯	
—	ਪ	—	—	—	—	—	—	—	—	—	—	—	—	—	ਗ	—	੯	—	੯	—	—	—	—	—	—	
—	ਮ	ਪ	ਪ	ਪ	ਪ	ਪ	ਪ	ਹਾ	੯	ਦ	ਰ	ਪ	ਮ	ਸੀ	—	੯	—	੯	—	ਸ	ਕਿ	ਰ	ਆ	੯	ਸ	੯
—	ਸ	ਮ	ਮਗ	ਪ	ਮ	ਪ	ਪ	ਕਿ	ਨ	ਹੂ	੯	ਅ	ਨ	ਧ	ਰ	ਸ	ਆ	੯	ਨ	ਨ	ਨ	ਧਨ	ਸਰ	ਸਨ	ਪਨ	
—	ਕ	ਰੀ	ਨ੯	ਕਿ	ਨ	ਹੂ	੯	ਅ	ਨ	ਹੂ	੯	ਅ	ਨ	ਨ	ਨ	ਨ	ਹਾ੯	੯੯	੯੯	੯੯	੯੯	੯੯	੯੯	੯੯	੯੯	

ਪਪ  
੯੯ ਤੇਗ... —ਦੋਹਾ: ਤੇਗਕਾਲੁਕੇ ਚਲਤ — ਅੰਤਰੇ ਤੇ ਲਾਓ।

### ੬. ਰਾਗ ਕੇਦਾਰਾ, ਤਿੰਨਤਾਲ (ਮੱਧਜ ਲਜ)

ਪਟਨੇ ਮੇਂ ਆਜ ਕੈਸੇ ਮੰਗਲ ਚਾਰ ॥

ਦੁਸ਼ਟ ਦਮਨ ਦੀਨਨ ਰਕਸ਼ਕ ਕਲਗੀਧਰ, ਗੁਰੂ ਗੋਬਿੰਦ ਸਿੰਘ ਜੀ ਲੀਨੈ ਅਵਤਾਰ ॥੧॥  
ਅਸਥਾਈ ॥ ਸੁਰਮੁਨੀ ਦੇਵ ਗੰਧੂ ਰਿਖੀਸੂਰ, ਜੈ ਜੈ ਜੈ ਸਭ ਕਰ ਨਮਸਕਾਰ ॥

ਬਰਨ ਬਰਨ ਪਟ ਪਹਿਰ ਨਾਰੀ ਸਭ, ਮਿਲ ਕੇ ਆਈਂ ਦੇਤ ਵਧਾਈ,  
ਮਾਤਾ ਗੁਜਰੀ ਜੀ ਕੇ ਦੁਵਾਰ ॥ ੧ ॥

ਛਨਨਨ ਨਨਨਨ ਕੀ ਛਨਕਾਰ ਸੁਨਿ, ਬਾਜੇ ਮ੍ਰਿਦੰਗ ਮੁਰਲੀ ਕੀ ਮਧੁਰ ਧੁਨਿ ॥  
ਆਜ ਉਮਕਿਓ ਹੀਓ 'ਮਸਤਾਨਾ' ਮੇਰੋ, ਰਾਖੋ ਪ੍ਰਭੂ ਜੀ ਅਪਨੇ ਦੁਵਾਰ ॥ ੨ ॥

ਨੌਟ : — ਇਸ ਠੁਮਰੀ ਦੀ ਰਚਨਾ ਪੰਥ ਪ੍ਰਸਿੱਧ ਸੰਗੀਤਾਚਾਰੀਯ ਅਤੇ ਤਬਲਾ-ਵਾਦਕ ਭਾਈ  
ਸਾਹਿਬ ਭਾਈ ਜੋਪ ਸਿੰਘ ਜੀ 'ਮਸਤਾਨਾ' ਨੇ ਕੀਤੀ ਸੀ। ਆਪ ਜੀ, ਮੇਰੇ  
ਵਿਦਿਆ ਦਾਢਾ ਗਿਆਨੀ ਹਰਦਿੱਤ ਸਿੰਘ ਜੀ ਦੇ ਛੋਟੇ ਭਾਈ ਸਨ।

### ਅਸਥਾਈ

○	੩	X	੨	ਪ
—	ਪ	ਪ	ਪ	ਆ
—	ਜ	ਕੈ	ਜ	ਸ
—	ਪ	ਪ	ਪ	ਮ
—	ਜ	ਕੈ	ਜ	ਦੀ

ਨ	ਦ	ਸ	ਬਿੰ	ਸ	ਮੈ	ਪ	ਆਜ
—	—	ਰ	ਨ	ਰ	ਨ	ਪ	ਪ
ਸ	ਗ	ਸ	ਗ	ਸ	ਗ	ਰ	ਰ
ਮ	ਤ	ਸ	ਲ	ਸ	ਗੀ	—	—
ਅ	ਤ	ਰ	ਕ	ਸ	ਕ	—	—
ਨ	ਸ	ਨ	ਨ	ਸ	ਲ	ਪ	ਪ
ਰ	ਨ	ਸ	ਜੀ	ਰ	ਕ	ਅ	ਵ
ਮ	ਹ	ਨ	ਘ	ਸ	ਕ	ਦ	ਵ

ਅੰਤਰਾ

ਸੰਚਾਰੀ—ਅਭੋਗ

० न म झ	स न	स न	स न	३ म न	म ग न	प म न	म न	X	प की	प ड	प न	प का	२ — ८	प र	प म	प नि
पर्म बाड	पप ४५	म जे	मग मित्र	प दं	— ८	प ग	प म्	नुष रड	प ली	प की	प म	पर्म यु८	पप रड	म ष	ग नि,	
म यन	मग सं	प, -न	मप -स	यन यन्	पप पप	म्प म्प	यप यप	म, म,	रन रम	-र -र	म-	प रन	-प -र	-न म	सं*	
प-प	पन	यन	संसं	सं-सं	यन	रंसं	-सं	प-प	पन	यन	सं-	संसं	न	पन	रंसं	-सं
आ॒ज उम्बिष्टि॑ डही॑ इष्टि॑	म॒स	ता॑	ना॑मे॑	॒रे॑	आ॒ज उम्बिष्टि॑ डही॑ इष्टि॑	म॒स	ता॑	ना॑मे॑	॒रे॑	आ॒ज उम्बिष्टि॑ डही॑ इष्टि॑	म॒स	ता॑	ना॑मे॑	॒रे॑	आ॒ज उम्बिष्टि॑ डही॑ इष्टि॑	

ਸ- ਸਨ ਧਨ ਸੰਰੰ | ਨਨ ਸੰਧ ਪ ਪਮ | ਧਪ -ਪ ਮ, ਮਗ ਪਮ | -ਰ ਪਮ ਰਸ ਧ  
 ਭਾਡ ਖੋਪ੍ਰੁ ਭੂਡ ਜੀਡ | ਅਪ ਨੇਦ੍ਰਾ ਤਰ ਅਪ | ਨੇਦ੍ਰਾ ਤਰ ਅਪ ਨੇਦ੍ਰਾ | ਤਰ ਪਟ ਨੇਮੋ, ਆਜ  
 ਨੌਟ—ਸੰਰਾਹੀ ਤੋਂ ਬਾਦ ਸਰਗਮ ਅਤੇ ਅਡੋਗ ਇਕੱਠੇ ਗਾਉਣੇ ਹਨ।

## ੨. ਰਾਗ ਕੇਦਾਰਾ, ਤਾਲ—ਕਹਿਰਵਾ (ਮੱਧ ਲਜ)

ਕਿਨ ਹੀ ਬਨਜਿਆ ਕਾਸੀ ਤਾਬਾ ਕਿਨ ਹੀ ਲਉਗ ਸੁਪਾਰੀ ॥  
 ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥ ੧ ॥  
 ਹਰਿ ਕੇ ਨਾਮ ਕੇ ਬਿਆਪਾਰੀ ॥  
 ਹੀਰਾ ਹਾਥਿ ਚੜਿਆ ਨਿਰਮੈਲਕੁ ਛੂਟਿ ਗਈ ਸੰਸਾਰੀ ॥ ੧ ॥ ਰਹਾਉ ॥  
 ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥  
 ਸਾਚੀ ਬਸਤੁ ਕੇ ਭਾਰ ਚਲਾਏ ਪਹੁੰਚੇ ਜਾਇ ਭੰਡਾਰੀ ॥ ੨ ॥  
 ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥  
 ਆਪੈ ਦਹਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥ ੩ ॥  
 ਮਨੁ ਕਰਿ ਬੈਲੁ ਸੁਰਤਿ ਕਰਿ ਪੈਂਡਾ ਗਿਆਨ ਗੋਨਿ ਭਰਿ ਡਾਰੀ ॥  
 ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥ ੪ ॥

(ਰਾਗ ਕੇਦਾਰਾ ਭ; ਕਬੀਰ ਜੀ, ਪੰਜਾ ੧੧੨੩)

### ਅਸਬਈ

○	X	○	X	M ਨਾ
ਮਲ ਪ — ਪ ਮਦ ਕੇ s ਬਿਆ	ਮ — ਗੀ ਮ — ਪਾ s s ਰੀ s	ਰ ਲ ਸ ਕੇ ਨ ਹ ਰਿ ਕੇ s	ਸ — — — ਮ s s s s	
ਮਲ ਪ — ਪ ਮਦ ਕੇ s ਬਿਆ	ਪ — — — ਪਾ s s s	ਨ ਧ ਪ ਮ s s s s	ਪ — — ਰੀ s s	

### ਅੰਤਰਾ

				M ਪ ਕਿਤ
ਪ ਧ ਧ ਨ ਜਿਆ ਹੀ ਬ ਨ ਜਿਆ	ਸ — ਸ — ਕਾ s ਸੀ s	ਸ — ਸ — ਤਾ s ਝਾ s	— — — s s s	ਨ ਧ ਕਿਨ

ਨ ਹੀ	ਸ ਲਉ	ਸ ਗ	ਰ ਸੁ	ਸ ਪਾ	ਨ ਡ	ਸ ਡ	— —	ਯ ਡ	ਨ ਡ	ਧ ਡ	ਪ ਡ	ਪ ਰੀ	— —	— —	ਮ ਸੰ
ਮਗ ਤਹੁ	ਪ ਬ	ਪ ਨ	ਪ ਜਿਆ	ਮ ਨਾ	ਗ ਡ	ਮ ਡ	ਮ ਗੋ	ਰ ਬਿ	ਰ ਦ	ਸ ਕਾ	ਨ ਡ	ਸ ਡ	— —	— —	ਮ ਅੇ
ਮਗ ਸੀਵ	ਪ ਬੇ	ਪ ਪ	ਪ ਹ	ਧ ਮਾ	— —	— —	— —	ਨ ਡ	ਧ ਡ	ਪ ਡ	ਮ ਡ	ਪ ਰੀ	— —	— —	ਮ ਨਾ

ਨੋਟ :—ਇਹ ਇਕ ਪੁਰਾਤਨ ਟਿਯੂਨ ਹੈ, ਸੁਦਰ ਬੰਦਿਸ਼ ਹੋਣ ਕਾਰਣ ਇਸ ਦੀ ਨੁਟੇਥਨ ਕੀਤੀ ਹੈ। ਸ਼ਬਦ ਦੀਆਂ ਬਾਕੀ ਤੁਕਾਂ ਇਸੇ ਤਰ੍ਹਾਂ ਅੰਤਰੇ ਤੇ ਲਾਓ।

## ੮. ਰਾਗ ਕੇਦਾਰਾ, ਤਾਲ-ਰੂਪਕ (ਮੱਧ ਲਖ)

ਹਰਿ ਕੇ ਦਰਸਨ ਕੋ ਮਨਿ ਚਾਉ ॥

ਕਰਿ ਕਿਰਪਾ ਸਤ ਸੰਗਿ ਮਿਲਾਵਹੁ ਤੁਮ ਦੇਵਹੁ ਅਪਨੇ ਨਾਉ ॥ ਰਹਾਉ ॥

ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥ ੧ ॥

ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥

ਨਾਨਕ ਕੇ ਪ੍ਰਭੁ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥ ੨ ॥

(ਕੇਦਾਰਾ ਮ: ੫, ਪੰਨਾ ੧੧੨੦)

### ਅਸਥਾਈ

⊕	੧	੨	⊕	੧	੨
ਸੰ ਹ	ਧ ਰਿ	ਪ ਕੇ	ਮੰ ਦ	ਪ ਰ	ਧ ਸ
ਮੰ ਖ	ਪ ਰ	ਪ ਕਿਰ	ਧ ਧਾ	— —	ਪ ਸ
ਨ ਸ ਤੁ	ਮ ਮ	ਮਗੀ	ਪ ਦੇ	— —	ਧ ਵਹੁ

  

੧	੨	੩	੪
ਪ ਚਾ	— —	ਪ ਸਾ	ਪ ਉ
ਮੰ ਦ	ਮਨ	ਮ ਸਾ	ਪ ਡ
ਨ ਵਹੁ	ਲਾ	ਸ ਵਹੁ	— —

  

੧	੨
ਮ ਪ ਨਾ	ਮ ਉ

### ਅੰਤਰਾ

ਮੰ ਖ	ਪ ਰਉ	ਪ ਸੰ ਵਾ	— —	ਸ ਸ	ਸ ਤ	ਨ ਸ ਪੁਰ	ਸ ਖ	ਸ ਪਿ	ਨ ਸ ਅਵ	ਰ ਤ	ਸ ਰੇ	— —
---------	---------	---------------	--------	--------	--------	---------------	--------	---------	--------------	--------	---------	--------

ਨ	ਧ	ਨ	ਸੁਨੀ	ਸ	ਐ	—	ਸ	ਤ	ਸ	ਤ	ਨ	ਸ	ਨ	ਰਹ	ਪਮ	ਪਪ	ਮ	ਉ	—
ਗ	ਮ	—	ਮਗ	ਪ	ਵੇ	—	ਧ	ਗੀ	ਪ	ਸ	ਮ	ਧ	ਦਾ	ਘੁ	ਮ	ਸ	ਰ	ਈ	ਸ
ਨ	ਸ	ਮ	ਮਗ	ਪ	ਅ	ਪਮ	ਧ	ਪ	ਤ	ਤੇ	ਨ	ਸੰ	ਰੋ	ਨ	ਧ	ਪ	ਮ	ਉ	—

—ਸ਼ਬਦ ਦੀਆਂ ਬਾਕੀ ਤ੍ਰਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

#### ੯. ਰਾਗ ਕੇਦਾਰਾ, ਇਕਤਾਲਾ (ਦਰੁੱਤ ਲਜ)

ਰਸਨਾ ਰਾਮ ਰਾਮ ਬਖਾਨੁ ॥

ਗੁਨ ਗੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨੁ ॥ ਰਹਾਉ ॥

ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥

ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥ ੧ ॥

ਸਤਿਪੁਰਖ ਅਕਾਲ ਮੁਰਤਿ ਰਿਦੈ ਧਾਰਹੁ ਧਿਆਨੁ ॥

ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥ ੨ ॥

(ਕੇਦਾਰਾ ਮ: ੫, ਪੰਨਾ ੧੧੨੧)

#### ਅਸਥਾਈ

X	ਪ	ਪਮ	ਧ	—	੨	ਪ	ਪ	ਮ	ਮ	੩	ਮਗ	ਬਡ	ਪ	੪	—	ਪ	—	ਨ
ਪ	ਰ	ਸਡ	ਨਾ	—	੩	ਰਾ	ਮ	ਰਾ	ਮ	ਰਸ	ਰ	ਬਡ	ਖਾ	੫	—	ਸ	—	ਨ
ਪ	ਰ	ਪਮ	ਧ	—	੪	ਪ	ਪ	ਮ	ਮ	ਰਾ	ਮਗ	ਪ	ਦਿ	੬	—	ਨ	—	ਨ
ਨਸ	ਗੁਨ	ਸ	ਮ	—	੫	ਮ	ਮ	ਮ	ਮ	ਰਾ	ਰੋ	ਪ	ਨ	੭	ਰੈ	ਪ	—	ਨਿ
ਸ	ਭ	—	ਧ	—	੬	ਲ	ਲ	ਉ	ਉ	ਲਾ	ਰੋ	ਪ	ਦਿ	੮	ਰੈ	ਪ	—	ਨ
ਸ	ਭ	—	ਧ	—	੭	ਸ	ਕ	ਕ	ਲ	ਮ	ਨ	ਧ	ਪਮ	੯	ਪ	ਮ	—	ਨ

ਅੰਤਰਾ

ਮ ਪ ਤਿਆ	ਪ ਗ	ਸ ਬ	ਸ ਲ	ਸ ਨਾ	ਸ ਸ	ਸ ਗ	ਸ ਲ	ਸ ਸੰ	ਰ ਤ	ਸ ਪ	ਸ ਤ
ਸ ਪ ਕਾ	— ੯	ਸ ਲ	— ੯	ਸ ਸ	ਰ ਤ	ਸ ਪ	ਨ ੯	ਧ ਰ	ਪ ਜਾ	ਮ ੯	ਮ ਨ
ਸ ਮ ਿ	ਸ ਬ	ਪ ਨ	— ੯	ਮ ੯	ਮ ਹ	ਮ ਦ	ਮ ਰੰ	ਮਗ ਤੁ	ਪ ਆ	— ੯	ਪ ਸਾ
ਸ ੜ	— ੯	ਪ ਨ	— ੯	ਸ ਸ	ਰ ਤ	ਸ ਪ	ਨ ੯	ਧ ਰ	ਪਮ ਜਾ	ਪਪ ੯੯	ਮ ਨ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

### ੧੦. ਰਾਗ ਕੇਦਾਰਾ, ਇਕਤਾਲਾ (ਦਰੁੱਤ ਲਾਖ)

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ,  
ਮਹੇਸ ਗੰਗਾ ਧਾਨ ਕਉ ਅਭੇਸ ਕਹੀਅਤੁ ਹੈ ॥  
ਰੰਗ ਮੈ ਰੰਗੀਨ ਰਾਗ ਰੂਪ ਮੈ ਪ੍ਰਬੀਨ,  
ਅੰਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈ ॥  
ਪਾਈਐ ਨ ਪਾਰ ਤੇਜ ਪੁੰਜ ਮੈ ਅਪਾਰ,  
ਮਰਥ ਬਿਦਿਆ ਕੇ ਉਦਾਰ ਹੈ, ਅਪਾਰ ਕਹੀਅਤੁ ਹੈ ॥  
ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹਿ,  
ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈ ॥ ੪ ॥ ੨੫੬ ॥

### ਅਸਥਾਈ

×	੦	੨	੦	੩	੪	ਸ ਬੀ
— ੯	ਪ ਕੀ	— ੯	ਪ ਕਾ	— ੯	ਰ ਤ	ਸ ਪ
ਮ ਪ	ਮ ਹ	— ੯	ਪ ਦ	ਪਮ ਤੁ	ਧ ੯	ਪ ਲੀ

— — —	ਧ ਮ ਸ	ਨੁ ਮ ਨੀ	ਧ ਰ ਤ	ਪ ਸ ਅ	— — —	ਧਪ ਰ ਸ	ਮ ਰ ਹੈ	— — —	ਮਗ ਪਹਿ —	ਪ ਲੋ —	ਪ ਹੀ
											ਹਾਥੀ ਕੀ...

### ਅੰਤਰਾ

ਪ ਮ ਦੇ	ਮ ਵ	ਪ ਦੇ	— —	ਸ ਂ ਡ	ਸ ਂ ਵ	ਸ ਂ ਤਾ	ਸ ਂ ਨ	ਸ ਂ ਕੈ	— — —	ਸ ਂ ਸੁ
{ ਸ ਾ ਵ ਪ ਸ	— —	ਨ ਦਾ	ਸ ਂ ਡ	ਰ ਨ	ਸ ਂ ਵਾ	— —	ਸ ਂ ਨ	ਸ ਂ ਕੈ	ਪ ਡ	ਪ ਮ
ਪ ਹੋ	ਮ ਡ	ਪ ਸ	ਧ ਕੰ	ਨ ੜ	ਧ ਕ	ਪ ਧਾ	— —	{ ਪ ਨ	ਮ ਕਉ	ਮਗ ਅਡ
ਪ ਕੁ	ਪ ਸ	ਧਪ ੜੜ	ਮ ਕ	ਰ ੜ	ਸ ਅ	ਰ ਤ	ਸ ਹੈ	— — —	ਨ ਸੁ ਹਾ	ਸ ਬੀ...

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੧੧. ਰਾਗ ਕੇਦਾਰਾ, ਝਪਤਾਲ (ਮੰਧਜ ਲਜ)

ਸ਼ਬਦ ਸੁਰਤਿ ਅਵਗਾਹਨ ਬਿਮਲ ਮਤਿ,

ਸ਼ਬਦ ਸੁਰਤਿ ਗੁਰ ਗਿਆਨ ਕੇ ਪ੍ਰਗਾਸ ਹੈ ॥

ਸ਼ਬਦ ਸੁਰਤਿ ਸਮਦ੍ਰਿਸ਼ਟਿ ਕੈ ਦਿਬਿ ਜੋਤਿ,

ਸ਼ਬਦ ਸੁਰਤਿ ਲਿਵ ਅਨਭੈ ਅਭਿਆਸ ਹੈ ॥

ਸ਼ਬਦ ਸੁਰਤਿ ਪਰਮਾਰਥ ਪਰਮ ਪਦ,

ਸ਼ਬਦ ਸੁਰਤਿ ਸੁਖ ਸਹਜ ਨਿਵਾਸ ਹੈ ।

ਸ਼ਬਦ ਸੁਰਤਿ ਲਿਵ ਪ੍ਰੇਮ ਰਸ ਰਸਕਿ ਹੁਇ,

ਸ਼ਬਦ ਸੁਰਤਿ ਲਿਵ ਬਿਸਮ ਬਿਸਾਸ ਹੈ ॥ ੬੨ ॥

(ਕਬਿੱਤ ਭਾਈ ਗੁਰਦਾਸ ਜੀ, ਨੰ: ੨੮ ॥ ੬੨ ।)

ਅਸਥਾਈ

ਮੰਤਰਾ

ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ
ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ
ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ
ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ
ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ	ମୁଖ୍ୟ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੧੨. ਰਾਗ ਕੇਦਾਰਾ, ਚਾਰਤਾਲ, ਪੜਤਾਲ (ਬਿਲੰਬਿਤ ਲਜ)

ਹਰਿ ਬਿਨੁ ਜਨਮ ਅਕਾਰਥ ਜਾਤ ॥  
 ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥  
 ਧਨੁ ਜੋਬਨੁ ਸੰਪੈ ਸੁਖ ਭੋਗਵੈ ਸੰਗਿ ਨ ਨਿਬਹਤ ਮਾਤ ॥  
 ਮ੍ਰਿਗ ਤਿਸਨਾ ਦੇਖਿ ਰਚਿਓ ਬਾਵਰ ਦ੍ਰਮ ਛਾਇਆ ਰੰਗਿ ਰਾਤ ॥ ੧ ॥  
 ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥  
 ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਇ ॥ ੩ ॥

(ਕੇਦਾਰਾ ਮ: ੫, ਪੰਨਾ ੧੧੨੦)

અમદાબદી

X		o	ৰ	o	প	ৱ
সং	—	—	ন	ম	বি	স
জ	s	s	য	হ	ষি	—
ম	—	r	ন	া	কা	ন
ত	s	s	ৰ	—	প	ৰ

ੴ ਤਾਰਾ

ਤਾਲ-ਰੂਪਕ

१	२	३	४	५	६	७	८	९	१०	११	१२	१३	१४	१५	१६	१७	१८	१९	२०
१	२	३	४	५	६	७	८	९	१०	११	१२	१३	१४	१५	१६	१७	१८	१९	२०
१	२	३	४	५	६	७	८	९	१०	११	१२	१३	१४	१५	१६	१७	१८	१९	२०
१	२	३	४	५	६	७	८	९	१०	११	१२	१३	१४	१५	१६	१७	१८	१९	२०
१	२	३	४	५	६	७	८	९	१०	११	१२	१३	१४	१५	१६	१७	१८	१९	२०

## ਸੁਲਫਾਕ (ਚਾਰਤਾਲ ਦੀ ਚੌਗੁਨ ਲਯ ਵਿਚ)

## ਤਿੰਨਤਾਲ (ਚਾਰਤਾਲ ਦੀ ਚੰਗੂਨ ਲਜ ਵਿਚ)

•	ਸ	ਸ	ਮਗ	ਪ	—	ਧਨ	ਸੰਗ	ਨ	ਸ	—	—	—	ਸ	ਧ	—	ਪ	—
*	ਪ੍ਰਭ	ਜੀ	ਉਡ	ਹੋ	s	ਤਡ	ਸਡ	ਹਾ	s	s	s	s	s	s	ਤ	s	
—	—	—	ਮ	ਮਗ	ਪ	—	ਪ	X									
*	*	*	ਹ	ਰਿਡ	ਬਿ	s	ਨ	ਜਨਮ	—	ਆਸਥਾਈ	ਗਾਉਣ	ਤੋਂ	ਬਾਦ	ਮੁਕਾਅ	ਕਰੋ		

ਨੇਟ :—ਇਹ ਇਕ ਪੁਰਾਤਨ ਸ਼ਬਦ-ਰੀਤ ਸੀ, ਜਿਸ ਵਿਚ 'ਰੂਪਕ-ਤਿੰਨਤਾਲ' ਦਾ ਵਾਧਾ  
ਕਰਕੇ 'ਪੜਤਾਲ' ਦਾ ਰੂਪ ਦਿਤਾ ਹੈ। —ਕਰਤਾ

(ਕੇਦਾਰਾ ਰਾਗ ਸਮਾਪਤਿ)

## ਰਾਗ ਸੋਰਠ

ਵਾਦੀ—ਰ	ਠਾਟ — ਖਮਾਜ	ਸਮਾਂ — ਰਾਤ ਦਾ ਦੂਜਾ ਪਹਿਰ ।
ਸੰਵਾਦੀ—ਯ	ਜਾਤੀ—ਓਡਵ-ਸੰਪੂਰਣ	ਵਿਸ਼ੇਸ਼ — ਰੰ-ਨੁ, ਤੇ ਧ-ਮ, ਦੀ ਸੁਰ-ਸੰਗਤੀ ।

**H**  
ਆਰੋਹ—ਸ, ਰ, ਮ ਪ, ਨ, ਸੰ ।

**H G**  
ਅਵਰੋਹ—ਸੰ ਨੁ ਧ ਪ, ਧ ਮ, ਰ, ਸ ।

**H H H**  
ਪਕੜ — ਮ ਪ ਨ, ਸੰ, ਰੰ — ਨੁਪਪ, ਧ — ਮ, ਮ ਰ, ਨੁ, ਸ ।

ਸੋਰਠ ਇਕ ਪ੍ਰਸਿੱਧ ਤੇ ਪੁਰਾਤਨ ਰਾਗ ਹੈ । ਸੰਸਕ੍ਰਿਤ ਗ੍ਰੰਥਾਂ ਵਿਚ ਸੋਰਠ ਨੂੰ ਕਾਬੋਜੀ ਮੇਲ (ਖਮਾਜ ਠਾਟ) ਦਾ ਰਾਗ ਮੰਨਿਆ ਹੈ । ਜਾਤੀ ਸੰਪੂਰਣ ਤੇ ਵਾਦ-ਸੰਵਾਦ ਰਿਖਭ ਧੈਵਤ ਲਿਖੇ ਹਨ । ਭਾਵ, ਸੋਰਠ ਰਾਗ ਦੇ ਸੂਰ-ਰੂਪ ਵਿਚ ਕੋਈ ਖਾਸ ਪਰਿਵਰਤਨ ਨਹੀਂ ਹੋਇਆ । ਗੁਰੂ ਘਰ ਦੇ ਕੀਰਤਨੀਏ (ਰਾਗੀ-ਰਥਾਬੀ) ਅਜੇ ਭੀ ਸੋਰਠ ਨੂੰ ਸੰਪੂਰਣ ਜਾਂ ਓਡਵ-ਸੰਪੂਰਣ ਜਾਤੀ ਅਧਾਰਤ ਹੀ ਗਾਉਂਦੇ-ਬਜਾਉਂਦੇ ਹਨ । ਪੰਥ ਪ੍ਰਸਿੱਧ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਆਪਣੇ ਮਨ-ਪਸੰਦ ਸੋਰਠ ਰਾਗ ਨੂੰ ਓਡਵ-ਸੰਪੂਰਣ ਜਾਤੀ ਅਨੁਸਾਰ ਹੀ ਗਾਉਂਦੇ ਹੁੰਦੇ ਸਨ । ਪਰ ਉੱਤਰੀ ਭਾਰਤ ਵਿਚ ਦੇਸ ਰਾਗ ਅਧਿਕ ਲੋਕ-ਪ੍ਰਿਆ ਹੋਣ ਕਾਰਣ ਸੋਰਠ ਦੇ ਸਰੂਪ ਵਿਚ ਸੰਗੀਤਕਾਰਾਂ ਨੇ ਦੇਸ ਤੋਂ ਵੱਖ ਕਰਨ ਲਈ ਬੋੜਾ ਪਰਿਵਰਤਨ ਕਿਟਿਆ ਹੈ । ਜਾਂ ਇੰਝ ਕਹਿ ਲਵੇ ਕਿ ਸੋਰਠ ਦਾ ਪੁਰਾਤਨ ਸਰੂਪ ਦੇਸ ਨੇ ਧਾਰਣ ਕਰ ਲਿਆ ਅਤੇ ਸੋਰਠ ਨੂੰ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਹੈ ।

ਸੋਰਠ ਰਾਗ ਖਮਾਜ ਠਾਟ ਤੋਂ ਉਤਪਨੰ ਹੁੰਦਾ ਹੈ । ਜਾਤੀ ਇਸ ਦੀ ਓਡਵ-ਸੰਪੂਰਣ, ਵਾਦੀ ਰਿਖਭ ਤੇ ਸੰਵਾਦ ਧੈਵਤ ਜਾਂ ਪੰਚਮ ਹੈ । ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ (ਨੌ ਦਸ ਵਜੇ) ਹੈ । ਇਸ ਦੇ ਆਰੋਹ ਵਿਚ ਗੰਧਾਰ ਤੇ ਧੈਵਤ ਸੂਰ ਵਰਜਿਤ ਹਨ ਅਤੇ ਅਵਰੋਹ ਵਿਚ ਭੀ ਗੰਧਾਰ ਅਲਪ ਲਗਦਾ ਹੈ । ਭਾਵ, ਮੱਧਮ ਤੋਂ ਰਿਖਭ ਤੇ ਆਉਣ ਸਮੇਂ ਮੀਡ ਨਾਲ ਗੰਧਾਰ ਸੂਰ ਦੀ ਸਪੱਰਸ਼ ਕੀਤਾ ਜਾਂਦਾ ਹੈ । ਧੈਵਤ ਤੋਂ ਮੱਧਮ ਅਤੇ ਮੱਧਮ ਸੂਰ ਤੇ ਬੋੜਾ ਰੁਕ ਕੇ ਫਿਰ ਮੱਧਮ ਤੋਂ ਰਿਖਭ ਤਕ ਮੀਡ

**H**  
ਲਾਈਦੀ ਹੈ । “ਸ, ਰ, ਮ ਪ ਧ, ਮ, ਮ ਰ, ਜਾਂ ਮ ਪ ਨ, ਸੰ—ਪ, ਧਪਪ ਮ, ਮ ਰ, ਨੁ, ਸ” ਇਸ ਪ੍ਰਕਾਰ । ਇਸ ਰਾਗ ਦਾ ਚਲਣ “ਸ, ਰ, ਮਪ, ਧ, ਮ, ਰ, ਜਾਂ ਮਪਨ, ਸੰ—ਪਨਸੰਰ—ਨੁਪਪ, ਧਪਪ ਮ, ਮ ਰ, ਨੁ, ਸ” ਇਸ ਪ੍ਰਕਾਰ ਹੁੰਦਾ ਹੈ । ਦੇਸ ਰਾਗ ਦਾ ਸੂਰ-ਰੂਪ “ਸ, ਰ, ਮਗਰ, ਮਪ, ਨੁਪਪ, ਮਪਨ,

ੴ

ਸ-ਨੁਧਪ, ਮਗਰ, ਗਸ" ਇੰਜ ਹੋਵੇਗਾ।

ਸੋਰਠ, ਦੇਸ, ਬਰਵਾ ਤੇ ਜੋਜਾਵੰਤੀ ਰਾਗ ਗਾਉਣ ਸਮੇਂ ਰਿਖਭ ਸੁਰ ਤੇ ਮੱਧਮ ਸੁਰ ਦੀ ਮੀਂਡ ਲਾਉਣੀ ਜ਼ਰੂਰੀ ਹੈ। ਇੰਜ ਨਾ ਕਰਨ ਨਾਲ ਸਾਰੰਗ ਦੀ ਝਲਕ ਨਜ਼ਰ ਆਵੇਗੀ, ਨਾਲੇ ਇਸ ਤੋਂ ਬਗੀਤ ਰਿਖਭ ਆਪਣੇ ਸੁੱਧ ਥਾਂ ਤੇ ਨਹੀਂ ਲਗੇਗਾ। ਭਾਰਤੀ ਸੰਗੀਤ ਦੀ ਇਹੋ ਤਾਂ ਵਿਸ਼ੇਸ਼ਤਾ ਹੈ ਕਿ ਵੱਖ-ਵੱਖ ਰੂਪਾਂ ਵਿਚ ਸੁਰ ਉਚਾਰਣ ਕਰਨ ਨਾਲ ਰਾਗ-ਰੂਪ ਤਬਦੀਲ ਹੋ ਜਾਂਦੇ ਹਨ। ਇਸੇ ਲਈ ਇਸ ਕਲਾ ਨੂੰ ਗੁਰਮੁਖੀ ਵਿਦਿਆ ਕਹਿੰਦੇ ਹਨ।

ਸੋਰਠ ਤੇ ਦੇਸ ਸਮ ਪ੍ਰਕ੍ਰਿਤਿਕ ਰਾਗ ਹਨ, ਇਸ ਲਈ ਕਈ ਸੰਗੀਤ ਵਿਦਵਾਨ ਇਸ ਨੂੰ 'ਦੇਸ-ਸੋਰਠ' ਰਾਗ ਵੀ ਕਹਿੰਦੇ ਹਨ। ਇਹ ਪੁਰਵਾਂਗ ਵਾਦੀ ਰਾਗ ਹੈ, ਇਸ ਦੀ ਪ੍ਰਕ੍ਰਿਤੀ ਗੰਭੀਰ ਮੰਨੀ ਗਈ ਹੈ, ਇਸ ਵਿਚ ਬਿਲੰਬਿਤ ਲਥ ਦੇ ਖਯਾਲ ਅਧਿਕ ਗਏ ਜਾਂਦੇ ਹਨ। ਆਦਿ ਗ੍ਰੰਥ ਸਾਹਿਬ ਵਿਚ ਸੋਰਠ ਦਾ ਨੌਵਾਂ ਨੰਬਰ ਹੈ।

### ਸੁਰ-ਵਿਸਥਾਰ (ਆਲਾਪ)

1. ਸ—ਨਸ ਰ—ਮਪ, ਮ—ਰ, ਨ, ਸ—ਰਨੁਧਪ—ਮਪਨ, ਸ—ਸ ਰ, ਮਪਧ—ਮ, ਰ, ਸ—।

2. ਸ, ਰ, ਮਪ, ਧਪਧ ਮ, ਰ, ਮਪ, ਨੁਧਪ, ਧ—ਮ, ਮ ਰ, ਨ, ਸ—ਸ ਰਮਪ—ਧ ਮ, ਰਮਪ, ਨੁਧਪ,  
— ਸ  
ਧ ਮ ਰ, ਨ, ਸ—।

2. ਸ, ਰਨੁਧਪ, ਧਮੁ ਰ, ਮਪਨ, ਸ—ਰਮਪਧਮ, ਨੁ, ਧਪ, ਮਪਨ, ਸ—ਟਮਪ, ਮਪਨ, ਸ—ਰ—ਨੁ

ਧਪ, ਧਪਧ ਮ, ਰ—ਮਪਨ, ਸ—ਪ, ਧ ਮ, ਰ, ਨ, ਸ—ਰਮਪਨ, ਸ—ਪਨਸਰ—ਨੁ ਧਪ, ਮਪਨ,  
ਸ—ਰਨੁਧਪ ਧ ਮ, ਮ ਰ, ਨ, ਸ—।

3. ਮਪਨ, ਸ—ਨੁਧਪ, ਧ ਮ ਰ, ਨੁਧਪ ਮਪਨ, ਸ—ਰਮਪਨ, ਸ—ਨਸ, ਪਨਸ, ਮਪਨ, ਸ—ਰ—ਨੁ  
ਧਪ, ਮਪਨਸਰ—ਨੁਧਪ, ਧ ਮ ਰ, ਨ, ਸ—ਰ ਮ ਰ, ਮਪਧ ਮ ਰ, ਮਪਨੁਧਪ, ਧ ਮ ਰ, ਮਪਨ,  
ਸ—ਨੁਧਪਧਮ, ਰ, ਮਪਨ, ਸ—ਪਨਸਰ—ਨੁਧਪ, ਧ ਮ ਰ, ਨ, ਸ—ਮਪਨ, ਸ—(ਸ) ਧ, ਮਪਨ  
ਸਰ—ਨੁਧਪ, ਧ ਮ ਰ, ਰ—ਨੁਧਪ ਧਪਧਮ ਰ, ਨ, ਸ—।

॥ मं सं गं  
 पुः मप्य, रमपन—सं, पनसंरं—रं, नसं—(सं) प, य म र, मपन, सं—रं मं रं, सं—नसंरं  
 प सं म  
 नृप, य म र, न, स—रमपन, सं—नसं, पनसं, मपनसं रंनृप, य म र, मपनसंरं—  
 मं सं प सं म प प  
 रंमं, रं, नसं—रंनृप, यमर, रं—नृप, मप्य, म र, न, स—र, म, प, न, सं—रं नृप,  
 मं मं सं सं स  
 मपन, सं—र, मंप, रं, न, सं—नृप, य म र, सं—प, य म र, न, स— ।  
 गं मं म  
 मरस, रम र, स, रमपप मम रर सस, रमपपपपयमम रस मपननसंसंनृप  
 यमरर सस—ममपननसंसं रंरंनृप, यप मम रर सस—मपननसंसं रंमंरंसंसंरंनृप,  
 यप मम ररस— ।

## ਸੇਰਠ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

ਨੋਟ :— ਸੋਰਠ ਤੇ ਦੇਸ਼ ਰਾਗ ਦੀਆਂ ਤਾਨਾਂ ਲਗ-ਭਗ ਇਕ ਸਮਾਨ ਹਨ। ਉੱਜ ਸਮਪ੍ਰਕਿਤਿਕ ਰਾਗਾਂ ਨੂੰ ਆਲਾਪ ਤੇ ਸ਼ਬਦ ਰੀਤ ਰਾਹੀਂ ਤਾਂ ਭਿੰਨ-ਭਿੰਨ ਕੀਤਾ ਜਾ ਸਕਦਾ ਹੈ, ਪਰ ਤਾਨਾਂ ਵਿਚ ਐਸਾ ਕਰਨਾ ਬਹੁਤ ਕਠਿਨ ਹੈ।

ਅਸਥਾਈ

	०	१	२	३	४	५
१.	ਮ न ही ८	ਨਸ ਰਮ ਪਨ ਸੰਗ	ਸੰਨ੍ਹ	ਧਪ	ਮਗ	ਰਸ
२.	ਨਸ ਰਮ ਪਨ੍ਹ ਧਪ	ਮਪ ਨਸੰ ਰਮੰ ਗਾਰੰ	ਸੰਨ੍ਹ	ਧਪ	ਮਗ	ਰਸ
३.	• • • • ਸੰਨ੍ਹ ਧਪ, ਨਸੰ ਰਸੰ	• • ਸਰ ਮਗ ਨੁਧ, ਸੰਗੰ ਮਗਾ ਰਸ	ਰਸ, ਰਮ	ਪਮ	ਗਰ,	ਮਪ ਨੁਧ ਪਮ, ਪਨ ਮਨ ਕੀ...
४.	• • • • ਰਾਂ ਸੰਨ੍ਹ, ਸੰਸੰ ਨੁਧ,	ਨਸ ਰਮ ਪਨ੍ਹ ਧਪ ਨੁਠ ਧਪ, ਧਧ ਪਮ,	ਮਪ	ਨਸੰ	ਰਾਂ	ਰਸੰ ਮਨ ਕੀ...
੫.	ਸਰ ਮਮ ਗਰ, ਰਮ ਮੰਮੰ ਗਾਰੰ, ਸੰਨ੍ਹ ਧਪ,	ਪਪ ਮਗ, ਮਪ ਨੁਨ੍ਹ ਨੁਧ ਪਮ, ਧਪ ਮਗ,	ਧਪ,	ਪਨ	ਸੰਸੰ	ਨੁਧ, ਮਨ ਕੀ...
੬.	• • • • ਮਮ ਗ,ਮ ਮਗ ਰਸ, ਰਾਂ ਸੰ,ਰ ਰਸੰ ਨਸੰ,	• • • • ਧਧ ਪ,ਧ ਧਪ ਮਪ, ਧਧ ਪ,ਧ ਧਪ ਮਪ,	• • • • ਰਾਂ	ਸੰ,ਰ	ਰਸੰ	ਨਸੰ ਮਨ ਕੀ...

### ਅੰਤਰਾ

੧.	* ਫਿਰ ਤ ਫਿ	ਰ ਤ ਬ ਹੁ	ਸਨ੍ਹ ਧਪ ਮਗ ਰਸ,	ਨਸ ਰਮ ਪਨ ਸ-
੨.	* . . .	ਪਨ ਸੰਰ ਸੰਨ੍ਹ ਧਪ	ਧਪ ਪਮ ਗਰ ਨਸ	ਰਮ ਪਨ ਸੰਰ ਸੰ-
੩.	ਨਸ ਰੰਰ ਸੰਨ੍ਹ ਧਪ,	ਮਪ ਸੰਸ ਨੁਧ ਪਮ,	ਰਮ ਪਪ ਮਗ ਰਸ,	ਨਸ ਰਮ ਪਨ ਸੰਰ
੪.	ਸੰ—ਫਿਰਤ ਫਿ...	• . . :	ਸਨ੍ਹ ਧਪ ਮਗ ਰਸ, ਮਮ ਨਨ, ਪਨ ਸੰਸ	ਮਮੰ ਗੰਰ ਸੰਨ੍ਹ ਧਪ ਨਸ ਰੰਰ ਸੰਨ੍ਹ ਧਪ
੫.	• . ਮਮੰ ਗੰਰ, ਮਮ ਗਰ, ਨਸ ਰਮ	ਗੁਗੁ ਰੰਸ, ਰੰਰ ਸੰਨ, ਪਧ ਮਪ ਸੰ, ਨਸ	ਸੰਸ ਨੁਧ, ਨੁਨ੍ਹ ਧਪ, ਰਮ ਪਧ ਮਪ ਸੰ,	ਧਪ ਪਮ, ਪਪ ਮਗ, ਨਸ ਰਮ ਪਧ ਮਪ
੬.	ਸੰ, ਫਿਰਤ ਫਿ... ਸੰਰ ਸੰਨ੍ਹ ਧਪ ਮਗ ਰਮ, ਸਰ ਮਪ, ਰਮ	ਰਸ, ਸੰਰ ਰ, ਸੰ ਰੰਰ ਪਧ, ਮਪ ਨਸ, ਪਨ	ਸੰਰ ਮੰਗ ਰੰਸ ਨੁਧ ਸੰਰ ਸੰ, ਪਨ ਸੰਰ	ਪਨ ਨ, ਪ ਨਨ ਪਨ ਪਮ ਗਰ ਸ- ਨਸ ਸੰ, ਪਨ ਸੰਰ ਸੰ-

### ੧. ਰਾਗ ਸੋਰਠ, ਤਿੰਨਤਾਲ (ਮੱਧ ਲਜ)

ਮਨ ਕੀ ਮਨ ਹੀ ਮਾਹਿ ਰਹੀ ॥

ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥ ੧ ॥ ਰਹਾਉ ॥

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੇ ਸਹੀ ॥ ੧ ॥

ਫਿਰਤ ਫਿਰਤ ਬਹੁਤ ਜੁਗ ਹਾਰਿਓ ਮਾਨਸ ਦੇਹ ਲਹੀ ॥

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ ੨ ॥

(ਸੋਰਠ ਮ: ੯, ਪੰਨਾ ੬੩੧)

### ਅਸਥਾਈ

੦	੩	X	੨
ਸ ਨ ਮ ਨ	ਧ ਪ ਪ ਹੀ ਡ ੱਡ	ਮ ਗ ਰ — ਮਾ ਡ ੱ ਡ	ਪ ਨ ਨ ਕੀ ੰ ੱ ੱ
ਨ ਨ ਨ ਨ	— ਸ ਸ ਰ ਭ	ਸ ਨ ਹ ਿ ਰ	ਪ ਸ — — — — —
ਨ ਨ ਨ ਨ	— ਸ ਸ ਰ ਭ	ਮ ਗ ਰ ਨ ਨ	ਪ ਪ ਪ ਰ ਬ

M	R	E	-	M	-	P	N	S	S	R	S	N	H	I	-	P	P	M	N	B	I...
ਅੰਤਰਾ																					
P	M	-	M	P	-	N	N	S	S	S	S	S	S	S	-	S	S	S	S	S	S
M	D	A	S	R	A	M	T	P	S	T	R	S	B	S	S	S	P	S	T	S	S
-	S	N	N	N	P	S	S	S	S	S	N	H	N	H	I	S	S	S	S	S	S
M	A	P	P	P	G	P	P	M	M	R	A	-	S	M	-	S	J	S	P	-	N
B	V	R	R	S	S	L	M	Q	S	S	S	S	S	S	S	S	J	S	P	-	S
M	B	P	N	N	S	S	S	S	S	N	N	H	I	S	S	S	M	N	B	I...	
B	J	N	N	R	A	M	K	S	S	S	S	H	S	S	S	S					

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਇ । (ਸੂਰ ਰਚਨਾ ਕਰਤਾ ਵਲੋਂ)

## ੨. ਰਾਗ ਸੋਰਠ, ਤਿੰਨਤਾਲ (ਮੱਧ ਲਖ)

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥  
 ਨਾਮ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥  
 ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥ ੧ ॥  
 ਬਾਬਾ ਮਾਇਆ ਸਾਥਿ ਨ ਹੋਇ ॥  
 ਇਨਿ ਮਾਇਆ ਜਗੁ ਮੋਹਿਆ ਵਿਰਲਾ ਬੁਝੈ ਕੋਇ ॥ ਰਹਾਉ ॥  
 ਹਾਣੁ ਹਟੁ ਕਰਿ ਆਰਜਾ ਸਚੁ ਨਾਮ ਕਰਿ ਵਖੁ ॥  
 ਸੁਰਤਿ ਸੋਚ ਕਰਿ ਭਾਂਡ ਸਾਲ ਤਿਸੁ ਵਿਚਿ ਤਿਸ ਨੋ ਰਖੁ ॥  
 ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥ ੨ ॥  
 ਸੁਨਿ ਸਾਸਤ ਸਉਦਾਗਰੀ ਸਤੁ ਘੜੇ ਲੈ ਚਲੁ ॥  
 ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥  
 ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ ੩ ॥  
 ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥  
 ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥  
 ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥ ੪ ॥

(ਸੋਰਠ ਮ: ੧, ਪੰਨਾ ੫੯੫)

## ਅਸਥਾਈ

				X							
				X							
ਪ ਧ ਮਾ	—	ਦਿਆ	ਮ	ਰ ਸਾ	—	ਨ ਬ	ਸ ਨ	ਰ ਹੋ	—	ਰ ਸ	ਦਿ,
— ਸ ਇ	ਰ ਨ ਮਾ	ਰ ਦਿਆ	—	ਰ ਜ	ਰ ਗ	—	ਮ ਮ	—	ਮ ਹਿ	ਗ ਰ ਆ	— ਸ
— ਰ ਵਿ	ਮ ਰ ਲਾ	ਪ ਬ	—	ਨ ਕ	ਸ ਤ	ਰ ਕੋ	—	ਸ ਨ	—	ਪਪ	ਧ ਦਿ
— ਧ ਮਾ	—	ਦਿਆ...									

## ਅੰਤਰਾ

ਰ ਸ ਮ ਨ ਹਾ	—	ਰ ਲੀ	—	—	—	ਰ ਲ੍ਲਿ	ਮ ਸਾ	—	ਮ ਲੀ	ਗ ਰ ਕ	ਰ ਸ ਲੀ
— ਰ ਮ ਸਰ ਮ ਪਾ	—	ਪ ਲੀ	—	ਪ ਤ	ਪ ਨ	—	ਪ ਖ	—	ਪ ਸ	ਹ ਸ	— ਰ ਤ
— ਮ — ਮ ਨਾ ਸ ਮ	—	ਪ ਬੀ	—	ਨ ਜ	ਨ ਸੰ	ਸੰ ਤੋ	—	ਸ ਖ	—	ਨ ਹਾ	— ਸ ਗਾ
— ਪ ਨ ਖ ਰ ਖ ਗ	—	ਸ ਰੀ	—	ਰ ਬੀ	—	ਸ ਨਵੇ	—	ਯ	ਪ ਸ	ਮ ਬਾ	ਪ ਸ ਬਾ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ। (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਸੋਰਠ, ਤਿੰਨਤਾਲ (ਮੱਧ ਲਜ)

ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥  
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥  
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥  
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥  
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥ ੨੫ ॥

(ਸੋਰਠ ਕੀ ਵਾਰ ਮ: ੪, ਪੰਨਾ ੬੫੨)

ਅਸਥਾਈ

੦	੩	X	੨
— S	ੴ ਰੇ ਮ ਨ ਦਿ	ਪ ਪ ਨ ਨ   ਸੰ — — ਪ	ਯਪ ਯ ਮ ਰ
— S	ਮ — ਪ	ਯਪ ਯ ਮ   ਰ ਲਾ — — —	ਸ — — —
— S	ਗਾ ਵ	ਲਾਡ ਸ ਗਾ ਵ   ਲਾ — — —	ਸ — — —
ਅੰਤਰਾ			
— S	ਮ ਮ ਮ ਜੀ ਅ ਜੰ	ਪ ਪ ਨ ਨ   ਸੰ ਸੰ — —   — — —	— — —
— S	ਨ — ਨ	ਸੰ — ਨੁ   ਧਪ — —   ਧਪ ਧ ਮ   ਰ ਲਾ — ਸ —	ਸ — —

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

### ੪. ਰਾਗ ਸੋਰਠ, ਤਿੰਨਤਾਲ (ਮੱਧ ਲਜ)

ਜੋ ਨਰ ਦੁਖ ਮੈ ਦੁਖ ਨਹੀ ਮਾਨੈ ॥  
ਸੁਖ ਸਨੇਹ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ ੧ ॥ ਰਹਾਉ ॥  
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਕਿਮਾਨਾ ॥  
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ ੧ ॥  
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥  
ਕਾਮ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥ ੨ ॥  
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥  
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ੩ ॥

(ਸੋਰਠ ਮ: ੯, ਪੰਨਾ ੬੩੩)

ਅਮਥਾਈ

ਅੰਤਰਾ

-	ਮ	ਮ	ਮ	ਮਿੰ	ਪ	ਦਿਆ	-	ਨ	ਨ	ਨ	ਹ	ਸ	ਉ	ਸ	ਈਸ	ਸ	ਤ	ਸ	ਤ	ਸ	ਜਾ	-	ਸ	ਕੈ	-	ਸ		
-	ਨ	ਨ	ਨ	ਨ ਮ	ਸ	ਹੁ	-	ਸ	ਸ	ਸ	ਭਿ	ਨ	ਮਾ	ਸ	ਈ	ਨਸ	ਗੁ	ਰਿਸ	ਨਸ	ਨਾ	ਧ	ਸ	ਪ	ਸ	-	ਸ		
-	ਲੋ	ਨ	ਭ	.	ਸ	ਹੁ	-	ਸ	ਅ	—	ਭਿ	ਗ	ਰ	ਰ	ਵੈ	ਹ	ਸ	ਨਿ	ਮ	ਨਿ	ਪ	ਆ	-	ਪ	ਰਿ	-	ਸ	
-	ਪ	ਪ	ਪ	ਪ ਸੋ	ਧ	ਧ	ਧ	ਮ	ਮੇ	-	ਤੇ	ਗ	ਰ	ਰ	ਵੈ	ਹ	ਸ	ਨਿ	ਮ	ਨਿ	ਪ	ਆ	-	ਪ	ਰਿ	-	ਸ	
-	ਨ	ਨ	ਨ	ਨ ਮਾ	ਸ	ਹੁ	ਸ	ਸੈ	ਸ	ਸੈ	ਪ	ਨਸ	ਮਾਈ	ਰਿਸ	ਨਾ	ਧ	ਨਾ	ਧ	ਨਾ	ਧ	ਨੇ	ਲੁ	ਨ	ਲੁ	ਨ	ਲੁ	-	ਨ

—ਬਾਕੀ ਤਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

**ਨੋਟ :**—ਇਸੇ ਸ਼ਬਦ ਨੂੰ ਪਹਿਲਾਂ 'ਭਾਨਮਤੀ ਤਾਲ' ਵਿਚ ਗਾਉਣ ਤੋਂ ਬਾਦ ਜੇਕਰ ਅਗੋਂ 'ਤਿੰਨਤਾਲ' ਦੀ ਇਹ ਟਿਜਨ ਜਾਓਂਦੀ ਤਾਂ ਵਧੇਰੇ ਰਸ ਆਵੇਗਾ।

## ਪ. ਰਾਗ ਸੋਰਠ, ਤਾਲ—ਰੂਪਕ (ਮੱਧ ਲਜ)

ਸੋਰਠਿ ਤਾਮਿ ਸੁਹਾਵਣੀ ਜਾ ਹਰਿਨਾਮੁ ਢੰਢੇਲੇ ॥  
 ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥  
 ਹਰਿ ਪ੍ਰੇਮਿ ਕਮਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੌਲੇ ॥  
 ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥  
 ਗੁਰਿ ਸਤਿਗੁਰ ਨਾਮੁ ਨ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥  
 ਜਨੁ ਨਾਨਕ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥

(ਰਾਗ ਸੋਰਠਿ ਵਾਰ ਮ: ੪, ਪੰਨਾ ੬੪੨)

अमृतार्थी

+	ਮ	ਰ	ਸ	—	੧	ਪ	ਤਾ	—	੨	ਨ	ਮ	—	੩	ਸ	ਹਾ	—	੪	ਸ	ਲੀ	—	੫	ਸ	ੰ	ਨ	੬	ਸ	ੰ	ਗ	—	੭	—	੮
—	ਮ	ਰ	ਸ	—	੧	ਨ	ਠ	—	੨	ਪ	ਮ	—	੩	ਚ	ਵ	—	੪	ਚ	ਵ	—	੫	ਚ	ਵ	—	੬	ਚ	ਵ	—	੭	—	੮	
ਸ	ਸ	ਸ	ਸ	—	੧	ਹ	ਵ	—	੨	ਚ	ਵ	—	੩	ਚ	ਵ	—	੪	ਚ	ਵ	—	੫	ਚ	ਵ	—	੬	ਚ	ਵ	—	੭	—	੮	
ਸ	ਸ	ਸ	ਸ	—	੧	ਵ	ਵ	—	੨	ਵ	ਵ	—	੩	ਵ	ਵ	—	੪	ਵ	ਵ	—	੫	ਵ	ਵ	—	੬	ਵ	ਵ	—	੭	—	੮	
ਸ	ਸ	ਸ	ਸ	—	੧	ਵ	ਵ	—	੨	ਵ	ਵ	—	੩	ਵ	ਵ	—	੪	ਵ	ਵ	—	੫	ਵ	ਵ	—	੬	ਵ	ਵ	—	੭	—	੮	

ଅର୍ଦ୍ଧତା

ਮ				ਹ				ਸ				ਗ									
ਮ	ਹ	-ਮ	ਸਮ	ਪ	-	ਨ	ਵਹਿ	-	ਸ	ਆ	-	ਨ	ਵਪ	-	ਸ	ਣਾ	-	ਸ	-	ਸਮ	ਗੁਰ
ਮੁਰ	ਖ	-ਮ	ਸਮ	ਪਨ	-	ਨ	ਵਹਿ	-	ਸਾ	ਆ	-	ਨ	ਵਪ	-	ਸਣਾ	-	ਸ	-	ਸਮ	ਗੁਰ	
ਨਮ	ਨਕੀ	-	ਸ	ਸ	ਸ	ਨ	ਵਹਿ	ਪ	ਧ	ਬਾ	-	ਨ	ਵਪ	-	ਮਰਲੈਡ	-	ਸ	-	ਸ	-	

—ਸ਼ਬਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ ਲਾਵਿ ।

## ੴ. ਰਾਗ ਸੋਰਠ, ਤਾਲ-ਰੂਪਕ (ਮੱਧ ਲਈ)

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਊ ਰਸਨਾ ਗੀਤਿ ॥੧॥ ਰਹਾਊ ॥

ਕਰਿ ਸਾਧ ਸੰਗਤਿ ਸਿਮਰੁ ਮਾਣੋ ਹੋਹਿ ਪਤਿਤ ਪੁਨੀਤ ॥

ਕਾਲੁ ਬਿਆਲੁ ਜਿਉ ਪਰਿਓ ਛੋਲੈ ਮੁਖੁ ਪਸਾਰੇ ਮੀਤ ॥੨॥

ਆਜ ਕਾਲਿ ਫੁਨਿ ਤੋਹਿ ਗ੍ਰਿਸਿ ਹੈ ਸਮਝਿ ਰਾਖਹੁ ਚੀਤਿ ॥

ਕਹੈ ਨਾਨਕ ਰਾਮੁ ਭਜਿ ਲੈ ਜਾਤ ਅਉਸਰ ਬੀਤਿ ॥੩॥

(ਸੋਰਠ ਮ: ੯, ਪੰਨਾ ੯੩੧)

### ਅਸਥਾਈ

⊕	੧	੨	⊕	੧	੨	ਸਸ ਮਨ						
ਮ ਰ ਰਾ	ਮ ਸ	ਮ ਮ	ਪ ਸਿਉ	— —	ਧ ਕ	ਧ ਰ	ਪਪ ਪ੍ਰੀਤ	ਧ ਸ	— —	ਮਰ ਮਨ	ਸ ਨ	
ਮ ਰ ਰਾ	ਮ ਸ	ਮ ਮ	ਪ ਸਿਉ	— —	ਧ ਕ	ਧ ਰ	ਪਪ ਪ੍ਰੀਤ	ਧ ਸ	— —	ਰ ਡ	ਸ ਡ	
ਮ ਰ ਸ੍ਰ	ਮ ਵ	— ਨ	ਪ ਗੋ	— —	ਨ ਬਿੰ	ਨ ਦ	ਸਂ ਗੁ	ਰ ਨ	ਸ਼ਨ	ਸ਼ਨ	ਨਸ ਅਰ	
ਰ ਗਾ	— —	ਸ ਉ	ਨ ਰ	ਧ ਸ	ਪ ਨਾ	— —	ਧ ਗੀ	— —	ਸ਼ਨਉ	— —	ਗਰ ਮਨ	ਸ ਨ

### ਅੰਤਰਾ

ਪ ਮ ਕਰ	ਮ ਸਾ	ਮ ਧ	ਪ ਸੰ	— —	ਨ ਗ	ਨ ਡ	ਨ ਸਿ	ਸ ਮ	ਨ ਰ	ਸ ਮਾ	— —	ਸ ਧ	— —
ਪ ਹ	ਨ ੰ	ਨ ਹਿ	ਸ ਂ	ਸ ਤਿ	ਸ ਂ	ਸੰ ਪੁਡ	ਸ ਨੀ	ਧ ਡ	ਪ ਤ,	ਧ ਰੇ	— —	ਮਗ ਮਨ	ਰਸ ਨਾ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੭. ਰਾਗ ਸੋਰਠ, ਇਕਤਾਲਾ (ਦਰੁੱਤ ਲਜ)

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ,  
ਪਾਵਨ ਪਵਿਤ੍ਰ ਮਿਤ੍ਰ ਆਜ ਮੌਰੇ ਆਏ ਹੈਂ ॥  
ਪਰਮ ਦਯਾਲ ਲਾਲ ਲੋਚਨ ਬਿਸਾਲ,  
ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈਂ ॥  
ਸੋਭਤ ਸਿਹਜਾਸਨ ਬਿਲਾਸਨ ਦੈ ਅੰਕਮਾਲ,  
ਪ੍ਰੇਮ ਰਸ ਬਿਸਮ ਹੈ ਸਹਜ ਸਮਾਏ ਹੈਂ ॥  
ਚਾਤ੍ਰਿਕ ਸਬਦ ਸੁਨ ਅਖੀਆਂ ਉਘਰ ਗਈ,  
ਭਣੀ ਜਲ ਮੀਨ ਗਤਿ ਬਿਰਹ ਜਗਾਏ ਹੈਂ ॥ ੧੦੫ ॥

(ਕਬਿੱਤ ਭਾਈ ਗੁਰਦਾਸ ਜੀ)

### ਅਸਥਾਈ

੦	੩	੪	X	੦	੨
ਨ ਸ ਆ	— ੯	ਸੰਨ੍ਹ ਮੌਡ	ਧਪ ੯੯	ਪ ਰੰ	ਧਪ ਆਡ
ਮ ਰ ਆ	— ੯	ਰ ਜ	ਪ ਸ	ਪਨ ਆਡ	ਸ ਹੈ

### ਅੰਤਰਾ

ਮ	ਮ	—	ਪ	ਨ	ਨ	ਸ	ਰਿ	—	ਨ	ਨ	ਸ	ਚਿ	—	ਸ	ਤ੍ਰੁ
ਪ	ਨ	ਨ	ਸ	ਸ	ਸ	ਨਸ	ਨਸ	ਨੈਡ	ਨੈਡ	ਨੈਡ	ਨੈਡ	ਨੁਪ	ਚਿਡ	ਪ	ਤ੍ਰੁ
ਪ	ਰੰ	—	ਗੰਗ	ਮ	ਗੰਗ	ਸ	ਵਿ	—	ਨ	ਨ	ਸ	ਮਿ	—	ਸ	ਤ੍ਰੁ
ਪ	ਵ	੯	ਨੰਦ	੯	ਪੰਡ	ਸ	ਵੰ	ਨ	ਨ	ਨ	ਰੰਸ	ਨੁਪ	ਹੈਡ	ਪ	—
ਪ	ਨ	ਨ	ਸ	ਸ	ਸ	ਨ	ਆ	ਸ	ਰੰਸ	ਨੈਡ	ਨੈਡ	ਨੁਪ	ਹੈਡ	ਪ	ਆਜ ਮੌਰੇ...

—ਬਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੮. ਰਾਗ ਸੋਰਠ, ਇਕਤਾਲਾ (ਦਰੁੱਤ ਲਜ)

ਪ੍ਰਭ ਜੂ ਤੋ ਕਹ ਲਾਜ ਹਮਾਰੀ ॥  
 ਨੀਲਕੰਠ ਨਰਹਰਿ ਨਾਰਾਇਣ ਨੀਲਬਸਨ ਬਨਵਾਰੀ ॥੧॥ ਰਹਾਉ ॥  
 ਪਰਮ ਪੁਰਖੁ ਪਰਮੇਸਰੁ ਸੁਆਮੀ ਪਾਵਨ ਪਉਨ ਅਹਾਰੀ ॥  
 ਮਾਧਵ ਮਹਾਜੋਤਿ ਮਧਮਰਦਨ ਮਾਨਮੁਕੰਦ ਮੁਗਾਰੀ ॥੨॥  
 ਨਿਰਬਿਕਾਰ ਨਿਰਜੁਰ ਨਿੰਦਾਬਿਨ ਨਿਰਬਿਖ ਨਰਕ ਨਿਵਾਸੀ ॥  
 ਕ੍ਰਿਪਾਸਿੰਧ ਕਾਲ ਤ੍ਰੈ ਦਰਸ ਕੁਕ੍ਰਿਤ ਪ੍ਰਨਾਸਨਕਾਰੀ ॥੩॥  
 ਧਨਰਪਾਨ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥  
 ਹੌ ਮਤਿਮੰਦ ਚਰਨ ਸਰਨਾਂਗਤਿ ਕਰ ਗਹਿ ਲੇਹੁ ਉਬਾਰੀ ॥੪॥

(ਰਾਗ ਸੋਰਠਿ ਪਾ: ੧੦ (੯੪੦)

ਅਸਥਾਈ

ਅੰਤਰਾ

ਨੈਟ :—ਇਹ ਇਕ ਪਰਾਤਨ ਅਤੇ ਸੰਦਰ ਸ਼ਬਦ-ਰੀਤ ਹੈ !

—ਬਾਕੀ ਤੁਕਾਂ ਅੰਤਰੇ ਤੇ ਹੀ ਲਾਓ !

## ੯. ਰਾਗ ਸੋਰਠ, ਤਾਲ-ਭਾਨੁਮਤੀ (ਬਿਲੰਬਿਤ ਲਝ)

ਜੋ ਨਰੂ ਦੁਖ ਮੈ ਦੁਖੁ ਨਹੀ ਮਾਨੈ ॥

### ਅਸਥਾਈ

X	੨	੩	੪	੫
ਮਪ ਨ	-ਸੰ ਸੰਰ	ਸੰ ਨੁ ਧਪ	ਪਧ	ਪ ਮ,ਗਰ
ਦੂਡ ਖ	ਡਨ ਹੀਡ	ਮਾ ਨੈਡ	ਜੋਡ	ਨ,ਰਡ
ਮਗਰ — ਸ ਰ	-ਰ ਰਰ	-ਰ ਸਰ	ਮ	-ਮ
ਮੈਡ ਸ, ਸੁ ਖ	ਡਸ ਨੇਹੁ	ਡਾ ਰ	ਕੈ	ਡਨ
ਰ ਸ ਰ ਮਮ	ਪ ਨ	ਸੰ ਸੰਰ ਨੁ,ਧਪ	ਪਧ	ਪ ਮ,ਗਰ
ਜਾ ਕੈ ਕੰ ਚਨ	ਮਾ ਟੀ	ਮਾਡ ਨੈਡਡ	ਜੋਡ	ਨ,ਰਡ
				ਦੂਡ ਮੈ

### ਅੰਤਰਾ

ਮਮ -ਪ ਨਹੂ ਡਨੀ	ਨ- ਸੰਸ ਡਨ ਦਿਆ	ਨਸੰ ਡਨ ਹੁ	ਨਨ ਉਡਸ	ਸੰਸੰ	ਸੰਰੰ
ਸੰ ਨੁ ਕੈ	ਧਪ ਮਰ ਮਮ ੜੜ, ਲੋਡ ਭਮੋ	ਪ- ਨਨ ਹਿਡ ਅਡਿ	ਸੰ ਸੰਰ ਨੁ,ਧਪ ਮਾਡ ਨਾਡਡ	ਪਧ ਜੋਡ ਨਰ ਦੁਖ ..	

ਨੋਟ :—ਭਾਨੁਮਤੀ ਤਾਲ ਵਿਚ ਅਸਥਾਈ-ਅੰਤਰਾ ਗਾਉਣ ਤੋਂ ਬਾਦ ਇਸੇ ਸ਼ਬਦ ਨੂੰ 'ਤਿੰਨਤਾਲ' ਵਿਚ ਗਾਓ, ਜੋ ਨੰ: ੪ ਤੇ ਦਰਜ ਹੈ।

## ੧੦. ਰਾਗ ਸੋਰਠ, ਜੈਤਾਲ (ਬਿਲੰਬਿਤ ਲਝ)

ਗੁਰਿ ਸਚੈ ਬਧਾ ਬੇਹੁ ਰਖਵਾਲੇ ਗੁਰਿ ਦਿਤੇ ॥  
 ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥  
 ਗੁਰਿ ਕ੍ਰਿਪਾਲਿ ਬਿਅੰਤਿ ਅਵਗੁਣ ਸਭਿ ਹਤੇ ॥  
 ਗੁਰ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥  
 ਨਾਨਕ ਸਦ ਬਲਿਤਾਰ ਜਿਸੁ ਗੁਰ ਕੇ ਗੁਣ ਇਤੇ ॥੨੭॥

(ਸੋਰਠ ਕੀ ਵਾਰ ਮ: ੪, ਪੰਨਾ ੬੫੩)

### ਅਸਬਾਈ

X

ਸ ਸ ਰ - ਹ - ਗੁਰ ਸਤ ਚੋ	੨ ਪ - ਨ - ਨ ਸ ਰ ਂ ਸ ਨ ਹ ਪ ਬ ਦ ਧ ਾ ਦ ਥ ਦ ਦ ਹ ਦ	੩ ਪ ਧ ਰ ਖ	੪ ਹ ਵਾ ਲ
--------------------------	---	-----------------	-------------------

ਰ ਹ ਦਿ	ਰ ਹ ਤੇ
--------------	--------------

ਗੁਰ...

### ਅੰਤਰਾ

ਪ ਸ * ਪੂਦ	ਮ - ਪਪ ਹੋਦ	ਨ - ਨ - ਸ - ਸ - ਈਦ ਅਦ ਸਤ	ਪਪ ਗੁਰ	ਨਨ ਚਰ	ਸ - ਸ ਰ ਨੀਦ ਮਨ
-----------------	---------------	-----------------------------	-----------	----------	-------------------

ਸ

ਨ ਧਪਮਗਾਰ  
ਰ ਤੇਡੱਡੱਡ ਗੁਰ ਸਚੈ .. —ਬਾਕੀ ਤੁਕਾਂ ਵੀ ਅੰਤਰੇ ਤੇ ਲਾਓ ।

### ੧੧. ਰਾਗ ਸੋਰਠ, ਤਾਲ-ਆਡਾ ਚੰਤਾਲਾ (ਮੱਧ ਲਘ)

ਸੋਰਠ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥

ਨਾਨਕ ਰਾਮ ਨਾਮ ਗੁਨ ਆਈਅਹਿ ਦਰਗਹ ਨਿਰਮਲ ਸੋਇ ॥੫॥

(ਸਲੋਕ ਵਾਰਾਂ ਤੇ ਵਧੀਕ ਮ: ੫, ਪੰਨਾ ੧੪੨੫)

### ਅਸਬਾਈ

X ਹ ਰ ਸੋ	੨ ਸ ਰ ਸ	੦ ਮ ਰ ਸੋ	੩ ਪ ਰ ਸ	੦ ਨ ਪੀ -	੪ ਸ ਜੀ ਪੁਨ੍ਹ ਸੰਗੀ	੦
-------------------	------------------	-------------------	------------------	-------------------	----------------------------	---

ਸ ਨ ਦ	ਧਪ ਦੁਦ	ਪ ਹ ਬ	ਗ ਰ ਹੁ	ਰ ਮ ਨੀ	ਮ ਵੀ ਦ	ਪ ਕਾਦ ਸ	ਹ ਸ ਹੋ	ਰ ਹ ਹੋ	ਸ ਦਈ -	ਸ ਦਈ -
-------------	-----------	-------------	--------------	--------------	--------------	---------------	--------------	--------------	--------------	--------------

### ਅੰਤਰਾ

ਪ ਨ ਨ	ਪ ਨ ਨ	ਨ ਮ ਨ	ਨ ਮ ਨ	ਨ ਮ ਨ	ਸ ਗ ਨ	ਸ ਗ ਨ	ਸ ਦਈ ਨ	ਸ ਦਈ ਨ
-------------	-------------	-------------	-------------	-------------	-------------	-------------	--------------	--------------

-	-		ਸ	ਨ		ਧ	ਧ		ਮ	ਪ		ਪ	ਮ		ਗ		-		ਸ	ਿ	-
s	s		ਦਾ	ਰ		ਗਾ	ਹ		ਨਿ	ਰ		ਮਾ	ਲ		ਸੋ	-		ਸ	ਇ	-	

ਨੇਟ :—ਆਡਾ ਚੰਤਾਲਾ ਦੀ ਠਾਅ, ਦੁਗੁਨ, ਤਿਗੁਨ ਆਦਿ ਕਰਕੇ ਤਿਹਾਈ ਸਹਿਤ ਗੁਰ (ਸਮ) ਤੇ ਆਉਣ ਨਾਲ ਲਜ ਦਾ ਗਿਆਨ ਵਧਦਾ ਹੈ

## ੧੨. ਰਾਗ ਸੋਰਠ, ਤਾਲ-ਧਮਾਰ, ਪੜਤਾਲ (ਬਿਲੰਬਿਤ ਲਜ)

ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥

ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥

ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥

ਹਰਿ ਦੇਵਹੁ ਦਾਨ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥

(ਸੋਰਠ ਕੀ ਵਾਰ ਮ: ੪, ਪੰਨਾ ੬੫੦)

### ਅਸਥਾਈ

X	੨	੦	੩	ਸ									
ਮ ਰ ਦਾ	— s	ਰ ਦੀ	ਮ ਹ ਰਿ	ਪ ਪ੍ਰ	ਪ ਤ	ਧ ਖਾ	ਸ ਸਾ	ਧ ਸਾ	ਮ ਹ ਰ ਦਾ	— s,	ਸਸ	ਨਸ	ਹਮ
ਮ ਰ ਦਾ	ਮ ਹ ਰ	ਮ ਹ ਪ ਪ	ਪ ਰ ਹ ਰਿ	ਨ ਗੁ	ਸ ਟ	ਧ ਨਸ ਛੰਦ	ਸ ਸਾ	ਧ ਸਾ	ਨ ਤਾ	— s, ਨਿਤ	ਸ	ਪ ਮਗਰ	ਨਸ ਸੱਤਾ, ਹਮ

## ਅੰਤਰਾ—ਤਾਲ-ਸੂਲਫਾਕ (ਧਮਾਰ ਦੀ ਚੰਗੁਨ ਲਜ)

X	੦	੨	੩	੦	
ਮ ਹ ਰ	ਪ ਕੀ	ਪ ਰ	ਸ ਕ	ਸ ਰਹ	— s
ਪ ਰ	ਪ ਰਿ	ਨ ਜ	ਸ ਸ	ਧ ਤਿ	— s

ਨ	ਸ	ਵ	ਨ	ਧ	ਪ	ਪ	ਕੰਡ	ਤ	ਮ	ਗਰ	ਨ	ਸ	ਮ	ਦਾਢੀ	— ਅਸਥਾਈ
ਸ	ਵ		ਲ	ੴ	ੴ	ਕ	ਤ	ਤ	ਗ	ੴ	ਹ				

### ਸੰਚਾਰੀ—ਇਕਤਾਲਾ (ਧਮਾਰ ਦੀ ਚੌਗੁਨ)

X	O	2	O	3	4	ਸਸ ਹਰਿ								
ਰ ਦਾ	ਰ ਤਾ	ਰ ਸਭ	ਮ ਜਗ	ਪ ਤ	ਪ ਭਿ	ਧ ਖਾਡ	ਪ ਤ	ਮ ਰੀ	ਮਗ ਆਡ	ਰ ੱਤ,	ਸ	ਸ		
ਮ ਮੰ	—	ਪ ਗ	ਪ ਤ	ਨ ਜ	ਨ ਨ	ਸ ਜੰ	—	ਨ ਤ	ਸ ਤਾ	—	—	ਸ	ਹਰਿ	
ਗ ਦੇ	—	ਰ ਵਹੁ	ਰ ਦਾ	ਮ ਨ	ਗੰ ਦਾ	ਸ ਨਿਆ	—	ਨ ਲ	ਸ ਹੋ	ਸ ਇ	ਸ	ਵਿਚ		
ਸ ਪਾ	—	ਨ ਬ	ਧ ਰਿਕ	ਪ ਮ	ਪ ਜੰਡ	ਧ ਤ	ਪ ਤ	ਮ ਤਾ	ਗਰ ੱਤ	ਨ ਹ	ਸ	ਸ	ਮ—ਦਾਢੀ ਹਰਿ...	

### ਅਭੋਗ—ਤਿੰਨਤਾਲ(ਧਮਾਰ ਦੀ ਚੌਗੁਨ ਲਖ)

X	2	O	3											
* ਮ * ਜ	— ਨ	ਪ ਨਾ	ਨ ਾ	— ਨ	ਸ ਨਾ	— ਨ	ਸ ਨ	ਸ ਹਿ	ਨ ਆ	— ਨ	ਸ ਇਆ	— ਨ		
— ਸ	ਮ ਜ	— ਨ	ਪ ਨਾ	— ਨ	ਨ ਕ	ਸ ਨਾ	— ਨ	ਸ ਨ	ਸ ਹਿ	ਨ ਆ	— ਨ	ਸ ਇਆ	— ਨ	
— ਸ	ਸ ਗ	ਸ ਰ	ਰ ੱਤ	ਸ ਮੁ	ਗ ਖ	ਧ ਧ	ਪ ਨ	ਧ ਵੰਡ	ਧ ਤ	ਨ ਹ	ਸ	ਸ	ਮ—ਦਾਢੀ ...	

ਨੋਟ :— ਧੜਤਾਲ, ਗਾਉਣ ਸਮੇਂ ਲਖ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਸ਼ਬਦ ਦੀਆਂ ਤੁਕਾਂ ਨੂੰ ਦੋ ਵਾਰ ਘਟੋ-ਘਟ ਗਾਉਣਾ ਚਾਹੀਦਾ ਹੈ, ਤਾਂ ਜੋ ਸਰੋਤੇ ਨੂੰ ਤੁਕ ਸਮਝ ਆ ਜਾਵੇ।  
(ਪੜਤਾਲ ਦੀ ਸੂਰ ਰਚਨਾ ਕਰਤਾ ਵਲੋਂ)

(ਸੋਰਠ ਰਾਗ ਸਮਾਪਤਿ)

## ਰਾਗ ਜੈਜਾਵੰਤੀ

ਵਾਦੀ ਰ | ਠਾਟ ਖਮਾਜ | ਸਮਾ—ਰਾਤੀ<sup>੧</sup> ਦੂਜੇ ਪਹਿਰ ਦਾ ਅੰਤਿਮ ਭਾਗ।  
ਸੰਵਾਦੀ ਪ | ਜਾਤੀ—ਵਕ੍ਰ-ਸੰਪੂਰਣ | ਵਿਸ਼ੇਸ਼ - ਮੰਦੁ ਪੰਚਮ ਤੋਂ ਮੱਧਯ ਰਿਖਭ ਦੀ ਸੂਰ ਸੰਗਤੀ।

ਆਰੋਹ—ਨ ਸ, ਰ ਗੁ ਰ ਸ, ਨੁ ਧ ਪ੍ਰ ਰ, ਗ ਮ ਪ ਨ ਸ।

ਅਵਰੋਹ—ਸ ਨੁ ਧ ਪ, ਧ ਮ, ਰ ਗੁ ਰ ਸ।

ਪਕੜ—ਰ ਗੁ ਰ ਸ, ਨੁ ਧ ਪ੍ਰ ਰ,।

ਜੈਜਾਵੰਤੀ ਪ੍ਰਾਚੀਨ ਰਾਗਾਂ ਵਿਚੋਂ ਇਕ ਪ੍ਰਸਿੱਧ ਤੇ ਲੋੜ-ਪ੍ਰਿਅ ਰਾਗ ਹੈ। ਸੰਗੀਤ ਗ੍ਰੰਥਾਂ ਵਿਚ ਜਿਥੇ ਇਸ ਦੇ ਜਯਾਵੰਤੀ, ਜਯੰਤੀ, ਜੈਜਾਵੰਤੀ ਅਤੇ ਵੈਜਯੰਤੀ ਆਦਿ ਨਾਮ ਲਿਖੇ ਹਨ, ਉਥੋਂ ਇਸ ਨੂੰ ਇਕ ਮਿਸ਼ਨਿਤ ਰਾਗ ਭੀ ਮੰਨਦੇ ਹਨ। ਭਾਵ, ਇਹ ਰਾਗ ਸੋਰਠ, ਗੰਡ ਤੇ ਬਿਲਾਵਲ ਰਾਗਾਂ ਦੇ ਸੁਮੇਲ ਤੋਂ ਬਣਿਆ ਨਜ਼ਰ ਆਉਂਦਾ ਹੈ।

ਜੈਜਾਵੰਤੀ ਰਾਗ ਖਮਾਜ ਠਾਟ ਤੋਂ ਉਤਪਨ ਹੁੰਦਾ ਹੈ ਇਸ ਦੀ ਜਾਤੀ ਸੰਪੂਰਣ ਜਾਂ ਵਕ੍ਰ-ਸੰਪੂਰਣ, ਵਾਦੀ ਰਿਖਭ ਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਰਾਤ ਦੇ ਦੂਜੇ ਪਹਿਰ ਦਾ ਅੰਤਿਮ ਭਾਗ ਮੰਨਿਆ ਹੈ। ਇਹ ਰਾਗ ਸੋਰਠ ਜਾਂ ਬਾਗੋਸ਼੍ਵੀ ਅੰਗ ਨਾਲ ਗਾਇਆ ਜਾਂਦਾ ਹੈ ਪੰਡਿਤ ਵਿਸ਼ਲ੍ਲੁ ਦਿਗੰਬਰ ਦੀ ਸ਼ਿਸ਼ਾਜ ਪ੍ਰਰੰਪਰਾ ਅਤੇ ਤਾਨਸੇਨ ਘਰਾਨੇ ਦੇ ਗਾਇਕ ਇਸ ਨੂੰ ਬਾਗੋਸ਼੍ਵੀ ਅੰਗ ਨਾਲ ਗਾਉਂਦੇ ਹਨ। ਬਾਕੀ ਸਭੀ ਸੰਪ੍ਰਦਾਇ ਦੇ ਗਾਇਕ ਜੈਜਾਵੰਤੀ ਨੂੰ ਸੋਰਠ ਅੰਗ ਨਾਲ ਹੀ ਗਾਉਂਦੇ ਬਜਾਉਂਦੇ ਹਨ। ਉੱਜ ਆਪਣੇ ਆਪਣੇ ਢੰਗ ਤੋਂ ਜੈਜਾਵੰਤੀ ਦੇ ਇਹ ਦੌਵੇਂ ਪ੍ਰਕਾਰ ਅਤੀ ਸੁਦਰ ਤੇ ਮਨੋਰੰਜਕ ਹਨ। ਬਾਗੋਸ਼੍ਵੀ ਅੰਗ ਤੋਂ ਗਾਉਣ ਵਾਲੇ ਗਾਇਕ ਇਸ ਦੇ ਅਰੋਹ ਵਿਚ ਪੰਚਮ ਸੂਰ ਵਰਜਿਤ ਕਰਕੇ 'ਮ ਧ ਨ ਸ'

ਇਹ ਰੂਪ ਰੱਖਦੇ ਹਨ। ਬਾਕੀ ਅਵਰੋਹ ਸੋਰਠ ਦੇ ਸਮਾਨ ਹੀ ਰਹਿੰਦਾ ਹੈ ਜਿਵੇਂ "ਸ ਨੁ ਧ ਪ ਮ ਰ"

ਇਸ ਤੋਂ ਅੱਗੇ "ਰ ਗੁ ਰ ਸ, ਨ ਸ ਧ ਨੁ ਰ" ਇਹ ਸੂਰ ਜੰਡ ਕੇ ਜੈਜਾਵੰਤੀ ਦਾ ਸਰੂਪ ਸਥਾਪਿਤ ਕਰਦੇ ਹਨ। ਇਥੇ ਲਈ ਗਾਇਕ ਭਾਵੇਂ ਸੋਰਠ ਅੰਗ ਨਾਲ ਗਾਵੇ ਜਾਂ ਬਾਗੋਸ਼੍ਵੀ ਅੰਗ ਨਾਲ, ਪਰ ਉਸ ਨੂੰ 'ਰ ਗੁ ਰ ਸ, ਨ ਸ ਧ ਨੁ ਰ' ਇਹ ਸੂਰ ਜ਼ਰੂਰ ਲਾਉਣੇ ਪੈਣਗੇ ਸੱਚ ਪੁੱਛੋ ਤਾਂ ਜੈਜਾਵੰਤੀ ਇਨ੍ਹਾਂ ਸੂਰਾਂ ਵਿਚ ਹੀ ਪ੍ਰਗਟ ਹੋ ਜਾਂਦਾ ਹੈ।

ਜੈਜਾਵੰਤੀ ਰਾਗ ਵਿਚ ਦੋਵੇਂ ਨਿਖਾਦ ਤੇ ਦੋਵੇਂ ਗੰਧਾਰ ਦਾ ਪ੍ਰਯੋਗ ਖਾਸ ਢੰਗ ਨਾਲ ਕੀਤਾ ਜਾਂਦਾ ਹੈ। ਜਿਵੇਂ ਇਸ ਦੇ ਆਰੋਹ ਵਿਚ ਨਿਖਾਦ ਤੀਵਰ ਤੇ ਅਵਰੋਹ ਵਿਚ ਨਿਖਾਦ ਕੋਮਲ ਦਾ ਪ੍ਰਯੋਗ ਤਾਂ ਅਕਸਰ ਹੁੰਦਾ ਹੈ, ਪਰ ਦੋਵੇਂ ਗੰਧਾਰ ਇਸ ਨਿਯਮ ਵਿਚ ਨਹੀਂ ਆਉਂਦੇ, ਸਗੋਂ ਉਨ੍ਹਾਂ ਦੇ ਗਾਉਣ ਦਾ ਤਰੀਕਾ ਹੋਰ ਹੈ। ਭਾਵ, ਤੀਵਰ ਗੰਧਾਰ ਤਾਂ ਆਰੋਹ-ਅਵਰੋਹ ਦੋਹਾਂ ਵਿਚ ਲਗਦਾ ਹੈ, ਪਰ ਕੋਮਲ ਗੰਧਾਰ ਦਾ ਪ੍ਰਯੋਗ ਕੇਵਲ ਰਿਖਭ ਦੇ ਸਾਬ ਹੀ ਕੀਤਾ ਜਾਂਦਾ ਹੈ। 'ਰ ਗੁ ਮ' ਜਾਂ 'ਮ ਗੁ ਰ' ਇੰਜ ਨਹੀਂ ਸਗੋਂ 'ਰ ਗੁ ਰ ਸ' ਇਸ ਪ੍ਰਕਾਰ। ਇਸ ਰਾਗ ਵਿਚ ਰਿਖਭ ਸੁਰ ਦਾ ਉਚਾਰਣ ਬਹੁਤ ਮਹੱਤਵ-ਪੂਰਣ ਹੈ।

ਨ

ਜਿਵੇਂ ਹਮੀਰ ਰਾਗ ਵਿਚ 'ਪ, ਮੰਪ ਗ ਮ ਧ' ਉਚਾਰਣ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਜੈਜਾਵੰਤੀ ਵਿਚ  
 'ਸ, ਨਸ ਧਨੁ ਰ' ਦਾ ਉਚਾਰਣ ਹੁੰਦਾ ਹੈ। ਇਸ ਵਿਚ ਮੰਦੁਪੰਚਮ ਤੇ ਮੱਧਯ ਸਪਤਕ ਦੇ ਰਿਖਭ ਦੀ  
 ਸੁਰ ਸੰਗਤੀ ਭੀ ਅਤੀ ਮਨੋਹਰ ਦਿਖਾਈ ਦਿੰਦੀ ਹੈ। ਇਸ ਰਾਗ ਦਾ ਚਲਣ "ਰ, ਗ ਮ ਰ ਗੁ ਰ, ਸ—  
 ਸ ਗ                          ਰ ਗ        ਗ        ਸ     ਗ  
 ਰ ਨ ਸ ਧਨੁ ਰ, ਜਾਂ ਸ, ਨ ਧ ਪ—ਰ, ਰ ਗ ਮ ਰ ਗੁ ਰ ਸ, ਨ ਸ ਧ ਨੁ ਰ" ਇਸ ਪ੍ਰਕਾਰ ਹੁੰਦਾ ਹੈ।

ਕਈ ਸੰਗੀਤ ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਵਿਚ ਗੌਡ, ਬਿਲਾਵਲ ਤੇ ਸੋਰਠ ਦਾ ਮਿਸ਼ਨਰਣ ਹੈ। ਜਿਵੇਂ “ਰ ਗ ਮ ਰ ਮ ਗ ਗੌਡ, ਗ ਰ ਗ ਪ ਮ ਗ ਬਿਲਾਵਲ ਤੇ ਸੰਨ੍ਹ ਧ ਪ ਧ ਮ ਰ” ਸੋਰਠ ਅੰਗ ਮਿਲਾ ਕੇ ਜੈਜਾਵੰਤੀ ਦੀ ਰਚਨਾ ਕੀਤੀ ਗਈ ਹੈ। ਜੈਜਾਵੰਤੀ ਪੂਰਵਾਂਗ ਵਾਦੀ ਰਾਗ ਹੁੰਦੇ ਹੋਏ ਭੀ ਤਿੰਨੇ ਸਪਤਕਾਂ ਵਿਚ ਬਾਖੂਬੀ ਗਾਇਆ ਜਾਂਦਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਅੰਤਿਮ ਤੇ ਚੱਠੀ ਨੰਬਰ ਦਾ ਰਾਗ ਹੈ, ਜਿਸ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਣ ਕੀਤੇ ਚਾਰ ਸ਼ਬਦ ਦਰਜ ਹਨ।

**ਨੋਟ :** — ਅਸਾਂ ਸੌਰਠ ਅਤੇ ਬਾਗੋਸੀ ਅੰਗ ਦੀਆਂ ਸ਼ਬਦ ਰੀਤਾਂ ਨੂੰ ਸੁਰ ਲਿਪੀ ਵਿਚ ਲਿਖਿਆ ਹੈ।

## ਸਰ-ਵਿਸਥਾਰ (ਆਲਾਪ)

୧. ସ (ଶ) ପନ୍ଦର—ରଗୁର—ନୁସ—ର ନୁଧ ପ—ର, ରଗମରୁରନ୍ତୁ ସରନ୍ତୁସପନ୍ତୁର, ରଗୁ ରଗମ,

ग स ग ग  
रगुर, नूस रन्सपुन्नर, र न् पृप— र गमपगामरगुरस— ।

२. स (स) य (नु) र — रगमपगामरगुर, गमपगामरगुर, नुसरगामपगामरगुर, नु—रनुसप्तनु

ग र — नु — प — प — र, गमपगामरगामगरगुरम—रन्सप्नुर—

प् ८

३. प—र—गमपगमरगुर, मपनुषपयगमपगमरगुर, नुषपयमपगमरगुर, यनुषपयगमरगम

स ग म म म

पयगमरगुर, नूस—रन्सयनूर—रग, गम, मपगमरगुर, यनुषपगमरगुर, नूस—रन्स

पनूर, नू—प—प—र रगुर, गमपगमरगुर, पग—मरगुर, नुषपयग—मपग, मरगुर,  
नुषपयग, मरगुर, नूसरगमपयग, मरगुरस — रन्सयनूर — ।

गं प

४. मपन—सं, नूसं, (सं) नुषपयगमरगुर, मपन—सं, रंनुषप—रं—नुषपयग, मरगुर, मप

सं गं गं

नूसं,, पयमपसं—रन्सं, (सं) यनूरं, रंगुंरं, रंगुंरंन, संरन्संयनूरं—गंमंरंगुंरं—नुषप—

सं

परं—नूसं, मपनसं, रंनुषपयग—मरगुर, रंगुंरंनसं—रन्सं यनूरं—नूसं, (सं) नुषपयग  
मरगुर, रमपनसंरन्सं, रंगं, गंमं—गं, रंगुंरंसं—रन्संयनूरं गंमंरंगुंरं, गं—पंगंमंरंगुंरं,  
रंनुषपमगरगुर, नूस ।

सं

५. सपन—सं, पयमपसं—रन्सं—यनूरं—नूसं, रंगुंरंसं, रंन्संयनूरं—गंमंरंगुंरं गंमंपंगंमंरं

प

गं

गुंरं, रं—नुषप—रं—नूसं, मपनसं, नुषपमगमरगुर, नूस—मपनसंरंगुंरंसं—रंगंमंगंरं  
गुंरंसं, (सं) यनूरं—नूसं—रंनुषपयगमरगुर, नूसरमपयमपसं—रन्सं, यनूरं, रंगंमंगंरं  
गुंरं, गंमंपंगंमंरंगुंरं, नूसंरं—संनुषपमगमरगुर, मपनसंरंगुंसं. रंन्संयनूरं—नूसं— ।

नूसरगुरस, नूसरगमभगरगुरस, नूसरगमपगमरगुरस, नूसरमपयमपगमरगुरस, नूस  
रमनुषपय गमरगुरस, नूसरगमपनसं नुषपमगमरगुरस, मपनसंरंगुंरंसंनुषपमगमरगुरस—  
रन्सयनूर—नूस— ।

## ਜੈਜ਼ਾਵੇਤੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

	੧. ਬੀ ਤ ਜੈ ਹੈ	੩. ਬੀ ਤ ਜੈ ਹੈ	੪. ਰਗ ਮਪ ਗਮ ਨੁਧ	੨. ਪਮ ਗਮ ਰਗੁ ਰਸ
੧.	•	ਰਗ ਮਪ ਨਸ਼ ਰਸ਼	ਨੁਧ ਪਮ ਗਮ ਰਗ	ਮਪ ਗਮ ਰਗੁ ਰਸ
੨.	•	ਸਨੁ ਧਪ, ਨੁਧ ਪਮ,	ਧਪ ਮਗ, ਰਗ ਮਪ	ਨੁਧ ਪਮ ਰਗੁ ਰਸ
੩.	ਮਪ ਨਸ਼ ਰਸ਼ ਨੁਧ,	ਸੰਨੁ ਧਪ, ਨੁਧ ਪਮ,	ਪਮ ਸ,ਰ ਰਸ ਨਸ,	ਧਪ ਪ,ਧ ਧਪ ਮਪ
੪.	ਰੰਗ ਸੰਗ ਰਸ਼ ਨਸ਼,	ਮੰਮ ਗੋ,ਮੁ ਮੰਗਾ ਰੰਗੁ	ਰਸ ਨੁਧ ਪਮ ਰਗ	ਮਪ ਗਮ ਰਗੁ ਰਸ
੫.	ਸੰਗ ਸੰਸ, ਰੰਗੁ ਰੰਗ,	ਸਰ ਸਸ, ਰਗੁ ਰਤ,	ਗਮ ਗਗ, ਮਪ ਮਮ,	ਪਧ ਪਪ, ਨਸ਼ ਨਨ
੬.	ਨਸ਼ ਰਗ ਮਪ ਗਮ ਨਸ਼ ਨੁਧ ਪਮ ਗਮ	ਪੰਪ ਗੰਮ ਰੰਗੁ ਰੰਗ	ਸੰਸ ਨੁਨੁ ਧਪ ਪਪ	ਮਮ ਗਮ ਰਗੁ ਰਸ
	ਰਗੁ ਰਸ, ਨਸ਼ ਰਗ	ਨਸ ਰਗੁ ਰਸ, ਨਸ	ਨਸ ਰਗੁ ਰਸ, ਨਸ	ਰਗ ਮਗ ਰਗੁ ਰਸ
	ਰਗੁ ਰਸ, ਨਸ਼ ਰਗ	ਮਪ ਨੁਧ ਗਮ ਰਗੁ	ਮਪ ਨੁਧ ਗਮ ਰਗੁ	ਰਸ, ਨਸ਼ ਰਗ ਮਪ
		ਮਪ ਨਸ਼ ਰਸ਼ ਨੁਧ	ਮਪ ਨਸ਼ ਰਸ਼ ਨੁਧ	ਪਮ ਗਮ ਰਗੁ ਰਸ

### ਅੰਤਰਾ

੧.	ਰਾ ਮ ਭਗ ਤ	ਹੀ ਏ ਆ ਨ	ਨਸ਼ ਧਨੁ ਰਸ਼ ਨੁਧ	ਪਮ ਗਮ ਰਗੁ ਰਸ
੨.	•	ਨਸ਼ ਰੰਗੁ ਰਸ਼ ਨਸ਼	ਰੰਗਾ ਮੰਗਾ ਰੰਗੁ ਰਸ਼	ਨੁਧ ਪਮ ਰਗੁ ਰਸ
੩.	ਨਸ਼ ਧਨੁ ਰੰਗ ਸੰਸ	ਧਨੁ ਰੰਗ ਸੰਸ ਧਨੁ	ਸੰਸ ਨੁਧ ਪਮ ਗਮ	ਰਗ ਮਮ ਰਗੁ ਰਸ
੪.	ਨਸ਼ ਰਸ਼ ਨੁਧ ਪਮ	ਪਨ ਸੰਨੁ ਧਪ ਗਮ	ਨਸ਼ ਰੰਗਾ ਰਸ਼ ਨਸ਼	ਰੰਗ ਮੰਗ ਰੰਗੁ ਰਸ਼
੫.	ਪੰਪ ਗੰਮ ਰੰਗੁ ਰਸ਼	ਸੰਨੁ ਧਪ ਗਮ ਰਗ	ਰਸ, ਰੰਗ ਸੰਨੁ ਧਪ	ਮਪ ਗਮ ਰਗੁ ਰਸ
੬.	ਗਮ ਪਧ ਮਪ ਨਸ਼ ਪਮ, ਗਮ ਗ,ਰ ਗੁਰ,	ਨਸ਼ ਧਨੁ ਰਸ਼ ਨੁਧ	ਪਮ ਗਮ ਰਗੁ ਰਸ	ਮਪ ਨਸ਼ ਰੰਗੁ ਰਸ਼
	ਪਨ ਸੰਨੁ ਧਨੁ ਰਸ਼	ਰੰਗੁ ਰਸ਼ ਨਸ਼	ਨੁਧ ਨੁਧ, ਪਧ ਪ,ਮ	
	ਸਰ ਨਸ ਰਮ ਪਧ	ਸੰ ਪਧ ਮਪ	ਸ, ਪਧ ਮਪ ਸ	

## ੧. ਰਾਗ ਜੈਜਾਵੰਤੀ, ਤਿੰਨਤਾਲ (ਮੱਧਯ ਲਯ)

ਬੀਤ ਜੈ ਹੈ ਬੀਤ ਜੈ ਹੈ ਜਨਮੁ ਅਕਾਜ ਰੇ ॥  
 ਨਿਸ ਦਿਨ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥  
 ਕਾਲ ਤਉ ਪਹੂੰਚਿਓ ਆਨਿ ਕਹਾ ਜੈ ਹੈ ਭਾਜਿ ਰੇ ॥ ੧ ॥ ਰਹਾਉ ॥  
 ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥  
 ਕਿਉ ਨ ਹਰਿ ਕੋ ਨਾਮੁ ਲੇਹ ਮੂਰਖ ਨਿਲਾਜ ਰੇ ॥ ੨ ॥  
 ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥  
 ਨਾਨਕ ਜਨ ਇਹ ਬਖਾਨ ਜਗ ਮੈ ਬਿਰਾਜ ਰੇ ॥ ੨ ॥

(ਜੈਜਾਵੰਤੀ ਮ: ੯, ਪੰਨਾ ੧੩੫੨)

### ਅਸਥਾਈ

੦	੩	X	੨
ਸ ਬੀ ਸ ਤ ਨ ਤ ਜੈ ਸ ਹੈ	ਸਨ ਬੀਤ ਸ ਜੈ ਨ ਤ ਹੈ	ਗ ਜ ਰ ਨ ਰ ਮ ਅ	ਗ ਮ ਗਮ ਕਾ ਗ ਰਗੁ ਰੇਤ ਗ ਮ ਰਗੁ ਤ
ਸ ਨ ਨ ਸ ਨ ਸ ਦਿ ਨ	ਨਸ ਸੁਨ ਰਸ ਕੈਪੁ ਨ ਨ ਨ	ਪ ਸਮ ਪ ਝਤ ਰ ਨ ਹ	ਗਰ ਰੇਤ ਗ ਅ ਮ ਜਾ ਨ
ਨ ਕਾ ਧ ਲ ਤਉ ਪਾ	ਧ ਮ ਪ ਹੁ ਚਿਓ ਪਾ	ਗ ਰ ਗ ਕ ਮ ਜੈ	ਗ ਮ ਗਮ ਭਾ ਰਗੁ ਰੇਤ ਗ ਮ ਰਗੁ ਤ
	ਧ ਹੁ ਚਿਓ ਪਾ	ਪ ਹਾ ਜੈ	

### ਅਤਰਾ

ਮ ਅਸ ਬਿ ਰ ਨ ਜੈ	ਸ ਮਾ ਨਿਓ ਦੇ	ਸ ਹ	ਨਸ ਸੋਤ ਤਉ ਤੇ	ਰਂ ਤੇ	ਸ ਰਉ	ਰਂ ਹੋਇ ਹੈਤ	ਸੰਨ ਹੈਤ	ਸ ਖੇ	ਸ ਹ
ਪ ਕਿਊ ਨ ਹਰਿ ਕੈ	ਨ ਨਾਵ ਮ ਲੇ	ਪ ਹ	ਪ ਮੁ ਰ	ਧ ਖ	ਮ ਨਿ	ਗ ਲਾ ਤ	ਰ ਗੁ ਤ	— ਰੇ	— ਤ

—ਸ਼ਬਦ ਦੀਆਂ ਬਾਕੀ ਤੁਕਾਂ ਅਤਰੇ ਤੇ ਲਓ।

ਨੋਟ—ਇਸੇ ਸ਼ਬਦ ਦੀ ਦੂਜੀ ਟਿਕ੍ਕੀ ਟਿਕ੍ਕੂਨ ਨੰ: ੭ ਤੇ ਇਕਤਾਲੇ ਵਿਚ ਅੱਗੇ ਲਿਖੀ ਹੈ।

## ੨. ਰਾਗ ਜੈਜਾਵੇਤੀ, ਤਿੰਨਤਾਲ (ਮੱਧ ਲਜ)

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥  
 ਸੁਤ ਦਾਰਾ ਪਹਿ ਆਨਿ ਲੁਟਾਵੈ ॥ ੧ ॥  
 ਮਨ ਮੇਰੇ ਭੂਲੇ ਕਪਟੁ ਨ ਕੀਜੈ ॥  
 ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥ ੧ ॥ ਰਹਾਉ ॥  
 ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥  
 ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥ ੨ ॥  
 ਕਹਤ ਕਬੀਰੁ ਕੋਈ ਨਹੀ ਤੇਰਾ ॥  
 ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥ ੩ ।

(ਰਾਗ ਸੋਤਠ, ਭ: ਕਬੀਰ ਜੀ, ਪੰਨਾ ਦੱਪਣ)

### ਅਸਥਾਈ

ੴ		X		ੳ		O
ਸ	(ਸ)	ਨ.	ਗ	ਮ	ਗ	ਗ
ਮ	ਨ	ਮੇ	ਰ	ਗ	ਮ	ਮ
ਸ	—	ਸ	ਰ	ਗ	ਮ	ਗਮ
ਅ	S	ਤ	ਬੇ	ਰ	ਮ	ਰਗੁ
				—	(ਮ)	ਰ
			ਰ	ਕ	ਕ	
			ਗੁ	ਪ	ੜ	ਜੈ
			ਰ	ਟ	ਨ	ੜ
			—	ਨ		
				ਧਪ		
				ਮ		
				ਪਹਿ	ੜ	
				S	ਜੈ	
					S	

### ਅੰਤਰਾ

ਮ	ਪ	ਸ	ਸ	ਗ	ਰ	ਰਗੁ	ਰ	ਸ	ਸ	ਜ	ਲਿਆ	ਨ	ਸ	—
ਬ	ਹੁ	ਪ	ਪ	ਪ	ਰ	ਰੁ	ਗ	ਨ	ਨ	ਜ	ਲਿਆ	ੜ	ਸ	—
ਪ	ਸ	ਸ	ਨ	—	—	ਰੁ	ਗ	—	—	ਪ	ਮ	ੜ	ਵੈ	—
ਸ	ਤ	ਤ	ਦਾ	S	—	ਰੁ	ਗ	—	—	ਨ	ਰ	ਗੁ	ਰ	—
				ਰਾ	S	ਪਹਿ	S	ਨ	ਨ	ਲੁ	ਟਾ	ਗੁ	ਵੈ	S
								ਨ	ਨ					

—ਸ਼ਬਦ ਦੀਆਂ ਬਾਕੀ ਭੂਕਾਂ ਅੰਤਰੇ ਤੇ ਲਾਓ ।

### ੩. ਰਾਗ ਜੈਜਾਵੰਤੀ (ਬਾਗੇਸ਼੍ਵਰੀ ਅੰਗ), ਤਿੰਨਤਾਲ (ਮੱਧ ਲਘ)

ਭੁਜ ਬਲ ਬੀਰ ਬੂਹਮ ਸੁਖ ਸਾਗਰ ॥  
 ਗਰਤ ਪਰਤ ਗਹਿ ਲੇਹੁ ਅੰਗੁਰੀਆ ॥ ੧ ॥ ਰਹਾਉ ॥  
 ਸੂਵਨਿ ਨ ਸੁਰਤਿ ਨੈਨ ਸੁੰਦਰ ਨਹੀਂ ॥  
 ਆਰਤ ਦੁਆਰਿ ਰਟਨ ਪਿੰਗੁਰੀਆ ॥ ੧ ॥  
 ਦੀਨਾ ਨਾਬ ਅਨਾਬ ਕਰੁਣਾਮੈ ਸਾਜਨ ਮੀਤ ਪਿਤਾ ਮਹਤਰੀਆ ॥  
 ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥ ੨ ॥

(ਗਉੜੀ ਮ: ੫, ਪੰਨਾ ੨੦੩)

#### ਅਸਥਾਈ

੦	੩	X	੨
ਗੁਰ ਰ ਰ ਰ	ਗੁ ਸ ਰ ਨ	ਸ	ਨਸ ਰਸ ਨੁ ਧ
ਗਰ ਤ ਪ	ਰ ਤ ਗ ਹਿ	ਲੇ	ਗੁੜ ਰੀਤ ਆ ਤ
— ਰਗ ਗ ਗ ੯, ਭੁਜ ਬ ਲ	ਗ — ਗ ਮ ਬੀ ਸ ਰ ਬ੍ਰ	ਰ ਗ ਮ ਪ ਹ ਮ ਸੁ ਖ	ਗਮ ਗਮ ਰਗੁ ਰ ਸਾਡ ਤੱਤ ਗਾਡ ਰ

ਸ  
੯ ਗਰਤ...

#### ਅੰਤਰਾ

ਮ ਮ ਮ	ਪ ਪ	ਨ ਧ	ਨ	—	ਸ ਸ	ਸ ਸ	ਨ ਨ ਸ ਸ
ਸੂਵ ਨ ਨ	ਸੁ ਰ	ਤ ਤ	ਨੈ	—	ਨ	ਸੁੰ	ਦ ਰ ਨ ਹੀ
— ਨ ਨ ਨ ੯, ਆ ਰ ਤ	ਸ ਦੁਆ — ਸ	ਨੁਪ ਪਧ ਰਤ ਤੱਤ	ਗ ਰ	ਮ ਟ	ਰਗ ਮਪ ਪਿੰਡ	ਗਮ ਗਮ ਰਗੁ ਰ ਗੁੜ ਰੀਤ ਆਡ	ਰ

ਸ  
੯ ਗਰਤ... ਸ਼ਬਦ ਦੀਆਂ ਬਾਬੀ ਦੋਵੇਂ ਤੁਕਾ ਅੰਤਰੇ ਤੇ ਲਾਓ ।

ਨੋਟ—ਇਹ ਇਕ ਪੁਰਾਤਨ ਅਤੇ ਸੁੰਦਰ ਸ਼ਬਦ-ਰੀਤ ਹੈ ।

## ੪. ਰਾਗ ਜੈਜਾਵੇਤੀ (ਬਾਗੋਸ਼੍ਰੀ ਅੰਗ), ਤਿੰਨਤਾਲ (ਮੱਧ ਲਘ)

ਸੁਣਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥  
 ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥ ੧ ॥  
 ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥  
 ਬੁਰੇ ਭਲੇ ਹਮ ਥਾਰੇ ॥ ਰਹਾਉ ॥  
 ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥  
 ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ ੨ ॥

(ਸੋਰਠ ਮ: ੫, ਪੰਨਾ ੬੩੧)

### ਅਸਥਾਈ

੦				੩				X				੨				
ਗ	ਰ	ਗ	ਰ	ਸ	ਸ	(ਸ)	ਸ	ਗ	ਰ	—	ਰ	ਰ	ਰਗ	ਮਪ	ਹ	ਮ
ਰ	ਤ	ਜੀ	ਊ	ਖ	ਸ	ਮਾ	ਤ	ਨਾ	ਤ	ਕ	ਰ	ਰ	ਪਿਆ	ੴੴ	ਰੇ	ਤ
ਮ	ਬ	ਮ	ਵ	ਧ	ਧ	ਧਨੁ	ਰੰਸਂ	ਨੁ	ਧ	ਪਧ	ਨੁ	ਧ	ਮਗ	ਰਗੁ	ਰ	ਸ
				ਲੇੜ	ੴੴ	ੴੴ	ੴੴ	ਹ	ਮ	ਬਾਡ	ੴੴ	ਸ	ਰੇੜ	ੴੴ	ੱਡ	ਤ

### ਅੰਤਰਾ

ਮ				ਸ				ਨ				ੰ				
ਗ	ਮ	ਨੁ	ਧ	ਬਿ	ਨੰ	ੰ	ਤੌ	ਨ	ਠਾ	ੰ	ਕੁ	ਨ	ਨਸਂ	ਰੰਸਂ	ਨ	ਧ
ਸ	ਲੁ	ੰ	ਤ	ਧਿ	ੰ	ੰ	ੰ	ੰ	ੰ	ੰ	ਰ	ੰ	ਮੇੜ	ੴੴ	ਰੇ	ਤ
ਨ	ਸ	ਰੰਗ	ਮੰਗ	ਰੰ	ਗੰ	ਰੰ	ਸੰ	ਸੰ	ਨੁ	ਧ	ਪ	ੰ	ਮਗ	ਰਗੁ	ਰ	ਸ
ਜੀ	ਅ	ੴੴ	ਜੰਡ	ੰ	ਤ	ੰ	ਤੇ	ੰ	ਧਾ	ੰ	ੰ	ੰ	ਰੇੜ	ੴੴ	ੱਡ	ਤ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਛਾਉ ।

## ੫. ਰਾਗ ਜੈਜਾਵੇਤੀ (ਬਾਗੋਸ਼੍ਰੀ ਅੰਗ), ਡੋਟੀ ਤਿੰਨਤਾਲ (ਮੱਧ ਲਘ)

ਅਗਨਿ ਜਰਤ ਜਲ ਬੂਢਤ ਸਰਪ ਗ੍ਰਸਹਿ, ਸਸਤ੍ਰ ਅਨੇਕ ਰੋਮ ਰੋਮ ਕਰਿ ਧਾਤ ਹੈ ॥  
 ਬਿਰਬਾ ਅਨੇਕ ਅਪਦਾ ਅਧੀਨ ਦੀਨ ਗਤਿ, ਗ੍ਰੀਖਮ ਅੰਸੀਤ ਬਰਖ ਮਾਹਿ ਨਿਸਪ੍ਰਾਤ ਹੈ ॥  
 ਗੋ ਦਿੜ ਬਧੂ ਬਿਸ੍ਰਾਸ ਬੰਸ ਬਧਿ ਕੋਟਿ ਹਤਜਾ, ਤ੍ਰਿਸਨਾ ਅਨੇਕ ਦੁਖ ਦੋਖ ਬਸਿ ਗਾਤ ਹੈ ॥  
 ਅਨਿਕ ਪ੍ਰਕਾਰ ਜੋਰਿ ਸਕਲ ਸੰਸਾਰ ਸੋਧਿ, ਪੀਯ ਕੇ ਬਿਛੋਹ ਪਲ ਏਕ ਨ ਪੁਜਾਤ ਹੈ । ੫੩੨  
 (ਕਬਿੱਤ, ਭਾਈ ਗੁਰਦਾਸ ਜੀ)

### ਅਸਥਾਈ

	੩	X	੨
ਗਰ	ਰ ਗ ਜ	— ਸ ਕੇ ਤ	ਨ੍ਹਪ ਬਿਡ ਕ ਮ ਨ
ਪੀਡ	ਸ ਕ ਕ	ਸ ਛੋ ਮ ਪ	ਸ ਹ ਸ ਪ
— * — ਸ ਪ ਸ ਲ	— ਏ ਕ ਨ	— ਜਾ ਸ ਪ	— ਤ ਸ ਤ
ਵ	— ੯	— ੯	— ੯

### ਅੰਤਰਾ

ਮ	ਮ	ਮ	ਮ	ਨ	ਧ	ਨ	ਨ	ਸ	ਸ	ਸ	ਸ	ਨ	ਨ	ਸ	ਸ
ਅ	ਗ	ਨ	ਜ	ਰ	ਤ	ਜ	ਲ	ਬੁ	ਭ	ਤ	ਸ	ਰ	ਪ	ਗ੍ਰ	ਸਹਿ
ਗ	ਗੁ	ਰੰ	ਸੰ	ਨਸੰ	ਰਸੰ	ਨੁ	ਧ	ਪ	ਪ	ਮ	ਪ	ਮ	ਗ	ਰ	ਗ
ਰ	ਡਸ	ਤ੍ਰੂ	ਅ	ਨੇਂ	ਕਡ	ਰੋ	ਮ	ਰੋ	ਮ	ਕ	ਰ	ਘਾ	ਡ	ਤ	

ਵੈ — — ਪੀਯ... ਬਾਕੀ ਤੁਕਾਂ ਅਤੇ ਅੰਤਲੀ ਤੁਕ ਭੀ ਅੰਤਰੇ ਤੇ ਲਾਓ।

### ੴ. ਰਾਮ ਜੈਜਾਵੰਤੀ (ਬਾਗੇਸ਼੍ਰੀ ਅੰਗ), ਇਕਤਾਲਾ (ਮੱਧਜ ਲਖ)

ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ ॥  
 ਮਾਇਆ ਕੋ ਸੰਗੁ ਤਿਆਗ ਪ੍ਰਭ ਜੂ ਕੀ ਸਰਨਿ ਲਾਗ ॥  
 ਜਗਤ ਸੁਖ ਮਾਨੁ ਮਿਥਿਆ ਝੁਠੇ ਸਤ ਸਾਜੁ ਹੈ ॥ ੧ ॥ ਰਹਾਉ ॥  
 ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰ ਕਰਤ ਮਾਨੁ ॥  
 ਬਾਰੂ ਕੀ ਭੀਤ ਜੈਸੇ ਬਸੁਧਾ ਕੋ ਰਾਜਿ ਹੈ ॥ ੧ ॥  
 ਨਾਨਕ ਜਨ ਕਹਤ ਬਾਤ ਬਿਨਸਿ ਜੈ ਹੈ ਤੇਰੋ ਗਾਤ ॥  
 ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ ੨ ॥

(ਜੈਜਾਵੰਤੀ ਮ: ੯, ਪੰਨਾ ੧੩੫੨)

### ਅਸਥਾਈ

X ਗ ਰ ਰਾ	— ਗ — ਪ ਇ	O — — — —	੦ — — — —	੨ ਨ ਮ — —	੦ ਸ ਰ ਪ ਰੈ	੨ ਨ ਰ ਮ ਗ	੩ ਨ ਮ ਰ ਗ	੩ ਪ ਸ ਜ	੪ ਪ ਮ ਰ ਹੈ	੫ ਪ ਮ ਰ ਸ
-------------------	-----------------------	-----------------------	-----------------------	-----------------------	------------------------	-----------------------	-----------------------	------------------	------------------------	-----------------------

### ਅੰਤਰਾ

H ਮਾ	— —	ਨ ਇਆ	ਪ ਤ	ਨ ਕੇ	— —	ਸ ਸ	— —	ਨ ਗ	ਸ ਤਿਆ	— —	ਸ ਗ
ਨ ਸ ਪ੍ਰ	ਸ ਭ	ਨਸ ਜੂਡ	ਰਸ ੜੜ	ਨ ਧ ਕੀ	ਨ ਤ	ਰ ਸ	ਗ ਰ	ਰ ਨ	ਸ ਲਾ	— —	ਸ ਗ
ਨ ਜ	ਨ ਗ	ਨ ਤ	ਸ ਸੂ	— —	ਸ ਖ	ਨ ਮਾ	ਸ ਤ	ਰਸ ਨਡ	ਨ ਮਿ	ਪ ਬਿ	ਪ ਆ
ਪ ਮ ਸ੍ਰ	ਗ ਡ	ਮ ਠੋ	ਰ ਸ	ਗ ਤ	ਪ ਭ	ਮ ਸਾ	ਗ ਤ	ਰ ਡ	ਗ ਜ	ਰ ਹੈ	ਸ ਤ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੭. ਰਾਗ ਜੈਜਾਵੰਤੀ, ਇਕਤਾਲਾ (ਦਰੱਤ ਲਜ)

ਬੀਤ ਜੈ ਹੈ ਬੀਤ ਜੈ ਹੈ ਜਨਮੁ ਅਕਾਜ ਰੇ ॥

ਨੋਟ—ਇਹ ਸ਼ਬਦ ਨੰ: ੧ ਤੇ ਲਿਖਿਆ ਹੈ ।

### ਅਸਥਾਈ

X ਗ ਰ ਬੀ	— — — —	O — — — —	੦ — — — —	੨ ਮ ਹੈ	੨ ਗ ਤ	੦ ਬੀ	੨ ਗ ਤ	੩ ਰ ਤ	੩ ਸ ਜੈ	੪ ਪ ਹੈ	੫ ਨ ਤ
ਗ ਰ ਜ	— — —	— — —	— — —	— — —	— — —	— — —	— — —	— — —	— — —	— — —	— — —

### ਅੰਤਰਾ

ਮ ਨਿ	— s	ਮ ਸ	ਪ ਦਿ	ਨ ਨ	— s	ਸ ਸੁਨ	ਸ ਕੈ	ਨ ਪ	ਸ ਰਾ	— s	ਸ ਨ
ਨ ਸਮ	ਨ ਸ਼	ਨ ਤ	ਸ ਨ	ਸ ਹ	— s	ਨ ਗੇ	ਸ ਤ	ਰਨ ਸਾਡ	ਨ ਜਾ	ਧ ਤ	ਧ ਨ
ਗ ਰ ਕਾ	— s	ਰ ਲ	ਗ ਰਉ	ਗ ਤ	ਰ ਪ	ਸ ਹੂ	ਨ ਤ	ਰਨ ਚਿਓ	ਨ ਆ	ਧ ਤ	ਪ ਨ
ਮ ਕ	ਗ ਹ	— s	ਮ ਜੈ	ਨ ਤ	ਧਪ ਹੈਡ	ਮ ਭਾ	ਰ ਤ	ਗ ਜ	ਰ ਰੋ	ਸ ਤ	— s

—ਬਹੁਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### ੮. ਰਾਗ ਜੈਜਾਵੰਤੀ, ਝਪਤਾਲ (ਮੱਧਯ ਲਾਗ)

ਨੈਹਰ ਕੁਆਰਿ ਕੰਨਿਆਂ ਲਾਡਲੀ ਕੈ ਮਾਨੀਐ,  
 ਬਿਆਹੇ ਸਸੁਰਾਰ ਜਾਇ ਗੁਨਨ ਕੈ ਮਾਨੀਐ ॥  
 ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ,  
 ਕਹੀਐ ਸਪੂਤੁ ਲਾਭ ਲਭਤ ਕੈ ਆਨੀਐ ॥  
 ਜੈਸੇ ਤਉ ਸੰਗ੍ਰਾਮ ਸਮੈ ਪਰ ਦਲ ਮੈ ਅਕੇਲੇ ਜਾਇ,  
 ਜੀਤਿ ਆਵੈ ਸੇਈ ਸੂਰੇ ਸੁਭਟ ਬਖਾਨੀਐ ॥  
 ਮਾਨਸ ਜਨਮੁ ਪਾਇ ਚਰਨਿ ਸਰਨਿ ਗੁਰ,  
 ਸਾਧ ਸੰਗਿ ਮਿਲੈ ਗੁਰ ਦੁਆਰਿ ਪਹਿਚਾਨੀਐ ॥੮੪॥੧੧੮॥

(ਕਬਿੱਤ, ਭਾਈ ਗੁਰਦਾਸ ਜੀ)

### ਅਸਥਾਈ

x ਗ ਰ ਮਾ	ਰ ਨ	੭ ਗਰ ਸਤ	੭ ਗ ਜ	੦ ਮ ਨ	੦ ਗਰ ਮਤ	੩ ਗ ਪਾ	੩ ਸ ਤ	੩ ਸ ਇ
ਸ ਨ ਚ	ਸ ਰ	ਗ ਨ	ਗ ਤ	ਰ ਨ	ਨ ਤ	ਧ ਗ	ਪ ਤ	ਪ ਰ

ਸ	ਸ	ਗ	ਰ	ਮ	ਮ	ਪ	ਮ	ਪ	ਨ	ਸ	ਸ
ਸ	ਧ	ਰੰ	ਸੰ	੯	ਗ	ਮਿ	ਲੈ	ਗੁ	੯	੯	ਰ

  

ਸ	ਨ	ਧ	ਪ	ਪ	ਧ	ਮ	ਚਾ	ਗਰ	ਗ	ਸ	—
ਦੂਆ	ਰ	ਪ	ਹਿ	੯	ਕੈ	ਚਾ	ਨੀਂ	ਅੰ	੯	੯	—

### ਅੰਤਰਾ

ਮ	ਮ	ਪ	ਨ	ਨ	ਕੁ	ਸ	ਅਂ	ਨ	ਗੀ	ਸ	—
ਸ	ਸ	ਗ	ਗ	ਰੰ	ਰੰ	ਰ	ਸ	ਸ	ਨ	ਧ	ਪ
ਨ	ਡਿ	ਰੰ	ਗੁ	ਰੰਗੁ	ਰੰਸਂ	ਕੈ	ਮਾ	ਨੀ	ਅ	੯	ਤ
ਲਾ		ਲੀ	੯	੯	੯	੯					
ਗ											
ਮ											
ਬਿਆ	੯	ਰੋ	੯	੯	੯	੯	੯	੯	੯	੯	੯
ਸ	ਨ	ਧ	ਧ	ਧ	ਧ	ਕੈ	ਮਾ੯	ਨੀਂ	ਧ	ਮਗ	ਰਗ
ਗੁ	ਨ	੯	੯	੯	੯	੯	੯	੯	੯	੯	੯

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

### ੯. ਰਾਗ ਜੈਜਾਵੰਤੀ, ਪੜਤਾਲ, ਚਾਰਤਾਲ (ਬਿਲੰਬਿਤ ਲਝ)

ਰੇ ਮਨ ਕਉਣ ਗਤਿ ਹੋਇ ਹੈ ਤੇਰੀ ॥  
 ਇਹ ਜਗ ਮੈ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨ ॥  
 ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥  
 ਮਾਨਸ ਕੋ ਜਨਮ ਲੀਨ ਸਿਮਰਨੁ ਨਹ ਨਿਮਖ ਕੀਨ  
 ਦਾਰਾ ਸੁਖ ਭਇਓ ਦੀਨ ਪਗਹੁ ਪਰੀ ਬੇਰੀ ॥  
 ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗੁ ਪਸਾਰਿ ॥  
 ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥

(ਜੈਜਾਵੰਤੀ ਮ: ੯, ਪੰਨਾ ੧੩੫੨)

### ਅਸਥਾਈ

x	—	੦	੨	੦	੩	੪
ਕ	੯	੯	੯	੯	੯	੯

ਰ	—	—	ਮ	ਮ	ਪ	ਮਪ	ਧਨੁ	ਪਪ	ਮਗ	ਰਗੁ	ਕੁਨ੍ਝਸ
ਗ	ਤ	—	ਹੋ	ਇ	ਹੈ	ਤੇਡ	ੴੱਡ	ੴੱਡ	ਗੀਡ	ੴੱਡ	ਕੁਨ੍ਝਕ

### ਅੰਤਰਾ

ਮ	ਮ	—	ਪ	ਨ	ਗ	ਨ੍ਮੈ	ਸੰ	ਰਾ	—	ਨ	ਸੰ
ਇ	ਹ	—	ਜ	—	ਸੰ	ਰੰ	ਸੰ	ਨੁ	—	ਸੰ	ਸੰ
ਨ	—	—	ਸੰ	—	—	ਨੁ	ਨੁ	ਨਿ	ਪ	ਨੁ	ਪ

### ਇਕਤਾਲਾ (ਚਾਰਤਾਲ ਦੀ ਚੰਗੁਨ ਲਾਲ ਵਿਚ)

ਪ	ਪ	—	ਯਪ	ਧ	ਨ	ਮ	ਪ	ਧਨੁ	ਧ	ਧਲੁ	ਪਾ
ਬਿ	ਬਿ	—	ਅਡ	ਸਿਓ	ਸਿਓ	ਸਿਓ	ਅ	ਤਿਡ	ਤਿਡ	ਤਿਡ	—
ਮ	ਮ	—	ਗ	ਗ	ਨ	ਨ	ਮਪ	ਧਨੁ	ਧ	ਮਗ	ਰਗੁ
ਗ	ਗ	—	ਤ	ਤ	ਨਾ	ਨਾ	ਫੇਡ	ੴੱਡ	ੴੱਡ	ਗੀਡ	ੴੱਡ

ਰਸ ੴੱਡ—ਅਸਥਾਈ ਚਾਰ:

### ਰੂਪਕ (ਚਾਰ: ਤਿਗੁਨ ਲਾਲ)

⊕	—	—	੧	ਪ	ਪ	੨	ਨ	—	⊕	ਸੰ	੧
ਮ	ਮ	—	੨	ਨ	ਸ	੩	ਕੌ	—	ਸੰ	ਜ	੨
ਮਾ	ਮਾ	—	੩	ਨ	ਸ	੪	ਨ	—	ਸੰ	ਨ	੩
ਸਿ	ਸਿ	—	੪	ਮ	ਰ	੫	ਸੰ	ਨ	ਲੀ	ਮ	੪
—	—	—	੧	ਨ	ਸ	੬	ਸੰ	ਨ	ਸੰ	ਨ	੫
—	—	—	੨	ਨ	ਸ	੭	ਨ	—	ਸੰ	ਨ	੬
—	—	—	੩	ਸ	ਸ	੮	ਸੰ	ਨ	ਲੀ	ਮ	੭
—	—	—	੪	ਸ	ਸ	੯	ਨ	—	ਸੰ	ਨ	੮

### ਇਕਤਾਲਾ (ਚੰਗੁਨ ਲਾਲ)

X	—	੨	—	ਪ	ਪ	੩	ਮ	ਗ	ਗ	ਰ	ਰ
ਮ	ਮ	—	੩	ਸੁ	ਸੁ	੪	ਭ	ਇਓ	ਇਓ	ਸ	ਸ
ਗ	ਗ	—	੪	ਮ	ਮ	੫	ਨ	ਇਓ	ਇਓ	ਸ	ਸ
ਦਾ	ਦਾ	—	੫	ਸੁ	ਸੁ	੬	ਨ	ਇਓ	ਇਓ	ਸ	ਸ
ਨ	ਨ	—	੬	ਸੰ	ਸੰ	੭	ਸੰ	ਨ	ਨ	ਸ	ਸ
ਪ	ਪ	—	੭	ਪੰ	ਪੰ	੮	ਬੇਡ	ਬੇਡ	ਬੇਡ	ਗਰਸ	ਗਰਸ
ਗਹੁ	ਗਹੁ	—	੮	ਗੀ	ਗੀ	੯	ਨਸ	ਨਸ	ਨਸ	ਗਰਸ	ਗਰਸ

ਪਮ ੴੱਡ ੴੱਡ ੴੱਡ ੴੱਡ —ਅਸ; ਚਾਰ:

### ਤਿੰਤਾਲ (ਚਾਰ: ਚੰਗੁਨ ਲਾਲ)

X	—	੨	—	੩	੦	੩	ਗ	ਗ	ਰ	ਰ	੩
ਮ	—	੪	—	੪	ਗ	੪	ਰ	ਗ	ਗ	ਨ	੪
ਨ	—	੫	—	੫	ਰ	੫	ਗ	ਰ	ਰ	ਸ	੫
—	—	੬	—	੬	ਗ	੬	ਗ	ਗ	ਗ	ਰ	੬
—	—	੭	—	੭	ਰ	੭	ਰ	ਰ	ਰ	ਸ	੭
—	—	੮	—	੮	ਕ	੮	ਕ	ਕ	ਕ	ਰ	੮
—	—	੯	—	੯	ਨ	੯	ਨ	ਨ	ਨ	ਸ	੯
—	—	੧੦	—	੧੦	ਜ	੧੦	ਜ	ਜ	ਜ	—	੧੦

ਸ ਸ ਨ ਦ — | ਧ ਧ ਅ ਜ ਪ | ਧ ਧ ਗ ਹ | ਰ ਗ ਦ

### ਇਕਤਾਲਾ (ਤਿੰਨਤਾਲ ਦੀ ਬਰਾਬਰ ਲਖ)

X	○					
ਗ ਰ ਸਿ	ਗ ਮ	ਰ ਡ	ਸ ਰ	ਨ ਤ	ਸ ਨਹਿ	ਨੂ ਕਿਊ
ਨ ਮਾ	ਨ ਇਆ	— S	ਸ ਜਾ	— S	ਸ ਕੀ	— S

ਨੋਟ—ਪੜਤਾਲ ਜਾਂ ਧੁਰਪਦ ਗਾਊਣ ਸਮੇਂ ਲਖ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਭਾਵ, ਅਸਥਾਈ ਦੀ ਲਖ ਅਨੁਸਾਰ ਹੀ ਬਾਕੀ ਤਾਲਾਂ ਦੀ ਲਖ—ਦੁਗੁਨ, ਤਿਗੁਨ ਜਾਂ ਚੌਗੁਨ ਲਖ ਵਿਚ ਹੋਣੀ ਚਾਹੀਦੀ ਹੈ। (ਪੜਤਾਲ ਦੀ ਸੂਰ ਰਚਨਾ ਕ:)

### ੧੦. ਰਾਗ ਜੈਜਾਵੰਤੀ, 'ਗੁਲਦਸਤਾ', ਤਾਲ ਧਮਾਰ (ਬਿਲੰਬਿਤ ਲਖ)

ਰਾਮ ਭਜੁ ਰਾਮ ਭਜੁ ਜਨਮੁ ਸਿਰਾਤੁ ਹੈ ॥  
 ਕਹਉ ਕਹਾ ਬਾਰ ਬਾਰ ਸਮਝਤ ਨਹ ਕਿਊ ਗਵਾਰ ॥  
 ਬਿਨਸਤ ਨਹ ਲਗੈ ਬਾਰੁ ਓਰੇ ਸਮ ਗਾਤੁ ਹੈ ॥੧॥ ਰਹਾਉ ॥  
 ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹ ॥  
 ਅੰਤਿ ਬਾਰ ਸੰਗਿ ਤੇਰੋ ਇਹੈ ਏਕ ਜਾਤੁ ਹੈ ॥੨॥  
 ਬਿਖਿਆ ਬਿਖ ਜਿਊ ਬਿਸਾਰਿ ਪ੍ਰਭ ਕੋ ਜਸੁ ਹੀਏ ਧਾਰ ॥  
 ਨਾਨਕ ਜਨ ਕਹਿ ਪੁਕਾਰ ਅਉਸਰੁ ਬਿਹਾਤੁ ਹੈ ॥੩॥

(ਜੈਜਾਵੰਤੀ ਮ: ੯, ਪੰਨਾ ੧੩੫੨)

#### ਅਸਥਾਈ

X	੨	੦	੩
ਗ ਰ ਰਾ	— S	ਮ ਭ	ਗ (ਸ)
— S	ਗਰ M	ਰ ਜ	ਰ ਮ
ਰ ਜਾ	ਰਗ S	ਗ S	ਸ S
ਸ ਰ ਮ	ਮਪ ਸਿ	ਰ ਤ	— ਸ ਭਜ
ਨ ਧ S	ਧਪ ਸਿ	ਰ ਹੈ	ਨ ਜ ਨਾ
ਰ ਗ ਗ	ਰ ਗ	ਗਮ ਹੈ	ਰ (ਸ)
— S	ਮ S	ਰਗ S	— ਸ ਰਗ
— S	— S	ਰ S	— ਸ ਰਾਮ...

## ਅੰਤਰਾ—ਰਾਗ ਦੇਸ, ਇਕਤਾਲਾ (ਘਮਾਰ ਦੀ ਚੰਗੁਨ)

राग डिल्क बामेद

ਪ.	ਬਿਨ	—	ਸ	—	ਰ	ਗਰ	ਸ	ਸ	—	ਸ	ਸ
ਨ.	ਸ	—	ਸ	—	ਨ	ਲੁ	ਨ.	ਬਾ	—	ਗ	ਸ
ਮ	ਮ	—	ਪ	—	ਧ	ਧਪ	ਤ	ਰ	—	ਗ	ਸ
ਰ	ਰ	—	ਸ	—	ਮ	ਗਾਵ	ਤ	ਹੈਵ	—	ਗ	ਸ
ਸ	—	ਸ	ਸ	—	ਨ	ਸ	—	ਸ	—	ਧ	ਨ
ਰ	—	ਹ	ਤ	—	ਜ	ਰਾ	—	ਮ	—	ਤ	ਜ

## ਰਾਗ ਖਮਾਜ਼, ਤਿੰਨਤਾਲ (ਪਮਾਰ ਦੀ ਚੰਗਨ ਲਜ)

X	2	○	॥	॥
ਸਿੰਡਾ — ਸਿੰਗ ਸਿੰਘ	ਨ ਦੇ ਨ ਹ ਸਿੰਦ ਸਿੰਹ	ਨਾਂ ਬ ਪ ਸਿੰਧ	ਮ ਗ ਸਿੰਗ	ਪ ਦ ਪ ਬਿੰਧ
ਸਿੰਨਾਂ — ਸਿੰਨ ਪਪ ਲੈਹੋ	ਧ ਤੁ ਤ ਸਿੰਨ ਪਪ	— ਸ ਸਿੰਨ	ਹ ਲ ਪਰਵ	ਸ ਸ ਪ ਬਾ
—	—	—	—	—

ਤਾਗ ਤਿਲੰਗ

ਅ	—	—	ਸ	ਗ	ਗ	ਮ	ਪ	—	—	—	—	ਮ	ਪ	ਨ	ਤ
ਸ	—	—	ਸ	ਲ	ਲ	—	ਪ	—	—	—	—	(ਸ)	ਨ	ਧ	ਚ
ਜਾ	s	s	ਓ	ਵੀ	s	s	s	—	—	—	—	ਮ	ਤ	ਤ	ਕ
												—	ਸਾ	ਪ	ਹਿ

ਰਾਗ ਕਲਾਵਤੀ, ਤਾਲ-ਰੂਪਕ (ਯਮਾਰ ਦੀ ਦੁਗੁਨ)

⊕		1		2		1		2	
ਪ	ਪ	—	ਪਨ੍ਹ	—	ਪ	ਪ	ਪ	—	ਸ
ਗ	ਬਿਖਿ	ਆ	ਬਿਡ	—	ਖ	ਖ	ਜਿਓ	—	ਸਾ
ਸ	—	—	—	—	—	—	—	—	ਰ
ਪ	ਨੁ	—	ਪ	—	ਪ	ਗ	ਪ	—	ਸ
ਪ੍ਰਭ	ਕੌ	—	ਜ	—	ਸ	ਹੀ	ਏ	—	ਸ
									ਰ ਦੁਬਾਰਾ

ਰਾਗ ਰਾਗੋਸੂਰੀ, ਇਕਤਾਲਾ (ਰੂਪਕ ਦੀ ਦੁਗੁਨ ਜਾਂ ਯਮਾਰ ਦੀ ਚੰਗੁਨ)

×		2							
ਸ	ਸ	ਰ	ਨੁ	ਪ	ਨੁ	ਸ	ਗ	ਮ	ਰ
ਨਾ	ਨ	ਕ	ਜ	ੴ	ਨ	ਕ	ਹਿ	ਪੁ	ਕਾ
ਗ	—	—	—	—	ਨੁ	ਧ	ਗ	ਮ	—
ਮ	ਪ	—	ਸ	—	ਬਿ	ਹਾ	ੴ	ਤ	ਰੈ
ਅਉ	ਸ	ੴ	ਰ	ੴ	—	—	—	ੴ	—
ਸ	—	ਸ	ਸ	ਪ	ਨੁ	ਸ	—	ਸ	ਪੁ
ਰਾ	ੴ	ਮ	ਭ	ੴ	ਜ	ਰਾ	ੴ	ਮ	ਭ
									ਜ — ਅਸ: ਯਮਾਰ

ਨੋਟ—ਪੜਤਾਲ ਜਾਂ ਗੁਣਦਸਤਾਂ ਗਾਉਣ ਸਮੇਂ ਸ਼ਬਦ ਦੀਆਂ ਤੁਕਾਂ ਨੂੰ ਘੱਟੋ-ਘਟ ਦੋ-ਦੋ ਵਾਰ ਗਾਉਣਾ ਚਾਹੀਦਾ ਹੈ, ਤਾਂ ਜੋ ਸਰੋਤਿਆਂ ਨੂੰ ਤੁਕਾਂ ਦੀ ਸਮਝ ਆ ਸਕੇ। ਇਸ ਗੁਣਦਸਤੇ ਵਿਚ ਸਾਰੇ ਰਾਗ ਖਮਾਜ ਠਾਟ ਦੇ ਹੀ ਲਈ ਹਨ।

(ਸੁਰ ਰਚਨਾ ਕਰਤਾ ਵਲੋਂ)

-ਜੈਜਾਵੰਤੀ ਰਾਗ ਸਮਾਪਤ-

## ਰਾਗ ਤਿਲਕਕਾਮੋਦ

ਵਾਦੀ — ਸ	ਠਾਟ — ਖਮਾਜ	ਸਮਾਂ — ਰਾਤ ਦਾ ਦੂਜਾ ਪਹਿਰੇ ।
ਸੰਵਾਦੀ — ਪ	ਜਾਤੀ — ਓਡਵ-ਸੰਪੂਰਣ	ਵਿਸ਼ੇਸ਼ — ਰ੍ਹਪ, ਧਮ, ਤੇ ਗ੍ਰਸ, ਦੀ ਸੁਰ-ਸੰਗਤੀ ।

ਆਰੋਹ — ਪ ਨ ਸ ਰ ਗ ਸ, ਰ ਮ ਪ ਧ, ਮ ਪ, ਸ ।

ਅਵਰੋਹ — ਸ, ਨੁਧ ਪ ਮ ਗ, ਸ ਰ ਗ ਸ, ਜਾਂ ਸੰਪ, ਧ ਮ ਗ, ਸਰ ਗ ਸ ।

ਪਕੜ — ਪ੍ਰ ਨ ਸ ਰ ਗ, ਸ; ਚ ਪ ਮ ਗ, ਸ ਰ ਗ, ਸ ਨ ।

ਤਿਲਕ ਕਾਮੋਦ ਨੂੰ ਅਸੀਂ ਇਕ ਆਧੁਨਿਕ ਰਾਗ ਹੀ ਕਹਾਂਗੇ । ਕਿਉਂਕਿ ਪ੍ਰਾਚੀਨ ਸੰਗੀਤ ਗ੍ਰੰਥਾਂ ਵਿਚ ਇਸ ਦਾ ਉਲੇਖ ਨਹੀਂ ਮਿਲਦਾ । ਇਸ ਰਾਗ ਦੀ ਰਚਨਾ ਬਿਹਾਗ ਤੇ ਦੇਸ਼ ਦੇ ਸੁਮੇਲ ਤੋਂ ਹੋਈ ਜਾਪਦੀ ਹੈ । ਪਰ ਤਾਂ ਵੀ ਇਸ ਦਾ ਸਕੂਪ ਸੰਦਰ ਤੇ ਵੱਖ ਨਜ਼ਰ ਆਉਂਦਾ ਹੈ ।

ਤਿਲਕ ਕਾਮੋਦ ਖਮਾਜ ਠਾਟ ਤੋਂ ਉਤਪੰਨ ਹੁੰਦਾ ਹੈ । ਇਸ ਦੀ ਜਾਤੀ ਓਡਵ-ਸੰਪੂਰਣ ਜਾਂ ਖਾਡਵ-ਸੰਪੂਰਣ ਮੰਨੀ ਗਈ ਹੈ । ਵਾਦੀ ਸੁਰ ਖੜਜ ਤੇ ਸੰਵਾਦੀ ਪੰਚਮ ਹੈ । ਪਰ ਕਈ ਗੁਣੀ ਇਸ ਦਾ ਵਾਦੀ ਰਿਖਭ ਤੇ ਸੰਵਾਦੀ ਪੰਚਮ ਮੰਨਦੇ ਹਨ । ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰੇ ਹੈ । ਇਸ ਰਾਗ ਵਿਚ ਨਿਖਾਦ ਕੌਮਲ ਦਾ ਪ੍ਰਯੋਗ ਨਾਮ ਮਾਤਰ ਹੀ ਕੀਤਾ ਜਾਂਦਾ ਹੈ, ਉਹ ਭੀ ਅਵਰੋਹ ਕਰਨ ਸਮੇਂ ਵਕੂ ਰੂਪ ਵਿਚ : ਜਿਵੇਂ 'ਸੰਪ, ਨੁਧ ਪ, ਧ ਮ ਗ' ਇਸ ਪ੍ਰਕਾਰ । ਇਸ ਰਾਗ ਵਿਚ ਨਿਖਾਦ ਤੀਵਰ ਟਿਕ ਮਹੱਤਵ-ਪੂਰਣ ਸੁਰ ਮੰਨਿਆ ਜਾਂਦਾ ਹੈ । ਗਾਇਕ-ਵਾਦਕ ਅਕਸਰ ਗਾਉਣ-ਬਜਾਉਣ ਸਮੇਂ ਤਾਨਾਂ ਇਸੇ ਸੁਰ ਤੇ ਲਿਆ ਕੇ ਛੱਡ ਦਿੰਦੇ ਹਨ । ਜਿਵੇਂ — ਪ੍ਰ ਨ ਸ ਰ ਗ, ਸ - ਰ ਪ ਮ ਗ, ਸ ਰ ਗ, ਸ ਨ, ਜਾਂ ਪ੍ਰ ਨ ਸ ਰ, ਨ ਸ, ਗ ਰ ਗ ਮ, ਰਪ ਮਗ, ਸ ਨ । ਇਸ ਪ੍ਰਕਾਰ 'ਨਿਖਾਦ' ਦਾ ਪ੍ਰਯੋਗ ਇਸ ਵਿਚ ਬੜਾ ਹੀ ਸੰਦਰ ਤੇ ਆਕਰਸ਼ਿਤ ਹੁੰਦਾ ਹੈ । ਭਾਵ, ਇਸ ਰਾਗ ਵਿਚ "ਪ੍ਰ ਨ ਸ ਰ ਗ, ਸ; ਰ ਪ ਮ ਗ, ਸ ਨ" ਸੁਰ ਸਮੂਹ ਗਾਉਣ ਨਾਲ ਇਹ ਰਾਗ ਸਪਸ਼ਟ ਦਿਖਾਈ ਦਿੰਦਾ ਹੈ । ਇਸ ਦੇ ਅੰਤਰੇ ਦਾ ਉਠਾਣ — "ਮ ਪ ਧ ਮ ਪ ਨ — ਸ । ਪ, ਮ ਰ ਮ ਪ ਨ — ਸ । ਜਾਂ ਧ ਧ ਪ, ਮ ਰ ਮ ਪ ਨ — ਸ" ਇਸ ਪ੍ਰਕਾਰ ਹੁੰਦਾ ਹੈ ।

ਇਸ ਰਾਗ ਦੇ ਆਰੋਹ ਵਿਚ ਗੰਧਾਰ ਤੇ ਪੈਵਤ ਸੁਤ ਵਰਜ ਹਨ, ਆਰੋਹ ਵਿਚ ਰਿਖਭ ਪੰਚਮ ਦੀ ਵਕੂਤਾ ਅਤੇ ਕੌਮਲ ਨਿਖਾਦ ਅਕਸਰ ਛੱਡ ਦਿਤਾ ਜਾਂਦਾ ਹੈ । ਸੰ—ਪ, ਧ ਮ ਗ, ਇੰਜ ਖੜਜ ਤੋਂ ਪੰਚਮ ਤਕ ਇਕ ਲੰਬੀ ਮੀਡ ਲਾਈਂਦੀ ਹੈ । ਇਸ ਵਿਚ ਰ੍ਹਪ, ਧਮ, ਤੇ ਗ੍ਰਸ, ਦੀ ਸੁਰ-ਸੰਗਤੀ

ਬਾਰ-ਬਾਰ ਦਿਖਾਈ ਦਿੰਦੀ ਹੈ। ਇਸ ਦਾ ਸਰੂਪ ਦੇਸ ਤੇ ਸੋਰਠ ਨਾਲ ਕੁਝ ਮਿਲਦਾ ਹੈ। ਪਰ ਇਨ੍ਹਾਂ ਤਾਗਾਂ ਨਾਲੋਂ ਇਹ ਰਾਗ ਵਧੇਰੇ ਗੰਭੀਰ ਤੇ ਵਕ੍ਖ-ਰੂਪ ਵਿਚ ਹੋਣ ਕਾਰਣ ਭਿੰਨ ਹੋ ਜਾਂਦਾ ਹੈ।

ਤਿਲਕਕਾਮੋਦ ਬਹੁਤ ਹੀ ਮਨੋਹਰ ਰਾਗ ਹੈ। ਪਰ ਇਸ ਦਾ ਸੂਰ-ਰੂਪ ਵਕ੍ਰ ਹੋਣ ਕਾਰਣ ਕੁਝ ਕਠਿਨ ਹੋ ਗਿਆ ਹੈ, ਜਿਸ ਕਰਕੇ ਇਹ ਰਾਗ ਘੱਟ ਸੁਣਨ ਵਿਚ ਆਉਂਦਾ ਹੈ। ਉੱਜ ਇਸ ਰਾਗ ਵਿਚ ਛੋਟੇ ਖਿਆਲ, ਟੱਪਾ, ਨੁਮਰੀ, ਗੀਤ-ਗਜ਼ਲ ਆਦਿ ਅਧਿਕ ਗਾਏ ਜਾਂਦੇ ਹਨ। ਦੇਸ ਅਤੇ ਬਿਹਾਰ ਦੋਵੇਂ ਸਿੰਗਾਰ ਪ੍ਰਧਾਨ ਰਾਗ ਹਨ, ਇਸ ਲਈ ਇਸ ਨੂੰ ਭੀ ਸਿੰਗਾਰ ਰਸਾਤਮਕ ਰਾਗ ਮੰਨਣਾ ਚਾਹੀਦਾ ਹੈ।

ਸੁਰ-ਵਿਸਥਾਰ (ਆਲਾਪ)

१. र न् प ग  
न्, (स) न्, प न् स, पन्सरगा, स, र मग, सरगा—र, सन्, स—सरगा सरगा, रसन्,  
ग न्  
पन्स—पन्सरगा सरगा—रसन्, पन्स—।

२. सरगा, स—रपमगरगा—टसन्, स—सन्पन्, सरगासरगा—सन्. स—सरगा टम—गा,  
रग—सन्, मपन्सटग, सरपमगरगा—सन्, स—पन्सरगा, सरमगारगा—रसन्, पयमपन्,  
सरगास—।

३. स म प प ग ग प  
न्, स र मप—म (प) मग, सरगासरपमग, सरगासरमपय मग, सरपमग, सरमग, सटग  
ग र म प  
रग—सन्, स—यपुपमपन्सरगा, सरपमगरगा—स। सरगा, स र मप—पपमगासरगा—  
रसन्, न्सरमप, य मप—पन्सरगा, स र मप—ययपमपय—मग, स र मप, मपयमप,  
म  
रमपयमपयमग, सरगा स।

४. प य प  
म पन—सं, नसं—(सं)—प, यम पनसं—नसं, पनसरंनसं—प, —यमगा, सरमपयम  
य  
पन—सं, मपन—सं, मपयम पन—सं—नसं, ययपमपनसरंनसं, नसंरंनसं—(सं)—प,  
ग  
यमगा, सरगा, स—सरमपयमपन—सं, (सं)—प, मरमपन—सं, नसं, (सं) न, पयमपसं,  
(सं)—प, यमगा, सरगा सरगा—स, न्सरमपयमपनसरंनसं—।

ਮ                    ਗੁ                    ਧ

ਪ. ਪਧਮਪ, ਰਮਪਨ—ਸੰ—ਰੰਗੁ—(ਸ) —ਨਸੰਨਸੰ—ਪ, ਧਮ ਪਸੰ—ਪਨਸੰਨਗੁ, ਸੰ ਰੰਮੁਗੁ,  
 ਸੰਨਗੁ—ਸੰ, ਨਸੰਨਸੰਨ, ਸੰ—ਪ, ਧਮਪਸੰ—ਪਧਮਪਸੰ—ਪ, ਧਮਗ, ਸਰਮਪਧਮਪਸੰ—ਪਧਪ,  
 ਮ                    ਧ

ਰਮਪਨ—ਸੰ—ਨਸੰ—ਪ, ਪਧਮ ਪਸੰਚੰਨ, ਸੰਨਗੁ, ਸੰਨਪੰਮੁਗੁ, ਸੰਨਗੁ—ਸੰ, ਪਨਸੰਨਸੰ—ਪ, ਧਮਗ,  
 ਸਰਪਮਗਸ ਰਗ—ਸ, ਨ੍ਹ—ਪ, ਪਨਸਰਗ ਸਰਮਪਧਮਪਨਸੰਨਸੰ—ਪ, ਧਮਗ, ਸਰਗ ਸਨ,  
 ਸੰ—।

ਪਨਸਰਨਨਸ, ਪਨਸਰਗ ਸਰਗਸ — ਨਪਨਸਰਪਮਗ ਸਰਗਸ—ਨਸਰਮਪਮਗਾਰਸਰਗਸ—  
 ਨਸਰਮਪਧਮਗ, ਸਰਗਸ, ਨਸਰਮਪਸੰ—ਪਧ ਪਮ ਗਡ ਸਰਗਸ—ਸਰ ਮਪ ਨਸੰ ਰੰਸੰ ਪਧ ਮਗ  
 ਸਰਗਸ—ਨਸਰਮਪਨਸੰਨਗੁਸੰ—ਪਧ ਮਪ ਨ੍ਹਧ ਪਮਗ, ਸਰਗਸ—ਨਸਰਮਪਨਸਰ ਪੰਮੰਗਰੀਗੁਸੰ—  
 ਪਧ ਮਗ, ਸਰਗਸ—।

### ਤਿਲਕਕਾਮੌਦ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

#### ਅਸਥਾਈ

੧.	ਹ ਮ ਰਾ ਸ	ਵ ਰ ਮ ਗ	ਖ	੨
੨.	• • • •	ਨਸ ਰਮ ਪਧ ਮਪ	ਨਸੰ ਰੰਸੰ ਪਧ ਰਮ	ਮਗ ਸਰ ਗਸ ਨਸ
੩.	ਨਸ ਰਮ ਪਧ ਮਪ	ਨਸੰ ਪਨ ਸੰਨ ਨਸੰ	ਪਸੰ ਪਮ ਗਰ ਨਸ	ਗਰ ਪਮ ਗਡ ਗਸ
੪.	• • • •	• • • •	ਸਰ ਮਪ ਪਧ ਪਮ,	ਮਪ ਨਸੰ ਰੰਨ ਸੰਨ
੫.	ਪਨ ਸੰਨ ਗੁਗੁ ਰੰਸੰ,	ਪਨ ਸੰਨ ਨਸੰ ਪਧ	ਮਪ ਨਸੰ ਪਧ ਪਮ	ਗਰ ਪਮ ਗਤ ਗਸ
੬.	ਪਧ ਮਗ ਸਰ ਗਸ,	ਨਸ ਰਮ ਪਧ ਮਪ	ਪਨ ਸਰ ਗਸ, ਰਮ	ਪਧ ਮਪ ਨਸੰ ਰੰਸੰ
੭.	ਰਮ ਪਧ ਪਮ ਗਰ	ਗਸ, ਰਮ ਪਧ ਮਪ	ਨਸੰ ਪਧ ਪਮ ਗਰ	ਪਧ ਪਮ ਗਤ ਗਸ
	ਨਸੰ ਪਧ ਪਮ ਗਰ	ਗਸ, ਰਮ ਪਨ ਸੰਨ	ਗੁਗੁ ਰੰਸੰ ਨਸੰ ਰੰਸੰ	ਰਪ ਮਗ ਸਰ ਗਸ,
				ਰਮ ਪਨ ਸੰਨ ਪਧ ਪਮ ਗਰ ਗਸ

ਅੰਤਰਾ

੧.	ਗੁਰ ਕਿੰ ਚ ਤ	ਕਿ ਰ ਪਾ ੯	ਪਨ ਸੰਰ ਸੰਨ ਸੰਸ	ਪਧ ਪਮ ਗਰ ਨਸ
੨.	• • • •	ਰਮ ਪਧ ਮਪ ਨਸ	ਰਂਸ ਗੱਰ ਗੱਸ ਨਸ	ਪਧ ਪਮ ਗਰ ਗਸ
੩.	ਰਮ ਪਧ ਮਪ ਨਸ,	ਪਨ ਸੰਰ ਗੱਰ ਨਸ	ਰੰਪ ਮਗ ਰਸ ਨਸ	ਪਧ ਪਮ ਗਰ ਨਸ
੪.	• • •	• ‘ • •	ਧਧ ਪਮ ਗਰ ਗਸ, ਮਪ ਸ, ਪਧ ਮਪ	ਰਮ ਪਧ ਮਪ ਨਸ ਸ, ਪਧ ਮਪ ਸ
੫.	ਪਨ ਸੰਰ ਸੰਨ ਧਪ	ਮਗ ਰਸ, ਰਮ ਪਧ	ਸੰਨ ਧਪ ਧਧ ਪਮ ਪਧ ਮਪ ਸ, ਪਧ	ਗਰ ਗਸ, ਨਸ ਰਰ, ਮਪ ਸ, ਪਧ ਮਪ
੬.	• • • • ਮ, ਪਨ ਸੰਰ ਨ, ਸੰਨ ਧਪ	ਗੱਰ ਮਗ ਸ, ਰੰਪ ਨਸ, ਸਰ ਮਪ	ਪਨ ਸਰ ਨ, ਗਰ ਮਗ ਸੰਰ ਗੱਸ, ਨਸ	ਮਗ ਸ, ਰਮ ਪਧ ਰਸ ਮਪ ਨਸ ਰਰ
		ਸ, ਸਰ ਮਪ	ਸ, ਸਰ ਮਪ	ਸ, ਸਰ ਮਪ ਸ

੭. ਰਾਗ ਤਿਲਕ ਕਾਮੋਦ, ਤਿੰਨਤਾਲ (ਮੱਧ ਲਜ)

ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰ ਨ ਦੇਖਾ ॥  
 ਨੈਨ ਰਹੇ ਰੰਗੁ ਲਾਈ ॥ ਅਬ ਬੇਗਲ ਕਹਨੁ ਨ ਜਾਈ ॥ ੧ ॥  
 ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥੧॥ਰਹਾਉ॥  
 ਬਾਜੀਗਰ ਢੰਕ ਬਜਾਈ ॥ ਸਭ ਖਲਕ ਤਮਾਸੇ ਆਈ ॥  
 ਬਾਜੀਗਰ ਸ੍ਰਵਾਂਗੁ ਸਕੇਲਾ ॥ ਅਪਨੇ ਰੰਗ ਰਵੈ ਅਕੇਲਾ ॥ ੨ ॥  
 ਕਬਨੀ ਕਹਿ ਭਰਮੁ ਨ ਜਾਈ ॥ ਸਭ ਕਥਿ ਕਥਿ ਰਹੀ ਲੁਕਾਈ ॥  
 ਜਾ ਕਉ ਗੁਰਮੁਖ ਆਪਿ ਬੁਝਾਈ ॥ ਤਾ ਕੇ ਹਿਰਦੈ ਰਹਿਆ ਸਮਾਈ ॥ ੩ ॥  
 ਗੁਰ ਕਿੰਚਤ ਕਿਰਪਾ ਕੀਨੀ ॥ ਸਭੁ ਤਨੁ ਮਨੁ ਦੇਹ ਹਰਿ ਲੀਨੀ ॥  
 ਕਹਿ ਕਬੀਰ ਰੰਗਿ ਰਾਤਾ ॥ ਮਿਲਓ ਜਗਜੀਵਨ ਦਾਤਾ ॥ ੪ ॥

(ਰਾਗੁ ਸੋਰਠਿ, ਭ: ਕਬੀਰ ਜੀ, ਪੰਨਾ ੬੫੫)

## ਅਸਬਾਈ

੦ ਗ ਰ ਹ	ਗ ਰ ਮ	ਰ ਾ	ਪ ਾ	੩	ਮ	ਗ	ਰ	ਨ	ਸ	X	ਨ	ਇਆ	ਪ ਾ	ਨ	ਸ	੨	ਰ ਾ	ਨ	ਗ	ਸ
					ਭ	ਰਵ	ਨ	ਮ	ਗ								ਗ	ਭਾਵ	ਗ	ਸ
ਮ ਰ ਜ	ਮ ਰ ਜ	ਮ ਬ	ਧ	੪	ਪ	ਮ	ਪ	ਸ	—	Y	ਪ	ਨਾ	ਮ	(ਮ) ਚਿ	ਮ	ਤ	ਗ	ਲਾਵ	ਗ	ਸ
					ਰਾ	ਦ	ਸ	ਮ	—								ਗ	ਲਾਵ	ਗ	ਸ

## ਅੰਤਰਾ

ਪ ਮ ਦ ਨ	ਮ ਦ ਨ	ਮ ਦ ਨ	ਮ ਦ ਨ	੫	ਪ	—	ਨ	ਨ	ਸ	—	—	—	—	—	—	ਨ	—	ਸ	—
					ਲੋ	—	ਰੰ	ਰੰ	ਲਾ							ਖਾਂ	—	ਸ	—
ਸ ਹਉ	ਸ ਹਹਿ	ਰ ਬਿ	ਰ ਨ	੬	ਗਾਂ	ਗ	ਨ	ਸ	ਪ	—	—	(ਮ)	—	—	ਗ	ਖਾਵ	ਸ	—	
					ਅਉ	ਦ	ਰ	ਨ	ਲਾ							ਈਵ	—	ਸ	—
ਅਬ	ਬੈ	ਗ	ਲ	੭	ਕਹ	ਦ	ਨ	ਨ	ਜਾ	—	—	—	—	—	—	ਈਵ	—	ਸ	—

— ਸ਼ਬਦ ਦੀਆਂ ਬਾਕੀ ਤੁਕਾਂ ਭੀ ਅੰਤਰੇ ਤੇ ਲਿਖੇ ਅਨੁਸਾਰ ਲਾਓ ।

## ੨. ਰਾਗ ਤਿਲਕ ਕਾਮੇਦ, ਤਿੰਨਤਾਲ (ਮੱਧ ਲਾਲ)

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥

ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰਧਾਰੋ ॥ ੧ ॥ ਰਹਾਉ ॥

ਅਟਲ ਭਇਓ ਧੂਅ ਜਾਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥

ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥ ੧ ॥

ਜਬ ਤੇ ਸਰਨਿ ਗਹੀ ਕਿਰਪਾਨਿਧਿ ਗਜ ਗਰਾਹ ਤੇ ਛੂਟਾ ॥

ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥ ੨ ॥

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥

ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥ ੩ ॥

(ਰਾਗ ਸੋਰਠਿ ਮ: ੯, ਪੰਨਾ ੬੩੨)

### ਅਸਥਾਈ

○	੩	X	੨
ਰਮ ਪ੍ਰ	ਪਧ ਭੁ	ਧਪ ਕੀ	ਸ ਤ
ਰ ਸ ਰ	ਰ ਸ ਰ	ਰ ਸ ਰ	ਰ ਸ ਨ
ਰ ਮ ਬਿ	ਰ ਮ ਬਿ	ਰ ਚਾ	ਨ ਰ —
— —	— —	— —	— —
ਪਨ ਪ੍ਰ	ਸਰ ਭੁ	ਰ ਕੀ	ਰ —
ਰ ਸ ਰ	ਰ ਸ ਰ	ਰ ਗ ਚਾ	ਰ ਸ ਤ
ਪ ਬਿ	ਪ ਬਿ	ਮ ਚਾ	— —
— —	— —	— —	— —
ਮਜ਼ ਮਤ	ਰਹ ਪ	ਮਿ ਮ	ਪ ਮਧ
ਪ ਰ	ਪ ਤ	ਮ ਗ	ਪ ਮਧ
ਪ ਨ	—	ਪ ਨ	ਗ ਰੀ
— —	— —	— —	— —
ਮ ਤ	ਪ ਕ	ਨ ਕੇ	ਪ ਮਰੋ
ਸ ਜ	ਸ ਸ	ਸ ਰ	— —
ਸ ਊ	—	ਪ ਧਾ	ਪ ਧ
— —	— —	— —	— —

### ਅੰਤਰਾ

ਪ ਮ ਅ	ਮ ਟ	ਮ ਲ	ਮ ਭ	ਪ ਇਓ	— —	ਨ ਧ	ਨ ਅ	ਸ ਜਾ	— —	ਸ ਕੈ	ਗ ਰੋ	ਗ ਮ	ਰ ਸ ਨ
ਨ ਸ ਅ	ਸ ਰ	ਸ ਨਿ	ਸ ਰ	ਪ ਕੈ	— —	ਧ ਪ	ਧ ਪ	ਪ ਪਾ	— —	ਗ ਡ	ਸ ਰੋ	ਗ ਡ	ਰ ਸ —
ਮ ਰ ਦ	ਰ ਖ	ਮ ਹ	ਪ ਰ	ਸ ਤਾ	— —	ਪ ਇ	ਪ ਹ	ਪ ਬਿ	ਪ ਖੈ	— —	ਗ ਸੁਆ	— —	ਰ ਸ —
— —	ਰ ਮੁ	ਪ ਤ	ਧ ਕਾ	ਨ ਹੋ	— —	ਸ ਬਿ	ਸ ਸ	ਮਪ ਰਾਵ	ਨਸ ਤਾਵ	ਰਗੋ ਤਾਵ	ਗੱਗ ਤਾਵ	ਸ ਇਆਂ ਤ	ਮਗ ਤਾਵ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ।

### ੩. ਰਾਗ ਤਿਲਕ ਕਾਮੋਦ, ਤਿੰਨਤਾਲ (ਮੱਧ ਲਜ)

ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥  
 ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥ ੧ ॥  
 ਸਤਿਗੁਰੁ ਪੂਰਾ ਮੇਰੈ ਨਾਲਿ ॥ ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥  
 ਅੰਤਰਿ ਬਾਹਰਿ ਥਾਨ ਬਨੰਤਰ ਜਤ ਕਤ ਪੇਖਉ ਸੋਈ ॥  
 ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵੜੁ ਅਵਰੁ ਨ ਕੋਈ ॥ ੨ ॥

(ਸੋਰਠਿ ਮ: ੫, ਪੰਨਾ ੯੨)

#### ਅਸਬਾਬੀ

੦	ਰ	ਪ	ਸ	ਤ	ਗ	ਗ	ਰ	ਰ	ਨ	ਪ	ਸ	ਨ	ਰ	ਨ	ਧ	X	ਨ	ਪ	—	ਸ	ਨ	ਰ	ਸ	ਨ	ਗ	ਰ	ਗ	(ਸ)	—
ਮ	ਰ	ਪ	ਸ	ਤਿ	ਗ	ਗ	ਰ	ਰ	ਪ	ਸ	ਰ	ਨ	ਰ	ਨ	ਧ	ਗ	ਨ	ਪ	—	ਸ	ਨ	ਰ	ਸ	ਨ	ਗ	ਗ	(ਸ)	—	
ਮ	ਪ	ਾ	ਰ	ਤ	ਗ	ਗ	ਰ	ਰ	ਪ	ਪ	ਪ	ਮ	ਜ	ਪ	ਪ	ਪ	ਸ	ਸ	ਦ	ਪ	ਨ	ਿ	(ਹ)	ਹ	—	ਗ	ਗ	ਸ	ਸ
ਮ	ਪ	ਾ	ਰ	ਤ	ਗ	ਗ	ਰ	ਰ	ਪ	ਪ	ਪ	ਮ	ਜ	ਪ	ਪ	ਪ	ਸ	ਸ	ਦ	ਪ	ਨ	ਿ	(ਹ)	ਹ	—	ਗ	ਗ	ਸ	ਸ

#### ਅੰਤਰਾ

ਪ	ਮ	ਮ	—	ਪ	ਰੈ	—	ਨ	ਅ	ਨ	ਪ	ਸ	ਨੀ	—	ਸ	ਕ	ਸ	ਲ	ਨ	ਧ	ਸ	ਗੀ	—				
ਪ	ਪ	ਪ	ਨ	ਨ	ਨ	ਟ	ਸ	ਚੁ	ਸ	ਪ	ਸ	ਜੀ	—	ਸ	ਨ	ਸ	ਪ	ਧ	ਧ	(ਹ)	ਇਆ	—	ਗ	ਸ	ਸ	
ਪ	ਮ	ਮ	ਪ	ਨ	ਨ	ਪ	ਸ	ਰੰ	ਜੇ	ਸ	ਲ	ਸ	ਵ	ਨ	ਸ	ਡਾ	—	ਪ	ਈ	—	ਪ	ਮ	ਗ	ਨੀ	ਸ	
ਮ	ਰ	ਮ	ਪ	ਮ	ਮ	ਖੇ	ਪ	ਮ	ਪ	ਮ	ਪ	ਸ	ਸ	ਭ	ਪ	ਭ	ਪ	ਧ	(ਹ)	—	ਗ	ਇਆ	—	ਗ	(ਸ)	—

—ਬਥਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੪. ਰਾਗ ਤਿਲਕ ਕਾਮੋਦ, ਤਿੰਨਤਾਲ (ਮੱਧ ਲਜ)

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥  
 ਉਮਰਾਵਹੁ ਆਗੈ ਬੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥ ੧ ॥  
 ਅਥ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥  
 ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਠੀ ਪ੍ਰਕਾਰਾ ॥  
 ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥ ੨ ॥  
 ਤਹ ਸਾਚ ਨਿਆਇ ਨਿਬੇਰਾ ॥ ਉਹਾ ਸਮ ਠਾਕੁਰੁ ਸਮ ਚੇਰਾ ॥  
 ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥ ੩ ॥  
 ਸਰਬ ਬਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥  
 ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥ ੪ ॥

(ਸੋਰਠਿ ਮ: ੫, ਪੰਨਾ ੬੨੧)

### ਅਸਥਾਈ

੦	੩	X	੨
ਪ ਮ ਦੂ ਗ ਦ ਨ ਕ ਤ	ਰ ਹ ਨ ਜ —	(ਸ) ਈ — — —	— — — — —
ਨ ਬਿੰ ਦ	ਰ ਮ ਪਨ ਟੇ	ਰ ਮ ਪਨ ਗੁਡ ਤੁ	ਪ ਮ ਗ ਈ — ਅਬ:

### ਅੰਤਰਾ

ਪ ਮ ਲ ਪ —	ਨ ਹ — ਨ ਹੀ	ਸ ਹ ਸ ਸਾ ਸ ਰੁ	ਨ ਕਾ — ਸਿਆ —
ਪ ਸਿ ਕ ਪ ਨ ਦਾ —	ਗ ਰ ਗ ਸ — —	ਨ ਹ ਸ ਪ ਸ ਤੀ	ਪ ਆ — ਸਿਆ ਗ
ਸ ਊ ਸ ਮ ਸ ਰ ਮ ਵ ਹੁ	ਪ — — — — —	ਪ ਹ ਮ ਕੈ ਪ ਤ	ਨ ਝ — ਸ ਰਾ ਮਿਲ

ਗ ਰ ਾ	ਗ ਨ ੜ	ਸ ਨ ਨ	ਨ ਰ ਾ	ਸ ਨ ਮ	ਸ ਨ ਿ	ਪ ਬ ੰ	ਧ ਤ ੰ	ਪ ਰ ਾ	—	ਗ ਜ ੜ	ਸ ਨ ਅ	ਪ ਾ
—ਬਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)												

### ਪ. ਰਾਗ ਤਿਲਕ ਕਾਮੋਦ, ਕਹਿਰਵਾ (ਮੱਧ ਲਈ)

ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥

ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥

ਬਿਲਲਾਹੀ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਾਹੀ ॥

ਸਹਸ ਸਿਆਣਪ ਉਪਾਵ ਬਾਕੇ ਜਹ ਭਾਵਤ ਤਹ ਜਾਹੀ ॥

ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥

ਬਿਨਵੰਤ ਨਾਨਕ ਜਿਨ ਸਾਧ ਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥ ੨ ॥

(ਬਿਹਾਗੜਾ ਮ: ੫, ਪੰਨਾ ੫੪੮)

### ਅਸਥਾਈ

X	O	X	O	ਸਨ ਜਾਡ
ਸ ਗ ਤ ਕ ਪ	ਮ ਨ ਾ ਤ ਿ	ਗ ਨ ੜ ਹੀ ਤ	ਰ ੜ ਾ ਹੀ ਤ	ਗ -ਰ ੜ ਮ — ਸ ਹਾ ੜ ਾ ਜਾ
ਸ ਗ ਤ ਚ ਪ	ਮ ਨ ਾ ਤ ਿ	ਗ ਨ ੜ ਹੀ ਤ	ਰ ੜ ਾ ਹੀ ਤ	— — — — —
— * ਰ ਾ ਜਨ ਕਿਉ	ਸ — ਨ ੜ ਿਆ	ਪ — ਧ ਿਆ	ਪਮ ਤੂ ਤੂ	ਗਰ ਨੀ ਰਪ ਦਭ (ਮ) — ਸ ਤੂ ਤੂ

### ਅੰਤਰਾ

ਪ ਮ ਮਾ	— — ਇਆ	ਪ ਝ ਝ	— ਨ ਠ	ਸ ਦ	ਸ ਨ	— — —	— — —
— ਪ ਕੇ	ਨ ਨਸ ਤੇ ਬਿਲ	(ਸ) ਲਾ	— ਧ ਹੀ	ਰਪ ੜ	(ਮ) ਮ	— —	ਗਰ ਤੂ ਤੂ ਜਾਡ

—ਬਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੴ. ਰਾਗ ਤਿਲਕ ਕਾਮੇਦ, ਦਾਦਰਾ (ਲਗ-ਭਗ ਬਿਲੰਬਿਤ)

ਮਾਧਉ ਜਲ ਕੀ ਪਿਆਸ ਨ ਜਾਇ ॥  
ਜਲ ਮਹਿ ਅਗਨਿ ਉਠੀ ਅਧਿਕਾਇ ॥ ੧ ॥ ਰਹਾਉ ॥  
ਤੂੰ ਜਲਨਿਧਿ ਹਉ ਜਲ ਕਾ ਮੀਨ ॥  
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥ ੨ ॥  
ਤੂੰ ਪਿੰਜਰੁ ਹਉ ਸੂਅਟਾ ਤੋਰ ॥  
ਜਮੁ ਮੰਜਾਰੁ ਕਹਾਵੈ ਮੌਰ ॥ ੩ ॥  
ਤੂੰ ਤਰਵਰੁ ਹਉ ਪੰਖੀ ਆਹਿ ॥  
ਮੰਦ ਭਾਗੀ ਤੇਰੋ ਦਰਸਨੁ ਨਾਹਿ ॥ ੪ ॥  
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥  
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥

(ਗਊੜੀ ਕਬੀਰ ਜੀ, ਪੰਨਾ ੩੨੩)

### ਅੰਸਥਾਈ

X	○	X	○
ਨ ਪ੍ਰ ਜਲ	ਨ ਕੀ	ਸ ਪਿਆ ਸਤ	ਸਗ ਸਤ
ਰ ਗਸ ਜਾਡ	— S	— ਸਿ	ਸਨ ਮਾਡ
ਸਰ ਜਲ	ਪ ਮਹਿ	ਰ ਪ	— S
ਪਧ ਅਗ ਨਉ	ਪਮ ਨਹੀਂ	ਰ ਮ ਅਧਿ ਕਾ	ਰਗੁ ਜਾਡ
ਸ ਸਨ ਇਨ ਜਾ	— S	— S	— S
		ਨ ਪ ਇ	ਪ੍ਰ ਜਲ ਕੀ.....

### ਅੰਤਰਾ

ਪ ਤੂੰ	ਪਪ ਜਲ	ਪਮ ਨਿਧਿ	ਰਮ ਹਉ	ਪਧ ਜਲ	ਪਮ ਕਾਡ	ਰ ਮ ਨ
ਪਪ ਜਲ	ਮਗ ਮਹਿ	ਰਸ ਰਡ	ਰਲ ਹਉ	— S	— ਜ	— S

ਨਸ	ਨਧ	ਨਰ	ਰ	—	—	ਗ	ਗਰ	ਰਪ	ਮ	—	ਮਪ
ਤੁੰਡ	ਪਿੰ	ਜਰ	ਹਉ	—	s	ਸੂਅ	ਟਾਵ	ਤੋਡ	ਰ	—	ਜਾਡ
	ਸੰ							ਤ	ਰ		
ਨ	ਸੰ	ਰਨ	ਸੰ	—	-ਪ	ਪਧ	ਪਮ	ਗਸ	ਮ	—	—
ਮ	ਮੰ	ਜਾਡ	ਰ	s	ਡਕ	ਹਾਡ	ਕਰੈ	ਮੋਡ	ਰ	s	s
	ਮ		ਰ			ਸ					
ਗਪ	ਗਰ	—ਰ	ਰਗੁ	ਗੁਸ	—	ਸਨ	ਰ	—	—	—	—
ਨਡ	ਜਾਡ	ਡਿ	ਨਡ	ਜਾਡ	s	ਇਨ	ਜਾ	s	s	s	s

ਨ  
ਪ  
ਖਪ  
ਨ  
ਦਿ  
ਜਲ  
ਕੀ..... ਬਾਕੀ ਤੁਕਾਂ ਅੰਤਰੇ ਤੇ ਲਾਓ ।

ਨੇਟ—ਇਸ ਸ਼ਬਦ-ਰੀਤ ਨੂੰ ਬੈਠਵੀਂ ਲਿਜ ਵਿਚ ਗਏ । ਇਸ ਵਿਚ ਦੌਵੇਂ ਗੰਧਾਰ ਲਗਦੇ ਹਨ, ਚਾਲ ਥੋੜੀ ਟੇਢੀ ਹੁੰਦੇ ਹੋਏ ਵੀ ਰੀਤ ਸੁੰਦਰ ਹੈ ।

## ੭. ਰਾਗ ਤਿਲਕ ਕਾਮੋਦ, ਦਾਦਰਾ (ਮੱਧ ਲਿਜ)

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥  
 ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥ ੧ ॥  
 ਹਰਿ ਗੁਨ ਕਹਤੇ ਕਹਨੁ ਨ ਜਾਈ ॥  
 ਜੈਸੇ ਗੁੰਗੇ ਕੀ ਮਿਠਿਆਈ ॥ ੧ ॥ ਰਹਾਉ ॥  
 ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥  
 ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥ ੨ ॥

(ਰਾਗੁ ਸੋਰਠਿ, ਭਗਤ ਭੀਖਨ ਕੀ, ਪੰਨਾ ਫੁਪਦ)

### ਅਸਥਾਈ

X		O	X	O							
ਨ		੦	ਗ	ਮ	ਪ	ਗ	—	ਸ			
ਪ	ਨ	ਨ	ਰ	ਗ	ਮ	ਜਾ	—	ਈ			
ਹਰਿ	ਗੁ	ਨ	ਕਹ	ਤੇ	s	ਨ	ਨ				
ਮ	ਮ	ਪ	ਕਹ	ਤੇ	s	ਪ	ਧ				
ਸੰ	ਸੰ	ਡ	ਕੁੰ	ਕੋ	s	ਕੀ	ਮਿ	ਠਿ	ਮਾਡ	ਡਾ	ਈ

ਅੰਤਰਾ

ਪ ਮ ਅ ਸ ਸ —	ਪ ਨ ਨ ਨ ਨ ਪ	ਨ ਮ ਰ ਦ ਗ ਤਨ	ਸ ਤਨ ਨ ਪ ਹਿਰ ਦੇ	ਸ ਨਿ ਰ ਪ ਦੇ	ਸ ਲ ਰ ਤ —	ਸ ਮ ਨ ਇਆ ਪ ਰਾ	ਸ ਲ ਧ ਖ —
ਪ ਪੁ ਸ ਰ ਅਨ ਮ ਗ ਰਤ	ਨ ਨ ਗ ਗ ਨ ਸ	ਨ ਪ ਰ ਗ ਨ ਕ	ਸ ਬ ਸ ਰ ਤ ਨ	ਸ ਨ ਪ ਹਿਰ ਦੇ	ਸ ਰ ਪ ਦੇ	ਨ ਇਆ ਪ ਰਾ	ਧ ਪ ਪ ਖਿਆ ਸ ਸ
ਪ ਨ ਸ ਗ ਰਤ	ਨ ਨ ਸ ਗ ਨ ਨ	ਮ ਪ ਪ ਹ ਪ ਹ	ਪ ਪ ਪ ਪ ਪ ਪ	ਪ ਪ ਪ ਪ ਪ ਪ	— — — — — —	ਗ ਰ ਗ ਗ ਇਆ ਸ	ਖ ਪ ਪ ਖਿਆ ਸ ਸ

— ਸ਼ਬਦ ਦੀਆਂ ਬਾਬੀ ਤ੍ਰਕਾਂ ਅੰਤਰੇ ਤੇ ਲਾਉ ।

੮. ਰਾਗ ਤਿਲਕ ਕਾਮੇਦ, ਸੂਲਫਾਕ (ਦਰੁੱਤ ਲਖ)

ਪੂਰਨ ਸਰਦ ਸਸਿ ਸਕਲ ਸੰਸਾਰਿ ਕਹੈ, ਮੇਰੇ ਜਾਨੇ ਬਰ ਬੈਸੰਤਰ ਕੀ ਉਕੂਕ ਹੈ ॥  
 ਅਗਨਿ ਅਗਨ ਤਨ ਮਧਿ ਚਿਨਗਾਰੀ ਛਾਡੈ, ਬਿਰਹ ਉਸਾਸ ਮਾਨੇ ਫੰਨਗ ਕੀ ਢੂਕ ਹੈ ॥  
 ਪਰਸਤ ਪਾਵਕ ਪਖਾਨ ਢੂਟ ਟੂਟ ਜਾਤ, ਛਾਤੀ ਅਤਿ ਬਰਜਨ ਹੁਇ ਦੋਇ ਟੂਕ ਹੈ ॥  
 ਪੀਅ ਕੇ ਸਿਧਾਰੇ ਭਾਰੀ ਜੀਵਨ ਮਰਨ ਭਏ, ਜਨਮ ਲਜਾਯੋ ਪ੍ਰੇਮ ਨੇਮ ਚਿਤ ਚੂਕ ਹੈ॥੫੭੩॥

(ਕਬਿੱਤ, ਭਾਈ ਗੁਰਦਾਸ ਜੀ)

ਅਸਥਾਈ

ਨ ਪ ਪ	ਪ ਰ	੦ ਨ ਨ	੨ ਸ ਸ	੩ ਰ ਦ	੦ ਗ ਗ	੨ ਸ ਸ	੦ ਸ ਸ
ਗ ਸ	ਰ ਕ	ਪ ਲ	ਮ ਸੰ	ਗ ਸਾ	ਸਰ ੦੦	ਗ ਰ	ਸ ਹੈ
ਮ ਰ ਮ	ਮ ਕੇ	ਪ ਜਾ	ਧ ਨੇ	ਮ ਬ	ਪ ਰ	ਪ ਸ	ਮ ਬੈ

ग म	र त	प र	ह वी	ग द्वि	र स	ग व	र म है	—	न ८
--------	--------	--------	---------	-----------	--------	--------	--------------	---	--------

### ਅੰਤਰਾ

ਪ ਮ ਅ	ਪ ਗ	ਨ ਨਿ	ਸ ਅ	ਗ ਦਿ	ਕ ਨ	ਗ ਦ	ਨ ਤ	ਸ ਨ	— ੮
ਕ ਮ	ਰ ਧਿ	ਰ ਪਿ	ਮ ਨ	ਗ ਗਾ	ਰ ਦ	ਗ ਗੀ	ਰ ਸ਼ਾ	ਸ ਡੇ	— ੮
ਨ ਸ ਬਿ	ਸ ਰਹ	ਪ ੯	ਧ ਤ੍ਰਿ	ਮ ਸਾ	— ੯	ਗ ਸ	ਗ ਮਾ	ਰ ਸਨੌ	— ੮
ਮ ਰ ਫੇ	ਮ ਨ	ਪ ਗ	ਧ ਕੀ	ਮ ਹੁ	ਗ ੯	ਰਗ ਕੁ	ਸ ਹੈ	— ੮	ਨ ੮

— ਬਾਕੀ ਤ੍ਰਕਾਂ ਅੰਤਰੇ ਤੇ ਲਾਓ ।

### ੯. ਰਾਗ ਤਿਲਕ ਕਾਮੋਦ, ਇਕਤਾਲਾ (ਦਰੁੱਤ ਲਖ)

ਗੁਰਮੁਖ ਸੁਖ ਫਲ ਕਾਮ ਨਿਹਕਾਮ ਕੀਨੇ, ਗੁਰਮੁਖਿ ਉਦਮ ਨਿਰੁਦਮ ਉਕਤਿ ਹੈ ॥  
 ਗੁਰਮੁਖਿ ਮਾਰਗਿ ਹੁਇ ਦੁਬਿਧਾ ਭਰਮ ਖੋਏ, ਚਰਨ ਸਰਨਿ ਗਹੋ ਨਿਹਰਲ ਮਤਿ ਹੈ ॥  
 ਦਰਸਨ ਪਰਸਤ ਆਸਾ ਮਨਸਾ ਬਕਿਤ, ਸਬਦ ਸੁਰਤਿ ਗਿਆਨ ਪ੍ਰਾਨ ਪ੍ਰਾਨਪਤਿ ਹੈ ॥  
 ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰਪਨ, ਚਿਤ੍ਰ ਮੈਂ ਚਿਤੇਰਾ ਕੇ ਬਸੇਰਾ ਸਤਿ ਸਤਿ ਹੈ॥੨੯੨॥  
 (ਕਬਿੱਤ ਭਾਈ ਗੁਰਦਾਸ ਜੀ)

### ਅਸਥਾਈ

ਸ ਨ ਇ	(ਸ) ਏ	੦ ੯	੨	੦ ਗ	੩	੪ ਰ	੪ ਸ	ਸ ਤ੍ਰੇ
ਨ ਪ ਬਿ	ਨ ਸ	— ੯	ਪ ਨਾਵ	ਪ ਦ	ਮ ਏ	ਸਰ ਵ੍ਰੁਦ	ਗ ਚਿ	— ੮

र	—	—	—	ਪ	—	ਪ	ਮ	ਪ
ਮ	—	—	—	ਰ	—	ਰ	—	ਬ
ਚਿ	ਤ੍ਰੂ	ਸ	ਮੈ	ਤੇ	ਸ	ਰਾ	ਕੋਡ	ਸ

  

ਨ	ਸੱ	ਪ	ਪਧ	ਪ	ਮ	ਗ	ਰ	—
ਸੇ	ਰਾ	ਤ	ਸਦ	ਤ	ਤਿ	ਸ	ਸ	—
						ਸ	ਤ	

### ਅੰਤਰਾ

ਪ	—	ਪ	ਨ	ਸ	ਸ	ਨ	ਸ	ਸ
ਮ	—	ਮ	ਖ	ਸ	ਖ	ਵ	ਲ	—
ਗ	ਰ	ਪ	ਨ	ਨ	ਖ	(ਸ)	ਨ	ਸ
ਕ	ਤ	ਮ	ਹ	ਸ	ਕ	ਕੀ	ਨੇ	ਨੇ
ਪ	ਨ	—	—	ਨ	—	ਪ	ਪ	ਪ
ਗ	ਰ	ਸ	ਮ	ਖ	ਦ	ਪ	ਤ	ਨਿ
ਮ	ਗ	ਰ	ਪ	ਗ	ਰ	ਗ	—	—
ਰ	ਦ	ਤ	ਮ	ਕ	ਤਿ	(ਸ)	—	—
ਰ	—	—	—	—	—	ਹੀ	—	—

ਨੋਟ : — ਉਤੇ ਲਿਖੇ ਕਬਿੱਤ ਦਾ ਅਸਥਾਈ ਅੰਤਰਾ ਪਹਿਲਾਂ ਝਪਤਾਲ ਵਿਚ ਗਾਊਣ ਤੋਂ ਬਾਦ ਜੇ ਇਕਤਾਲੇ ਵਿਚ ਗਾਊਂਗੇ ਤਾਂ ਵਧੇਰੇ ਅਨੰਦ ਤੇ ਰਸ ਆਵੇਗਾ।

### ੧੦, 'ਰਚਨਾ ਚਰਿਤ੍ਰੂ ਚਿਤ੍ਰੂ' ਝਪਤਾਲ (ਇਹ ਕਬਿੱਤ ਰੀਤ ਨੰ: ੯ ਤੇ ਲਿਖਿਆ ਹੈ)

#### ਅਸਥਾਈ

X	—	—	—	੦	—	੩	—	—
ਸ	ਸ	—	ਸ	ਗ	ਰ	ਗ	—	ਸ
ਨ	ਨ	—	ਚ	ਰ	ਤ੍ਰੂ	ਚਿ	—	ਤ੍ਰੂ
ਰ	ਰ	ਪ	ਮ	ਸ	ਰ	ਗ	ਰ	ਸ
ਚ	ਤ	ਮ	ਤ	ਚਿ	ਤ੍ਰੂ	ਪ	ਸ	ਨ,
ਗ	ਗ	ਰ	ਗ	ਪ	ਪ	ਪ	ਪ	ਪ
ਰ	ਰ	ਮ	ਮ	ਤੇ	ਪ	ਕ	ਮ	ਬ
ਬ	ਬ	ਮੈ	ਸ	ਰਾ	ਪ	ਕੋ	ਹ	ਬ
ਚਿ	ਚਿ	ਤ੍ਰੂ	ਮੈ	ਚਿ	ਕੋ	ਕੋ	ਹ	ਬ

मे	गर	—	न	र	—
मे	राए		म	म	
			म	८	८

प	म	न	सं	न	—	सं
म	र	न	म	म	८	ल
ग	र	ख	ध	व	८	८
ग	र	—	—	—	—	८
र	ति	—	—	—	—	८
र	म	—	—	—	—	८
म	८	८	८	८	८	८
मे	राए	न	म	न	—	८
मे	राए	म	८	८	८	८
मे	राए	म	८	८	८	८
मे	राए	म	८	८	८	८
मे	राए	म	८	८	८	८

### अंतरा

— तिलक कामेद राग समाप्ति —

## ਰਾਗ ਸੰਕਰਾ

ਵਾਦੀ - ਗ | ਠਾਟ—ਬਿਲਾਵਲ | ਸਮਾਂ—ਰਾਤ ਦਾ ਦੂਜਾ ਪਹਿਲ |  
ਸੰਵਾਦੀ - ਨ | ਜਾਤੀ—ਉਡਵ-ਖਾਡਵ | ਵਿਸ਼ੇਸ਼—ਸੰਕਰਾ ਰਾਗ ਦੇ ਤਿੰਨ ਪ੍ਰਕਾਰ ਮੰਨੇ ਹਨ।

ਆਰੋਹ—ਸ, ਗ, ਪ, ਨ ਧ, ਸ |

ਪ

ਅਵਰੋਹ—ਸ, ਨਪ, ਨਧ, ਸਨ, ਪ ਗ ਪ ਗ, ਰਸ |

ਪ ਪ ਰ  
ਪਕੜ ਸ, ਨ—ਪ, ਨਧ ਸਨ, ਪ, ਗਪ, ਗ,—ਸ |

ਸੰਕਰਾ ਰਾਗ ਦਾ ਉਲੇਖ ਲਗ-ਭਗ ਸਭੀ ਗ੍ਰੰਥਾਕਾਰਾਂ ਨੇ ਆਪਣੇ-ਆਪਣੇ ਤਰੀਕੇ ਨਾਲ ਕੀਤਾ ਹੈ। ਇਹੋ ਕਾਰਣ ਹੈ ਕਿ ਕਈ ਸੰਗੀਤ ਕਰਤਾ ਸੰਕਰਾ ਤੇ ਸੰਕਰਾਭਰਣ ਨੂੰ ਇਕੋ ਰਾਗ ਮੰਨਣ ਦੀ ਭੁੱਲ ਕਰ ਬੈਠਦੇ ਹਨ। ਧਿਆਨ ਰੱਖਣਾ ਚਾਹੀਦਾ ਹੈ ਕਿ ਸੰਕਰਾ-ਸੰਕਰਾਭਰਣ ਦਾ ਸੰਛਿਪਤ ਨਾਮ ਨਹੀਂ ਹੈ। ਸਗੋਂ ਅਜ-ਕਲ ਜਿਸ ਰਾਗ ਨੂੰ ਬਿਲਾਵਲ ਰਾਗ ਕਿਹਾ ਜਾਂਦਾ ਹੈ, ਉਸੇ ਨੂੰ ਪ੍ਰਾਚੀਨ ਗ੍ਰੰਥਾਕਾਰਾਂ ਨੇ ਸੰਕਰਾਭਰਣ ਨਾਮ ਕਰਕੇ ਲਿਖਿਆ ਹੈ। ਪਰ ਸੰਕਰਾ (੧) ਉਡਵ, (੨) ਖਾਡਵ ਅਤੇ (੩) ਸੰਪੂਰਣ ਜਾਤੀ ਦਾ ਇਕ ਸੁਤੰਤਰ ਰਾਗ ਹੈ।

ਜਾਤੀ ਭੇਦ ਕਾਰਣ ਸੰਕਰਾ ਤਿੰਨ ਪ੍ਰਕਾਰ ਨਾਲ ਗਾਇਆ ਜਾਂਦਾ ਹੈ। ਧਰੂਪਦ ਗਾਇਕ ਅਕਸਰ ਰਿਖਭ ਤੇ ਮੱਧਮ ਨੂੰ ਵਰਜਿਤ ਕਰਕੇ ਉਡਵ-ਉਡਵ ਪ੍ਰਕਾਰ ਦਾ ਸੰਕਰਾ ਗਾਉਂਦੇ ਹਨ। ਉਸ ਦਾ

ਪ

ਸੂਰ-ਰੂਪ—ਸ ਗ, ਪ, ਨਧ, ਸ | ਸ, ਨ, ਧਪ, ਨਧ, ਸਨ, ਪ, ਗ ਪ ਗ, ਸ, ਇਹ ਪ੍ਰਕਾਰ ਹੋਵੇਗਾ। ਖਯਾਲ ਗਾਇਕ ਖਾਡਵ ਜਾਤੀ ਦਾ ਸੰਕਰਾ ਅਧਿਕ ਗਾਉਂਦੇ ਹਨ। ਸੰਕਰੇ ਦੇ ਇਸ ਪ੍ਰਕਾਰ ਵਿਚ ਮੱਧਮ ਵਰਜਿਤ ਅਤੇ ਆਰੋਹ ਵਿਚ ਰਿਖਭ ਸੂਰ ਦੁਰਬਲ ਜਾਂ ਅਕਸਰ ਡੱਡਿਤਾ ਜਾਂਦਾ ਹੈ। ਪਰ, ਮਾਲ ਸ੍ਰੀ ਰਾਗ ਤੋਂ ਵੱਖ ਕਰਨ ਵਾਸਤੇ ਅਵਰੋਹ ਵਿਚ ਗਾਇਕ ਸਪਸ਼ਟ ਰੂਪ ਵਿਚ ਰਿਖਭ ਦਾ ਪ੍ਰਯੋਗ ਕਰਦੇ ਹਨ।

ਪ ਪ ਰ  
ਜਿਵੇ—ਪਗ, ਗ ਪ ਗ, ਰਸ, ਗ ਪ, ਗ—ਸ | ਇੰਜ ਗੰਧਾਰ ਤੇ ਰਿਖਭ ਦਾ ਕਣ ਲਾ ਕੇ ਮੀਡ ਰਾਹੀਂ

ਪ

ਖੜਜ ਤੇ ਆਈਦਾ ਹੈ। ਉਤ੍ਰਾਂਗ ਵਿਚ “ਸਨ, ਧਪ, ਨਧ, ਸਨ, ਪ” ਇਸ ਪ੍ਰਕਾਰ ਧੈਵਤ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਦੇ-ਕਦੇ ਗਾਇਕ ਮੱਧਮ ਸਪਤਕ ਦੇ ਪੰਚਮ ਨੂੰ ਤਾਰ ਖੜਜ ਨਾਲ ਮਿਲਾਉਣ ਲਈ

ਰ

ਪ, ਨਧ ਸ, ਜਾਂ ਪ—ਸ, ਪਨਸ, ਕਹਿ ਜਾਂਦੇ ਹਨ। ਉਸ ਤੋਂ ਬਾਦ ਨ, ਪ ਗ, ਗਪ, ਗ—ਸ, ਇਸ ਤਰ੍ਹਾਂ ਬਿਹਾਗ ਤੋਂ ਬਚਦੇ ਹੋਏ ਮੱਧਮ ਖੜਜ ਨਾਲ ਆ ਮਿਲਦੇ ਹਨ।

ਸੰਪੂਰਣ ਜਾਤੀ ਦਾ ਸੰਕਰਾ ਅਕਸਰ ਬੰਗਾਲ ਪ੍ਰਾਂਤ ਵਿਚ ਹੀ ਗਾਇਆ ਜਾਂਦਾ ਹੈ। ਪਰ ਉਥੇ ਵੀ ਇਸ ਦਾ ਅਧਿਕ ਪ੍ਰਕਾਰ ਨਹੀਂ ਹੈ। ਇਸ ਬੰਗਾਲੀ ਪ੍ਰਕਾਰ ਦੇ ਸੰਕਰੇ ਵਿਚ ਤੀਵਰ ਮੱਧਮ ਤਾਂ ਲਾਉਂਦੇ ਹਨ, ਪਰ ਅਵਰੋਹ ਵਿਚ ਗਾਇਕ ਮੱਧਮ ਛੱਡਣ ਦਾ ਯਤਨ ਹੀ ਕਰਦੇ ਹਨ। 'ਸੰਗੀਤ ਸਾਰ' ਨਾਮ ਦੇ ਬੰਗਾਲੀ ਗ੍ਰੰਥ ਵਿਚ ਸੰਕਰੇ ਦਾ ਇਹ ਪ੍ਰਕਾਰ ਲਿਖਿਆ ਮਿਲਦਾ ਹੈ। ਉਸ ਦਾ ਸਰੂਪ—

ਨ

ਪਪ ਗ ਪ, ਮੱਪਗ, ਰਗ, ਰਸ, ਪਨਪ, ਸ—ਸਗਪ, ਮੱਪਨ, ਸੰ—ਰਗੰਰ, ਪੰਮੰਪਗ, ਰਗੰਰਸੰ, ਧਨ ਧਪ, ਨਧ ਸੰਨ, ਪ ਗ ਪ, ਮੱਪਗ, ਰਗ, ਰਸ, ਇਹ ਪ੍ਰਕਾਰ ਹੋਵੇਗਾ। ਪਰ ਸੰਕਰੇ ਦਾ ਇਹ ਪ੍ਰਕਾਰ ਬਿਲਾਵਲ ਦੀ ਥਾਂ ਕਲਿਆਣ ਠਾਟ ਦਾ ਰਾਗ ਮੰਨਿਆ ਜਾਵੇਗਾ।

ਇਸ ਰਾਗ ਦੇ ਜਿਨ੍ਹਾਂ ਭੇਦਾਂ ਦਾ ਉਤੇ ਵਰਣਨ ਕੀਤਾ ਗਿਆ ਹੈ ਉਨ੍ਹਾਂ ਦਾ ਆਧਾਰ ਜਾਤੀ ਭੇਦ ਹੈ। ਭਾਵ, ਓਡਵ, ਖਾਡਵ ਤੇ ਸੰਪੂਰਣ। ਪਰ ਕਈ ਵਿਦਵਾਨ ਅੰਗ-ਭੇਦ ਤੋਂ ਵੀ ਸੰਕਰੇ ਦੇ ਤਿੰਨ ਭੇਦ ਮੰਨਦੇ ਹਨ :—(੧) ਸੰਕਰਾ ਅਰਨ, (੨) ਸੰਕਰਾ ਬਰਨ ਅਤੇ (੩) ਸੰਕਰਾ ਕਰਨ।

ਸੰਕਰਾ ਰਾਗ ਵਿਚ ਯਮਨ ਦਾ ਅੰਗ ਮਿਲਾਉਣ ਨਾਲ ਸੰਕਰਾ ਅਰਨ ਪ੍ਰਕਾਰ ਬਣਦਾ ਹੈ। ਜਿਵੇਂ—ਸ ਗਰਪ—ਗਰਸ, ਪ (ਪ) ਸ, ਸ ਨਧਨ, (ਪ) ਧਨਸ, ਰੰਮੰਗੰਰਗੰਸ, (ਪ) ਨਧਸੰਨ, ਧਪ, ਗ ਪ ਗ, ਰਸ।

ਸੰਕਰਾ ਬਰਨ ਦਾ ਨਿਰਮਾਣ ਸੰਕਰੇ ਵਿਚ ਬਿਹਾਗ ਅੰਗ ਲਾਉਣ ਨਾਲ ਬਣਗਾ। ਜਿਵੇਂ—

**ਸ ਧ**  
ਗ—ਸ, ਨ ਨਪ—ਨਸ, ਗ, ਮਨ, (ਪ) ਮਗ, ਤਮਪਧ, ਗਪ—ਗਸ, ਨਧਸੰ, (ਸ) ਨਧਨ, (ਪ) ਗਪਗ—  
ਰਸ। ਇਸੇ ਤਰ੍ਹਾਂ ਸੰਕਰੇ ਵਿਚ ਸੁਧੇ ਕਲਿਆਣ ਅੰਗ ਮਿਲਾਉਣ ਤੋਂ ਸੰਕਰਾ ਕਰਨ ਦੀ ਰਚਨਾ ਹੋਵੇਗੀ,

**ਮੁ**  
**ਜਿਸ ਦਾ ਸਰੂਪ ਸੰ ਨ ਪ, ਨਧਸੰ, ਪ—ਗ, ਪ—ਰਗ, ਰਸ ਸਰਸਗ, ਰਸ, ਨਸਗ—ਪ, ਪਨਧਸੰ, ਨਰ—**

**ਪ**  
**ਸ, ਸੰ ਪ, ਸੰ—ਸਰਗੰ—ਰਗੰ, (ਪ) ਨਧਸੰਨ, ਗਪ, ਮੱਪਧਪ, ਗਪਗ, ਰਸ, ਇਸ ਪ੍ਰਕਾਰ ਹੋਵੇਗਾ। ਉਤੇ**  
**ਜੇ ਧਿਆਨ ਨਾਲ ਵੇਖਿਆ ਜਾਵੇ ਤਾਂ (੧) ਨ, ਧਪ ਨ ਪ ਸੰਨ, ਅਤੇ (੨) ਗਪ, ਗ—ਸ, ਇਹ ਦੋ**  
**ਸੁਰ-ਸਮੂਹ ਇਸ ਰਾਗ ਦੇ ਪ੍ਰਾਣ ਹਨ। ਭਾਵ, ਰਾਗ ਦੇ ਬਾਕੀ ਨਿਯਮਾਂ ਦੀ ਜੇ ਕਿਤੇ ਉਲੰਘਣਾ ਹੋ ਜਾਵੇ**  
**ਤਾਂ ਕੇਵਲ ਇਨ੍ਹਾਂ ਨੂੰ ਸਹੀ ਥਾਂ ਤੇ ਜੋੜ ਦੇਣ ਨਾਲ ਹੀ ਸੰਕਰਾ ਨਜ਼ਰ ਆਵੇਗਾ।**

ਸੰਕਰਾ ਬਿਲਾਵਲ ਠਾਟ ਦਾ ਇਕ ਪ੍ਰਮਿੱਧ ਰਾਗ ਹੈ। ਇਸ ਦੀ ਜਾਤੀ ਓਡਵ-ਖਾਡਵ, ਵਾਦੀ ਗੰਧਾਰ ਤੇ ਸੰਵਾਦੀ ਨਿਖਾਦ ਅਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ (ਨੌ—ਦਸ ਵਜੇ) ਪਹਿਰ ਹੈ। ਇਸ ਰਾਗ ਵਿਚ ਰਿਖਭ ਤੇ ਪੈਵਤ ਦੁਰਬਲ ਰਹਿੰਦੇ ਹਨ, ਇਸ ਵਿਚ ਸ, ਗ, ਪ, ਅਤੇ ਨ, ਇਹ ਚਾਰ ਸੁਰ ਵਿਸ਼ੇਸ਼ ਮਹੱਤਵ ਰੱਖਦੇ ਹਨ। ਰਸ ਦੀ ਦਿਸ਼ਟੀ ਤੋਂ ਇਹ ਇਕ ਗੰਭੀਰ ਤੇ ਬੀਰ ਰਸਾਤਮਕ ਰਾਗ ਮੰਨਿਆ ਗਿਆ ਹੈ।

## मुर्ति-विस्तार (आलाप)

र प र

१. म—ग, रम, मग, ग—रम, गप—ग—म, मग—गरपग—म, नपनप—नपम, मनप—  
—नपम—।

र

२. मग गरपग—प (प) ग—म, गरपग, पपप (प) ग रम—म गप—न प ग—  
प प प प प  
गप नपमन—न प ग—रगरम—ग, प नपमन—प, गपग, रम—।

प प

३. मग—गरपग प (प) ग—म, नपमन—प, नपमन प, पपगपग—म, म ग—  
गरपग—प, नपमन—गपग म, गप—नपम—नपनप—नपमनरम—नपनपगप  
प  
ग—म गपनपम—नपमन—प, गपग—रम।

प

४. म—गप, नपमन—पगप, पपपगप, नपनप, नपमनप, गपपग—रम, म—प—म,  
मपग—म, गरपग, गपनपम—मंरम—पनपम, पम, पनमंरम—मंग—म, नपमन, पप  
प र  
(प) ग, मगपनम—नपनप, गप ग—म—।

प र

५. प—म, मंरम—मंग—म, नम (म) न—प, नपमन—(प) गप, गरम—गपननमन—  
म, (प)—म, मंग—म—न, (प) गपपम—नपम, पषपम पनम, नमंग, गंप ग—म—  
मेंग गंरेपग—म, गंपंग—म, न (प) पनपमन प, गपग—रम—गपनपम—  
पपप नप मंन रम—मंग—गंपंग रम, नपमन—प, गपनपनप, ग प ग—म।

## ਸ਼੍ਰੀਕਰਾ ਰਾਗ ਦੀਆਂ ਤਾਨਾਂ (ਸਬਦ ਰੀਤ ਨੰ: ੧)

### ਅਸਥਾਈ

੧.	ਕ ਰ ਆ ਚ	੩ ਸਾ ਚ ਆ ਚ	੫ ਸਗ ਪਨ ਧਸ ਨਧ	੨ ਪਪ ਗਪ ਗਰ ਸਸ
੨.	‘ . . . .	ਨਧ ਨਿਸ ਗਪ ਨਧ	ਸੰਗਂ ਰਿਸਂ ਨਧ ਸੰਨ	ਪਪ ਗਪ ਗਰ ਸਸ
੩.	ਸਨ ਧਨ ਸਗ ਪਨ	ਧਸਂ ਗਿੱਪ ਗਿੱਰ ਸੰਨ	ਸੰਗਂ ਰਿਸਂ ਨਧ ਸੰਨ	ਪਪ ਗਪ ਗਰ ਸਸ
੪.	‘ . . . . ਨਧ ਸੰਨ ਧਪ, ਗਪ	ਨਿਸਂ ਰਿਸਂ ਨਧ ਪਪ,	ਗਪ ਨਿਸਂ ਗਿੱਰ ਸੰਨ	ਸਗ ਪਨ ਧਪ, ਗਪ ਧਪ ਗਪ ਗਰ ਸਸ
੫.	‘ . . . . ਨਿਸ ਗਿੱਗ ਸੰਗ ਪਿੱਪ	ਗਿੱਗ ਰਿੱਰ ਸੰਨ ਨਨ	ਨਿਸ ਰਿਗ, ਸਗ ਪਪ, ਧਧ ਪਪ ਗਪ ਨਧ	ਗਪ ਨਨ, ਪਨ ਸੰਸ ਸੰਨ ਧਪ ਗਰ ਸਸ
੬.	ਸਸ ਗਗ ਰਿਸ, ਗਗ ਸੰਗ ਨਿਸ ਧਨ ਪਧ	ਪਪ ਗਰ, ਪਪ ਨਨ ਗਪ ਰਿਗ ਸਰ ਨਿਸ	ਧਪ, ਨਨ ਸੰਸ ਨਧ; ਗਪ ਨਿਸ ਗਿੱਰ ਸੰਨ	ਸੰਸ ਗਿੱਗ ਰਿਸ — ਧਪ ਗਪ ਗਰ ਸਸ

### ਅੰਤਰਾ

੧.	ਨੇ ਚ ਨ ਸੰ	ਤੋ ਖੇ ਪ੍ਰ ਭ	ਸੰਨ ਧਪ ਗਪ ਗਰ	ਸਸ ਗਪ ਨਧ ਸੰਨ
੨.	‘ . . . .	ਪਨ ਸੰਗ ਰਿਸ ਨਧ	ਪਪ ਗਪ ਗਰ ਸਸ	ਗਪ ਨਧ ਸੰਨ ਰਿਸ
੩.	ਸੰਗ ਸੰਨ ਧਪ, ਗਪ	ਨਿਸ ਗਿੱਰ ਸੰਨ ਧਪ,	ਗਪ ਨਨ ਧਪ, ਗਰ	ਸਸ ਗਪ ਨਧ ਸੰਨ
੪.	‘ . . . . ਨਨ ਧਪ ਗਪ ਨਧ	ਸੰਨ ਧਪ ਗਪ ਨਨ	ਨਨ ਧਪ ਗਪ ਨਿਸ	ਨਨ ਧਪ ਗਪ ਨਨ ਰਿਸ ਨਧ ਗਪ ਨਨ
੫.	‘ . . . . ਨਧ, ਨਨ ਧਪ ਗਪ	ਗਰ ਸਸ, ਗਿੱਗ ਰਿੱਗ	ਪਪ ਗਪ ਪਿੱਗ, ਪਪ ਗਿੱਰ ਗਿੱਗ ਰਿਸ ਨਿਸ	ਗਰ ਸਸ, ਨਨ ਪਨ ਨਧ ਗਪ ਗਰ ਸਸ
੬.	ਨਿਸ ਗਗ ਰਿਗ, ਸਗ ਨਧ ਨਧ, ਧਪ ਪਿੱਗ	ਪਪ ਰਿਪ, ਗਪ ਨਨ ਪਿੱਗ, ਰਿਗ ਰਿਸ ਰਿਸ,	ਰਿਨ, ਪਨ ਸੰਸ ਰਿਸ ਗਪ ਨਧ ਸੰ, ਗਪ	ਸੰਗ ਰਿਸ ਰਿਸ, ਨਧ ਨਧ ਸੰ, ਗਪ ਨਧ

## ੧. ਰਾਗ ਸੌਕਰਾ, ਤਿੰਨਤਾਲ (ਮੱਧ ਲਘ)

ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥  
 ਕਵਨ ਸੁਮਤਿ ਜਿਤੁ ਹਰਿ ਹਰਿ ਜਪਨਾ ॥ ੧ ॥  
 ਕਰਿ ਕਿਰਪਾ ਆਇਓ ਪ੍ਰਭ ਮਾਗਨਿ ॥  
 ਤੁਮੁ ਪੇਖਤ ਸੋਭਾ ਮੇਰੈ ਆਗਨਿ ॥ ੧ ॥ ਰਹਾਉ ॥  
 ਅਨਿਕ ਜੁਗਤਿ ਕਰਿ ਬਹੁਤੁ ਬਿਚਾਰਉ ॥  
 ਸਾਧਸੰਗਿ ਇਸੁ ਮਨਹਿ ਉਧਾਰਉ ॥ ੨ ॥  
 ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥  
 ਤਾ ਮਿਲੀਐ ਜਾ ਲਏ ਮਿਲਾਈ ॥ ੩ ॥  
 ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥  
 ਕਹੁ ਨਾਨਕ ਸਫਲੁ ਸੋ ਆਇਆ ॥ ੪ ॥

(ਰਾਗ ਬਿਲਾਵਲੁ ਮ: ੫, ਪੰਨਾ ੮੦੪)

### ਅਸਥਾਈ

੦		੧		੨		੩	
ਨ	ਸ	ਸ	ਗ	ਗ	ਪ	ਪ	ਧ
ਸ	ਕ	ਰ	ਕਿ	ਰ	ਪਾ	—	ਸਾ
ਕ	ਰ	ਕ	ਕ	ਰ	ਸ	ਇਓ	—
ਨ	ਸ	ਸ	ਨ	ਸ	ਪ	ਗ	ਪ
ਸ	ਤ	ਸ	ਸ	ਰ	—	ਪ੍ਰ	ਗ
ਤ	ਸ	ਤ	ਤ	ਸ	ਭਾ	ਮੁ	ਮੁ
ਸ	ਮ	ਪ੍ਰ	—	ਸ	ਤ	ਪ੍ਰ	ਗ
ਮ	ਮ	ਪ੍ਰ	੦	ਸ	ਤ	ਗ	ਸ

### ਅੰਤਰਾ

੪		੫		੬		੭	
ਪ	ਧ	ਸ	ਸ	ਸ	ਸ	ਨ	ਪ
ਤ	ਨ	ਮ	ਨ	ਧ	ਨ	ਸ	ਭ
ਪ	ਗ	ਪ	ਪ	ਸ	ਨ	ਪ	ਅ
ਗ	ਵ	ਨ	ਸੂ	ਮ	ਤ	ਪ	ਨ
ਕ	ਵ	ਨ	ਸੂ	ਮ	ਜਿ	ਰਿ	—

## ੨. ਰਾਗ ਸੰਕਰਾ, ਤਿੰਨਤਾਲ (ਮੱਧਜ ਲਜ)

ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥  
 ਨੀਦ ਪਈ ਸੁਖ ਸਹਜ ਘਰੁ ਆਇਆ ॥ ੧ ॥ ਰਹਾਉ ॥  
 ਰਜੁ ਰਜੁ ਭੋਜਨੁ ਖਾਵਹੁ ਮੇਰੇ ਭਾਈ ॥  
 ਅੰਮ੍ਰਿਤੁ ਨਾਮੁ ਰਿਦ ਮਾਹਿ ਧਿਆਈ ॥ ੧ ॥  
 ਨਾਨਕ ਗੁਰ ਪੂਰੇ ਸਰਨਾਈ ॥  
 ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥ ੨ ॥

(ਰਾਗੁ ਬਿਲਾਵਲ ਮ: ੫, ਪੰਨਾ ੮੦੭)

### ਅਸਥਾਈ

X	੨	੦	੩
ਨ ਇਆ ੯ — ਯਪ ਪ ਪ੍ਰਭ	— ਪ ਗ ਆ ਪ ਗ	ਰ ਗ ਵਾ —ਰ ੮੮ ਸ ਇਆ ੯	ਨ ਰੋ ਨਪ੍ਰ ਨੀ
ਕ ਈ ੯ — ਪ ਸੁ ਖ	ਪ ਪ ਨ ਘ ਰ	ਸੰ ਆ — ਰਸੰ ਇਆ ੮੮	ਧ ਨ ਦ ਸਪ

### ਅੰਤਰਾ

ਸੰ ਭੋ ੯ — ਸਜਨ	ਨ ਸੰ ਖ ਰਸੰ ਵਹ ਮੈ ਪ ਰ	ਪ ਭਾ ਨਧ ਸੰਝੀ ਨ	ਖਪ ਰਜ — ਨਸੰਝੀ ਗਮ੍ਰਿ ਪਤ
ਗਂ ਨਾ ੯ — ਸਿਦ	ਨ ਮਾ — ਪ ਹਿ ਪ	ਨਧ ਸੰਝੀ ਨ ਆ਽ ੮੮ ਈ਽ ੮੮	ਪ ਨ ਦ ਪ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਸ਼ੰਕਰਾ, ਤਿੰਨਤਾਲ (ਮੱਧ ਲਖ)

ਸਰਬ ਨਿਧਾਨ ਪੂਰਨ ਗੁਰਦੇਵ ॥ ੧ ॥ ਰਹਾਉ ॥  
 ਹਰਿ ਹਰਿ ਨਾਮੁ ਜਪਤ ਕਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਬੀਵੇ ॥੧॥  
 ਰਾਮ ਨਾਮੁ ਹੋਆ ਰਖਵਾਲਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥  
 ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥  
 ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥

(ਬਿਲਾਵਲ ਮ: ੫, ਪੰਨਾ ੮੦੬)

#### ਅਸਥਾਈ

X	੨	੦	੩	੪
(੫) ਧ ਧ ਧ ਧ ਧ	— — — S S S S	ਗ ਪ — S S S	— ਨ ਨ — S S	ਯ ਸ ਸ — S
ਪ ਗ ਦੇ	— — — S S S	ਪ ਗ ਪ S	ਸ ਗ ਬ — S	ਪ ਗ ਬ ਪ ਰਨ

#### ਅੰਤਰਾ

੦ ਪ ਰ ਿ ਹ ਿ	ਪ ਸ ਨ ਾ	ਸ — ਨ	ਸ ਸ ਜ	ਨ ਸ ਪ	ਸ ਤ	ਸ ਨ	ਸ ਰ	(ਸ) ਜੀ	— ਵੇ	ਨ — —
* * ਮ ਗ ਗ ਖ ਾ	ਗ ਮ ਰ ਾ	ਗ ਗ ਰ ਸ	ਰ ਸ ਸ ਾ	— — — —	ਸ ਕ	ਸ ਤ	ਨ ਨ	ਧ ਪ ਰ	ਨ ਧ ਬੀ	ਸ ਨ ਵੇ
ਯ ਪ — — S	— — S	ਨ ਸ ਸ	ਰਬ... —ਬਾਕੀ ਤੁਕਾਂ ਅੰਤਰੇ ਤੇ ਲਾਓ । ਇਸ ਦਾ ਅੰਤਰਾ ਖਾਲੀ ਤੋਂ ਚੁਕਣਾ ਹੈ ।							

## ੪. ਰਾਗ ਸੰਕਰਾ, ਤਿੰਨਤਾਲ (ਮੱਧਜ ਲਖ)

ਹੋ ਰਵਿ, ਹੋ ਸਸਿ, ਹੋ ਕਰਣਾਨਿਧ, ਮੇਰੀ ਅਥੈ ਬਿਨਤੀ ਸੁਨ ਲੀਜੈ ॥  
 ਅੰਦ ਨ ਮਾਂਗਤ ਹਉ ਤੁਮ ਤੇ ਕਛੁ, ਚਾਹਤ ਹੋਂ ਚਿਤ ਮੈ ਸੋਈ ਕੀਜੈ ॥  
 ਸ਼ਸਤ੍ਰਨ ਸੌਂ ਅਤਿ ਹੀ ਰਣ ਭੀਤਰ, ਜੂਝ ਮਰੋਂ ਤਉ ਸਾਚ ਪਤੀਜੈ ॥  
 ਸੰਤ ਸਹਾਇ ਸਦਾ ਜਗ ਮਾਇ, ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ ॥੧੯੦੦॥

(ਦਸਮ ਗ੍ਰੰਥ, ਸਵੈਯਾ (ਕ੍ਰਿਸ਼ਨ ਅਵਤਾਰ))

### ਅਸਥਾਈ

੦			੩	—	੫	X	—	੫	੫	੨	
—	ਨ	ਪ	ਨ	—	ਪ	ਪ	ਗ	—	ਗ	ਰ	—
ੴ	ਮ	ਰੀ	ਬੈ	ੳ	ਬਿ	ਨ	ਤੀ	ੳ	ਸੁ	ਲੀ	ਜੇ

  

—	ਸ	ਸ	ਸ	ਪ.	—	ਸ	ਸ	ਗ	—	ਗ	—
ੴ	ਹੈ	ਰ	ਵਿ	ਹੈ	ੳ	ਸ	ਸਿ	ਹੈ	ਕ	ਰ	ਸ

### ਅੰਤਰਾ

—	ਪ	ਪ	ਪ	ਪ.	—	ਸ	ਸ	ਸ	ਨ	ਰ	ਸ
ੴ	ਐ	ਰ	ਨ	ਮਾ	ੳ	ਗ	ਤ	ਹੈ	ਸ	ਕ	ਛ
—	ਸ	ਗ	ਪ	ਪ	—	ਸ	ਤ	ਨ	ਸ	ਧ	—
ੴ	ਗਾ	ਹ	ਤ	ਹੈ	ੳ	ਚਿ	ਤ	ਸੈ	ਈ	ਨ	ਜੈ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ਪ. ਰਾਗ ਸੀਕਰਾ, ਤਿੰਨਤਾਲ (ਮੱਧ ਲਈ)

ਬੂਲੇ ਮਾਰਗ ਜਿਨਹਿ ਬਤਾਇਆ ॥ ਐਸਾ ਗੁਰ ਵਡਭਾਗੀ ਪਾਇਆ ॥੧॥  
 ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰਚਰਨ ਪਿਆਰੇ ॥੧॥ ਰਹਾਉ ॥  
 ਕਾਮਿ ਕ੍ਰਿਧ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰ ਕੀਨਾ ॥੨॥  
 ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ ਚਰਨ ਕਮਲ ਗੁਰਿ ਆਸੁਮੁ ਦੀਆ ॥੩॥  
 ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥

(ਬਿਲਾਵਲ ਮ: ੫, ਪੰਜਾ ੮੦੩)

ਅਸਥਾਈ

ଅତ୍ର

— ਸਬਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## ੬. ਰਾਗ ਸੰਕਰਾ, ਤਿੰਨਤਾਲ (ਮੱਧਜ ਲਜ)

ਆਪਹਿ ਮੇਲਿ ਲਏ ॥

ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥ ੧ ॥ ਰਹਾਉ ॥

ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥

ਜਪਿ ਜਪਿ ਨਾਮੁ ਤੁਮਾਰੇ ਪ੍ਰੀਤਮ ਤਨਿ ਤੇ ਰੋਗ ਖਏ ॥੧॥

ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥

ਕਹੁ ਨਾਨਕ ਗੁਰੂ ਪੂਰਾ ਭੇਟਿਓ ਆਵਨ ਜਾਨ ਰਹੇ ॥੨॥

(ਬਿਲਾਵਲ੍ਲੁ ਮ: ੫, ਪੰਨਾ ੮੨੯)

### ਅਸਥਾਈ

	ੴ	X	
— — — —	s s s s	y s n s	n y a n
— — — —	— — — —	s s s s	s s s s
— — — —	m m m m	l l l l	s s s s

  

— — — —	g g g g	a a a a	— — — —
— — — —	r r r r	p p p p	— — — —
— — — —	— — — —	— — — —	— — — —
— — — —	t t t t	o o o o	— — — —

  

— — — —	g g g g	p p p p	— — — —
— — — —	r r r r	— — — —	— — — —
— — — —	— — — —	— — — —	— — — —
— — — —	t t t t	— — — —	— — — —

### ਅੰਤਰਾ

— — — —	g g g g	p p p p	— — — —
— — — —	r r r r	— — — —	— — — —
— — — —	— — — —	— — — —	— — — —
— — — —	t t t t	— — — —	— — — —

— प ग प प | न य न सं | न — — सं | आपहि...  
 ८ त न उ | रे ८ ग ख | ए ८ ८ ८ |

— बाकी तुझा अंतरे ते लाओ । इह बहुत सुंदर ते पुराऊन सबद-रीत है ।

## ७. राग संकरा, ताल-सुलढाक (दरुँत लज)

दामनी पूरासनि सु छबि निवासनि स्मृस्टि पूरासनि गुडुगते ॥

रकड़ासुर आचन जुप पूराचन निदै नराचन धरम ब्रूते ॥

स्रोटं अचिंती अनल बिवंती जौग जर्जंती धज्जग परे ॥

जै जै होसी महिखासुर मरदन पाप बिनासन धरम करे ॥५॥२१५॥

(अकाल उसतउ, दीर्घ त्रिंशी छेद)

### असंबाई

१	०	२	३	०
—	सं	—	य	—
८	जै	८	रे	८
ग	ग	ग	ग	—
धा	सु	र	म	८
स	प	प	स	—
पा	प	वि	ना	८
प	न	रं	सं	८
प	र	कृ	रे	८

### अंतरा

ग	प	प	प	सं	सं	—	सं
पा	म	नी	पू	हा	स	८	सु
जं	जं	—	पं	गं	रं	—	—
सं	सं	रं	सं	न	य	८	—
स्त्री	८	टी	पू	का	स	८	८

ਪ ਨ | ਸ ਗੰਂ | ਸ ਨ | ਧ ਪ | ਗ ਪ

ਗੁ ਤ੍ਰੁ ਗੁ ਤ੍ਰੇ ਸੁ ਤ੍ਰੇ ਸੁ ਤ੍ਰੇ

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੮. ਰਾਗ ਸਿੰਕਰਾ, ਇਕਤਾਲਾ (ਦਰੱਤ ਲਈ)

ਤੂੰ ਵਡਦਾਤਾ ਅੰਤਰਜਾਮੀ ॥ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥

ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥

ਤੇਰੀ ਸੁਰਣਿ ਸਤਿਗੁਰ ਮੇਰੇ ਪੂਰੇ ॥ ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥

ਚਰਨ ਕਮਲ ਹਿਰਦੈ ਉਰਿਧਾਰੇ ॥ ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥

ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮ ਜਪਤ ਸੁਖੁ ਪਾਵਾ ॥੪॥

(ਰਾਗ ਵਡਹੰਸੁ ਮ: ਪ, ਪੰਨਾ ਪੰਤ)

#### ਅਸਥਾਈ

ਸ	੦	੨	੦	੩	੪
ਨ ਮ	ਨ ਸ	ਰ ਸ	ਧ ਪ	ਨ	ਧ ਨ
—	ਰੇ	੯੯	ਪੁ	ਤ	੯
—	—	—	ਭ	—	—
ਧ ਨ	—	ਗ	—	ਗ	—
—	—	ਗ	ਪ	ਰ	ਸ
—	—	—	ਅ	ਗ	ਰਾ
ਸ ਸ	ਸ	ਗ	ਪ	ਗ	ਹ
—	ਲ	ਸ	ਲ	ਲ	ਹ
ਸ ਨ	ਗੰ	ਸ	ਸ	ਜੀ	ਧ
—	੯੯	ਮ	ਤ੍ਰੁ	—	੯
ਸ ਨ	ਗੰ	ਸ	ਸ	ਨ	—
—	੯੯	ਮ	ਤ੍ਰੁ	ਪ	—
—	—	—	ਮਾ	ਰ	—
—	—	—	—	ਵਾ	—
—	—	—	—	ਰਾ	—

#### ਅੰਤਰਾਂ

ਪ	—	—	ਸ	ਸ	—	ਸ	—
ਤ	—	—	ਵ	ਵ	—	ਤ	—
—	—	—	ਸ	ਦ	—	ਸ	—
ਗ	—	—	ਗ	ਗ	—	ਸ	—
ਅ	—	—	ਤ	ਜ	—	ਮੀ	—
ਨ	ਨ	ਧ	ਪ	ਪ	—	—	—
ਸ	ਭ	ਮ	ਹ	ਵ	—	—	—
—	—	—	ਰ	ਆ	—	—	—

— | ਪ ਰ | ਪ ਨ | ਨ ਪ | ਸ ਭ | ਨ ਸ | ਧ | ਨ ਸ | ਪ ਮੀ | — | —

— ਸ਼ਬਦ ਦੀਆ ਬਾਕੀ ਤੁਕਾ ਅੰਤਰੇ ਭੇ ਲਾਓ।

### ੯. ਰਾਗ ਸੰਕਰਾ, ਇਕਤਾਲਾ (ਦਰੱਤ ਲਜ)

ਜਾ ਕਉ ਮੁਨਿ ਧਾਨੁ ਧਰੈ ਫਿਰਤ ਸਗਲ ਜੁਗ,  
ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥  
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੈ,  
ਸਿਵ ਮੁਨਿ ਗਹਿ ਨ ਤਜਾਤ ਕਥਿਲਾਸ ਕੰਉ ॥  
ਜਾ ਕੈ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ,  
ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥  
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ,  
ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥ ੫ ॥

(ਸਵਦੀਏ ਮਹਿਲੇ ਚੌਥੇ ਕੇ, ਪੰਨਾ ੧੪੦੪)

#### ਅਸਥਾਈ

ਸ ਨ ਜ	ਨ ਕਉ	ਸ	੦	੨ ਧ	੦ ਪ ਧ	੩	੩ ਗ	੪ ਗ	੫ ਗ
ਸ ਫ	ਸ ਰ	—	੧	੧ ਪ	੧ ਨ	੪	੪ ਨ	੫ ਨ	੬ ਨ
ਨ ਕ	ਸ ਬ	—	੨	੨ ਧ	੨ ਪ	੫	੫ ਗ	੬ ਗ	੭ ਗ
ਪ ਆ	ਨ ਤ	—	੩	੩ ਧ	੩ ਪ	੬	੬ ਗ	੭ ਗ	੮ ਗ
			੦	੦ ਧ	੦ ਪ	੧	੧ ਗ	੨ ਗ	੩ ਗ

#### ਅੰਤਰਾ

ਪ	—	ਪ	ਸ	—	ਸ	ਸ	—	ਸ	ਸ ਬਿ
ਨ	ਨ	ਸ	ਨ	ਧ	ਪ	੫	੫	ਸ	ਨ ਕੈ

ਸ	ਗ	ਪ	ਗ	ਗ	ਗ	ਰ	ਸ	ਸ
ਨ	ਧ	ਪ	ਨਿ	ਗ	ਹਿ	ਨ	—	ਤ
ਜਾ	ਸ	ਤ	ਕ	—	ਲਾ	ਰ	—	—

-ਸਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ । (ਸੂਰ ਰਚਨਾ ਕਰਤਾ ਵਲੋਂ)

### ੧੦. ਰਾਗ ਸ਼੍ਰੀਕਰਾ, ਝਪਤਾਲ (ਮੱਧਯ ਲਖ)

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ  
 ਮਹੇਸ ਰੰਗ ਧਾਨ ਕੌ ਅਭੇਸ ਕਹੀਅਤੁ ਹੈਂ ॥  
 ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ  
 ਅੰਰ ਕਾਹੂ ਪੈ ਨ ਦੀਨ ਸਾਧ ਅਪੀਨ ਕਹੀਅਤੁ ਹੈਂ ॥  
 ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ  
 ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤ ਹੈਂ ॥  
 ਹਾਥੀ ਕੀ ਚਿੰਘਾਰ ਪਲ ਪਾਛੈ ਪਹੁੰਚਤ ਤਾਹਿ  
 ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈਂ ॥ ੪ ॥ ੨੫੯ ॥

(ਅਕਾਲ ਉਸਤਤ ਪਾ: ੧੦)

### ਅਸਥਾਈ

X	੨	੦	੩
ਨ	ਧ	ਪ	ਸ
ਸ	ਨ	ਗ	ਨ
ਹ	ਕੀ	ਘਾ	—
ਧ	—	ਰ	—
ਪ	ਪ	ਪ	ਪ
ਪਾ	ਹੁ	ਚ	ਤਾ
ਪ	—	ਤ	—
ਸ	ਸ	ਪ	ਸ
ਚੀ	—	ਕਾ	ਹਿ
ਲੀ	ਕੀ	ਕਾ	—
ਸ	—	ਪ	ਰਸ
ਸ	ਨ	ਤ	ਪਹਿ
ਸ਼ੈ	ਨੀ	ਅ	—
ਲੈ	ਸੁ	ਤ	—
ਸ	ਨੀ	ਤ	ਸ
ਸ	ਹੀ	ਅ	—

### ਅੰਤਰਾ

ਪ	ਪ ਵ	ਪ ਸ	ਪ ਵ	ਸ	ਸ ਤਾ	ਸ ਨ	ਸ ਕੰ	—	ਸ	ਸ ਮੁ
ਸ	ਸ ਦੇ	—	—	ਗ	ਗ ਵਾ	ਪ ਨ	ਗ ਕੰ	[	ਸ	ਸ ਮ
ਸ	ਸ ਕੇ	ਸ ਸ	—	ਨ	ਨ	ਪ ਨ	ਗ ਕੰ	—	ਸ	ਸ ਅ
ਸ	ਸ ਪੰ	ਪ ਸ	ਪ ਕੰ	ਗ	ਗ ਧਾ	ਕ ਨ	ਸ ਕੰ	—	—	—
ਸ	ਸ ਭੇ	ਨ ਸ	ਪ ਕ	ਪ ਹੀ	ਪ ਗ	ਪ ਕ	ਗ ਹੈ	—	—	ਸ

ਨੋਟ—ਬਾਕੀ ਤ੍ਰਿਕਾਂ ਅੰਤਰੇ ਤੇ ਲਾਓ, ਜਾਂ ਅਗੋਂ ਸ਼ਬਦ-ਰੀਤ ਨੇਂ: ੯ ਤੇ ਇਕਤਾਲੇ ਵਿਚ ਗਾਓ।

### ੧੧. ਰਾਗ ਸੰਕਰਾ, ਸਵਾਰੀ ਪੰਜਤਾਲ (ਲਗ-ਭਗ ਬਿਲੰਬਿਤ ਲਾਖ)

ਨੋਟ—ਇਸ ਦਾ ਪਾਠ, ਸ਼ਬਦ-ਰੀਤ ਨੇਂ: ੫ ਤੇ ਲਿਖਿਆ ਹੈ।

### ਅਸਥਾਈ

X	2	3	4	5	6	7
ਨ	ਪ -ਪ ਨਾ ਡਰਾ	ਪ ਗ ਨਾ ਡ	ਪ ਮ ਚਿ	ਗ ਸ ਤਾ	ਨ ਰੇ	ਧਪ ੱਡ
ਨ	-ਪ ਨ ਡ	— — —	ਨ ਹ ਚਿ	— — —	ਧ ੱਡ	ਸ ਸ
ਰਗ	— ਦੁ	ਸ ਪ ਚ	ਗ ਰ ਨ	ਪ ਧ ਹ	ਸ ਨ ਰੇ	ਧਪ ੱਡ

ਅੰਤਰਾ

ਸ	-ਸ	-ਸ	ਸ	ਨ	ਸ	—	ਸ	ਨਧ	ਨਰ	ਸ	—	ਸ	ਪ	ਗ	-ਪ	ਨ	
ਮਾ	ਡਰ	ਡਗ	ਜਿ	ਨਹਿ	ਤ	ਬ	ਤਾਵ	ਡਡ	ਦਿਆ	ਤ	ਅੰ	ਗ	ਗ	ਮਾ	ਡਲੇ	ਡਡ	
ਰ	ਰ				ਧ			ਨ									
ਗ	ਗਾਂਸ	-ਸ	ਸ	ਨ	ਪ	ਗ	ਪ	ਧ	ਸੰਨ	ਧਪ					ਸਿਮਰ...		
ਕ	ਰਵ	ਡਡ	ਭਾ	ਤ	ਗੀ	ਤ	ਪਾ	ਤ	ਦਿਆ	ਡਡ							

ਇਸ ਸ਼ਬਦ-ਰੀਤ ਦਾ ਅਸਥਾਈ ਅੰਤਰਾ ਗਾਊਣ ਤੋਂ ਬਾਦ ਅਗੋਂ ਤਿੰਨਤਾਲ ਵਿਚ ਗਾਊਣ ਨਾਲ ਵਧੇਰੇ ਰਸ ਆਵੇਗਾ। (ਸੁਰ ਰਚਨਾ ਕਰਤਾ ਵਲੋਂ)

## ੧੨. ਰਾਗ ਸ਼੍ਰੀਕਰਾ, ਖਟ-ਤਾਲ (ਲਗ-ਭਗ ਬਿਲੰਬਿਤ ਲਜ)

ਨੋਟ :— ਇਹ 'ਛੈਤ' ਸ਼ਬਦ-ਰੀਤ ਨੂੰ ੭ ਤੇ ਲਿਖਿਆ ਹੈ।

અસાદી

ੴ ਤਰਾ

ਪ	ਪ	ਸ	—	ਸ	ਪ	ਸ	ਸ	ਸ	ਨ	ਪ	ਪ	ਨ	ਨ	—
ਦਾ	ਮ	ਨੀ	੯	ਪ੍ਰ	ਹਾ	ਸ	ਰ	ਨਿ	ਛ	ਬਿ	ਵਾ	ਸ	ਸ	੯
ਨ	ਸ	ਗ	੯	ਗ	ਪ	ਕ	ਗ	ਰੰ	ਨ	ਸ	ਗ	ਗ	ਗ	੯
ਸਿ	ਸ	ਟਿ	੯	ਪ	ਕਾ	ਗੰ	ਸ	ਨਿ	ਸ	ਗ	ੜ	ਪ	ਤ	੯

ਖਟ-ਤਾਲ ਵਿਚ ਅਸਥਾਈ ਅੰਤਰੇ ਦੀ ਠਾਅ, ਦੁਗੁਨ ਤਿਗੁਨ ਆਦਿ ਕਰਨ ਤੋਂ ਬਾਦ ਅਗੋਂ  
ਸੁਲਫਾਕ ਦੀ ਦਰ੍ਹੁਤ ਲਜ ਵਿਚ ਗਾਉਣ ਨਾਲ ਵਧੇਰੇ ਅਨੁੰਦ ਤੇ ਰਸ ਆਵੇਗਾ।

## (ਸੰਕਰਾ ਰਾਗ ਸਮਾਪਤਿ)

## ਰਾਗ ਬਿਹਾਗੜਾ

ਵਾਦੀ — ਗ | ਠਾਟ — ਬਿਲਾਵਲ | ਸਮਾਂ — ਰਾਤ ਦਾ ਦੂਜਾ ਪਹਿਰ |  
ਸੰਵਾਦੀ — ਨ | ਜਾਤੀ — ਓਡਵ-ਸੰਪੂਰਣ | ਵਿਸ਼ੇਸ਼ — ਦੋਹਾਂ ਨਿਖਾਦਾਂ ਦਾ ਪ੍ਰਯੋਗ |

ਆਰੋਹ — ਨ, ਸ, ਗ, ਮ, ਪ, ਨ, ਸ |

ਅਵਰੋਹ — ਸਨ, ਧਪ, ਧਨੁਧ ਪ, ਮ, ਗ, ਰ, ਸ |

੫

ਪਕੜ — ਸਗ, ਮਪ, ਧਨੁਧਪ, ਧ ਗਮਗ — ਸ |

ਮੌਜੂਦਾ ਸਮੇਂ ਦੇ 'ਕੁਝ ਸੰਗੀਤਕਾਰਾਂ ਨੇ ਆਪਣੇ ਗ੍ਰੰਥਾਂ ਵਿਚ ਬਿਹਾਗੜਾ ਦਾ ਉਲੇਖ ਕਰਦਿਆਂ ਲਿਖਿਆ ਹੈ ਕਿ "ਬਿਹਾਗ ਵਿਚ ਕੋਮਲ ਨਿਖਾਦ ਦਾ ਪ੍ਰਯੋਗ ਕਰਨ ਨਾਲ ਬਿਹਾਗੜਾ ਰਾਗ ਬਣੇਗਾ, ਇਸ ਨੂੰ ਬਿਹਾਗ ਦਾ ਹੀ ਇਕ ਨਵਾਂ ਪ੍ਰਕਾਰ ਸਮਝੋ।" ਕੋਈ ਕਹਿੰਦਾ ਹੈ ਕਿ ਇਹ ਬਿਹਾਗ ਅਤੇ ਖਮਾਜ ਦੇ ਸੁਮੇਲ ਤੋਂ ਉਤਪੰਨ ਹੋਇਆ ਹੈ। ਪਰ ਆਪੁਨਿਕ ਸੰਗੀਤ ਲਿਖਣ ਵਾਲਿਆਂ ਦੇ ਇਹ ਵਿਚਾਰ ਮੰਨਣ-ਯੋਗ ਨਹੀਂ। ਕਿਉਂ ਕਿ ਸੰਸਕ੍ਰਿਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਬਿਹੰਗ, ਬਿਹੰਗੜ, ਬਿਹਾਗਰਾ ਜਾਂ ਬਿਹਾਗੜਾ, ਨਾਮਾਂ ਦਾ ਉਲੇਖ ਹੈ। ਬੰਗਾਲ ਪ੍ਰਾਤ ਦਾ ਇਕ ਪ੍ਰਸਿੱਧ ਗ੍ਰੰਥ 'ਸੰਗੀਤ ਸਾਂਚ' ਹੈ। ਉਸ ਵਿਚ ਬਿਹਾਗ ਤੇ ਬਿਹੰਗੜਾ ਦੋਂ ਭਿੰਨ ਪ੍ਰਕਾਰ ਬਤਾਏ ਹਨ। ਇਨ੍ਹਾਂ ਰਾਗਾਂ ਦੀ ਜਾਣਕਾਰੀ ਟਿੱਪਣੀ ਵਿਚ ਲਿਖਿਆ ਹੈ ਕਿ "ਬਿਹਾਗ, ਯਹ ਰਾਗ ਸੰਸਕ੍ਰਿਤ ਸ਼ਾਸਤ੍ਰ ਅਨਮੋਦਿਤ ਨਹੀਂ ਹੈ। ਇਸ ਕੀ ਉਤਪੱਤੀ ਬਿਹਾਗੜਾ ਸੇ ਹੂਈ ਹੈ, ਬਿਹਾਗ ਮੇਂ ਨਿਖਾਦ ਗ੍ਰਹ ਸੁਰ ਹੈ ਗੰਧਾਰ ਵਾਦੀ ਹੈ ਅੰਤ ਰਿਖਤ ਪੈਵਤ ਵਿਵਾਦੀ ਸੁਰ ਹੈ, ਤੋਂ ਭੀ ਅਵਰੋਹ ਮੇਂ ਚਤੁਰਤਾ ਸੇ 'ਰੇ ਧਾ' ਸੁਰ ਲੱਗਾਨੇ ਕਾ ਪਰਿਣਾਮ ਬੁਰਾ ਦਿਖਾਈ ਨਹੀਂ ਪੜਤਾ। ਬਿਹਾਗ ਕਾ ਸੰਸਕ੍ਰਿਤ ਨਾਮ ਬਿਹਾਗ ਜਾਂ ਬਿਹਗਰੀ ਹੈ।" ਇਸ ਤੋਂ ਇਲਾਵਾ 'ਸੰਗੀਤ ਪਾਰਿਜ਼ਤ, ਰਾਗ ਵਿਵੇਧ, ਰਾਗ ਤਰੰਗਣੀ ਆਦਿ ਸੰਗੀਤ ਗ੍ਰੰਥਾਂ ਵਿਚ ਭੀ ਬਿਹਾਗੜਾ ਦਾ ਵਰਣਨ ਹੈ।

ਉਤੇ ਲਿਖੇ ਵਿਚਾਰ ਅਨੁਸਾਰ ਬਿਹਾਗੜਾ ਇਕ ਪ੍ਰਾਚੀਨ ਰਾਗ ਹੈ। ਜਿਸ ਤੋਂ ਬਿਹਾਗ, ਦੇਵ ਬਿਹਾਗ, ਪਟ ਬਿਹਾਗ, ਨਟ ਬਿਹਾਗ, ਮਾਰੂ ਬਿਹਾਗ ਆਦਿ ਰਾਗਾਂ ਦੀ ਰਚਨਾ ਹੋਈ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਤੇ ਸਰਲ ਰਾਗ ਬਿਹਾਗ ਹੀ ਹੈ। ਜਿਸ ਨੂੰ ਗਾਇਕ-ਵਾਦਕ ਅਧਿਕ ਗਾਊਂਦੇ-ਬਜਾਊਂਦੇ ਹਨ।

ਬਿਹਾਗੜਾ ਰਾਗ ਦਾ ਠਾਟ ਬਿਲਾਵਲ, ਜਾਤੀ ਓਡਵ-ਸੰਪੂਰਣ ਜਾਂ ਖਾਡਵ-ਸੰਪੂਰਣ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਗੰਧਾਰ ਤੇ ਸੰਵਾਦੀ ਨਿਖਾਦ ਅਤੇ ਗਾਊਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਰਾਗ ਦੇ ਦੋ ਪ੍ਰਕਾਰ ਪ੍ਰਚਾਰ ਵਿਚ ਹਨ, ਇਕ ਵਿਚ ਦੋਵੇਂ ਮੱਧਮ ਤੇ ਦੂਜੇ ਵਿਚ ਦੋਵੇਂ ਨਿਖਾਦ ਲਗਦੇ ਹਨ। ਪੰਜਾਬ ਪ੍ਰਾਤ ਵਿਚ ਦੋਂ ਨਿਖਾਦਾਂ ਵਾਲਾ ਬਿਹਾਗੜਾ ਹੀ ਵਧੇਰੇ ਗਾਇਆ ਜਾਂਦਾ

ਹੈ। ਖਾਸ ਤੌਰ 'ਤੇ ਗੁਰੂ ਘਰ ਦੇ ਕੀਰਤਨੀਏਂ ਇਸੇ ਬਿਹਾਗੜੇ ਵਿਚ ਸ਼ਬਦ ਗਾਇਨ ਕਰਦੇ ਹਨ। ਪਰ ਅੱਜ-ਕੱਲ ਬਿਹਾਗੜਾ ਬਹੁਤ ਘੱਟ ਸੁਣਨ ਵਿਚ ਆਉਂਦਾ ਹੈ। ਹਿੰਦੁਸਤਾਨੀ ਗਾਇਕਾਂ ਤੋਂ ਇਲਾਵਾ ਸਾਡੇ ਰਾਗੀ ਸਿੰਘ ਭੀ ਬਿਹਾਗੜੇ ਦੀ ਥਾਂ ਅਕਸਰ ਬਿਹਾਗ ਹੀ ਗਾਉਂਦੇ ਸੁਣਾਂਦੇ ਹਨ, ਜਦੋਂ ਕਿ ਗੁਰੂ ਸਾਹਿਬਾਨ ਨੇ ਆਪ ਇਸ ਰਾਗ ਵਿਚ ਬਾਣੀ ਉਚਾਰਣ ਕੀਤੀ ਹੈ।

ਬਿਹਾਗੜਾ ਰਾਗ ਦੇ ਆਰੋਹ-ਅਵਰੋਹ ਵਿਚ ਨਿਖਾਦ ਤੀਵਰ ਅਤੇ ਅਵਰੋਹ ਵਿਚ "ਸੰ ਨ - ਪ,  
ਸੰ  
ਪਨੁਪਪ, ਜਾਂ ਗਮਪ, ਧ ਨੁਧਪ" ਇੰਜ ਕੌਮਲ ਨਿਖਾਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੇ ਆਰੋਹ  
ਵਿਚ ਭਾਵੇਂ 'ਰਿਖਤ-ਯੈਵਤ' ਸੁਰ ਵਰਗਿਤ ਹਨ, ਪਰ ਕਈ ਵੇਰ ਗਾਇਕ "ਸੰ ਗ, ਗਮ ਗ, ਮਪਨ, ਧਨਸ"  
ਪ  
ਇੰਜ ਛਾਉਂਦੇ ਹਨ। ਇਸੇ ਤਰ੍ਹਾਂ ਰਾਗ ਦੀ ਰੰਜਕਤਾ ਵਧਾਉਣ ਲਈ "ਗਮਪ, ਧਨੁਪਪ, ਮੰਪਧ ਗਮਗ" ਇੰਜ  
ਤੀਵਰ ਮੱਧਮ ਦਾ ਪ੍ਰਯੋਗ ਵੀ ਕਰਦੇ ਹਨ। ਇਹ ਪੂਰਵਾਂਗ ਵਾਦੀ ਰਾਗ ਹੈ, ਇਸ ਵਿਚ ਮੱਧਮ ਸੁਰ ਬਤਾ  
ਮਹੱਤਵਪੂਰਣ ਹੈ। ਭਾਵ, ਸੁਧ ਮੱਧਮ ਤੇ ਠਹਿਰਾਉ ਕਰਨ ਨਾਲ ਇਹ ਬੜਾ ਸੁੰਦਰ ਪ੍ਰਤੀਤ ਹੁੰਦਾ ਹੈ।  
ਬਿਹਾਗੜਾ ਬਹੁਤ ਮਨੋਹਰ ਅਤੇ ਸਿੰਗਾਰ ਸੰਯੁਕਤ ਰਸ ਰਾਗ ਮੰਨਿਆ ਗਿਆ ਹੈ। ਆਦਿ ਗੁਰੂ ਗ੍ਰੰਥ  
ਸਾਹਿਬ ਵਿਚ ਇਸ ਦਾ ਨੰਬਰ ਸੱਤਵਾਂ ਹੈ।

### ਸੁਰ-ਵਿਸਥਾਰ (ਆਲਾਪ)

1. ਸ—(ਸ) ਨ—ਪ, ਪਨਸ—ਸਗ ਗਮਗ—ਰਸ—ਨਸਗਮ—ਗਮਗ—ਸ—।
2. ਸ ਗਮਪ ਗਮ, ਗ—ਰਸ, (ਸ) ਨਧਪ, ਗਮਪਨ, ਸ—ਸਗਮਪ, ਗਮ, ਗ—ਸ, ਗਮਪ, ਧਨੁਧ  
ਪਮਗ, ਗਮਪਗਮਗ—ਰਸ।
3. ਸ—ਨਸਗਮ, ਪ—ਧਨੁਧਪ ਗਮਗ ਰਸ—ਨਸਰਨਸਗ—ਗ ਮਗ, ਗਮਪ, ਧ ਨੁਧ ਪ, ਧ ਗਮਗ  
—ਰਸ—ਗਮਪਨ—ਸ, ਸੰ—ਪ, ਧਨੁਧਪਮ, ਗਮਪਮਗ—ਰਸ, ਗਮਧਨੁਧਪਮਗ—ਸ, ਗਮਪਨ,  
ਨ ਸੰ—ਪ  
ਸੰ—(ਸੰ) ਧ ਨੁਧਪ, ਮੰਪਧਗਮਗ—ਰਸ—।
4. ਗਮਪ, ਗਮਪਨ—ਸੰ—ਨਸੰ, ਧ ਨੁਧਪ, ਗਮਪਨ, ਸੰ—ਪਨਸਰਨਸੰ—(ਸੰ) ਨ, ਧਪ ਧਨੁਧਪਧ ਗਮ,  
ਪਨ—ਸੰ, ਗਮਪਨ, ਸੰ—ਸੰਗ—ਨਸੰ—ਪ, ਧਨੁਧਪਗਮਗ—ਸਗ, ਗਮ, ਮਪ, ਪਨ, ਨਸੰ—  
ਸੰ—ਰ  
(ਸੰ) ਨ, ਧਪ, ਗਮਪਧ ਧਨੁਧਪਮਗ, ਨਸ—ਪਨਸਗ—ਗਮਪਧਪ, ਮੰਪਧ ਗਮ, ਪਮਗ, ਰਸ—।

ਧ ਰੰ

੫. ਗਮਪਨ—ਸੰ, ਨਸੰ—ਨ—ਪ, ਗਮਪਗਮਪਨ—ਸੰ, (ਸ) ਨ, ਪਨ, ਨਸੰ—ਸੰਗੰ—ਗੁ—ਸੰ,  
 ਨਸੰਗੰਮੰਗੁ—ਸੰ, ਪਨਸੰਰਨਸੰਨ, ਧਪ, ਧਨੁਧਪਗਮਗ, ਗਮਪਨ, ਸੰ—ਨਸੰਗੰ—ਰਨਸੰ, (ਸ) ਨ, ਨਪ.  
 ਪ ਸੰ ਰੰ ਰੰ  
 ਗਮਪਨ, ਨਸੰ—ਸੰਗਮੈਗੁ—ਸੰ ਪਨਸੰ, ਨਸੰਗੁ, ਗੁਮੰਗੁ—ਰਨਸੰ—(ਸ) ਨ, ਧਪ, ਧਨੁਧਪਗਮਗ,  
 ਗਮਪਗਮ—ਰਸ—।

ਨਸਗਲਸ, ਨਸਗਮਗਰਸ, ਨਸਗਮਪਮਗਰਸ, ਨਸਗਪਧਪਗਮਗਰਸ, ਨਸਗਮਪਧਨੁਧਪ  
 ਗਮਗਰਸ, ਨਸਗਮਪਨਸੰਨੁਧਪ, ਧਨੁਧਪਗਮਗਰਸ, ਨਸਗਮਪਨਸੰਰਨੁਧਪਧਪਗਮਗਰਸ, ਨਸਗ  
 ਮਪਨਸੰਗੁ, ਗੁਮੰਗੁਰਨਸੰਨੁਧਪ ਧਨੁਧਪਧਪਗਮਗਰਸ।

### ਬਿਹਾਗੜਾ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

#### ਅਸਥਾਈ

੧.	੦ * ਅ ਤਿ ਪ੍ਰੀ	੩ ਤ ਮ ਮ ਨ	੫ ਨਸ ਗਮ ਪਨ ਸੰਨ	੨ ਧਨੁ ਧਪ ਮਗ ਰਸ
੨.	• • • •	ਨਸ ਗਮ ਪਨ ਸੰਨ	ਸੰਨ ਧਪ ਧਨੁ ਧਪ	ਗਮ ਪਮ ਗਰ ਨਸ
੩.	ਨਸ ਗਮ ਧਨੁ ਧਪ,	ਗਮ ਪਨ ਸੰਨ ਧਪ,	ਗਮ ਪਨ ਸੰਨ ਸੰਨ	ਧਨੁ ਧਪ ਮਗ ਰਸ
੪.	• • • •	• • • •	ਸਰ ਨਸ ਗਗ ਰਸ, ਗਮ ਪਨ ਸੰਨ ਧਨੁ	ਗਮ ਪਮ ਗਮ ਗਗ ਧਪ ਗਮ ਗਗ ਰਸ
੫.	ਰਸ, ਗਮ ਧਧ ਨੁਧ	ਪਮ ਗਮ ਗਗ ਰਸ,	ਨਸ ਗਮ ਗਰ, ਨਸ ਪਨ ਸੰਨ ਧਪ ਨੁਧ	ਗਮ ਪਮ ਗਮ ਗਰ, ਪਮ ਗਰ, ਨਸ ਗਮ
੬.	ਨਸ ਗਮ ਧਧ ਨੁਧ ਪਨ ਸੰਨ ਧਪ	ਪਮ ਗਰ, ਨਸ ਗਮ ਨੁਧ ਪਮ ਗਰ, ਨਸ	ਗਮ ਪਨ ਸੰਗੁ ਰਨਸ	ਧਨੁ ਧਪ ਮਗ ਰਸ
੭.	ਨਸ ਗਮ ਪਮ ਗਮ ਨਸ ਗਮ ਪਨ ਸੰਨ ਗਮ ਗ, ਗਮ ਗ,	ਗ, ਗਮ ਗ, ਨਸ ਧਨੁ ਧਪ ਗਮ ਗ, ਨਸ ਗਮ ਪਨ ਸੰਗੀ	ਗਮ ਪਧ ਨੁਧ ਪਮ ਗਮ ਗ, ਨਸ ਗਮ ਰੰਸ ਧਨੁ ਧਪ ਗਮ	ਗਮ ਗ, ਗਮ ਗ, ਪਨ ਸੰਨ ਸੰਨ ਧਪ ਗ, ਗਮ ਗ, ਰਸ

### ਅੰਤਰਾ

੧.	* ਗਿਆ ਸ ਨ	ਅੰ ਸ ਜ ਨ	ਸੰਨ ਧਪ ਮਗ ਰਸ,	ਨਸ ਗਮ ਪਨ ਸ
੨.	• • • •	ਪਨ ਸੰਰੰ ਸੰਨ ਧਪ	ਧਨੁ ਧਪ ਮਗ ਰਸ,	ਨਸ ਗਮ ਪਨ ਸ
੩.	ਨਰੰ ਸੰਨ ਧਪ ਗਮ	ਪਨ ਸੰਗੰ ਰਸੰ ਧਨੁ	ਧਪ ਮਗ ਰਸ, ਨਸ	ਗਮ ਪਨ ਸੰਰੰ ਸ
੪.	• • • •	ਸੰਨ ਧਨੁ ਧਪ, ਪਨ ਧਪ, ਪਨ ਸੰਗੰ ਮੰਗੰ	ਸੰਰੰ ਸੰਨ ਧਨੁ ਧਪ, ਰਸ, ਨਸ ਗਮ ਗਮ.	ਪਨ ਸੰਗੰ ਰੰਸੰ ਧਨੁ ਗਮ ਪਮ ਪਨ ਪਨ
੫	ਸੰ, ਗਿਆ • • ਧ, ਧਪ ਮਗ, ਪ, ਰੰਸੰ ਨਧ ਪਮ ਗਰ	ਗੰ, ਗਾਰੰ ਸੰਨ, ਰੰ, ਪਮ ਗਰ, ਨਸ ਗਰ ਸ, ਨਸ ਗਮ, ਸਗ	ਰੰਸੰ ਨਧ, ਸੰ, ਸੰਨ ਮਗ ਪਮ ਧਪ ਨਧ ਮਪ, ਗਮ ਪਨ, ਮਪ	ਧਪ, ਨੁ, ਨੁਧ ਪਮ, ਸੰਨ ਰੰਸੰ ਗਾਰੰ ਮੰਗੰ ਨਸੰ, ਪਨ ਸੰਰੰ ਸ
੬.	ਪਨ ਸੰਪ ਨਸੰ, ਪਨ ਧਨੁ ਧਪ ਮਗ ਰਸ, ਸੰਸੰ ਨਧ, ਨੁਨੁ ਧਪ	ਸੰਨ ਧਨੁ ਧਪ ਮਗ ਨਸ ਰਸ, ਗਮ ਪਮ, ਧਧ ਪਮ, ਪਪ ਮਗ,	ਰਸ, ਨਸੰ ਰਨ ਸੰਰੰ, ਪਧ ਨੁਧ, ਨਸੰ ਰੰਸੰ ਮਮ ਗਰ, ਗਗ ਰਸ,	ਨਸੰ ਰੰਸੰ ਨਧ ਪਮ ਗਾਂਗੀ ਰੰਸੰ, ਰੰਗੇ ਸੰਨ ਨਸ ਗਮ ਪਨ ਸ

### ੧. ਰਾਗ ਬਿਹਾਗੜਾ, ਤਿੰਨਤਾਲ (ਮੱਧ ਲਜ)

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥

ਸੁਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥

ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥

ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥

ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥

ਨਾਨਕੁ ਪਇਅੰਪੈ ਸੀਤ ਜੀਪੈ ਮੇਲਿ ਕੰਤੁ ਹਮਾਰਾ ॥ ੧ ॥

(ਰਾਗ ਬਿਹਾਗੜਾ ਮ: ੫, ਪੰਨਾ ੫੪੨)

### ਅਸਥਾਈ

੦	੩	X	੨
ਗ ਮ ਅ ਪ	ਪ ਪ ਤ ਮ	ਨ ਮ ਮ ਨ	ਧ — ਨ ਾ
ਮ ਗ ਤਿ ਪ੍ਰੀ	ਤ ਮ ਮ ਨ	ਸੰ ਡ ਡ ਅ	ਪ ਪ ਧ ਟ
ਪਧ ਨੁ ਸੋ	ਪ ਮ ਨ	ਨ ਡ ਡ	ਗਮ ਗਰ ਸਨ ਛਾ
ਧ ਧ ਹ ਹ	ਮ ਗ ਅ	ਧ ਪ ਰਾ	ਸ ਸ ਸ

ਸ ਮ	ਗ ਸੰ	ਗ ਦ	ਮ ਰ	ਪ ਸੋ	—	ਮ ਗ ਭਾ	ਮ ਸ	ਗ ਲਾ	—	ਗ ਲ	ਮ ਕੌ	ਪ ਪਾ	—	ਨ ਲ	ਨ ਲ
ਧਨ ਇਆ	ਸ ਸ	ਨ ਸ	ਧ ਲ	ਪ ਕੀ	—	ਮ ਅਪ	ਮ ਅ	ਗ ਮ ਪਾਡ	ਪ ਹੁ	ਪ ਰਾ	ਮ ਸ	ਰਾਮ	ਕਰ	ਸਨ੍ਦ	ਸਨ੍ਦ
ਸ ਮ ਅੰਤਿ...															

### ਅੰਤਰਾ

ਗ ਮ	ਗ ਪ	ਗ ਲ	ਮ ਦ	ਪ ਇਆ	—	ਨ ਲ	ਨ ਕੌ	ਸੰ ਬਿੰ	—	—	ਸੰ ਦ	ਸ ਲਾ	—	ਸ਼ ਲ	ਸੰ ਨ
—	ਧ ਨ ਮਿ	ਨ ਲਹੁ	—	ਨ ਕੰ	—	ਧ ਤ	ਨ ਨਿ	ਸੰ ਮਾ	—	—	ਨ ਲੀ	ਧ ਆ	ਨ ਸ	ਧ ਪ	—
—	ਕਾਂ	—	ਮਨ	ਕਾਂ	ਕਾਂ	ਰਾਂਸ਼	ਸੰ ਨ	—	ਨ ਦ	ਨ ਰ	ਸੰ ਸ	ਧ ਨ ਪ	ਨ ਰ	ਧ ਪ	ਪ
ਪ ਨਹ	ਪ ਗ	ਨੀ	—	ਪ ਰੈ	—	ਨ ਲਿ	ਨ ਵਿ	ਸੰ ਹਾ	—	ਨ ਸ	ਧ ਲੀ	ਪ ਮ	ਗਰ	ਸਨ੍ਦ	ਸ

ਨੋਟ :—ਇਹ ਬਹੁਤ ਪੁਰਾਤਨ ਤੇ ਸੁੰਦਰ ਸ਼ਬਦ-ਰੀਤ ਹੈ। ਛੰਦ ਦੀਆਂ ਥਾਕੀ ਤੁਕੀਂ  
ਅੰਤਰੇ ਤੇ ਲਾਓ।

## ੨. ਰਾਗ ਬਿਹਾਗੜਾ, ਤਿੰਨਤਾਲ (ਮੱਧ ਲੜ)

ਹਰਿ ਕੀ ਗਤਿ ਨਹਿ ਕੋਊ ਜਾਨੈ ॥

ਜੋਗੀ ਜਤੀ ਤਪੀ ਪਚਿਹਾਰੇ ਅਰੂ ਬਹੁ ਲੋਗ ਸਿਆਨੇ ॥ ੧ ॥ ਰਹਾਉ ॥

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥

ਰੀਤੇ ਭਰੇ ਭਰੇ ਸਖਨਾਵੈ ਯਹ ਤਾਂ ਕੇ ਬਿਵਹਾਰੇ ॥ ੧ ॥

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਗਾਰਾ ॥

ਨਾਨਾ ਰਪ ਧਰੇ ਬਹ ਰੰਗੀ ਸਭ ਤੇ ਰਹੈ ਨਿਆਜਾ ॥ ੩ ॥

ਅਗਨਤ ਅਪਾਰੇ ਅਲਖ ਨਿਰੰਜਨ ਜਿਵ ਸਭ ਜਗ ਬਰਪਾ ਕੀ

ਸਗਲ ਭਰਮ ਤਜਿ ਨਾਨਕ ਪਾਣੀ ਜਰਹਿ ਤਾਂਗ ਜਿਤ ਸ਼ਾਬਦਿ ॥

(सत्य विजय ॥

(ਰਾਗੁ ਬਹਾਗੜਾ ਮ: ਦ, ਪਨਾ ਪ੩੭)

અમબાસ્તુ

ੴ ਤਰਾ

म ग दि	ग न	म हि	प रा	— s	न दि	— s	न रा	— s	स क्षि	— s	स क	प रा	स दी	— s
— s	प रा	न दि	न रा	— s	— s	न क	प रा	— s	स क्षि	— s	— s	प रा	म हि	— s
— s	— s	— s	— s	— s	— s	— s	— s	— s	— s	— s	— s	प रा	म हि	— s

— ਸ ਗ ਮ | ਪ — ਨ ਨ | ਸੰ — ਨ ਪ | ਧਨੁ ਧਪ ਮਗ ਰਸ  
 ੯ ਧ ਹ ਤਾ | ਕੌ ੯ ਬਿ ਵ | ਹਾ ੯ ੯ ੯ | ਰੇਡ ੯੯ ੯੯ ੯੯

— ਧ  
 — ਨ ਧ  
 ੯ ਹ ਰਿ ਕੀਆ... — ਬਾਬੀ ਤੁਕਾ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਬਿਹਾਗਤਾ, ਤਿੰਨਤਾਲ (ਲਗ-ਭਗ ਦਰੁੱਤ ਲਜ)

ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥

ਇਛ ਪੁੰਨੀ ਮਨਿ ਸਾਤਿ ਤਪਤਿ ਬੁਝਾਇਆ ਰਾਮ ॥

ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥

ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥

ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥

ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੈਗਿ ਮਿਲਾਇਆ ॥ ੪ ॥

(ਰਾਗ ਬਿਹਾਗਤਾ ਮ: ੫, ਪੰਨਾ ੫੪੩)

### ਅਸਥਾਈ

੦	੩	X	੨
ਸਮ ਗ ਮ	ਪ — ਨ ਨ	ਨ ਸ ਬਿ	ਪ — ਧਨੁ ਧਨੁ
ਪ੍ਰ ਟੇ ਗੁ	ਪਾ ੯ ਭ ਗੋ	ਸੰ ੯ ਨ ਧ	ਲਾ ੯ ਲੰ ਲੰ
ਧ ਪ ਗ ਮ	ਪ ਪਧ ਪ ਮ	ਗ ਲੁ	ਨਾ — ਰਸ —
੯ ਕ ਵ ਨ	ਰ ਸ੯ ਨਾ ੯	ਗ ਣ ੯ ਤ	ਨਾ ੯ ੯੯ ੯
—	ਨੁ ਸ ਸ ਸ	ਗ — ਗ ਮ	ਗ ਰ ਸ —
੯, ਸਫ ਲਾ ਸੁ	ਪ੍ਰ ਨ ਸ ੯	ਰੈ ੯ ਲੋ ਸ	ਹਾ ੯ ਵੀ ੯
—	ਮ ਕ ਮ	ਸੰ ਨ ਧਪ	ਧਨੁ ਧਪ ਮਗ ਰਸ
੯ ਅ ਨ ਦ	ਮੰ ੯ ਗੁ ਲ	ਰ ਸ ੯ ਅੰ	ਨਾੰ ੯੯ ੯੯ ੯੯
—			
੯			

ਅੰਤਰਾ

ਕ ਮ ਸੰ	ਗ ਭ	ਮ ਨ	ਪ ਕੈ	— s	ਨ ਪ	ਨ ਰ	ਨ ਸ ਸਾ	— s	— s	— s	ਸੰ	ਨ ਦ	— s	ਸੰ s	— s
— s	ਕਾਂ ਹਾਂ	ਕਾਂ ਹ	ਮਾਂ ਰਿ	ਗਾਂ ਪਾ	— s	ਰੰਸਾਂ ਇਆ	— s	ਸਾਂ ਨ ਰਾ	— s	— s	ਸਾਂ s	ਧਨ ਮਦ	— ss	ਧਪ ss	— s
— s	ਪ ਦਿ	ਗ ਡ	ਮ ਪੁ	ਪ ਨੀ	ਪਧ ss	ਪ ਮ	ਮ ਨ	ਗ ਸਾਂ	— s	— s	ਮਿ	ਗ ਆ	ਰ s	ਸ ਈ	— s
— s	ਕ ਮ	ਗ ਤ	ਮ ਝ	ਪ ਛਾ	— s	ਨ ਇਆ	— s	ਸਾਂ ਨ ਰਾ	— s	— s	ਧਪ ss	ਧਨ ਮਦ	ਧਪ ss	ਮਗ ss	ਰਸ ss

—ਬਾਕੀ ਤ੍ਰਿਕਾਂ ਅੰਤਰੇ ਤੇ ਲਾਉ ।

### ੪. ਰਾਗ ਬਿਹਾਗੜਾ, ਡੋਟੀ ਤਿੰਨਤਾਲ (ਮੱਧ ਲਜ)

ਵਧ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥  
 ਘਟੁ ਦੂਖੁ ਨੀਦੜੀਏ ਪਰਸਉ ਸਦਾ ਪਗਾ ॥  
 ਪਗ ਧੂਰਿ ਬਾਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥  
 ਪ੍ਰਿਅ ਰੰਗਿ ਰਾਤੀ ਸਹਜ ਮਾਤ੍ਰੀ ਮਹਾ ਦੁਰਮਤਿ ਤਿਆਗਨੀ ॥  
 ਗਾਹਿ ਭੁਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸਚ ਮਗਾ ॥  
 ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥ ੧ ॥

(ਬਿਹਾਗੜਾ ਮ: ੫, ਪੰਨਾ ੫੪੪)

ਅਸਥਾਈ

○		॥		X		॥		2					
ਮ ਗ ਸੁ	ਮ ਖ	— s	ਪ ਰੀ	॥ s	ਪਧ ss	ਸਾਂ ਨ ਝੀ	ਪ ਏ	— s	— s	ਪ ਾ	ਨ ਸ ਵ	ਸ ਧ	

ੴ ਤਾਰਾ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ਪ. ਰਾਚਾ ਬਿਹਾਗੜਾ, ਛੋਟੀ ਤਿੰਨਤਾਲ (ਮੱਧ ਲੜ)

ਐਸੀ ਲਾਲ ਤੁੜ ਬਿਨ ਕਉਣੁ ਕਰੈ ॥  
 ਗਰੀਬ ਨਿਵਾਜੁ ਗੁਸਈਆ ਮੇਰਾ, ਮਾਬੈ ਛਤ੍ਰ ਧਰੈ ॥ ੧ ॥ ਰਹਾਉ ॥  
 ਜਾ ਕੀ ਡੋਤਿ ਜਗਤ ਕਉ ਲਾਗੈ, ਤਾ ਪਰ - ਤੁਹੀ ਢਰੈ ॥  
 ਨੀਰਹ ਉਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥ ੧ ॥  
 ਨਾਮਦੇਵ ਕਬੀਰੁ ਤਿਲੋਚਨੁ, ਸਪਨਾ ਸੈਨੁ ਤਰੈ ॥  
 ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥ ੨ ॥

(ਰਾਗ ਮਾਰੂ ਭ: ਰਵਿਦਾਸ ਜੀ, ਪੰਜਾਬ ੧੧੦੬)

## ਅਸਥਾਈ

॥				X				ੴ			
ਪ ਸੀ		ਪ ਧੀ		ਸ ਨਾਂ		ਧ ਸੀ		ਮ ਪ ਲਾਂ		ਗ ਮ ਰਗ	
ਪ	—	ਧ	—	ਸ	—	ਧ	—	ਮ	—	ਗ	—
ਸੀ	s	ਧੀ	s	ਨਾਂ	s	ਸੀ	s	ਪ ਲਾਂ	s	ਗ ਤ	ਪ ਤ
ਪ	ਨ	—	ਕਉ	—	ਨ	ਸ	—	ਰੇ	—	—	—
ਬਿ	s	—	koo	s	n	—	ਕ	—	s	—	s:
ਸ	ਨ	—	ਕਉ	—	ਨ	ਧ	—	ਨ	—	ਪ	—
ਸੰ	s	—	koo	s	n	—	ਪ	ਰੇ	s	ਪ	s
ਬਿ	s	—	ਕਉ	s	n	—	ਕ	—	s	ਪ	—
ਸ	—	—	—	—	—	—	—	—	—	—	—
ਸੰ	—	—	—	—	—	—	—	—	—	—	—
ਬਿ	—	—	—	—	—	—	—	—	—	—	—

## ਅੰਤਰਾ

ਪ ਗ ਬ				ਸ ਨ ਜ				ਸ ਨ ਰ				ਪ ਗ ਰੀ	
ਮ		ਨਿ ਵਾ		ਜ		—		—		—		ਸ ਨ ਸਾਂ	
ਪ	—	ਮ	ਪ	—	n	—	s	ਸ	—	—	—	—	ਸ ਨ ਸਾਂ
ਗ	s	ਨਿ	ਵਾ	s	ਜ	—	s	s	—	—	—	s	ਸ ਨ ਸਾਂ
ਬ	—	—	—	—	—	—	—	—	—	—	—	—	—
ਸ ਅ		ਨ ਮੇ		ਯ ਰਾ		ਪ		ਧ ਨ		—		—	
ਸ	s	—	n	s	ਰਾ	—	s	ਧ	n	—	—	s	—
ਅ	—	—	—	—	—	—	—	ਰੇ	s	—	—	s	—
—	—	—	—	—	—	—	—	—	—	—	—	—	—
ਰ ਖੈ		ਸ ਨ ਛ		ਯ ਤ੍ਰ		ਪ		ਧ ਨ		—		ਪ	
ਰ	s	—	n	s	ਤ੍ਰ	—	s	ਧ	n	—	—	s	—
ਖੈ	—	—	—	—	—	—	—	ਰੇ	s	—	—	s	—
—	—	—	—	—	—	—	—	—	—	—	—	—	—

ਨੋਟ :— ਇਹ ਬਹੁਤ ਪ੍ਰਸਿੱਧ ਪੁਰਾਤਨ ਸ਼ਬਦ-ਰੀਤ, ਸੀਨੇ-ਬਸੀਨੇ ਚਲੀ ਆ ਰਹੀ ਹੈ। ਇਸ ਨੂੰ ਗਾਉਣ ਵੇਲੈ ਸਾਡੇ ਰਾਗੀ-ਰਬਾਬੀ— “ਐਸੀ ਮੇਰੇ ਲਾਲ, ਹਾਜੀ ਮੇਰੇ” ਇਤਿਆਦਿ (ਸ਼ਬਦ) ਬੰਦਿਸ਼ ਦੀ ਲਈ ਨੂੰ ਕਾਇਮ ਰੱਖਣ ਲਈ ਵਰਤ ਲੈਂਦੇ ਸਨ।

## ੯. ਰਾਗ ਬਿਹਾਗੜਾ, ਡੋਟੀ ਤਿੰਨਤਾਲ (ਮੱਧ ਲਖ)

ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥  
 ਗੁਰ ਕੈ ਸਵਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥  
 ਨਾਨਕ ਨਾਮੁ ਤਿਨਾ ਕਉ ਮਿਲੈ, ਜਿਨ ਹਰਿ ਵੇਖੈ ਨਦਰਿ ਨਿਹਾਲਿ ॥ ੧ ॥

(ਬਿਹਾਗੜੇ ਕੀ ਵਾਰ ਸਲੋਕ ਮ: ੩, ਪੰਨਾ ੫੪੮)

### ਅਸਥਾਈ

	੧			੨			
	ਗ	ਵਾ	ਮ	ਨ	ਸੁ	ਤੇ	ਪ
ਮ	—	s	s	—	s	s	—
ਲ	g	m	p	n	s	tē	—

  

	੧			੨			
	ਗ	ਮ	ਨ	ਸੁ	ਤੇ	ਪ	ਗ
ਮ	—	s	s	—	s	s	—
ਲ	g	m	p	n	tē	—	g

### ਅੰਤਰਾ

	੧			੨			
	ਗ	ਮ	ਨ	ਸੁ	ਤੇ	ਪ	ਗ
ਮ	—	s	s	—	s	s	—
ਲ	g	m	p	n	tē	—	g

  

	੧			੨			
	ਗ	ਮ	ਨ	ਸੁ	ਤੇ	ਪ	ਗ
ਮ	—	s	s	—	s	s	—
ਲ	g	m	p	n	tē	—	g

—ਅਗਲੀ ਤੁਕ ਵੀ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੭. ਰਾਗ ਬਿਹਾਗੜਾ, ਤਾਲ—ਰੂਪਕ (ਲਗ-ਭਗ ਬਿਲੰਬਿਤ ਲਖ)

ਹਰਿ ਕੀ ਗਤਿ ਨਹਿ ਕੋਊ ਜਾਨੈ ॥ (ਇਹ ਸਥਦ ਨੰ: ੨ ਤੇ ਲਿਖਿਆ ਹੈ)

### ਅਸਥਾਈ

੧	੨	੩	੪	੫	੬	੭	੮	੯	੧੦	੧੧	੧੨
ਗਮ ਹਰਿ	ਪ ਕੀ	ਪਧਣੁ ੮੮੮	ਧਪ ੮੮	ਗ ਮ	ਮ ਗ	ਮ ਡਿ	ਮ ਨਹਿ	ਗ ਕੰ	ਸ ੯	ਗ ੯	ਮ ਜਾ
ਗ ਮ ਜੌ	ਮ ਗੀ	ਗ ਜ	ਪਧ ੮੮੮	ਸ ਨ	ਸ ਨ	ਸ ਪੀ	ਸ ੯	ਧ ਨੁ	ਧ ਚ	ਪ ਹਾ	ਸ ਅ
ਪ ਛੋ	ਪ ਦ	ਪ ਮ	ਮ ਸਿ	ਗਮ ਆ੮	ਰ ੯	ਸ ਨੇ		ਹਰਿ ਕੀ...			

### ਅੰਤਰਾ

ਪ ਛਿ	ਨ ਨ	ਸ ਮੈ	ਨਸ ੮੮	ਨ ਰਾ	ਸ ਕ੍ਰਿ	—	ਨ ਸੰ	ਸ ਰੰ	ਸ ਕ੍ਰਿ	ਸ ੯	ਧ ਨੁ	ਪ ਰ	ਪ ਈ
ਧ ਰਾ	ਨੁ ਕ੍ਰਿ	ਧ ਕੰ	ਪ	ਗਮ ਕਰ	(ਮ) ਡਾ	ਮ ਰੇ,	ਨ ਸੰ	ਨ ਗੀ	ਨ ਤੇ	ਨ ੮੮੮	ਗ ਡ	ਗ ਰੇ	ਸ ੯
ਸ ਤ	ਨ ਕੇ	ਸ ੯	ਧਨੁ ਸੰ	ਧ ਖ	ਪ ਨਾ	ਧ ਵੇ	ਨ ਜਹ	ਧ ਤਾ	ਪ ਕ੍ਰਿ	ਗਮ ਬਿਵ	ਗਸ ਹਾ੮	ਰ ੯	ਸ ਰੇ

ਨੋਟ :—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ, ਜਾਂ ਅਗੋਂ ਰੀਤ ਨੰ: ੨ ਤਿੰਨਤਾਲ ਦੀ ਚਲੰਤ ਲਖ ਵਿਚ ਗਾਊਂਗੇ ਤਾਂ ਵਧੇਰੇ ਰਸ ਤੇ ਅਨੰਦ ਆਵੇਗਾ।

## ੮. ਰਾਗ ਬਿਹਾਗੜਾ, ਤਾਲ-ਦਾਦਰਾ (ਮੱਧਜ ਲਖ)

ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥  
 ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥  
 ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥  
 ਸਰਨਿ ਤੇਤੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥  
 ਸੁਨਤ ਪੇਖਤ ਸੰਗਿ ਸਭ ਕੈ ਪ੍ਰਭੁ ਨੇਰਹੂ ਤੇ ਨੇਰੇ ॥  
 ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥ ੧ ॥

(ਬਿਹਾਗੜਾ ਮ: ੫ ਛੰਤ, ਪੰਨਾ ੫੪੭)

### ਅਸਥਾਈ

X ਸ ਸ ਸ	ਗ ਨਹੁ ਡਬਿ	O ਪਧ ਨੰਡ	ਨ ਡ	ਧਪ ਤੀਡ	X ਧ ਆ	ਪ ਸ	— ਸ	O ਮ ਸ	ਗ ਡ	— ਸ
ਗ ਪ ਸੁਆ	— ਸ ਮੀ	ਗ ਮੇ	— ਡਡ	ਸੁਨ ਗੇਡ	ਸ ਰਾ	— ਸ	— ਸ	— ਸ	— ਸ	ਸ ਮ
ਸੰ ਕੌ	ਸੰ ਟਿ ਅਪ	ਨ ਰਾ	ਧ ਧ	ਪ ਡਭ	ਨ ਰੇ	— ਸ	— ਸ	ਧ ਡ	ਪ ਡ	ਹ ਡ
ਪ ਨੰ ਭੀ	ਧ ਤੇ	ਪ ਬੇ	ਮ ਚੇ	ਮ ਪਡ	ਮ ਰੇ	— ਸ	— ਸ	ਗ ਡ	ਰ ਡ	ਸ ਮ

### ਅੰਤਰਾ

ਮਪ ਦੁਖ	ਮਗ ਹਰ	-ਮ ਡਨ	ਪ ਕਿਰ	ਨ ਪਾ	— ਡ	ਨਸ ਕਰ	ਸੰ ਨ	— ਡ	ਸੰ ਮੈ	ਸੰ ਹ	ਸੰ ਨ
ਪ ਕ	ਨ ਲ	-ਨ ਡਕ	ਸੰ ਲੇ	— ਡ	ਸੰ ਸਹ	ਨਸ ਭੰਡ	ਰਂ ਡ	ਸੰ ਜ	ਨ ਨਾ	ਧ ਡ	ਪ ਡ
ਰ ਜ ਸਰ	ਗ ਨ	ਮ ਡ	ਗ ਤੇ	ਰ ਸ਼ੀ	— ਡ	ਨਨ ਰਖ	ਸੰ ਲੇ	ਰਸ ਹੁਡ	ਧ ਮੈ	ਧ ਗੀ	ਪ ਡ
ਪ ਗ ਸ	ਗ ਚ	ਮ ਬ	ਪਧ ਮੇਡ	ਪ ਡ	ਮ ਨਿ	ਪ ਰੰ	ਪ ਸ	ਮ ਜ	ਗ ਨਾ	ਰ ਡ	ਸ ਡ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

## ੯. ਰਾਗ ਬਿਹਾਗੜਾ, ਸੂਲਫਾਕ (ਦਰੁੱਤ ਲਈ)

ਵਾਹੁ ਵਾਹੁ ਕਾ ਬਡਾ ਤਮਾਸਾ ॥

ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥

ਆਪੇ ਜਲੁ ਆਪੇ ਥਲੁ ਥੰਮ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥

ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪਿ ਹੀ ਪਾਸਾ ॥

ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ ੨ ॥ ੧੨ ॥

(ਸਵਈਏ ਮਹਲੇ ਚੋਬੇ ਕੇ, ਪੰਨਾ ੧੪੦੩)

### ਅਸਰਾਈ

X	—	O	੦	੨	੩	O	—	—
ਸ	—	ਗ	ਗ	ਪ	ਧ	—	—	—
ਵਾ	S	ਹੁ	ਹੁ	ਵਾ	ਹੁ	S	S	S
ਪ	—	ਧ	ਗ	ਪ	ਧ	ਨੁ	ਨੁ	ਪ
ਬ	S	ਡਾ	S	ਮ	S	ਸਾ	S	S
ਮ	—	—	M	ਪ	ਗ	—	—	—
ਆ	S	ਪੇ	S	ਹ	ਸੇ	S	S	S
ਗ	—	ਪ	ਮ	—	ਜ	—	—	—
ਆ	P	ਹੀ	S	ਚਿ	ਤ	ਵੈ	S	S
ਸ	—	ਸ	ਂ	ਨ	—	ਸ	—	ਸ
ਆ	S	ਪੇ	S	ਚੰ	S	ਦ	S	S
ੴ	S	ਪ	ਪ	ਸੁ	—	—	—	—
S	R	ਰ	R	ਨੁ	—	ਯ	M	ਗ
				ਗਾ	S	S	S	S

### ਅੰਤਰਾ

H	—	P	—	N	N	S	—	S
ਆ	S	ਪੇ	S	ਜ	ਲ	S	S	ਆ
ਪ	S	ਨ	ਸੰ	ਰੰ	ਨੰ	—	—	—
ਪੇ	S	ਬ	ਬ	ਲ	ਬੰ	S	S	S
ਗ	—	ਰੰ	M	ਗ	ਰੰ	S	—	—
ਆ	S	ਪੇ	S	ਕੀ	S	ਆ	S	S

—ਸੁਖਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## ੧੦. ਰਾਗ ਬਿਹਾਰੀ, ਇਕਤਾਲਾ (ਦਰੁੱਤ ਲਈ)

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥  
 ਹਰਿ ਮੰਗਲੁ ਗਾਉ ਸਖੀ ਗ੍ਰਾਹੁ ਮੰਦਰ ਬਣਿਆ ॥  
 ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥  
 ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥  
 ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੇ ॥  
 ਕਹੈ ਨਾਨਕੁ ਪ੍ਰਾਤੁ ਆਪਿ ਮਿਲਿਆ ਕਰਣ ਕਾਰਣ ਜੋਗੇ ॥੩੪॥

(ਰਾਮਕਲੀ ਮ: ੩ ਅਨੰਦੂ, ਪੰਨਾ ੯੨੧)

અતિષાદી

### ਅੰਤਰਾ

ਸ	ਸ	—	ਨਸ	ਪ	ਪ	ਗ	ਮ	ਪ	ਨ	ਠ
ਨਿ	ਤ	s	ਸਖੀ	ਏ	—	s	ਗ	ਮੁ	ਗ	ਲ
ਵਿਆ	ਧ	p	ਪਧ	n	ਨ	ਧਪ	ਪ	ਪਧ	ਨ	ਧ
		p	ਏਡ	s	ਗੁਰ	ਬੁ	ਰ	ਨ	ਲਾ	
ਪ	ਗ	m	ਗ	ਸ	ਸ	ਗ	ਪ	ਪਨ	ਨ	ਧ
ਦਿ	ਨ	s	ਭਾ	ਸ	ਕੌ	ਆ	ਟਾ	ਪਿਰ	ਜਾ	ਪ
ਪਨ	ਸ	n	ਧ	m	ਪ	ਗ	—	ਗ	—	ਮ
ਏਡ	s	s	ਪ੍ਰ	ਪ੍ਰ	ਕ	ਆ	s	ਗ	s	ਮ
ਧ	ਪਮ	p	—	—	—	—	—	—	—	—
ਸੁ	ਲਿਡ	ਆ	s	s	s	—	—	—	—	—

— ਬਾਕੀ ਤੁਕਾਂ ਅੰਤਰੇ ਤੇ ਲਾਓ ।

ਨੋਟ :— ਇਸ ਸ਼ਬਦ-ਗੀਤ ਵਿਚ 'ਮੱਧਮ ਤੀਵਰ' ਦਾ ਪ੍ਰਯੰਗ 'ਪੰਚਮ' ਦੇ ਨਾਲ ਹੋਇਆ ਹੈ ।  
ਇਹ ਬੰਦਿਸ਼ ਵੀ ਪੁਰਾਤਨ ਅਤੇ ਸੁੰਦਰ ਹੈ ।

### ੧੧. ਰਾਗ ਬਿਹਾਗੜਾ, ਤਾਲ-ਚੰਚਲ (ਮੱਧ ਲਜ)

ਸਾਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ,  
ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥  
ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ,  
ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥  
ਸੋ ਸੀਸੁ ਭਲਾ ਪਵਿਤ੍ਰ ਪਾਵਨ ਹੈ ਮੇਰੀ ਜਿੰਦੁੜੀਏ,  
ਜੋ ਜਾਇ ਲਗੈ ਗੁਰ ਪੈਰੇ ਰਾਮ ॥  
ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ,  
ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

(ਬਿਹਾਗੜਾ ਮ: ੪ ਡੰਤ, ਪੰਨਾ ੫੩੯-੪੦)

## ਅਸਥਾਈ

X

ਸ... ਹੈ	ਸ... ਨ	— s	ਮ ਗ ਰ	ਮ ਸ	○ ਪ ਨ	— s	— s	ਨ ਧ	ਰ... ਨ
ਗ ਤ	ਰ ਤ	— s	ਪ ਮੇ	ਧ ਰੀ	ਪ ਗ ਜਿ	ਕ ਲ੍ਲੀ	ਮ ਲੇ	ਪ ਤ	— s
ਸ... ਹਿ	ਸ... ਗ	— s	ਸ ਲੈ	— s	ਨ ਹ	ਨ ਹਿ	— s	ਪ ਤ	— s
ਮ ਤ	ਕ ਤ	— s	ਮ ਗ ਰੇ	ਮ ਸ	ਪ ਤ	ਧ ਨ	— s	ਪ ਤ	— s

## ਅੰਤਰਾ

ਸ... ਹਿ	ਸ... ਗ	ਪ ਤ	ਗ ਸ	ਮ ਵ	ਪ ਨ	ਪ ਤ	ਨ ਲੈ	— s	ਸ... ਨੀ
ਗ ਦੇ	— s, ਹਹਿ	ਗ ਸ	ਨ ਸਕੀ	ਸ ਰ	ਸ ਤ	ਸ ਰਨ	ਨ ਮੇ	— s	ਸ... ਭੀ
— s	ਪ ਧ	ਪ ਗ ਤੇ	— s	ਮ ਰਾ	ਪ ਤ	ਗ ਮ	— s	ਗ ਮ	ਬ... ਕ
•	•	•	ਸ... ਸਾ	— s	ਮ ਗ	ਮ			ਮ... ੜੀ

—ਛੇਤ ਦੀਆਂ ਬਾਕੀ ਤੁਕਾਂ ਅੰਤਰੇ ਤੇ ਛਾਓ। (ਸੂਰ ਰਚਨਾ ਕਰਤਾ ਵਲੋਂ)

## ੧੨. ਰਾਗ ਬਿਹਾਗੜਾ, ਜੈਤਾਲ (ਬਿਲੰਬਿਤ ਲਖ)

ਅਤਿ ਪ੍ਰੀਤਮ ਮਨਮੋਹਨਾ (ਇਹ ਬਥਦ ਨੰ: ੧ ਤੇ ਲਿਖਿਆ ਹੈ)

### ਅਸਥਾਈ

X

੨

੩

੪  
ਗਮ ਰਕ  
ਅਡ ਤਿੜ

ਪ	ਧ	ਮ	ਪ	ਗ	ਮ	ਗ	ਸ				
ਪ੍ਰੀਤ	ਤ	ਮ	ਨ	ਮੌ	ਹ	ਨਾ	S	ਸਰ	ਨ	ਪ	ਨ
—	—	—	—	ਸ	—	ਧ	—	ਘਟਿ	ਸੌ	ਡ	ਹ
ਨ	ਡ	ਪ੍ਰ	ਸ	ਨ	ਸ	ਨ	ਧ	ਪ	ਮ	—	—
		ਨਾ	ਅ	ਧਾ	ਡ	ਰਾ	S	ਪਾ	ਡਮ		

ਮ	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—

ਸ	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—

ਪ	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—
—	—	—	—	—	—	—	—	—	—	—	—

### ਅੰਤਰਾ

ਗ	—	—	—	—	—	—	—	—	—	—	—
ਮ	ਜ	ਮ	ਪ	ਪ	ਨ	ਨ	ਨ	ਨ	ਧਨ	ਸ	ਸ
ਸੰ	ਦ	ਰ	ਸੋ	ਭਾ	ਲਾ	ਲ	ਗੋ	ਪਾ	ਲਦ	ਇਆ	ਲ

ਗ	—	—	—	—	—	—	—	—	—	—	—
ਅ	ਗ	ਰੰਗਮੰ	ਗੁ	ਸੰ	ਨ	ਸ	ਨ	ਧ	ਪ	ਮ	—
ਪ	ਅ	ਰੀਤ	ਡ	ਸ	ਪਾ	ਡ	ਰਾ	S	ਰਾ	ਡਮ	ਅਤਿ ਪ੍ਰੀ ..

ਨੇਟ :— ਛੇਤ ਦੀਆਂ ਬਾਕੀ ਤੁਕਾਂ ਅੰਤਰੇ ਤੇ ਗਾਓ, ਜਾਂ ਅਗੋਂ ਨੰ: ੧ ਤੇ ਇਖੀ ਤਿੰਨਤਾਲ ਵਿਚ ਗਾ ਕੇ ਅਨੰਦ ਮਾਣੋ। (ਸੂਰ ਰਚਨਾ ਕਰਤਾ ਵਲੋਂ)

ਜੈਤਾਲ ਦਾ ਠੇਕਾ—ਪੀਂ ਤਿਰਕੜ ਪੀਂ ਪੀਂ ਪਾ | ਤਿ ਟ ਕੱਤ ਪੀਂ | ਪਾ ਧਾਰੇ | ਨੱਤਾ ਤਿਰਕੜ

X

੨

੩

੪

## ੧੨. ਰਾਗ ਬਿਹਾਗੜਾ, ਪੜਤਾਲ, ਤਿੰਨਤਾਲ (ਮੱਧ ਲਖ)

ਦੂਤਨ ਸੰਗਰੀਆ ॥ ਭੁਇਅੰਗਨਿ ਬਸਰੀਆ ॥ ਅਨਿਕ ਉਪਰੀਆ ॥੧॥

ਤਉ ਮੇ ਹਰਿ ਹਰਿ ਕਰੀਆ ॥ ਤਉ ਸੁਖ ਸਹਜਰੀਆ ॥੧॥ ਰਹਾਉ॥

ਮਿਥਨ ਮੌਹਰੀਆ ॥ ਅਨ ਕਉ ਮੇਰੀਆ ॥ ਵਿਚਿ ਘੁਮਨ ਘੁਰੀਆ ॥੨॥

ਸਗਲ ਬਟਰੀਆ ॥ ਬਿਰਖ ਇਕ ਤਰੀਆ ॥ ਬਹੁ ਬੰਧਹਿ ਪਰੀਆ ॥੩॥

ਬਿਰੁ ਸਾਧ ਸਫਰੀਆ ॥ ਜਹ ਕੀਰਤਨੁ ਹਰੀਆ ॥ ਨਾਨਕ ਸਰਨਰੀਆ ॥੪॥

(ਬਿਹਾਗੜਾ ਮ: ਪ, ਪੰਨਾ ੫੩੭)

### ਅਸਥਾਈ

੦	ਧ	ਪ	ਪ	ਗ	ਮ	ਪ	ਗ	ਮ	ਗ	੨
*	ਨ	ਧ	ਪ	ਹ	ਚ	ਹ	ਕ	ਰੀ	੪	ਗ
*	ਤਉ	੫	੮	ਹ	ਚਿ	ਹ	ਕ	੫	੫	ਆ
—	ਸ	—	—	ਨ	ਪ	ਨ	ਜ	ਸ	ਸ	੪
੯	ਤਉ	੫	੮	ਸ	ਖ	ਹ	ਜ	ਰੀ	੫	ਆ

### ਅੰਤਰਾ-ਸੂਲਫਾਕ (ਤਿੰਨਤਾਲ ਦੀ ਦੁਗੁਨ)

X	ਪ	੦	੨	੦	੩	X
ਪ	ਤ	ਨ	ਪ	ਨ	—	ਪ
ਦ	ਤ	ਸੰ	ਗ	ਰੀ	—	ਭਾਇ
ਗ	ਗ	ਨਿ	ਸ	ਰੀ	—	—
ਅ	ਗ	ਬ	ਸ	ਸਾ	—	—
ਨ	ਨ	ਸੰ	ਨ	ਨ	—	—
ਅ	ਨਿ	ਕ	ਪ	ਰੀ	੫	—
ਦ	ਮ	ਪ	ਧ	ਨ	੫	—
ਵੈ	ਤ	੫	ਮੈ	ਰਿ	੫	ਪ

ਕਰੀ...ਤਿੰਨਤਾਲ—ਅਸ:

### ਇਕਤਾਲ (ਤਿੰਨਤਾਲ ਦੀ ਦੁਗੁਨ ਲਖ)

X	੦	੨	੦	੩	੪	X
ਸ	ਸ	—	ਸ	ਰ	—	੫
ਮ	ਬ	੫	ਹ	੫	੫	੫
ਨ	ਨ	੫	ਨ	੫	੫	੫
ਸ	ਕਉ	੫	ਨ	ਨ	੫	੫
ਅ	ਨ	੫	ਕਉ	੫	੫	੫
ਸ	ਸ	੫	ਗ	ਗ	੫	੫
ਵੈ	ਚ	੫	ਮ	ਮ	੫	੫

### ਤਾਲ—ਚੰਚਲ (ਤਿੰਨਤਾਲ ਦੀ ਬਰਾਬਰ ਲਖ ਵਿਚ)

X	੨	੦	੩	X
*	ਮ	ਪ	ਸ	੫
*	ਸ	ਟ	੫	੫

—	—	—		ਪ	ਨ	ਸ	ਰ		ਸ	ਨ	ਸ	—	ਨ	—	ਧ	ਪ
—	—	ਪ		ਗ	—	ਗ	ਮ		ਰ	ਗ	ਗ	ਰ	ਸ	—	—	—
—	—	ਬਹੁ		ਬ	—	ਧਹਿ	—		ਪ	ਰੀ	ਗ	ਗ	ਅ	—	—	—

×  
ਕਰੀ... ਅਸਥਾਈ ਤਿੰਨਤਾਲ —

### ਤਿੰਨਤਾਲ (ਦੁਗੁਨ ਲਘ ਵਿਚ)

○	ਪ	ਕ	ਮ		ਤ	—	ਨ	ਨ		×	ਸ	ਸ	—	—	—	੨
	ਖਿ	ਿ	ਰ		ਪ	—	ਧ	ਸ		ਡ	ਗੀ	—	—	—	—	ਸਾ
—	ਨ	ਨ	—		ਨ	ਨ	ਧ	ਨ		ਹ	ਗੀ	—	—	—	—	ਧਾ
—	ਜ	ਰ	—		ਕੀ	ਰ	ਤ	ਨ		ਹ	ਗੀ	—	—	—	—	ਨਾ
—	ਕ	—	ਮ		ਪ	ਧ	ਪ	ਪ		ਮ	ਮ	—	—	—	—	ਕਾ
—	ਨ	ਾ	—		ਨ	ਕ	ਸ	ਰ		ਨ	ਗੀ	—	—	—	—	ਨਾ
—	ਮ	ਕ	ਮ		ਪ	ਪ	ਨ	ਨ		ਸ	ਸ	—	—	—	—	ਧਾ
—	ਨ	ਾ	—		ਨ	ਕ	ਸ	ਰ		ਨ	ਗੀ	—	—	—	—	ਨਾ
—	ਪ	—	—		ਪ	ਪ	ਪ	ਪ		ਗ	—	—	—	—	—	ਪ
—	ਨ	ਧ	ਪ		ਕ	ਮ	ਧ	ਪ		ਮ	—	—	—	—	—	ਧ
—	ਤਉ	ਿ	—		ਹ	ਰਿ	ਹ	ਰਿ		ਕ	ਗੀ	—	—	—	—	ਕਰੀ .. ਅਸਥਾਈ ਤਿੰਨਤਾਲ — ਬਰਾਬਰ ਲਘ

ਨੋਟ :— ਪੜਤਾਲ ਕਾਉਣ ਸਮੇਂ ਤਾਲ ਦੀ ਲਘ ਕਾਇਮ ਰਹਿਣੀ ਚਾਹੀਦੀ ਹੈ। ਭਾਵ,  
ਅਸਥਾਈ ਦੀ ਲਘ ਅਨੁਸਾਰ ਹੀ ਬਾਕੀ ਤਾਲਾਂ ਠਾਅ, ਢੁਗੁਨ, ਤਿਕੁਨ ਆਦਿ  
ਲਘਾਂ ਵਿਚ ਵੱਜਣੀਆਂ ਚਾਹੀਦੀਆਂ ਹਨ।

(ਪੜਤਾਲ ਦੀ ਸੂਰ ਰਚਨਾ ਕਰਤਾ ਵਲੋਂ)

(ਬਿਹਾਗੜਾ ਰਾਗ ਸਮਾਪਤਿ)

## ਰਾਗ ਵਡਹੰਸ

ਵਾਦੀ—ਸ | ਠਾਟ—ਖਮਾਜ | ਸਮਾਂ—ਦਿਨ ਦਾ ਦੂਜਾ ਪਹਿਲਾ।  
ਸੰਵਾਦੀ—ਪ | ਜਾਤੀ—ਓਡਵ-ਸੰਪੂਰਣ | ਵਿਸ਼ੇਸ਼—‘ਰੇ ਪਾ’ ਦੀ ਸੁਰ-ਸੰਗਤਿ ਅਤੇ ਅਵਰੋਹ ਵਿਚ  
ਗੰਧਾਰ ਸੁਰ ਪ੍ਰਬਲ ਰਹੇਗਾ।

ਆਰੋਹ—ਸ, ਰ ਮ ਪ, ਨ ਸੰ।

ਅਵਰੋਹ—ਸ ਨੁ ਪ, ਧ ਪ ਮ ਗ, ਰਨ, ਸ।

ਪ੍ਰਕਤ੍ਰੀ—<sup>ਮ</sup> ਰ ਮ ਪ, ਮਪਧਪ ਮਗ—<sup>ਸ</sup> ਸ, ਪਨਸ, ਰਪ, ਮਗ, ਰਨਸ।

ਇਹ ਰਾਗ ਖਮਾਜ ਠਾਟ ਤੋਂ ਉਤਪਨ ਹੁੰਦਾ ਹੈ। ਜਾਤੀ ਇਸ ਦੀ ਓਡਵ-ਸੰਪੂਰਣ, ਵਾਦੀ ਖੜਜ ਤੇ ਸੰਵਾਦੀ ਪੰਚਮ, ਅਤੇ ਗਾਉਣ ਦਾ ਸਮਾਂ ਦੁਪਹਿਰ ਹੈ। ਪ੍ਰਾਚੀਨ ਸੰਗੀਤ ਗ੍ਰੰਥਾਂ ਵਿਚ ਭੀ ਵਡਹੰਸ ਨੂੰ ਕਾਂਭੜੀ ਮੇਲ (ਖਮਾਜ ਠਾਟ) ਜਾਂ ਸੰਕਰਾਭਰਣ ਮੇਲ (ਬਿਲਾਵਲ ਠਾਟ) ਦਾ ਰਾਗ ਮੰਨਿਆ ਹੈ। ਜਿਵੇਂ ਕਿ —‘ਸੰਗੀਤ ਸਾਰਾਮ੍ਰਿਤ’ ਦਾ ਕਰਤਾ ਵਡਹੰਸ ਦਾ ਠਾਟ ਖਮਾਜ ਅਤੇ ਸੂਰ ਰੂਪ “ਪਮਰ, ਗਾਮਪਮਰ, ਮਗਰ, ਰਗਰ, ਸਰਨੁਪਪ, ਧਸ, ਰਮਗਰ, ਮਮਧਪ, ਸੰਸ, ਨੁਧਪ, ਧਪਮਗ, ਮਗਰ, ਸਚਸ, ਨੁਪ, ਧ ਸ” ਇੰਜ ਲਿਖਦਾ ਹੈ। ‘ਰਾਗ ਲੱਛਣ’ ਦਾ ਲੇਖਕ ਅਤੇ ਕੈਪਨ ਡੇਇ ਆਪਣੇ ਗੰਧ ਵਿਚ ਇਸ ਦਾ ਆਰੋਹ-ਅਵਰੋਹ—“ਸ, ਰ ਮਪ, ਧ ਸੰ। ਸ ਨੁ ਧ ਪ, ਮ ਰ ਮਗ ਸ।” ਇਨ੍ਹਾਂ ਤੋਂ ਇਲਾਵਾ ‘ਸੰਗੀਤ ਪਾਰਿਜਾਤ’ ਵਿਚ ਵਡਹੰਸ ਦਾ ਠਾਟ ਬਿਲਾਵਲ ਅਤੇ ਆਰੋਹ-ਅਵਰੋਹ “ਸ ਰ ਮ, ਗਮਪ, ਧਪ, ਨਸ। ਸ ਨ ਧ ਨੁ ਪ, ਮਗਰ ਸ” ਇਸ ਪ੍ਰਕਾਰ ਲਿਖਿਆ ਹੈ।

ਅੱਜ-ਕੱਲ ਵਡਹੰਸ ਰਾਗ ਬਹੁਤ ਘੱਟ ਸੁਣਨ ਵਿਚ ਆਉਂਦਾ ਹੈ। ਪਰ ਫਿਸੇ ਸਮੇਂ ਇਸ ਦੀਆਂ ਲੋਕ-ਧੂਨਾਂ ਪੰਜਾਬ ਦੇ ਪਿੰਡਾਂ ਵਿਚ ਗੁਜ਼ਦੀਆਂ ਸਨ। ਇਸ ਦਾ ਪਤਾ ਅਸਾਂ ਨੂੰ ਵਡਹੰਸ-ਰਾਗ ਵਿਚ ਲਿਖੀ ਇਲਾਹੀ ਬਾਣੀ ਤੋਂ ਚਲਦਾ ਹੈ, ਜਿਸ ਦਾ ਸਿਰਲੇਖ ਹੈ—ਅਲਾਹਣੀਆਂ। ਭਾਵ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਹਣੀ ਦੀ ‘ਧੁਨੀ’ ਤੋਂ ਸਿਖਿਆ—ਭਰੀ ਬਾਣੀ ਰਚੀ। ਅਲਾਹਣੀ ਉਸ ‘ਧੁਨੀ’ ਨੂੰ ਕਹਿੰਦੇ ਹਨ ਜੋ ਮੌਦੇ ਪਾਣੀ ਦੇ ਗੁਣ ਕਹਿ ਕੇ ਬੀਬੀਆਂ ਵੈਣ ਪਾਉਂਦੀਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਜੀ ਨੇ ਗੰਦੇ ਗੀਤਾਂ ਦੀ ਕੁਗੀਤੀ ਨੂੰ ਦੂਰ ਕਰਨ ਲਈ ‘ਘੜੀਆਂ’ ਸਿਰਲੇਖ ਹੇਠ ਬਾਣੀ ਰਚੀ। ਜਿਸ ਵਿਚ ਲੋਕ-ਪਤਲੋਕ ਵਿਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ। ਘੜੀਆਂ ਵੀ ਇਕ ‘ਲੋਕ ਧੁਨਿ’ ਹੈ, ਜਿਸ ਵਿਚ ਸ਼ਾਦੀ ਦੇ ਮੌਕੇ ਦੁਲਹਾ (ਲਾੜੇ) ਨੂੰ ਘੜੀ ਤੇ ਸਵਾਰ ਕਰਕੇ ਭੈਣਾਂ ਗੀਤ ਗਾਉਂਦੀਆਂ ਹਨ। ਵਡਹੰਸ ਕੀ ਵਾਰ ਮ: ੪, ਨੂੰ ਵੀ ਲੱਲਾਂ ਬਹਲੀਮਾਂ ਕੀ ਧੁਨਿ ਗਾਵਣੀ, ਦਾ ਭਾਵ ਭੀ ਉਸ ਵਕਤ ਦੀ ਪ੍ਰਚਲਿਤ ‘ਲੋਕ ਧੁਨਿ’ ਤੋਂ ਹੀ ਹੈ। ਸੋ, ਉਪ੍ਰੋਕਤ ਗੱਲ ਦਾ ਸਿੱਟਾ ਇਹੋ ਨਿਕਲਦਾ ਹੈ ਕਿ ‘ਵਡਹੰਸ’

ਪੰਜਾਬ ਪ੍ਰਾਤਿ ਦਾ ਅਤੀ ਲੋਕ-ਪ੍ਰਿਆ ਰਾਗ ਸੀ, ਜਿਸ ਵਿਚ ਸ਼ਾਸਤ੍ਰੀ ਸੰਗੀਤ ਦੇ ਨਾਲ ਲੋਕ ਗੀਤ ਭੀ ਗਾਏ ਜਾਂਦੇ ਸਨ।

ਮੰਜੂਦਾ ਸਮੇਂ ਦੇ ਕਈ ਸੰਗੀਤ ਕਰਤਾ 'ਵਡਹੰਸ' ਤੇ 'ਵਡਹੰਸ ਸਾਰੰਗ' ਨੂੰ ਇਕੋ ਰਾਗ ਮੰਨਦੇ ਹਨ। ਪਰ ਪ੍ਰਾਚੀਨ ਤੇ ਆਧੁਨਿਕ ਸੰਗੀਤ ਗ੍ਰੰਥਾਂ ਦੀ ਖੋਜ ਕਰਨ ਤੋਂ ਪਤਾ ਚਲਦੀ ਹੈ ਕਿ 'ਵਡਹੰਸ' ਅਤੇ 'ਵਡਹੰਸ ਸਾਰੰਗ' ਦੋ ਭਿੰਨ ਰਾਗ ਹਨ। ਕਿਉਂ ਕਿ ਇਨ੍ਹਾਂ ਦੇ ਠਾਟ, ਜਾਤੀ, ਵਾਦ-ਸੰਵਾਦ ਵਿਚ ਕਾਫ਼ੀ ਅੰਤਰ ਹੈ। ਸੰਗੀਤਾਂ ਵਿਚ ਇਸ ਸਮੇਂ 'ਵਡਹੰਸ ਸਾਰੰਗ' ਦੇ ਦੋ ਰੂਪ ਦਿਖਾਈ ਦਿੰਦੇ ਹਨ :—

(੧) ਠਾਟ ਕਾਡੀ, ਜਾਤੀ-ਓਡਵ-ਓਡਵ, ਵਾਦ-ਸੰਵਾਦ, ਰਿਖਭ-ਪੰਚਮ। ਸੂਰ ਰੂਪ "ਨੁਨਪ, ਮਪਨਪ, ਮ, ਰਸ, ਰਮ, ਮਪ, ਨੁਨਪਮਰ, ਸ—ਰਮ, ਰਮਪ, ਨ, ਸੰ, ਸੰਰੱਸਨੁ, ਮਪ, ਨੁਨਪਮਰਸ।" ਇਸ ਵਿਚ ਗੰਧਾਰ ਤੇ ਪੈਵਤ ਸੂਰ ਵਰਜਿਤ ਹਨ। ਪਰ ਮੱਧਮ ਅਤੇ ਨਿਖਾਦ ਕੋਮਲ ਉਤੇ ਬੋੜਾ ਠਹਿਰਨਾ ਹੁੰਦਾ ਹੈ।

(੨) ਠਾਟ ਖਮਾਜ, ਜਾਤੀ ਓਡਵ-ਖਾਡਵ, ਵਾਦੀ ਪੰਚਮ ਸੰਵਾਦੀ ਰਿਖਭ। ਸਰੂਪ "ਸ, ਰਮਪ, ਨੁਪ, ਧਪਮ, ਪਮਰ, ਨਸ—ਰਮਪ, ਮਪ, ਨੁਧਪ, ਮਰਰ, ਸ, ਨੁਨਪ, ਧਪਮ, ਪਨਸ, ਰਮਮ, ਪ, ਨੁਧਪ, ਨੁਨਪ, ਮਰ, ਨਸ।" ਉਪਰੋਕਤ ਦੌਵੇਂ ਸਰੂਪ ਸਾਰੰਗ ਦੇ ਪ੍ਰਕਾਰਾਂ ਨਾਲ ਮਿਲਦੇ ਹਨ, ਇਸ ਕਰਕੇ ਕੁਝ ਵਿਦਵਾਨ ਇਸ ਨੂੰ ਸਾਰੰਗ ਦਾ ਹੀ ਇਕ ਪ੍ਰਕਾਰ ਮੰਨਦੇ ਹਨ।

ਵਡਹੰਸ ਭਾਵੇਂ ਇਕ ਸੁਤੰਤਰ ਰਾਗ ਹੈ, ਪਰ ਤਾਂ ਵੀ ਇਸ ਦੇ ਪੂਰਵ ਵਿਚ ਤਿਲਕ ਕਾਮੋਦ, ਮੱਧਮ ਵਿਚ ਦੇਸ ਅਤੇ ਉੱਤਰ ਭਾਗ ਵਿਚ ਸਾਰੰਗ ਰਾਗ ਦੀ ਝਲਕ ਦਿਖਾਈ ਦਿੰਦੀ ਹੈ। ਜਿਵੇਂ—

ਨ ਮ ਪ ਸ  
"ਪਨਸ, ਰਪਮਗ—ਸ" ਤਿਲਕਕਾਮੋਦ। "ਰਮਪ, ਮਪਧ ਮਗਰਨ, ਸ" ਦੇਸ ਅਤੇ "ਨਸਰਂਸਨੁਪ" ਸਾਰੰਗ। ਇਹ ਰਾਗ ਮੰਦ੍ਰ ਅਤੇ ਮੱਧਮ ਸਪਤਕ ਵਿਚ ਅਧਿਕ ਖਿਲਦਾ ਹੈ। ਉੱਜ ਵੀ ਵਡਹੰਸ ਪੂਰਵਾਂਗ ਵਾਦੀ ਹੋਣ ਦੇ ਨਾਤੇ ਇਸ ਦਾ ਸੁਰ-ਵਿਸਥਾਰ ਮੰਦ੍ਰ-ਮੱਧਮ ਸਪਤਕ ਵਿਚ ਹੀ ਸੋਭਦਾ ਹੈ। ਇਸ ਦਾ

ਨ ਮ ਪ ਸ  
ਚਲਣ "ਸ, ਪਨਸ, ਰਮਗ—ਸ, ਨੁਪ, ਧਪਮ, ਪਨਸ, ਰਮਪ, ਮਪਧਮਗ, ਰਨ, ਸ—, ਰਪਮਗ, ਸਰਮਪ, ਮਗਰਨ, ਪਨਸ" ਇਸ ਪ੍ਰਕਾਰ ਹੁੰਦਾ ਹੈ। ਅੰਤਰੇ ਦਾ ਉਠਾਣ "ਮਪਨ, ਸੰ, ਜਾਂ ਪ, ਮਪਨ, ਸੰ—ਨਸਨੁਪ  
ਪ  
ਧਪਮਗ, ਰਨ, ਸ" ਇੰਜ ਮੱਧਮ ਸਪਤਕ ਦੇ ਖੜਜ ਤੇ ਆਉਣ ਸਮੇਂ ਗੰਧਾਰ ਸੂਰ ਪ੍ਰਬਤ ਤੇ ਰਿਖਭ<sup>ਦੁਰਬਲ</sup> ਰਹੇਗਾ।

ਆਦਿ ਗ੍ਰੰਥ ਵਿਚ ਇਸ ਦਾ ਅੱਠਵੇਂ ਨੰਬਰ ਹੈ, ਪ੍ਰਾਣੀ ਦੇ ਚਲਾਣੇ ਸਮੇਂ ਇਸ ਰਾਗ ਵਿਚ ਰਾਗੀ ਸਿੰਘ 'ਅਲਾਹਲੀਆ' ਦੇ ਵੇਰਾਗਮਈ ਸ਼ਬਦ ਗਾਇਨ ਕਰਦੇ ਜਨ। ਇਹ ਬਹੁਤ ਮਨੋਹਰ ਅਤੇ ਲੋਕ-ਪ੍ਰਿਆ ਭਾਗ ਜੀ, ਪਰ ਦੂਜੇ ਅੱਗੇ ਆਉਣ ਤੁਹਾਨੂੰ ਪੜ੍ਹੋ।

१. स—नृसरमग, सन्, पून्—पून्सरपमग, रन्, पून्स, नृसनुप, पूपम्, पून्—।
२. स (स) नुप, पूनुप, पूपम्, पून्स, रन्सनुप, मृपनुप, पूपम्, पून्सरमग, रन्, स—रमप  
 —मप, रमप, पूपमग, नृसमग, रन्, पून्स रमगरन्, स—।
३. स—(स) न्, पून्स, मृपन्, पून्स, नृसरमग, सरपमग— रन्, स—नृसर, सरम, रमप,  
 मृपयमपमग— स, रमप, नुप, पूपम, मृपयपमगरन्, पून्सरमग, सरन्, स—नुप, नुनुप,  
 मृपपप, मृपन्, पून्सरन्स, रपमग, रन्, स—।
४. स— नृसरमप—मप, मृपयप, नुप, पूपम, पूपमग, मृगर सरन्, नृसरमगरन्, स—नृस,  
 पून्स, मृपनुस, नृस, सर, रम, मप, पूपमगस, रमप, नुप, मृपन, स—नुप, मृपयमपग— स,  
 म  
 रमप, नृसरमप, पू, नृसरमपयपमगरन्, पून्स—।
५. रमप, मप, मृपयप, नुनुप, मृपयमपमग, सरन्सनुप, पून्, पून्स—नृसरपमग, सरन्स,  
 म  
 मप, मप, रमप, मृपन, स—नृसं, रैसं, नुप, मृपन, स—नृसंरैनृसं, नुप, मृपयपमग— स,  
 म  
 रमप, पूप, पूप मग, रन्, स—पून्स नृसरस, रमगरन्स, रमपमगरन्स, रमपयपमगर  
 न्स, रमपनुप, पूपमगरन्स, मृपन्सं, रैनृसंनुप, पूपमगरन्स। रपमग, रन्, स—।

# ਵੜਹੰਸ ਰਾਗ ਸੀਆਂ ਤਾਨਾਂ (ਸ਼ਬਦ ਗੀਤ ਨੰ: ੧)

## ਅਸਥਾਈ

	O ਜ ਪ ਮ ਨ	O ਮ ਿ ਤ ਰੇ ਤ੍ਰੁ	ੴ ਏ ਿ ਕੋ ਸ	X ਨ ਾ ਸ ਿ ਸ ਿ ਨ
੧.	• • • •	• • • •	ਸਰ ਮਪ ਨਸਂ ਨੁਪ	ਮਪ ਧਪ ਮਗ ਰਸ
੨.	• • • •	ਨਸ ਰਮ ਪਨੁ ਮਪ	ਨਸਂ ਰਸਂ ਨੁਪ ਮਪ	ਧਪ ਮਗ ਰਸ ਨਸ
੩.	ਪਨੁ ਸਰ ਨਸ ਮਗ	ਰਸ, ਨਸ ਰਮ ਪਧ	ਮਪ ਨਸਂ ਰਸਂ ਨੁਪ,	ਮਪ ਧਪ ਮਗ ਰਸ
੪.	• • • •	• • • •	ਨਸ ਨੁਪ ਮਪ ਨਸ	ਰਮ ਗਰ, ਨਸ ਰਪ
੫.	ਮਗ ਰਸ, ਨਸ ਰਮ	ਪਧ ਪਮ ਗਰ, ਨਸ	ਰਮ ਪਨ ਸਰ ਨਸਂ	ਨੁਪ ਧਪ ਮਗ ਰਸ
੬.	• ਨਸ ਨੁਪ ਧਪ ਮਗ	ਪਨੁ ਸ,ਪ ਨਸ ਪਨ	ਸਰ ਨਸ ਮਗ ਰਸ, ਨਸ ਮਂਗ ਰਸਂ ਨੁਪ	ਮਪ ਪ,ਮ ਪਧ ਮਪ ਧਪ ਮਗ ਰਸ ਨਸ
੭.	• • • •	• • • •	ਪਨੁ ਨ,ਪ ਨਨ ਪਨ	ਸਰ ਨਸ ਨੁਪ ਮਪ
	ਨਸ, ਸਰ, ਨਸ ਮਗ ਰਸ,	ਮਪ ਧਪ ਮਗ, ਨਸ, ਨਸ ਰਪ ਮਗ ਰਸ,	ਨਸ ਸ,ਨ ਸੰਨ ਨਸ ਨਸ ਰਮ ਪਨ ਸ-	ਗੁ ਰਸ ਨੁਪ ਧਪ ਮਗ ਰਸ ਨੁਪ ਧਪ ਮਗ ਰਸ

## ਅੰਤਰਾ

	H ਹ ਹ — ਹ ਹ ਤਾ — ਹ	P — ਕੀ — ਸ ਮ ਲ	S ਊ — — ਸ ਸ ਤ	R ੰ ਸੰਨ ਸ — ੰ ਸ
੧.	• • • •	• • • •	ਨਸਂ ਨੁਪ ਧਪ ਮਗ	ਰਸ, ਰਮ ਪਨ ਸ-
੨.	• • • •	ਪਨ ਸੰਰ ਨਸ ਨੁਪ	ਮਪ ਧਪ ਮਗ ਰਸ.	ਨਸ ਰਮ ਪਨ ਸ-
੩.	ਮਪ ਨਸ ਪਨ ਸੰਰ	ਨਸ ਰਮ ਗਰ ਨਸ	ਨੁਪ ਧਪ ਮਗ ਰਸ,	ਨਸ ਰਮ ਪਨ ਸ-
੪.	• ਨੁਪ, ਮਪ ਨਸ, ਪਨ	• ਸਰ, ਨਸ ਰਮ, ਸਰ	ਨਸ ਰਸ ਮਪ ਨਸ, ਪਨ	ਧਪ ਮਗ, ਨਸ ਰਸ ਸੰਰ ਨੁਪ ਮਪ ਸ-
੫.	ਨਸ ਰ,ਨ ਸਰ ਨਸ, ਧਪ ਮਗ, ਪਧ ਮਗ,	ਮਪ ਧ,ਮ ਪਧ ਮਮ ਗਰ, ਗਗ ਰਸ	ਨਸ ਰ,ਨ ਸਰ ਨਸ ਨਸ ਰਮ, ਸਰ ਮਪ,	ਰੰਗ ਸੰਨ, ਸੰਸ ਨੁਪ, ਰਮ ਪਨ, ਮਪ ਨਸ
੬.	ਸੰਰ ਸਰ ਰ,ਸ ਰਨ ਸਰ, ਪਨ ਸੰਸ, ਨਸ ਰਸ	ਨਸ ਨਸ ਸ,ਨ ਸੰਸ ਨਸ, ਨੁਪ ਮਪ ਸ, ਨਸ	ਪਨ ਨੁਪ, ਨਨ ਪਨ, ਨਸ ਰਰ, ਸਰ ਮਮ, ਰਸ ਨੁਪ ਮਪ ਸ,	ਮਪ ਪ,ਮ ਪਧ ਮਪ ਰਮ ਪਧ, ਮਪ ਨਨ, ਨਸ ਰਸ ਨੁਪ ਮਪ

## ੧. ਰਾਜਾ ਵਡਹੁਸ, ਤਿੰਨਤਾਲ (ਮੱਧ ਲੜ)

ਮਨਿ ਮੈਲੈ ਸਭੁ ਕਿਛੁ ਮੈਲਾ। ਤਨਿ ਧੋਤੈ ਮਨੁ ਅਛਾ ਨ ਹੋਇ ॥  
 ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੁਝੈ ਕੋਇ ॥੧॥  
 ਜਪਿ ਮਨ ਮੇਰੈ ਤੂ ਏਕੋ ਨਾਮੁ ॥  
 ਸਤਿਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥  
 ਸਿਧਾ ਕੈ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥  
 ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥  
 ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰਿ ਕੀ ਸਰਣਾਇ ॥  
 ਸਤਿਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੁ ਨ ਜਾਇ ॥੩॥  
 ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰ ਜੀਵੈ ਕੋਇ ॥  
 ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥

(ਵਡਰੰਸੁ ਮਹਲਾ ੩, ਪੰਨਾ ੫੫੮)

ਅਸਥਾਈ

ੴ ਸਤਿਗੁਰ	ਪ ਨ ਮ	ਪ ਨ	ਪ	੦	" ਪ ਰ	ਪ ਲ	ਪ ਲੈ	ਪ ਲੈ	ਪ ਲੈ	ਪ ਲੈ	ਪ ਲੈ	ਪ ਲੈ
ਸ ਪ	ਮ ਕੁ	ਮ ਰ	ਪ ਦੀ	ਪ ਆ	ਮ ਹ	ਪ ਆ	—	—	—	ਪ ਸ	ਪ ਵਿ	ਪ ਵਿ
ਮ ਸ	ਰ ਿ	ਮ ਕੁ	ਮ ਰ	ਪ ਦੀ	ਪ ਆ	ਮ ਹ	ਪ ਆ	ਮ ਹ	ਪ ਹ	ਰ ਹਾ	ਪ ਹ	ਪ ਹ
ਮ ਮ	ਮ ਨ	ਮ ਰ	ਮ ਸ	ਪ ਲੈ	—	—	—	—	ਪ ਸ	ਸ ਰਾ	ਪ ਨ	ਪ ਨ
ਸ ਨ	ਨ ਨ	ਨ ਧ	—	ਸ ਹੀ	—	—	—	—	ਸ ਰਾ	ਸ ਰਾ	ਸ ਭੁ	ਸ ਭੁ
ਸ ਮ ਇ	—	ਮ ਹ	—	ਪ ਜ	ਪ ਗ	ਨ ਤ	ਪ ਜ	ਪ ਗ	ਸ ਭ	ਸ ਭ	ਨ ਤ	ਨ ਤ
ਨ ਤਿ	ਸ ਤ	ਰ ਲਾ	ਮ ਸ	ਕ ਬ	ਕ ਸ	ਸ ਕ	ਕ ਬ	ਕ ਸ	ਸ ਨ ਕੋ	ਗੰਸ	ਪ	ਪ
										ੰ	ੰ	ੰ
										ੴ	ੴ	ੴ
										ਸ ਨ	—	ਸ ਨ
										—	—	—
										X	—	—
										—	—	—
										—	—	—

—ਸੁਖਦ ਦੀਆਂ ਬਾਕੀ ਤਰ੍ਹਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## ੨. ਰਾਗ ਵਡਹੰਸ, ਡੋਟੀ ਤਿੰਨਤਾਲ (ਮੱਧ ਲਜ)

ਮੌਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥  
 ਤੇਰੇ ਮੁੰਪ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥  
 ਤੇਰੇ ਦਰਸਨ ਵਿਟਹੁ ਖੰਨੀਐ ਵੰਥਾ ਤੇਰੇ ਨਾਮ ਵਿਟਹੁ ਕੁਰਬਾਣੇ ॥  
 ਜਾ ਤੂ ਤਾ ਮੈ ਮਾਣ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੇ ॥  
 ਜੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥  
 ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੇ ਅਵਰਾਹਾ ॥  
 ਨਾ ਮੁਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥  
 ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥  
 ਸਭਿ ਸਹੀਆਂ ਸਹੁ ਰਾਵਣਿ ਗਈਆ ਹਉ ਦਾਧੀ ਕੇ ਦਰਿ ਜਾਵਾ ॥  
 ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥  
 ਮਾਠਿ ਗੁੰਦਾਈ ਪਟੀਆ ਭਰੀਐ ਮਾਂਗ ਸੰਧੂਰੇ ॥  
 ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੈ ॥  
 ਮੈ ਰੋਵੰਦੀ ਸਭੁ ਜਗੁ ਰੁਨਾਂ ਰੁਨੜੇ ਵਣਹੁ ਪੰਖੇਰੂ ॥  
 ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥  
 ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥  
 ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥  
 ਆਉ ਸੁਭਾਗੀ ਨੀਦੜੀਏ ਮਤ ਸਹੁ ਦੇਖਾ ਸੋਇ ॥  
 ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥  
 ਸੀਸੁ ਵਚੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥  
 ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥

(ਵਡਹੰਸ ਮ: ੧, ਪੰਨਾ ੫੫੭)

### ਅਸਥਾਈ

੦	੩	X	੨
ਨ ਸ ਰੀ	— ੯ ੯	ੴ ਨ ਨ	੫ ੮ ੮
ਸ ਨ ਵੰ	੯ ੯ ੯	੫ ੮ ੮	੫ ੮ ੮

ਨ ਮ	ਸ ਧ	ਸ ਕ	ਰ ਟ	— 5	ਹ ਰੰ	— 5	— 5	ਪ ਜੇ	ਪ ਵ	ਪ ਡਾ	— 5	— 5	— 5	ਪ ਤਿ	ਪ ਨਿ
ਪ ਲੋ	ਪ ਭੀ	— 5	ਪ ਲੋ	H 5	H ਭੁ	P 5	ਪ ਲੁ	H ਭਾ	— 5	ਗ ਇਆ	— 5	— 5	— 5	ਪ ਭੁ	— 5
ਸ ਨਾਲੋ	ਸ 5	— 5	ਰ ਸਾ	H 5	ਗ ਵ	— 5	ਲ ਣ	ਸ ਨਾਂ	— 5	ਸ ਇਆ	— 5	— 5	— 5	— 5	— 5

ੴ ਤਰਾ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੁਰ. ਰਚਨਾ ਕਰਤਾ ਵਲੋਂ)

### ੩. ਰਾਗ ਵਡਹੋਸ, ਤਾਲ—ਦਾਦਰਾ (ਲਗ-ਭਗ ਬਿਲੰਬਿਤ ਲਈ)

ਮਿਲਿ ਜਲ ਜਲਹਿ ਖਟਾਨਾ ਰਾਮ ॥

ਸੰਗ ਜੋਤੀ ਜੋਤਿ ਮਿਲਾਨਾ ਰਾਮ ॥

ਸੰਮਾਇ ਪਰਨ ਪਰਖ ਕਰਤੇ ਆਪਿ ਆਪਹਿ ਜਾਣੀਐ ॥

ਤਹ ਸੰਨ ਸਹਜਿ ਸਮਾਇ ਲਾਗੀ ਏਕ ਏਕ ਵਖਾਣੀਐ ॥

આપિ ગપત્રા આપિ મકત્રા આપિ આપ વ્યખાના ॥

ਨਾਨਕ ਭੁਮ ਭੈ ਗਣ ਬਿਨਾਸੇ ਮਿਲਿ ਜਲ ਜਲਹਿ ਖਟਾਨਾ ॥੪॥

(ਵਡਹਸੂ ਮ: ੫, ਪੰਨਾ ੫੭)

### ਅਸਥਾਈ

X		O	X	O	P
ਨ	ਨ	ਸ	ਨਸ	ਨ	- ਮਪ
ਮਿਲ	ਜ	ਲ	ਲਹਿਤ	ਟਾਂ	ਸ ਸ਼
ਸ	ਨ	ਸ	ਨਸ	ਨ	ਪ
ਮਿ	ਜ	ਲ	ਲਹਿਤ	ਟਾਂ	- ਨੁ ਮਪ
ਪ	ਪ	ਪ	ਰਸ	ਰ	ਸੰਗ
ਜੋ	ਤੀ	ਜੋ	ਲਾ	ਡੀ	ਸ ਸ਼

### ਅੰਤਰਾ

ਨਸ	-	ਸ	ਰ	ਪ	ਪ	ਪਪ	ਪ	-
ਸੰਮਾ	5	ਇ	ਪੂ	ਰ	ਖ	ਕਰ	ਤੈ	5
ਪ	-	- ਧ	ਪਮ	ਮ	-	ਗ	ਸ	ਸ
ਆ	5	ਤਪ	ਆਂ	ਪਹਿ	5	ਜਾ	5	ਤਹ
ਮ	ਰ	-	ਪ	ਨ	- ਨ	ਸੰ	ਸੰ	-
ਸੰ	ਮ	-	ਸਹ	ਜ	ਡਸ	ਮਾ	ਲਾ	ਗੀ
ਨ	ਸ	ਉ	ਪ	ਪਮ	- ਮ	ਗ	-	5
ਸੰ	ਕ	ਤੁਪ	ਏ	ਕਵ	ਕਵ	ਖਾ	ਅ	ਗ
ਉ	ਕ	ਤੁਪ	ਏ	ਕਵ	ਕਵ	ਤਸ	ਮ	5

ਨੋਟ :— ਇਹ ਇਕ ਪੁਰਾਤਨ ਸ਼ਬਦ-ਰੀਤ ਹੈ। ਬਾਕੀ ਤੁਕਾਂ ਅੰਤਰੇ ਤੇ ਲਾਓ।

#### ੪. ਰਾਗ ਵਡਹੋਸ, ਤਾਲ-ਕਹਿਰਵਾ (ਮੱਧ ਲੜ)

ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥  
 ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥  
 ਹਉ ਵਾਰੀ ਵੰਦਾ ਖੰਨੀਐ ਵੰਦਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ  
 ਸਾਹਿਬ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥  
 ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥  
 ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥  
 ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥  
 ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥  
 ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥

(ਵਡੋਸੂ ਮ: ੧, ਪੰਨਾ ੫੫੭)

ਅਸਥਾਈ

X	ਨ ਸ ਹਉ	—	○	ਗ ਵੰ	ਗ ਵਾ	ਰਸ	—	X	ਸ ਪੁੱਖ	ਨ	ਨੀਐ	○	ਸ ਵਾ	ਸ ਵੰ	—	S	—
	ਰ ਵਾ	—	M	ਮੀ	ਮੀ	ਪ	ਪ		ਪ	ਮ	ਮ੍ਰ	H	ਸ	ਸ	—	S	—
—	ਰ ਤਉ	M	S	ਮਾ	ਮਾ	ਪਿ	ਪਿ	—	ਨਾ	S	ਸਸ	S	ਸ	ਸ	—	S	—

ଆର୍ଦ୍ଦରା

ਨ	ਸ	ਅ	ਸ	ਹ	ਅ	ਲੀ	ਹ	ਰ	ਅ	ਰ	ਹ	ਲ	—	s.	ਹ	ਨ	ਪ	ਅ	—	—	ਪ	ਬ	ਪ	ਖ	—	s	—	s	—	s	
—	ਪ	—	ਪ	ਪ	ਨੀ	ਮ	ਧ	ਪ	ਨ	ਹ	ਰੋ	—	s	ਹ	—	—	—	—	—	—	ਕ	ਇ	—	s	s	—	s	—	s	—	s
—	ਹ	—	ਡੀ	ਪ	ਨੀ	—	ਧ	ਪ	ਨ	—	ਸ	ਨ	ਸਹਿ	—	s	—	—	ਸ਼	ਆ	—	—	ਨ	ਪ	ਸ	ਲੋ	—	s	—	s	—	s
—	ਸ	—	ਸ	ਪ	ਨੀ	—	ਧ	ਪ	ਨ	—	ਸ	ਨ	ਸਹਿ	—	s	—	—	ਸ਼	ਆ	—	—	ਨ	ਪ	ਸ	ਲੋ	—	s	—	s	—	s
—	ਸ	—	ਸ	ਪ	ਨੀ	—	ਧ	ਪ	ਨ	—	ਸ	ਨ	ਸਹਿ	—	s	—	—	ਸ਼	ਆ	—	—	ਨ	ਪ	ਸ	ਲੋ	—	s	—	s	—	s
—	ਨ	—	ਨ	ਪ	ਨੀ	—	ਧ	ਪ	ਨ	—	ਸ	ਨ	ਸਹਿ	—	s	—	—	ਸ਼	ਆ	—	—	ਨ	ਪ	ਸ	ਲੋ	—	s	—	s	—	s

ਰਸ  
ਹਉ ਵਾਰੀ... —ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੫. ਰਾਗ ਵਡਹੰਸ, ਤਾਲ—ਕਹਿਰਵਾ (ਮੱਧਜ ਲਜ)

ਤੂ ਜਾਣਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥  
 ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥  
 ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥੨॥  
 ਨਾਮੁ ਤੇਰਾ ਮਨ ਤਨ ਆਧਾਰੀ ॥ ਨਾਨਕ ਦਾਸੁ ਬਖਸੀਸੁ ਤੁਮਾਰੀ ॥੩॥

(ਵਡਹੰਸ ਮ: ੫, ਪੰਨਾ ੫੯੩-੬੪)

### ਅਸਥਾਈ

X	○	X	○											
ਰਸ ੴ	ਸ ਪ	ਨ ਨ	ਸ ਰ	ਸ ਜ	ਸ ਕੁ	ਸ ਦ	ਨ ਰ	ਸ ਤ	ਸ ਤੇ	ਪ ਰੀ	ਮ ਬਿ	ਮ	ਗ	—
ੴ	ਅ	ਚ	ਰ	ਜ	ਦ	ਰ	ਤ	ਤੇ	ਪ	ਰੀ	ਬਿ	ਸ	ਮਾ	ੴ

  

M	P	M	P	M	P	M	P	M	P	M	B	M	G	—		
ਰਸ ੴ	ਰ	ਮ	ਪ	ਪ	ਪ	ਪ	ਪ	ਰ	ਤ	ਤੇ	ਪ	ਰੀ	ਬਿ	ਸ	ਮਾ	ੴ

### ਅੰਤਰਾ

ਮ ੴ	—	ਮ ਜਾ	ਪ ਣਾ	—	ਨ ਇਹਿ	—	ਨ ਤਾ	ਸ ਕੌ	—	ਸ ਈ	ਸ ਜਾ	—	ਸ ਣੈ	—
—	ਨ	—	ਪ	—	ਪ	—	ਪ	ਮ	ਧ	ਪ	ਮ	—	ਗ	—

ਰਸ

ੴ —ਬਾਬੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੬. ਰਾਗ ਵਡਹੰਸ, ਤਾਲ—ਚੰਚਲ (ਮੱਧਜ ਲਜ)

ਤੂ ਬੇਅੰਤੁ ਕੋ ਵਿਰਲਾ ਜਾਣੈ । ਗੁਰਪ੍ਰਸਾਦਿ ਕੋ ਸਬਦਿ ਪਛਾਣੈ ॥੧॥  
 ਸੇਵਕ ਕੀ ਅਰਦਾਸਿ ਪਿਆਰੇ ॥ ਜਪਿ ਜੀਵਾ ਪ੍ਰ੍ਭ ਚਰਣ ਤੁਮਾਰੇ ॥੧॥ ਰਹਾਉ ॥  
 ਦਾਇਆਲ ਪੁਰਖ ਮੇਰੇ ਪ੍ਰ੍ਭ ਦਾਤੇ ॥ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥  
 ਸਦਾ ਸਦਾ ਜਾਈ ਬਲਿਹਾਰੀ ॥ ਇਤ ਉਤ ਦੇਖਉ ਓਟ ਤੁਮਾਰੀ ॥੩॥  
 ਮੋਹਿ ਨਿਰਗੁਣ ਗੁਣ ਕਿਛੁ ਨ ਜਾਤਾ ॥ ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥

(ਵਡਹੰਸ ਮ: ੫, ਪੰਨਾ ੫੯੨)

ਅਮਥਾਈ

અત્રા

ਨੋਟ - ਇਹ ਸ਼ਬਦ-ਰੀਤ ਮੱਧ ਸਪਤਕ ਦੇ ਪੰਜਮ ਤਕ ਸੀਮਤ ਹੈ। ਇਸ ਲਈ 'ਮੱਧਮ' ਸਰ ਤੋਂ 'ਗਾਉਣਾ' ਯੋਗ ਰਹੇਗਾ।

## ੭. ਰਾਗ ਵਡਹੰਸ, ਤਾਲ-ਚੰਚਲ (ਮੱਧ ਲਜ)

ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥  
 ਸੇਵਿਹੁ ਸਾਹਿਬੁ ਸੰਮ੍ਰਿਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥  
 ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥  
 ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥  
 ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥  
 ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥

(ਵਡਹੰਸ ਮ: ੧, ਅਲਾਹਣੀਆ: ਪੰਨਾ ੫੭੯)

### ਅਸਥਾਈ

X	-	-	*	ੳ	ਸ	ਸ	ਰ	ਣ	ਪ	੦	ਮ	-	-	s	ੴ	ਗ	ਦ	-	-	-
*	-	-	-	ਮ	ਰ	ਣ	ਨ			ਮ	ਦ	-	-		ਦ	ਦ	-	-	-	-
r	s	-	s	ਸ	-	ਸ	ਰ	s		ਨ	-	ਨ		s	ਸ	-	-	-	-	-
s	s	s	ਲੈ	ਲੈ	-	ਕਾ	s			ਆ	s	ਖੀ		ਅੰ	s	s	s	s	s	s
-	-	-	-	ਸ	-	ਸ	ਰਸ			ਨ	-	-		ਨ	ਪ	-	-	-	-	-
s	s	s	ਜੇ	ਜੇ	s	ਮ	ਰਡ			ਜਾ	s	s		ਲੈ	s	s	s	s	s	s
-	-	-	-	ਮ	-	ਮ	ਪ			ਨ	-	-		ਸ	-	-	-	-	-	-
s	s	s	ਐ	ਐ	s	ਸਾ	s			ਕੌ	s	s		ਸਿ	s	s	s	s	s	s

### ਅੰਤਰਾ

	ਪ	ਨ	-	ਨ	ਵਹੁ	-		ਪ	ਨ	-	ਧ		ਨ	ਪ	-	-	-	-	
-	s	s	s	ਮ	ਮ	ਮ	p		ਸ	s	s		ਹ	ਬ	-	s	s	s	s
s	s	s	ਸ	ਸ	ਸ	ਰ	ਬ		ਨ	-	ਨ		ਸ	-	-	s	s	s	s
-	s	s	s	ਸ	-	ਸ	ਰ	s		ਆ	s	p		ਨ	ਪ	-	-	-	-
s	s	s	p'	s	b	s	s		ਸਨੁ	-	-		ਨ	ਪ	-	-	-	-	-

— — — | ਪ ਧ ਮ ਪ | ਗ  
 S S S | ਆ ਸ ਕੌ ਸ | ਮ ਹੋ — S S | ਇ — S S S

ਰ ਸ —  
 S S S... ਨੋਟ :— ਅਲਾਹਣੀਆਂ ਦੀ ਇਹ ਇਕ ਪੁਰਾਤਨ ਰੀਤ (ਟਿਯੁਨ) ਹੈ। ਜਿਸ ਨੂੰ  
 ਰਾਗੀ ਸਿੰਘ ਪ੍ਰਾਣੀ ਦੇ ਚਲਾਣੇ ਸਮੇਂ ਗਾਉਂਦੇ ਹੁੰਦੇ ਸਨ।

### ੮. ਰਾਗ ਬਸੰਤ, ਝਪਤਾਲ (ਮੱਧਜ ਲਖ)

ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ,  
 ਸੌਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ॥  
 ਦ੍ਰਿਸ਼ਟ ਦਰਸ ਹੀਨ ਸਬਦ ਸੁਰਤਿ ਹੀਨ,  
 ਬੁਧਿ ਬਲ ਹੀਨ ਸੂਧੇ ਹਸਤ ਨ ਪਾਵਰੀ ॥  
 ਪ੍ਰੀਤ ਹੀਨ ਰੀਤ ਹੀਨ ਭਾਏ ਭੈ ਪ੍ਰਤੀਤ ਹੀਨ,  
 ਚਿਤ ਹੀਨ ਬਿਤ ਹੀਨ ਸਹਜ ਸੁਭਾਵਰੀ ॥  
 ਅੰਗ ਅੰਗ ਹੀਨ ਦੀਨਾਪੀਨ ਪਰਚੀਨ ਲਗ,  
 ਚਰਨਿ ਸਰਨਿ ਕੈਸੇ ਪ੍ਰਾਪਤਿ ਹੈ ਰਾਵਰੀ ॥ ੨੨੦ ॥

(ਕਬਿੱਤ ਭਾਈ ਗੁਰਦਾਸ ਜੀ)

### ਅਸਥਾਈ

X	੨	੦	੩
ਸ ਨ ਰ ਪ	ਰ ਸ ਨ	ਸਨ ਕੁਡ	ਪ ਨ — ਪ
ਪ ਗ ਨ	ਮ ਹੀ — ਪ	ਗਯਾ ਨ	ਸ ਹੀ — ਸ
ਨ ਸ ਸ ਭਾ	ਮ ਹੀ — ਨ	ਪ ਭਾ ਪਮ	ਪ ਹੀ — ਪ
ਨ ਸ ਤ	ਸ ਪ ਹੀ — ਨ	ਮ ਬਾ ਮ ਵ	ਗ ਰੀ — ਸ

ਅੰਤਰਾ

ਪ ਮ ਦ੍ਰੀ	ਮ ਈ	ਪ ਟ	ਨ ਡ	ਨ ਦ	ਸ ਰ	ਸੰ ਸਨ	ਸੰ ਹੀ	—	ਸੰ ਨ
ਨ ਸ	ਸ ਬ	ਰ ਦ	ਸ ਡ	ਸ ਸੁ	ਸੰਨ ਰਡ	ਸ ਤਿ	ਨ ਹੀ	ਪ ਡ	ਪ ਨ
ਮ ਬੁ	ਮ ਧਿ	ਪ ਬ	—	ਪ ਲ	ਪ ਹੀ	ਮ ਨ	ਧ ਸੁ	ਪ ਡ	ਪ ਯੇ
ਨ ਸ	ਸ ਹ	ਰ ਈ	—	ਪ ਨ	ਮ ਪਾ	ਮ ਵ	ਗ ਰੀ	—	ਸ ਡ
		੩	੪				੫	੬	

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

੯. ਰਾਗ ਵਡਹੰਸ, ਚਾਰਤਾਲ (ਬਿਲੰਬਿਤ ਲਖ)

ਭਗਤਿ ਕਰਹਿ ਮਰਜੀਵੜੇ, ਗੁਰਮੁਖਿ ਭਗਤਿ ਸਦਾ ਹੋਇ ॥  
 ਉਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ, ਮੇਟਿ ਨ ਸਕੈ ਕੋਇ ॥  
 ਗੁਣ ਨਿਧਾਨੁ ਮਨਿ ਪਾਇਆ, ਏਕੋ ਸਚਾ ਸੋਇ ॥  
 ਨਾਨਕ ਗੁਰਮੁਖਿ ਮਿਲਿ ਰਹੇ ਫਿਰ ਵਿਛੋੜਾ ਕਦੇ ਨ ਹੋਇ ॥੧॥

(ਵਡਹੰਸ ਕੀ ਵਾਰ, ਸਲੋਕ ਮ: ੩, ਪੰਨਾ ੫੮)

ਅਸਥਾਈ

੩	੪	X	੦	੨	੦
ਸਸ ਭਗ	ਰਮ ਤਿ	ਰਮ ਡਕ	ਸੰ ਰਹਿ	ਪ ਮਰ	ਪ ਮਜੀ
— ੫	ਨਸ ਗੁਰ	ਰ ਮੂ	ਪ ਖ	ਮ ਗ	ਮ ਸਰ
		੫	੪	੩	੨
		੬	੫	੪	੩

ਅੰਤਰਾ

ਪ ਮ ਉ	ਮ ਨਾ	ਪ ਕਉ	ਮਪ ਧੁਰ	ਸੰ ਭਗ	ਨ ਤਖ	ਨ ਜਾ	ਨ ਨਾ	ਸੰਸ ਬਖ	ਸੰਨ ਸਿਦ	ਸੰ ਆ	—
-------------	---------	---------	-----------	----------	---------	---------	---------	-----------	------------	---------	---

ਪ ਨੂ ਮੈ — | ਧ ਪ ਧ ਮ ਮ | ਪ ਧ ਪ ਮ ਗ | ਰ  
— | ੳ ੳ ੳ ੳ | ੳ ੳ ਕੋਡ | ੳ ੳ ਕੋ | ਸ ਇ —

—ਅਗਲੀਆਂ ਦੋਵੇਂ ਤੁਕਾਂ ਵੀ ਅੰਤਰੇ ਤੇ ਲਾਉਣੀਆਂ ਹਨ ।

## ੧੦. ਰਾਗ ਵਡਹੰਸ, ਆਡਾ ਚੌਤਾਲਾ (ਲਗ-ਭਗ ਬਿਲੰਬਿਤ ਲਜ)

ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥

ਮੋਹਿ ਨਿਰਗੁਣ ਜੀਓ ਸਭਿ ਗੁਣ ਤੇਰੇ ਰਾਮ ॥

ਸਭਿ ਗੁਣ ਤੇਰੇ ਠਾਕੁਰ ਮੇਰੇ, ਕਿਤੁ ਮੁਖਿ ਤੁਧੁ ਸਾਲਾਹੀ ॥

ਗੁਣ ਅਵਗੁਣ ਮੇਰਾ ਕਿਛੁ ਨ ਬੀਚਾਰਿਆ, ਬਖਸਿ ਲੀਆ ਖਿਨ ਮਾਹੀ ॥

ਨਉ ਨਿਧਿ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ ॥

ਕਹੁ ਨਾਨਕ ਮੈ ਵਰੁ ਘਰਿ ਪਾਇਆ, ਲਾਥੇ ਜੋ ਸਗਲ ਵਿਸੂਰੇ ॥ ੪ ॥

(ਵਡਹੰਸੁ ਮ: ੫, ਛੰਤ ਪੰਨਾ ੫੭੭)

### ਅਸਥਾਈ

X	੨	੦	੩	੦	੪	੦
	ਸ	੦	੩	੦	੪	੦
	ਪ	ਨੱਨ	ਸ	ਮਗ	ਹ-	ਗੁ,-ਰ
	ਪੂ	ਰੀਡ	ਆ	ਸਰ	ਮ-	ਸਨ
	ਮ		ਜੀਓ	ਮੇਰੀ	ਮਨ	ਮੇ,ੳੳ ਰੇਡ
ਸ	-ਸ	ਰਰ	ਮਮ	ਪਪ	ਸਾਡ	
ਰਾ	ੳਮ;	ਮੋਹਿ	ਨਿਰ	ਗੁਣ	ਮਪਧਪ	ਰਪ
			ਜੀਓ	ਸਭ	ਮਗਰਸ	ਗ,-ਰ
				ਗੁਣ	ਰੇੳੳ ਰੇੳੳ	ਸਨ
					ਸਭ	ਗੁਣ
						ਤੇੳੳ ਰੇਡ

ਸ ਰਾ -ਸ  
ਸ ਰਾ SH

### ਅੰਤਰਾ

	੮	੫	੮	੮	੮	੮	੮
	ਰਰ	ਮਮ	ਪ- ਪ-	ਪ ਪਮ	ਮਪਧ-	ਪ	ਪ,ਪਪ ਮਮ
	ਸਭ	ਗੁਣ	ਤੇਡ	ਠਾ ਕੁਰ	ਮੇੳੳੳ	ਰੇ	ਕਿ,ਤੇਡ ਮੁਖ
ਸ	ਸ	ਮਮ	ਪਪ	ਨਨ	ਸੰਸੰ	ਨੁ,-ਯ	ਰਪ ਮਮ
ਨ							ਰਾ ਸਨ
ਲਾ	ਹੀ,	ਗੁਣ	ਅਵ	ਗੁਣ	ਮੇਰਾ	ਕਿਛੁ ਨਬੀ	ਬਖ ਸਲੀ
							ਆਡ ਖਿਨ

ਸ ਮ  
ਮਾ ਹੀ ਪੂਰੀ ਆਸਾ: ਛੰਤ ਦੀਆਂ ਬਾਕੀ ਦੋਵੇਂ ਤੁਕਾਂ ਅੰਤਰੇ ਤੇ ਲਾਓ ।

ਨੋਟ :—ਆਡਾ ਚੌਤਾਲੇ ਦੀ ਇਹ ਸ਼ਬਦ-ਰੀਤ ਬਹੁਤ ਪੁਰਾਤਨ ਅਤੇ ਲੰਕ ਧੁਨਿ ਤੇ ਆਪਾਰਿਤ ਹੈ। ਭਾਵ, ਇਹ ਛੰਤ ਅਨੰਦ ਕਾਰਜ ਦੀ ਖੁਸ਼ੀ ਵਿਚ ਪਹਿਲਾਂ ਸਿੱਖ ਬੀਬੀਆਂ ਗਾਊਂਦੀਆਂ ਸਨ, ਬਾਦ ਵਿਚ ਉਸੇ ਧੁਨਿ ਨੂੰ ਸਾਡੇ ਬਜ਼ੁਤਗ ਰਾਗੀ ਸਿੰਘਾਂ ਨੇ ਜੋ ਪਹਿਲਾਂ ਅਸਥਾਈ ਰੂਪ ਵਿਚ ਹੀ ਸੀ, ਅੰਤਰੇ ਸਹਿਤ ਗਾਊਣਾ ਆਰੰਭ ਕੀਤਾ, ਤਾਂ ਜੋ ਵਡਹੰਸ ਰਾਗ ਦਾ ਰੂਪ ਪ੍ਰਗਟ ਹੋ ਸਕੇ। ਕਿਉਂਕਿ ਰਾਗ ਵਿਚ ਆਰੰਭ-ਅਵਰੋਹ ਦਾ ਹੋਣਾ ਜ਼ਰੂਰੀ ਹੈ।

### ੧੧. ਰਾਗ ਵਡਹੰਸ, ਪੜਤਾਲ, ਮਣੀ ਤਾਲ, ੧੧ ਮਾਤ੍ਰੇ (ਬਿਲੰਬਿਤ ਲਖ)

ਅਤਿ ਉਚਾ ਤਾਕਾ ਦਰਬਾਰਾ ॥ ਅੰਤੁ ਨਾਹੀ ਕਿਛੁ ਪਾਰਾਵਾਰਾ ॥  
 ਕੋਟਿ ਕੋਟਿ ਕੋਟਿ ਲਖ ਧਾਵੈ ॥ ਇਕੁ ਤਿਲੁ ਤਾਕਾ ਮਹਲੁ ਨ ਪਾਵੈ ॥੧॥  
 ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥ ੧ ॥ ਰਹਾਉ ॥  
 ਲਾਖ ਭਗਤ ਜਾ ਕਉ ਆਰਾਧਹਿ ॥ ਲਾਖ ਤਪੀਸਰ ਤਪੁ ਹੀ ਸਾਧਹਿ ॥  
 ਲਾਖ ਜੋਗੀਸਰ ਕਰਤੇ ਜੋਗਾ ॥ ਲਾਖ ਭੋਗੀਸਰ ਭੋਗਹਿ ਭੋਗਾ ॥੨॥  
 ਘਟਿ ਘਟਿ ਵਸਹਿ ਜਾਣਹਿ ਬੋਰਾ ॥ ਹੈ ਕੋਈ ਸਾਜਣੁ ਪਰਦਾ ਤੋਰਾ ॥  
 ਕਰਉ ਜਤਨ ਜੇ ਹੋਇ ਮਿਹਰਵਾਨਾ ॥ ਤਾ ਕਉ ਦੇਈ ਜੀਉ ਕੁਰਬਾਨਾ ॥੩॥  
 ਫਿਰਤ ਫਿਰਤ ਸੰਤਨ ਪਹਿ ਆਇਆ ॥ ਦੂਖੁ ਭ੍ਰਮੁ ਹਮਾਰਾ ਸਗਲ ਮਿਟਾਇਆ ॥  
 ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਕੁੰਚਾ ॥ ਕਹੁ ਨਾਨਕ ਪ੍ਰਭ ਮੇਰਾ ਉਚਾ ॥੪॥

(ਵਡਹੰਸ ਮ: ੫, ਪੰਨਾ ੫੯੨)

	X	1	2	3	4	5	6	7	8	9	10	11
ਮਣੀ ਤਾਲ ਦਾ ਠੇਕਾ—	ਧੀ	੧	੨	੩	੪	੫	੬	੭	੮	੯	੧੦	੧੧

### ਅਸਥਾਈ

X	2	3	4	P
ਪ			ਰ	ਮ ਪਨੁ ਮਪ ਸ
ਨੁ	ਪਮ	ਪਧ ਮ	ਸ	ਹੇਸੁ ਹਾਡ ਸ਼ਸੀ
ਕਉ	ਤ ਲਸੁ	ਵੇਡ ਲਾ	ਤ;	ਜਿ ਤ ਪ੍ਰ ਭਤ
ਸ	—	—	ਰਮ	ਪ
ਨੁ	—	—	ਪਨੁ	ਮਪ
ਮੁ	ਤ	ਤ	ਸ਼ਸੀ	ਸ
ਮ	—	—	ਹਾਡ	ਵੀ
ਮ	—	—	ਸ਼ਸੀ	
ਮ	—	—	ਹਾਡ	
ਮ	—	—	ਸ਼ਸੀ	
ਮ	—	—	ਹਾਡ	
ਮ	—	—	ਸ਼ਸੀ	

## ਅੰਤਰਾ—ਸੁਲਫਾਕ (ਮਣੀ ਤਾਲ ਦੀ ਚੌਗੁਨ ਲਿਜ ਵਿਚ)

• ਅਸਥਾਪਿ

## ਤਾਲ ਚੰਚਲ (ਮਣੀ ਤਾਲ ਦੀ ਦੁਗਨ ਲਈ ਵਿਚ)

X						
-	-	-	-	-	-	-
*	*	*	*	*	*	*
ੴ	ਸ	ਵ	ਨ	ਸ	ਗ	ਤ
ਮ	ਹ	ਾ	ਿ	ਵ	ਰ	ੰ
ਪ	ਟ	ਾ	ਿ	ਵ	ਰ	ੁ
ੴ	ਸ	ਤ	ਾ	ਹ	ਾ	ੰ
X						

R	S	-	H	R	H	H	P	-	P	P	-	-
D	S	S	-	S	H	K	S	S	S	L	S	S
-	*	*	*	P	P	R	P	D	M	R	S	S
*	*	*	*	P	P	R	P	D	M	R	S	S
<b>G S S S</b>			H	B	M	R	P	N	N	S	S	S
S	S	S	S	S	R	U	S	T	N	S	S	S
-	-	S	S	S	H	E	S	M	W	N	S	S
S	S	S	S	S	H	I	S	H	A	N	S	S
<b>H A P S</b>			P	T	-	P	K	H	P	S	S	S
G	R	S	S	S	S	J	U	R	B	S	S	S
D	S	S	S	S	S	C	K	P	B	S	S	S
R	S	S	S	S	S	S	S	S	R	S	S	S
S	S	S	S	S	S	S	S	S	H	S	S	S
<b>P S S S</b>			S	S	S	S	S	S	S	S	S	S

X  
ਕਉਨ... ਅਸਥਾਈ

### ਤਿੰਨਤਾਲ (ਮਣੀ ਤਾਲ ਦੀ ਚੰਗੀ ਲਖ ਵਿਚ)

O	H	H	H	P	P	P	N	S	X	S	S	-
H	R	H	H	R	T	T	S	M	Z	P	H	S
N	N	N	N	S	H	M	S	R	N	S	R	S
N	S	S	S	S	S	S	S	S	R	L	M	S

P	M	P	S	-	N	P	P	P	M	P	P	M	-	G	-
K	H	N	A	S	N	K	P	B	M	S	R	A	S	C	S
S	S	R	H	S	P	-	S	-	X						

——————

X

ਕਉਣ . ਅਸਥਾਈ ਗਾਊਣ ਤੋਂ ਬਾਦ ਸਮਾਪਤਿ ।

ਨੋਟ :— ਰਾਗ ਅਤੇ ਲਥ-ਤਾਲ ਦੇ ਨਿਯਮ ਨੂੰ ਕਾਇਮ ਰੱਖਦੇ ਹੋਏ ਰਾਗੀ ਸਿੰਘਾਂ ਨੂੰ ਸ਼ਬਦ  
ਪੜ੍ਹਨਾ (ਗਾਊਣਾ) ਚਾਹੀਦਾ ਹੈ, ਤਾਂ ਜੋ ਸਰੋਤਿਆਂ ਨੂੰ ਬਾਣੀ ਦੀ ਸਮਝ ਆ ਸਕੇ ।  
(ਪੜਤਾਲ ਦੀ ਸੂਤ ਰਚਨਾ ਕਰਤਾ ਵਲੋਂ)

—ਵਡਹੰਸ ਰਾਗ ਸਮਾਪਤਿ—

## ਰਾਗ ਸੂਹੀ

ਵਾਦੀ—ਮ | ਠਾਟ —ਬਿਲਾਵਲ | ਸਮਾਂ—ਦਿਨ ਦਾ ਦੂਜਾ ਪਹਿਰ।  
ਸੰਵਾਦੀ—ਸ | ਜਾਤੀ—ਖਾਡਵ-ਖਾਡਵ | ਵਿਸੇਸ਼ —'ਨੀ ਪਾ' ਸੁਰ ਸੰਗਤਿ ਤੇ ਮੱਧਮ ਅੰਦੋਲਿਤ।

ਆਰੋਹ—ਸ, ਗ ਮ, ਪ, ਨ ਧ ਨ ਸਂ।

ਪ ਗ ਗ  
ਅਵਰੋਹ—ਸ ਨੁ ਪ ਮ, ਮ ਰ, ਸ।

ਮ ਪ ਗ ਗ ਗ  
ਪਕੜ—ਸ, ਨਧਨਸ, ਰਸ, ਗਮ; ਪ, ਨਧਨਸ, ਨੁਪ ਮ, ਮ; ਮਰ, ਸ।

ਸੂਹੀ ਰਾਗ ਦਾ ਉਲੇਖ ਕਰਨ ਤੋਂ ਪਹਿਲਾਂ, ਇਥੇ ਇਹ ਲਿਖਣਾ ਉਚਿਤ ਹੋਵੇਗਾ, ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਇਕੱਤੀ ਰਾਗਾਂ ਵਿਚੋਂ ਸਿਰਫ ਤਿੰਨ ਰਾਗ ਐਸੇ ਹਨ ਜਿਨ੍ਹਾਂ ਦਾ ਜ਼ਿਕਰ ਪ੍ਰਾਚੀਨ ਜਾਂ ਮੱਧ ਕਾਲੀਨ ਗ੍ਰੰਥਾਂ ਵਿਚ ਨਹੀਂ : “ਆਸਾ, ਮਾਝ ਤੇ ਤੁਖਾਰੀ।” ਕਿਉਂਕਿ ਇਨ੍ਹਾਂ ਰਾਗਾਂ ਨੂੰ ਕੇਵਲ ਪੰਜਾਬ ਦੇ ਗਾਇਕ (ਰਾਗੀ-ਰਬਾਬੀ) ਹੀ ਗਾਉਂਦੇ ਸਨ, ਜਿਸ ਕਾਰਣ ਇਹ ਰਾਗ ਸੰਗੀਤ ਲਿਖਾਰੀਆਂ ਦੀ ਲੇਖਣੀ ਤੋਂ ਰਹਿ ਗਏ। ਬਾਕੀ ਅਠਾਈ ਪ੍ਰਚਲਿਤ-ਅਪ੍ਰਚਲਿਤ ਰਾਗਾਂ ਦਾ ਵਰਣਨ ਕਰਨਾ ਟਕੀ ਅਤੇ ਉੱਤਰ-ਭਾਰਤੀ ਸੰਗੀਤ ਗ੍ਰੰਥਾਂ ਵਿਚ ਮਿਲਦਾ ਹੈ।

ਇਹ ਸਾਡੀ ਅਣਗਹਿਲੀ ਜਾਂ ਬਦਕਿਸਮਤੀ ਸਮੱਝੋ, ਕਿ ਜਿਵੇਂ ਸਾਡੇ ਵੱਡ-ਵੱਡੇਰੇ ਸਮੇਂ ਸਿਰ ਗੁਰੂ ਸਾਹਿਬਾਨ ਅਤੇ ਸਿੱਖਾਂ ਦਾ ਇਤਿਹਾਸ ਨਹੀਂ ਲਿਖ ਸਕੇ, ਉਸੇ ਤਰ੍ਹਾਂ ਕਿਸੇ ਵੀ ਰਾਗੀ-ਰਬਾਬੀ ਨੇ ਗੁਰੂ ਘਰ ਵਿਖੇ ਗਾਏ ਜਾਣ ਵਾਲੇ ਰਾਗਾਂ ਦਾ ਸੰਗੀਤ-ਸਾਸਤ੍ਰ ਲਿਖਣ ਦੀ ਖੇਤਰ ਨਹੀਂ ਕੀਤੀ। ਹੁਣ ਤੋਂ ਸੱਤਰ-ਅੱਸੀ ਸਾਲ ਪਹਿਲਾਂ ਗੁਰੂ ਕੇ ਕੀਰਤਨੀਏਂ ਉਨ੍ਹਾਂ ਸਭੀ ਰਾਗਾਂ ਵਿਚ ਕੀਰਤਨ ਕਰਦੇ ਹੁੰਦੇ ਸਨ, ਜਿਹੜੇ ਆਦਿ ਗ੍ਰੰਥ ਵਿਚ ਦਰਜ ਹਨ। ਪੰਚ ਪ੍ਰਜਿੱਧ ਮੇਰੇ ਉਸਤਾਦ ਗਿਆਨੀ ਹਰਦਿੱਤ ਸਿੰਘ ਜੀ ਦੀ ਪ੍ਰੇਰਨਾ ਨਾਲ ਹੀ ਭਾਈ ਅਵਤਾਰ ਸਿੰਘ ਗੁਰਬਚਨ ਸਿੰਘ ਜੀ ਨੇ ਆਪਣੀਆਂ ਪੁਰਾਤਨ ਸ਼ਬਦ-ਰੀਤਾਂ ਨੂੰ ਤਾਲ-ਬੱਧ ਸੁਰ-ਲਿਪੀ ਵਿਚ ਲਿਖਣਾ ਆਰੰਭ ਕੀਤਾ। ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ। ਇਸ ਤੋਂ ਇਲਾਵਾ ਸ: ਗਿਆਨ ਸਿੰਘ ਜੀ (ਐਬਟਾਬਾਦ) ਅਤੇ ਖਾਨਦਾਨੀ ਰਬਾਬੀ ਭਾਈ ਤਾਬਾ ਜੀ (ਸ੍ਰੀ ਅੰਮ੍ਰਿਤਸਰ) ਪਾਸ ਜੋ ਪੁਰਾਤਨ ਸ਼ਬਦ-ਰੀਤਾਂ ਸਨ, ਉਨ੍ਹਾਂ ਦੀ 'ਨੁਟੇਸ਼ਨ' ਕਰਨ ਵਾਸਤੇ ਦਾਸ ਦੀ ਉਚੇਰੇ ਤੌਰ ਤੇ ਡਿਊਟੀ ਲਾਈ ਸੀ। ਜਿਸ ਨੂੰ ਸ੍ਰ੍ਮਣੀ ਗੁਪਤ ਕਮੇਟੀ, ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ। ਕੇਵਲ ਇਹ ਦੋ ਗ੍ਰੰਥ (ਗੁਰਬਾਣੀ ਸੰਗੀਤ) ਸਾਡੇ ਪਾਸ ਹਨ, ਜਿਨ੍ਹਾਂ ਵਿਚ ਸੀਨਾ-ਬਸੀਨਾ ਚਲੀਆਂ ਆਂ ਰਹੀਆਂ ਸ਼ਬਦ ਰੀਤਾਂ ਸੁਰ-ਲਿਪੀ ਵਿਚ ਲਿਖੀਆਂ ਹਨ। ਭਾਵੇਂ ਇਨ੍ਹਾਂ ਵਿਚ ਬਹੁਤੀਆਂ ਸ਼ਬਦ ਰੀਤਾਂ ਸਾਸਤ੍ਰ ਨਿਯਮ ਅਨੁਸਾਰ ਅਸੁੱਧ ਨਜ਼ਰ ਆਉਂਦੀਆਂ ਹਨ, ਪਰ ਤਾਂ ਵੀ ਖੋਜੀ-ਜਨ ਇਨ੍ਹਾਂ ਤੋਂ ਕੁਝ ਸੇਧ ਪ੍ਰਾਪਤ ਕਰ ਸਕਦੇ ਹਨ।

ਸੂਹੀ ਬਿਲਾਵਲ ਠਾਟ ਦਾ ਰਾਗ ਹੈ। ਜਾਤੀ ਇਸ ਦੀ ਖਾਡਵ-ਖਾਡਵ, ਵਾਦੀ ਮੱਧਮ, ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ। ਸੰਸਕ੍ਰਿਤ ਗ੍ਰੰਥਾਂ ਵਿਚ 'ਸੂਹੀ' ਨੂੰ ਸੂਹੋ, ਸੂਹਵ ਤੇ ਸੂਹਵੀ ਕਰਕੇ ਲਿਖਿਆ ਹੈ। ਜਿਵੇਂ :— ਲੋਚਨ ਪੰਡਿਤ ਨੇ ਆਪਣੇ (ਤਰੰਗਣੀ) ਗ੍ਰੰਥ ਵਿਚ 'ਸੁੱਧ ਸੂਹਵ' ਤੇ 'ਦੇਸੀ ਸੂਹਵ' ਐਸੇ ਦੋ ਨਾਮ ਦਿਤੇ ਹਨ। ਉਸ ਨੇ ਇਹ 'ਮੰਘ ਸੰਫ਼ਬਾਨ' ਖਮਾਜ ਠਾਟ ਵਿਚ ਲਿਖੇ ਹਨ। ਸੂਰ-ਰੂਪ "ਸ ਰ ਗ ਮ, ਪ ਨੁ ਨ ਸ ਂ।" ਇਸੇ ਦਾ ਸਮਕਾਲੀ ਪੰਡਿਤ ਹਿਟੈਂਡੇ ਨਾਰਾਇਣ ਦੇਵ ਨੇ ਆਪਣੇ 'ਕੌਤੁਕ' ਗ੍ਰੰਥ ਵਿਚ 'ਸੁੱਧ ਸੂਹਵ' ਰਾਗ ਦਾ ਸਰੂਪ ਇੰਜ ਇਖਿਆ ਹੈ :— "ਮਪਸ, ਸੰਰਸ, ਸੰਨੁਪ, ਮਮਰਸ, ਰਸਗ, ਮਪਗ, ਮਮਰਸ" ਇਸ ਨੂੰ ਉਹ ਖਾਡਵ ਜਾਤੀ ਦਾ ਰਾਗ ਮੰਨਦਾ ਹੈ। 'ਦੇਸੀ ਸੂਹਵ' ਦਾ ਸਰੂਪ ਐਸਾ ਲਿਖਿਆ ਹੈ :— "ਸਮਪ, ਸੰਨਸ, ਧਪਗ, ਮਰਸ" ਇਸ ਨੂੰ ਉਹ ਸੰਪੂਰਣ ਜਾਤੀ ਦਾ ਰਾਗ ਮੰਨਦਾ ਹੈ। ਇਹ ਬਿਲਾਵਲ ਠਾਟ ਦੇ ਸੂਰ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕਈ ਵਿਦਵਾਨਾਂ ਨੇ ਭੀ ਸੂਹਵੀ ਰਾਗ ਦੇ ਸੁੱਧ ਸੂਰ ਹੀ ਲਿਖੇ ਹਨ। ਸੋ, ਉਤੇ ਲਿਖੇ ਅਨੁਸਾਰ 'ਸੂਹੀ' ਸ਼ਾਸਤ੍ਰ-ਆਧਾਰਤ ਬਿਲਾਵਲ ਜਾਂ ਖਮਾਜ ਠਾਟ ਦਾ ਰਾਗ ਹੈ। ਬਾਕੀ ਸੂਹੀ ਤੋਂ ਸੂਹਾ ਕਿਵੇਂ ਬਣਿਆ, ਇਸ ਸੰਬੰਧੀ ਵਿਚਾਰ ਪਾਠਕਾਂ ਲਈ ਉਪਯੋਗੀ ਰਹੇਗੀ।

ਸੂਹੀ ਦਾ ਆਰੋਹ-ਅਵਰੋਹ—ਸ, ਗ ਮ, ਪ ਨ, ਧਨ ਸੰ। ਸ ਨੁ ਪ ਮ, ਗਮ, ਰ ਸ।

M M

ਸੂਹਾ ਦਾ ਆਰੋਹ-ਅਵਰੋਹ—ਸ, ਗੁ ਮ, ਪਨੁਪ ਨਸੰ। ਸ ਨੁ ਪ ਗੁਮ, ਰਸ।

ਉਪ੍ਰੋਕਤ ਸੂਹੀ ਵਿਚ ਕੇਵਲ ਤੰਧਾਰ ਸੂਰ ਕੋਮਲ ਕਰਨ ਨਾਲ ਸੂਹਾ ਦਿਖਾਈ ਦੇਵੇਗਾ।

ਪੁਰਾਤਨ ਗ੍ਰੰਥਾਂ ਦੀ ਖੋਜ ਕਰਨ ਤੋਂ ਪਤਾ ਲਗਦਾ ਹੈ ਕਿ ਹੁਣ ਤੋਂ ਲਗ-ਭਗ ਦੋ ਸੌ ਸਾਲ ਪਹਿਲਾਂ ਸੂਹੀ, ਬਿਲਾਵਲ ਵਾਂਗ ਸੀ। ਫਿਰ ਇਸ ਦੇ ਅਵਰੋਹ ਵਿਚ ਧੈਵਤ ਵਰਜਿਤ ਅਤੇ ਨਿਖਾਦ ਕੋਮਲ ਹੋ ਗਿਆ। ਉਸ ਤੋਂ ਬਾਈ ਕਿਸੇ ਵਿਦਵਾਨ ਗਾਇਕ ਨੇ 'ਸੂਹੀ' ਦਾ ਗੰਧਾਰ ਕੋਮਲ ਕਰ 'ਸੂਹਾ' ਨਾਮ ਰੱਖਿਆ। ਜਿਸ ਕਾਰਣ ਸਾਡੇ ਸਿਖ ਵੀਰ 'ਸੂਹੇ' ਨੂੰ ਹੀ 'ਸੂਹੀ' ਰਾਗ ਕਹਿਣ ਲਗ ਪਏ, ਜਦ ਬਿ 'ਸੂਹਾ' ਕਾਫੀ ਠਾਟ ਦਾ ਰਾਗ ਹੈ ਅਤੇ 'ਸੂਹੀ' ਬਿਲਾਵਲ ਠਾਟ ਦਾ ਰਾਗ ਮੰਨਿਆ ਗਿਆ ਹੈ। ਨਾਲੇ ਪੁਰਾਤਨ ਸ਼ਬਦ ਰੀਤਾਂ ਸਾਡੇ ਪਾਸ ਮੌਜੂਦ ਹਨ, ਤਾਂ ਵੀ ਸੂਹੇ ਨੂੰ ਸੂਹੀ ਕਹੀ ਜਾਣਾ ਯੋਗ ਨਹੀਂ। ਸੂਹੀ ਰਾਗ

ਮ ਗ ਮ ਪ ਗ ਗ ਗ

ਦਾ ਸਰੂਪ "ਸ, ਨਧਨਸ, ਰਸ, ਗਮ, ਮਰ, ਸ, ਗਮ, ਪ ਨਧਨਸ—ਸੰਨੁਪਮ, ਮ, ਮ, ਰ, ਸ" ਇਸ ਪ੍ਰਕਾਰ

ਗ

ਰਹੇਗਾ। ਇਸ ਦੇ ਅੰਤਰੇ ਦਾ ਉਠਾਣ "ਮ, ਪਨ, ਧਨ ਸੰ, ਜਾਂ ਪ, ਨਧਨਸ" ਇੰਜ ਹੋਵੇਗਾ। ਇਸ ਦੇ ਆਰੋਹ ਵਿਚ ਰਿਖਭ, ਅਵਰੋਹ ਵਿਚ ਧੈਵਤ ਸੂਰ ਵਰਜਿਤ ਅਤੇ ਮੱਧਮ ਅੰਦੋਲਿਤ ਰਹੇਗਾ।

ਸੂਹੀ ਬਹੁਤ ਮਨੋਹਰ ਤੇ ਸਿੰਗਾਰ-ਰਸ ਰਾਗ ਹੈ। ਇਸ ਨੂੰ ਖੁਸ਼ੀ ਸਮੇਂ ਅਧਿਕ ਗਾਉਂਦੇ-ਬਜਾਉਂਦੇ ਹਨ, 'ਲਾਵਾ' ਇਸੇ ਰਾਗ ਵਿਚ ਦਰਜ ਹਨ, ਆਦਿ ਗ੍ਰੰਥ ਵਿਚ ਇਸ ਦਾ ਨੰਬਰ ਪੰਦਰਵਾਂ ਹੈ।

## ਸੁਰ-ਵਿਸਥਾਰ (ਆਲਾਪ)

ମରାମ

३

१. स—न्यन्त्र—रस, गम, मर, न्यन्त्र—रन्त्रन्त्रपुम्; प. न्यन्त्र, न्त्रग, गम, मर, स।

ग प ग ग् म

੩

ੴ

२. ਸ, ਰਨਸਗ, ਗਮ, ਮਪ, ਨੁਪਮ, ਮ, ਮ, ਰ, ਨਧਨਸ—ਸਗ, ਗਮ, ਮਪ, ਨਧਨਸ—ਨੁਪਮ, ਮ, ਮ, ਗ  
ਮਪ, ਗਮਰਸ ਨਧਨਸ—।

ग घ ग ग

३०

३. नसरनःसगम्, मप, नुपम, म, म, र, स—न्यसनःरसगम्, मप, न, नयनसं—रसं, नसं  
 प ग ग ग ग ग ग प ग ग ग  
 नुपम, म, मप, नयनरसं, नसंनुपम, म, मप, नुप म; म म र, स गमप, नयनसं संरनसंनुप  
 ग ग ग ग ग प ग ग ग म  
 म, मपन, नयनसं, रनसं नुप म—म म र, नयनस—।

गं . प प प ग ग

8. सम, गम, मप, पन, न्यनसं—संरंनसं, न्यनसं, गंमं, मंरं, सं—(सं) नुपम, नु नुप म, म,  
ग ग  
मप, मपसं—नसं, न्यनसं, संरंनसंनुपम, म मप गमर, न्यनस—सरनस, न्यनस, नस  
ग स न प ग  
गम, मर, न्यनस, गम, मप, पन, नसं, संरंनसं, गंमंरं, न्यनसं, नरंस—सं, नुपम, म,  
ग प प ग ग  
म, प, नुप, मपसं—नुपम, म, म, र, स—सरस, गमरस, गमपनुपम, गमरस, गमप  
न्यनसं, नुपम, गमरस, सम गप न्य नसं गंमंरंसं नसं नुपम, गमरस, न्यनस—।

## ਸੂਹੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

	੦	੩	੫	੨
੧.	• . . ਸੂ	੯ ਹ ਸ ਬ	ਸੂ ਸ ਸ ਸ	ਗਮ ਪਧ ਨਸ ਨੁਪ
	ਮਗ ਮਮ ਰਸ, .	• . . ੨.	ਨਸ ਗਮ ਪਧ ਨਸ	ਗਮ ਰਸ ਨਸ ਨੁਪ
	ਮਗ ਮਮ ਰਸ, ਬ.	ਮਗ ਮਪ ਧਨ ਸੰਰ	ਨਸ ਗਮ ਰਸ ਨਸ	ਰਸ ਨੁਪ ਮਪ ਮਗ
	ਮਮ ਰਸ ਨਸ. .	• . . .	• . . ੪.	ਸਨ ਧਨ ਸਰ ਨਸ
	ਮਮ ਰਸ, ਗਮ ਪਧ	ਮਪ ਧਨ ਸੰਰ ਗਮ	ਰਸ ਰੰਚ ਸੰਨ, ਸੰਸ	ਨੁਪ, ਨੁਨ ਪਮ, ਪਧ
	ਮਗ ਮਮ ਰਸ, ਸੂ	੯ ਹ ਸ ਬ	...	
੫.	• . . ਨਸ	ਸ,ਨ ਸਸ ਨੁਪ, ਗਮ	ਮ,ਗ ਮਮ ਰਸ, ਨਸ	ਸ,ਨ ਸੰਸ ਨੁਪ, ਗਮ
	ਮ,ਗ ਮਮ ਰਸ, ਨਸ	ਧਨ ਸੰਰ ਨਸ ਪਨੁ	ਮਪ ਗਮ ਸਰ ਨਸ,	ਗਮ ਪਧ ਨਸ ਨੁਪ
	ਮਗ ਮਮ ਰਸ, ਸੂ	੯ ਹ		
੬.	• . . ਧਨ	ਸਧ ਨਸ, ਧਨ ਸਰ	ਨਸ ਗਮ ਰਸ, ਗਮ	ਪ,ਗ ਮਪ, ਗਮ, ਪਧ
	ਮਪ ਗਮ ਰਸ, ਧਨ	ਸੰਧ ਨਸ, ਧਨ ਸੰਰ	ਗਮ ਰਸ, ਰੰਚ ਸੰਸ	ਨੁਨ ਪਪ ਮਮ ਗਗ
	ਮਮ ਰੰਚ ਸਸ. ਸੂ	੯ ਹ ਸ ਬ	...	

### ਅੰਤਰਾ

੧.	* ਮਾ ਣ ਤਾ	੯ ਲ ਅ ਹੰ	ਸੰਸ ਨੁਪ ਗਮ ਰਸ,	ਨਸ ਗਮ ਪਧ ਨਸ
੨.	* . . .	ਧਨ ਸੰਰ ਨਸ ਨੁਪ	ਮਗ ਮਮ ਰਸ ਨਸ,	ਗਮ ਪਧ ਨਸ ਰਸ
੩.	ਸੰਨ ਧਨ ਸੰਰ ਨਸ	ਗਮ ਰਸ ਨਸ ਰਸ	ਨੁਪ ਮਪ ਗਮ ਰਸ,	ਨਸ ਗਮ ਪਧ ਨਸ
੪.	* . . .	• . . .	ਧਨ ਸੰਧ ਨਸ, ਧਨ	ਸੰਰ ਨਸ ਨੁਪ, ਗਮ
	ਪ,ਗ ਮਪ, ਗਮ ਪਧ	ਮਪ ਗਮ ਰਸ, ਨਸ	ਗ,ਸ ਗਮ, ਗਮ ਪ,ਮ	ਪਧ, ਪਧ ਨ,ਧ ਨਸ
੫.	* . . .	• . . .	ਗਮ ਮ,ਗ ਮਮ ਰਸ,	ਨਸ ਸ,ਨ ਸੰਸ ਨੁਪ,
	ਨਸ ਰੰਚ ਸੰਗ ਮਗ	ਨਸ ਰਸ, ਸਗ ਮਗ,	ਗਮ ਪਮ, ਮਪ ਧਪ,	ਪਧ ਨਧ, ਧਨ ਸੰਨ
	ਮਮ ਰਸ ਸੰਗ ਮਗ	ਮਮ ਰਸ ਨੁਪ, ਮਪ	ਧਨ ਸ,ਦ ਮਪ ਧਨ	ਸੰਦ ਮਪ ਧਨ ਸੰਦ
੬.	* . . .	ਸੰਰ ਸ,ਨ ਸੰਨ, ਪਨੁ	ਪ,ਹ ਪਮ, ਗਮ ਗ,ਮ	ਰਸ, ਨਸ ਸ,ਸ ਗਗ,
	ਗਮ ਮ,ਮ ਪਪ, ਪਧ	ਧ,ਧ ਨਨ, ਨਸ ਸ,ਸ	ਰਸ, ਗਮ ਸੰਰ ਨਸ	ਪਨੁ ਮਪ ਗਮ ਰਸ,
	ਨਸ ਗਮ ਪਪ ਨਸ	ਸੰ ਸ, ਨਸ ਗਮ	ਪਧ ਨਸ ਸੰ ਸ,	ਨਸ ਗਮ ਪਪ ਨਸ
	ਸ, ਮਾ ਣ ਤਾ	੯ ਲ ਅ ਹੰ	ਬੁ...	

## ੧. ਰਾਚਾ ਸੂਹੀ, ਤਿੰਨਤਾਲ (ਲਗ-ਭਗ ਦਰੁੱਤ ਲਾਖ)

ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥  
 ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ਰਹਾਉ॥  
 ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਉ ਤਤੀ ਰੀ ॥੨॥  
 ਜਪ ਤਪ ਸੰਜਮ ਦੇਉ ਜਤੀਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨ ਪਤੀ ਰੀ ॥੩॥  
 ਮਾਣ ਤਾਣ ਅਹੰਬਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥

(ਸੁਹੀ ਮ: ੫, ਪੰਨਾ ੧੩੯)

અસરાદી

ੴ ਤਾਰਾ

ਪ	ਪ	ਪ		ਨ	ਧ	ਨ	—	ਸ	ਮ	ਸ	ਸ		ਸ	—	ਸ	—	
ਲਾ	ਲ	ਨ		ਰਾ	ਵਿ	ਆ	—	ਕ	ਵ	ਨ	ਗ		ਤੀ	—	ਗੀ	—	
—	ਗ	ਗ	ਮ		ਰ	—	ਸ	—	ਨ	ਨ	—	ਨ		ਤੀ	ਨ	ਸ	—
s	ਸ	ਖੀ	ਬ		ਤੁ	ੴ	ਵਹ	ੴ	ਮ	ਭਾਵਿ	—	ਮ		ਤੀ	ਨ	ਸ	—

ਪ ਨੀ ੫ — ਸੁਹਬ... —ਬਾਕੀ ਤੁਕਾਂ ਅੰਤਰੇ ਤੇ ਲਾਉ। (ਸੂਰ ਰਚਨਾ ਕਰਤਾ ਵਲੋਂ)

## ੨. ਰਾਗ ਸੂਹੀ, ਤਿੰਨਤਾਲ (ਮੱਧ ਲਈ)

ਜੋਗੀ ਹੋਵੈ ਜੋਗੀ ਹੋਵੈ ਭੋਗੀ ਹੋਵੈ ਖਾਇ ॥  
 ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥  
 ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ਰਹਾਉ॥  
 ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋ ਖਾਇ ॥  
 ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥  
 ਤੇਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥  
 ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥  
 ਇਹੁ ਤਨੁ ਵੇਚੀ ਬੈਕਰੀ ਜੇ ਕੋ ਲਏ ਵਿਕਾਇ ॥  
 ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਰਾ ਨਾਉ ॥੪॥

(ਸੂਹੀ ਮ: ੧, ਪੰਨਾ ੧੩੦)

### ਅਸਰਾਈ

੦	੩	X	੨	੫
ਗ ਰਾ	ਮ ਸ	ਪ ਦ	ਨ ਝ	ਧ ਸ
ਮ ਕੇ	— —	ਰ ਹੀ	ਸ ਦ	ਨ ਅ

### ਅੰਤਰਾ

ਪ ਜੋ	— —	ਪ ਗੀ	ਨ ਹ	ਧ ਦ	ਨ ਵੈ	— —	ਸ ਜੋ	— —	ਸ ਜੋ	— —	ਸ ਗ	— —	— —	— —
— —	ਸ ਭੋ	ਨ ਦ	ਸ ਹੋ	— —	ਸ ਵੇ	— —	ਸ ਨ੍ਹਾ	— —	ਸ ਨ੍ਹਾ	— —	ਪ ਨ੍ਹਾ	— —	ਪ ਦਿ	— —
— —	ਗ ਮ	ਮ ਪੀ	ਮ ਹੋ	— —	ਮ ਵੈ	— —	ਗ ਤ	ਮ ਤ	ਪ ਪ	ਪ ਪ	ਪ ਕ	ਪ ਰੇ	— —	— —

—	ਨ	ਧ	ਨ	ਸ	ਸ	ਪ	ਗ	—	—	ਗ	ਮ	ਰ	ਸ	ਮ
s	ਤੀ	ਰ	ਬ	ਮ	ਲ	ਮ	ਨੁ	—	s	s	ਦ	ਿ	ਤੇ	s
—ਬਾਕੀ ਤੂਕਾ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)														

### ੩. ਰਾਗ ਸੂਹੀ, ਡੋਟੀ ਤਿੰਨਤਾਲ (ਮੱਧਜ ਲਖ)

ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥  
 ਭਰਮੇ ਭੁਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੨॥ ਰਹਾਉ॥  
 ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੩॥  
 ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੪॥  
 ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੫॥

(ਸੂਹੀ ਮ: ਪ, ਪੰਨਾ ੨੩)

#### ਅਸਬਾਈ

X	੨	੦	੩
P H S	S S S	S S S	S S S
M S	S S S	S S: S	S S S
S S	S S S	S S S	S S S
S S	S S S	S S S	S S S
S S	S S S	S S S	S S S

#### ਅੰਤਰਾ

	ਮ	ਖ	ਪ	ਪ	—	ਨ	ਧ	ਨ	ਨ	—
	ਘ	ਰ	ਮ	ਵਿ	s	ਨਾ	ਕੁ	ਨ	ਰ	s
S	S S S									

#### ४. राग सुही, छेटी तिनताल (मँपज लज)

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥  
 ਕਿਤਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਾਏ ॥ ੧ ॥ ਰਹਾਉ ॥  
 ਅਨਦੁ ਗਰੀਬੀ ਸਾਧ ਸੰਗਿ ਜਿਤੁ ਪ੍ਰਭੁ ਚਿਤਿ ਆਏ ॥  
 ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥ ੨ ॥  
 ਪੀਸਨੁ ਪੀਸਿ ਓਚਿ ਕਾਮਰੀ ਸੁਖੁ ਮਨੁ ਸੰਤੋਖਾਏ ॥  
 ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰੂਪਤਾਏ ॥ ੩ ॥  
 ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥  
 ਪਾਟ ਪਟੰਤਰ ਬਿਰਥਿਆ ਜਿਹ ਰਚਿ ਲੋਭਾਏ ॥ ੪ ॥  
 ਸਭੁ ਕਿਛੁ ਤੁਮਰੈ ਹਾਥਿ ਪ੍ਰਭੁ ਆਪਿ ਕਰੇ ਕਰਾਏ ॥  
 ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨ ਪਾਏ ॥ ੫ ॥

(ਸੂਹੀ ਮ: ੫, ਪੰਨਾ ੧੪੫)

અમબાઈ

ਮ ਗ ਾ	ਪ ਦ	ਹ ਏ	ਮ ਦ	ਪ ਤ	ਪ ਕਿ	ਪ ਤ	ਪ ਹੀ	—	ਨ ਕਾ	ਪ ਤ	ਨ ਮ	—	ਨ ਨ	
ਸ ਧਉ	ਸ ਲ	ਸ ਹ	ਸ ਰਿ	—	—	ਸ ਜਿ	—	ਸ ਤ	—	ਨ ਤ	ਪ ਹ	ਨ ਰਿ	—	ਰ ਸ
ਸ ਨ ਭ	—	ਸ ਵ	—	—	—	ਦ ਸ ਭ	ਨ ਧ	—	ਨ ਸ	ਸ ਹ	ਸ ਹਾਵੀ ..	—	—	

### ਅੰਤਰਾ

ਸ ਸਾ	ਸ ਧ	ਸ ੰ	ਸ ਗ	—	—	ਸ ਜਿ	—	ਪ ਅ	ਪ ਨ	ਪ ਦ	ਪ ਗ	ਨ ਗੀ	ਪ ਤ	ਨ ਬੀ	—	—
ਸ ਨ ਆ	—	ਸ ਵ	—	—	—	ਜ	ਗ	—	ਸ ਤ	—	ਨ ਤ	ਪ ਪ੍ਰ	—	ਸ ਚਿ	—	ਰ ਤ
ਸ ਬ	ਸ ਡਪ	ਸ ੰ	—	—	—	—	—	(ਸ) ਮਾ	—	ਮ ਦ	—	ਨ ਤੇ	—	ਸ ਵੇ	—	ਨ ਹ
ਅ ਮ ਟਾ	—	ਮ ਗ	ਮ ਦ	ਰ	ਸ	ਨ ਭ	ਸ ਭ	—	—	—	ਪ ਨ	ਇਆ	—	ਪ ਲ	—	ਮ ਪ

—ਬਾਕੀ ਤੁਕਾ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

### ੫. ਰਾਗ ਸੂਹੀ, ਸੂਲਫਾਕ (ਦਰੁੱਤ ਲਜ)

ਦਰਸਨੁ ਦੇਖ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥ ੧ ॥

ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥ ੧ ॥ ਰਹਾਉ ॥

ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥ ੨ ॥

ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੇ ਚੀਤਾ ॥ ੩ ॥

ਨਾਨਕ ਏਕ ਕਰੈ ਅਰਦਾਸਿ ॥ ਵਿਸਰ ਨਾਹੀ ਪੂਰਨ ਗੁਣਤਾਸਿ ॥ ੪ ॥

(ਸੂਹੀ ਮ: ੫, ਪੰਨਾ ੧੪੨)

ਅਸਥਾਈ

X	—	—	—	—	—	—	—
ਕ	ਸ	ਹ	੦	ਪ	ਨ	੦	—
ਤ	—	—	—	—	—	—	—
ਸ	ਗ	ਲ	ਨ	ਨ	ਨ	—	—
ਸ	ਮ	ਭ	ਨ	ਮ	ਰ	—	—
ਸ	ਮ	ਹਿ	ਨ	ਮ	ਮ	ਪ	ਪ
ਦ	—	—	—	—	—	ਰ	ਰ
ਨ	ਨ	ਧ	ਨ	ਨ	ਰ	ਕ	ਕ
ਅ	ਅ	ਨ	ਅ	ਅ	ਨ	ਪ	ਪ

ਅੰਤਰਾ

ਪ	ਪ	ਨ	ਧ	ਨਸ	—	ਸ	—	ਸ	ਜੀ
ਦ	ਰ	ਸ	ਨ	ਦੇ	—	ਖ	—	—	—
ਧ	ਨ	ਸ	ਰ	ਨ	ਕ	ਸ	—	—	—
ਵ	ਵ	ਗ	ਰ	ਕ	—	ਗ	—	—	—
ਮ	—	ਕ	ਮ	ਕ	—	ਸ	—	ਸ	ਹ
ਗ	—	ਰ	ਮ	ਰ	—	ਮ	—	—	—
ਂ	—	ਨ	ਨ	ਨ	—	ਗ	—	ਗ	ਨ
ਪ	ਸ	ਨ	ਪ	ਪ	—	ਪ	—	ਪ	ਨ
ਨ	ਨ	ਪ	ਨ	ਨ	—	ਰ	—	ਰ	ਨ
ਇ	ਇ	ਪ	ਭ	ਭ	—	ਗ	—	ਗ	ਨ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

ੴ. ਰਾਗ ਸੂਹੀ, ਲਾਵਾਂ, ਤਾਲ-ਰੂਪਕ (ਮੱਧ ਲਾਲ)

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦਿੜਾਇਆ ਬਲਿ ਰਾਮ ਜੀਉ ॥

ਬਾਣੀ ਬ੍ਰਹਮਾ ਵੇਦੁ ਧਰਮੁ ਦਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥

ਧਰਮੁ ਦਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦਿੜਾਇਆ ॥

ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥

ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਨਾ ਲਾਇਆ ॥

ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥

(ਸੂਹੀ ਮ: ੪ ਡੰਤ, ਪੰਨਾ ੮੯੩)

અમદાવાદી

ਸ ਰਿ				ਨ ਦਿੰਤੇ				ਵ ਸ ਹ				ਨ ਧ ਮਦਿ				⊕				+				-						
ਸ	ਪ	ਹਿ	ਬਾ	ਰ	ਲ	ੴ	ਸਨ	ਜੀ	ਲੀ	ਸ	ਲਾ	ਬ	ਹ	ਮ	ਸ	ਰ	ਵੈ	ਮ	ਰ	ਤੀ	ਦ	ਪ	ਕ	ਧਰ	ਸ	ਕਿ	ਲਿ	—		
↑				ੴ						ਪ	ਨ	ਆ	ਪ	ਦ	ਪ	ਲ	ਪ	ਰਾ	ਮ	ਸ	ਸ	ਰੀ	ਸ	—	ੴ	ਸ	ਗ	ਤੀ	—	
ਸ	ਡ	—	ਪ	—	ੴ	ਪ	—	ਚ	ਲੀ	ਸ	ਡ	ਵ	ਹ	ਮ	ਪ	ਲ	ਰਾ	ਸ	ਸ	ਰੀ	ਦ	ਪ	ਗ	ਤੀ	—	ੴ	ਸ	ਗ	ਤੀ	—
ਸ	ਡ	—	ਪ	—	ੴ	ਪ	—	ਚ	ਲੀ	ਸ	ਡ	ਵ	ਹ	ਮ	ਪ	ਲ	ਰਾ	ਸ	ਸ	ਰੀ	ਦ	ਪ	ਗ	ਤੀ	—	ੴ	ਸ	ਗ	ਤੀ	—
ਸ	ਡ	—	ਪ	—	ੴ	ਪ	—	ਚ	ਲੀ	ਸ	ਡ	ਵ	ਹ	ਮ	ਪ	ਲ	ਰਾ	ਸ	ਸ	ਰੀ	ਦ	ਪ	ਗ	ਤੀ	—	ੴ	ਸ	ਗ	ਤੀ	—

અર્દ્ધતા

—ਬਾਕੀ ਤਿੰਨੇ ਛੰਦ (ਲਾਵਾ) ਇਸੇ ਟਿੱਜਨ ਤੇ ਗਾਓ।

## ੨. ਰਾਗ ਸੂਹੀ, ਝਪਤਾਲ ਤੇ ਇਕਤਾਲਾ

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥  
 ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥ ੧ ॥  
 ਭਗਤਾ ਕੀ ਟੇਕ ਤੁੰ ਸੰਤਾ ਕੀ ਓਟ ਤੁੰ ਸਚਾ ਸਿਰਜਨਹਾਰਾ ॥ ੧ ॥ ਰਹਾਉ ॥  
 ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥  
 ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥ ੨ ॥  
 ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਬਾਰਾ ॥  
 ਹਉ ਕੁਰਬਾਣੀ ਤੇਰਿਆਂ ਸੇਵਕਾ ਜਿਨ੍ਹ ਹਰਿ ਨਾਮੁ ਪਿਆਰਾ ॥ ੩ ॥  
 ਸਭੈ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥  
 ਗੁਰੂ ਨਾਨਕੁ ਮਿਲਿਆ ਪਾਰਬ੍ਰਾਮੁ ਤੇਰਿਆ ਚਰਣਾ ਕਉ ਬਲਿਹਾਰਾ ॥ ੪ ॥

(ਸੂਹੀ ਮ: ੫, ਪੰਨਾ ੧੩੯)

### ਅਸਥਾਈ-ਝਪਤਾਲ (ਮੱਧ ਤੋਂ ਘਟ)

X	੨	੦	੩
ਨ ਸ ਕ	ਰਸ ਤਾਂ ਗਡ	— ੴ ਕੀ	ਮ ਟੇ ਕ
ਪ ਸੰ	— ਤਾ ੴ	ਨ ਨ ਕੀ	ਮੁੰ — ੴ
ਨ ਸ ਸ	ਪ ਸੰ ਸਿਰ	ਪ ਪ ਜ	ਮ — ਰਾ

### ਅੰਤਰਾ-ਇਕਤਾਲਾ (ਭਪ ਦੀ ਤਿਕੁਨ ਲਖ ਵਿਚ)

X	੧	੨	੦	੩	੪
ਪ ਸਤਿ	ਪ ਗੁ	ਪ ਰ ਪਾਂ	ਪ ਸ	ਨ ਤੀ	— ੴ
ਸੰ ਮਿ	ਸੰ ਲੈ	ਧ ਨਾ	ਸੰ ਰਾ	ਸੰ ਧਾ	ਪ ਨਾ
ਮ ਤੁ	ਮ ਨਾ	— ੴ	ਮ ਚਾ	ਪ ਤ	ਪ ਹ

ਪ ਸਾ | ਸ ਨੁ | ਪ ਸ | ਮ — | ਗ ਮ | ਰ ਸ  
 ਤਾ ਪ | ਗ ਇਆ | ਸ ਸ | ਸਾ — | ਸ ਰਾ | ਦ ਸ  
 —ਛੰਤ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## ੮. ਰਾਗ ਸੂਹੀ, ਇਕਤਾਲਾ (ਦਰੁੱਤ ਲਖ)

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥  
 ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝ ਅਵਗਨ ਸਹ ਨਾਹੀ ਦੋਸੁ ॥ ੧ ॥  
 ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛਤਾਨੀ ॥੧॥ ਰਹਾਉ ॥  
 ਕਾਲੀ ਕੌਇਲ ਤੂ ਕਿਤੁ ਗੁਣ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥  
 ਪਿਰਹਿ ਬਿਹੂਨ ਕਤਹਿ ਸੁਖ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਾਤੁ ਮਿਲਾਏ ॥੨॥  
 ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੇ ਸਾਬੀ ਨ ਕੇ ਬੇਲੀ ॥  
 ਕਰਿ ਕ੍ਰਿਪਾ ਪ੍ਰਭਿ ਸਾਧ ਸੰਗਿ ਮੇਲੀ ॥ ਜਾ ਫਿਰ ਦੇਖਾ ਤਾ ਮੇਰਾ ਅਲਹੁ ਬੇਲੀ ॥੩॥  
 ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਣੀਣੀ ॥  
 ਉਸ ਉਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਖੁ ਸਮਾਰਿ ਸਵੇਰਾ ॥੪॥

(ਸੂਹੀ, ਸੇਖ ਫਰੀਦ ਜੀ, ਪੰਨਾ ੨੯੪)

### ਅਸਥਾਈ

X	੦	੨	੦	੩	੪
ਮ	ਸ	ਗ	ਸ	ਕ	ਸ
ਗ	—	ਰ	ਜ	ਸ	ਨ
ਸ	—	ਮ	ਨ	ਪ	ਪ
ਸੰ	ਨ	ਸ	ਪ	ਗ	ਗ
ਮ	ਰ	ਸ	ਪ	ਮ	ਨ

ਅੰਤਰਾ

**ਨੋਟ :** — ਅੰਤਰੇ ਤੇ ਦੋ ਦੋ ਭੁਕਾਂ ਵੀ ਲਾ ਕੇ ਅਸਥਾਈ ਤੇ ਆਈਦਾ ਹੈ। ਇਹ 'ਸੂਹੀ ਰਾਗ' ਦੀ ਬਹੁਤ ਸੁੰਦਰ ਪੁਰਾਤਨ ਸ਼ਬਦ ਰੀਤ ਹੈ।

## ੯. ਰਾਗ ਸੂਹੀ, ਚਾਰਤਾਲ (ਬਿਲੰਬਿਤ ਲਜ)

ਸੁਹਬ ਸੁਹਬ ਸੁਹਵੀ ॥ ਇਸ ਦਾ ਪਾਠ ਨੰ: ੧ ਤੇ ਲਿਖਿਆ ਹੈ ।

ਅਸਥਾਈ

### ਅੰਤਰਾ

P	-	n	y	n	n	s	s	n	n	-	-
ਲਾ	-	s	ਲ	s	s	ਰਾ	ਵਿ	s	ਆ	s	s
ਸ	ਨ	ਧ	ਨ	ਸ	ਰ	ਨ	ਤੀ	s	ਪ	ੴ	s
ਕ	ਵ	s	ਨ	s	ਗ	ਤੀ	s	s	ਨੀ	ੴ	s
ਪ	-	-	-	-	-	ਗ	ਮ	-	-	-	-
ਸ	ਸ	-	ਗ	-	-	ਮ	ਤਾ	s	ਸ	-	-
ਸ	ਖੀ	s	s	s	ਬ	ਤਾ	s	-	ਵਹ	s	s
ਨ	ਸ	-	ਪ	ਪ	ਮ	ਤੀ	s	ਮ	ਗ	ਪ	ਧਨ
ਮ	ਝਹਿ	s	s	s	ਮ	ਤੀ	s	s	ਮੀ	s	ੴ

ਨੋਟ :— ਚਾਰਤਾਲ ਵਿਚ ਦੁਗੁਨ ਤਿਗੁਨ ਆਦਿ ਕਰਨ ਤੋਂ ਬਾਦ ਅਗੋਂ ਤਿੰਤਾਲ ਵਿਚ ਗਾਊਣ ਨਾਲ ਵਧੇਰੇ ਰਸ ਅਤੇ ਅਨੰਦ ਆਵੇਗਾ।

### ੧੦. ਰਾਗ ਸੂਹੀ, ਪੜਤਾਲ, ਸਵਾਰੀ ਪੰਜਤਾਲ (ਬਿਲੰਬਿਤ ਲਜ)

ਤਉ ਮੈ ਆਇਆ ਸਰਨੀ ਆਇਆ ॥ ਭਰੋਸੇ ਆਇਆ ਕਿਰਪਾ ਆਇਆ ॥  
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥ ੧ ॥ ਰਹਾਉ ॥  
ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥ ੧ ॥  
ਸੁਨਿ ਸੁਨਿ ਹੀ ਡਰਾਇਆ ॥ ਕਰਰੇ ਪ੍ਰਮਰਾਇਆ ॥ ੨ ॥  
ਗ੍ਰੰਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥ ੩ ॥  
ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥ ੪ ॥  
(ਸੂਹੀ ਮ: ੫ ਪੜਤਾਲ, ਪੰਨਾ ੧੪੯)

### ਅਸਥਾਈ

X	-	2	-	3	-	4	-
ਸ	ਸ	ਪ	-	ਮ	ਮ	ਨ	ਨ
ਨ	ਸ	ਨ	ਪ	ਮ	ਮਗ	ਧ	ਸ
ਤਉ	ਸ	ਅ	ਅ	ਦਿਆ	ਨੀ	ਧ	ਦ
ਸ	ਸ	ਪ	-	ਮ	ਮ	ਨ	-
ਨ	ਸ	ਅ	ਅ	ਦਿਆ	ਨੀ	ਸ	-
ਤਉ	ਸ	ਅ	ਅ	ਦਿਆ	ਨੀ	ਦਿਆ	ਦ

### ਸੂਲਫਾਕ (ਸਵਾਰੀ ਦੀ ਚੌਗੁਨ)

<b>×</b>		<b>੦</b>		<b>੨</b>		<b>੩</b>		<b>੦</b>	
ਸ	—	ਪ	ਸੇ	ਨ	ਾ	ਸ	ਇਆ	—	—
ਭਰੋ	s	—	ਸੇ	ਨ	ਾ	ਇਆ	—	s	—
ਗ	ਗ	ਗ	ਮ	ਰ	—	ਸ	ਇਆ	—	s
ਕਿ	ਰ	ਪ	ਡ	ਆ	s	ਇਆ	—	s	—
ਸ	—	ਗ	ਭਾ	—	ਮ	—	—	ਮ	—
ਜਿਊ	s	—	ਭਾ	—	ਵੈ	s	—	ਤਿਊ	s
ਪ	—	ਧ	—	ਨ	ਸ਼ਾ	ਸ਼	—	ਸ਼	—
ਰਾ	s	ਖਹ	—	ਸ਼ਾ	—	ਮੀ	—	ਮਾ	s
ਨ	ਪ	ਗ	ਮ	ਪ	ਪ	ਨ	—	ਸ਼	—
ਰ	ਗ	ਗ	ਰਹਿ	ਪ	ਪ	ਠਾ	s	ਇਆ	—

— ਸਵਾਰੀ ਪੰਜਾਲ...

### ਅੰਤਰਾ-ਇਕਤਾਲਾ (ਸਵਾਰੀ ਦੀ ਤਿਗੁਨ ਜਾਂ ਚੌਗੁਨ)

<b>×</b>		<b>੫</b>		<b>੬</b>		<b>੭</b>		<b>੮</b>	
ਪ	—	ਧ	ਦ	ਨ	ਤ	ਸ	—	ਨ	—
ਹਾ	s	—	ਦ	ਤ	ਰ	ਮਾ	s	ਇਆ	s
ਸ	—	ਪ	ਨ	ਸ਼	ਰੁ	ਨ	ਸ਼	ਇਆ	—
ਜੇ	s	ਸੇ	ਪਵ	ਨ	ਤੁ	ਲਾ	s	ਨੁ	s
ਮ	ਮ	ਮ	ਮ	—	ਗ	ਮ	—	ਪ	—
ਸੁਨ	ਸੁ	ਨ	ਹੀ	s	ਡ	ਰਾ	s	ਇਆ	s
ਨ	ਨ	ਸੰ	ਰੇ	ਨ	ਪ	ਮ	—	ਪ	—
ਕ	ਰ	ਰੇ	—	ਧੁ	ਮ	ਰਾ	s	ਇਆ	s

— ਅਸਥਾਈ ਪੰਜਾ;

### ਸੰਚਾਰ ਤੇ ਅਭੋਗ, ਰੂਪਕ (ਸਵਾਰੀ ਦੀ ਦੁਗੁਨ ਜਾਂ ਤਿਗੁਨ)

<b>⊕</b>		<b>੧</b>		<b>੨</b>		<b>⊕</b>		<b>੧</b>	
ਸ	—	ਗ	—	ਗ	ਗ	ਮ	—	ਮ	—
ਕਿ	s	ਅੰ	s	ਧ	ਕੁ	ਪਾ	s	ਇਆ	s
ਕ	ਮ	—	s	ਨ	ਪ	ਪ	—	ਰ	—
ਖ	s	ਵ	ਵ	ਬ	ਸ	ਰਾ	s	ਇਆ	s

## ਤਿੰਨਤਾਲ (ਸਵਾਰੀ ਦੀ ਚੰਗੂਨ)

ਸ ਨ ਤਉ ੯ — ਅਸਥਾਈ ਗਾਊਣ ਤੋਂ ਬਾਦ ਮੁਕਾਅ ਕਰਨਾ ਹੈ। (ਸੁਰ ਰਚਨਾ ਕਰਤਾ ਵਲੋਂ)

## ੧੧. ਰਾਗ ਸੂਹੀ, ਪੜਤਾਲ, ਚਾਰਤਾਲ (ਬਿਲੰਬਿਤ ਲਜ)

ਪ੍ਰੀਤਿ ਪ੍ਰੀਤਿ ਗੁਰੀਆ ਮੌਹਨ ਲਾਲਨਾ ॥  
 ਜਪਿ ਮਨ ਗੋਬਿੰਦ ਏਕੈ ਅਵਰੁ ਨਹੀਂ ਕੋ ਲੇਖੈ,  
 ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥ ੧ ॥ ਰਹਾਉ ॥  
 ਨਿਰਗੁਨ ਹਰੀਆ ਸਰਗੁਨ ਧਰੀਆ,  
 ਅਨਿਕ ਕੋਠਰੀਆ ਭਿੰਨ ਭਿੰਨ ਭਿਨ ਕਰੀਆ ॥  
 ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥  
 ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥ ੧ ॥  
 ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ, ਪਰ ਕਉ ਹਿਰੀਆ ॥  
 ਬਿਖਨਾ ਘਰੀਆ ॥ ਅਬ ਸਾਧੂ ਸੰਗਿ ਪਰੀਆ ॥  
 ਹਰਿ ਦੂਆਰੈ ਖਰੀਆ ॥ ਦਰਸਨੁ ਕਰੀਆ ॥  
 ਨਾਨਕ ਗੁਰ ਮਿਰੀਆ ॥ ਬਹਰਿ ਨ ਫਿਰੀਆ ॥ ੩ ॥

(ਸੁਹੀ ਮ: ੫ ਪੜਤਾਲ, ਪੰਜਾਬ, ੧੯੬੯)

માનસાદી

X	-	o	o	o	o	o	o	o
ନେମ୍ବର୍	ସାହୁ	ପାତ୍ର	କାଳି	ପାତ୍ର	କାଳି	ପାତ୍ର	କାଳି	ପାତ୍ର

ਮ	ਗ	ਮ	—	ਸ	ਹ	—	ਸ	ਨ	ਸ	ਲਾ	ਨਧ	ੴੴ	ਨ	ਲ	ਸ	ਨਾ	—	—	—	—	
—	—	—	—	—	—	—	—	—	—	—	—	—	—	—	—	—	—	—	—	—	ਪ੍ਰੀਤ...

### ਇਕਤਾਲਾ (ਚਾਰਤਾਲ ਦੀ ਤਿਗੁਨ)

ਸ	ਜ	—	ਸ	ਪ	ਨ	ਪ	ਨ	ਨ	ਸ	ਗੋ	ਸ	ਬਿੰ	ਰ	ਦ	ਸ	ਏ	—	—	ਸ	ਕੈ
ਮ	ਗ	ਅ	ਮ	ਗ	ਵ	ਮ	ਗ	ਨਾ	ਮ	ਹੀ	ਮ	ਕੇ	ਰ	ੜ	ਸ	ਲੇ	—	—	ਸ	ਖੈ,
ਸ	ਸ	ਸ	ਸ	ਤ	ਲਾ	—	ਗ	ਗ	ਪ	ਮ	ਪ	ਨਹਿ	—	—	ਨ	ਛਾ	—	—	ਨ	ਡ
ਸ	ਦ	—	ਸ	ਬਿ	ਨ	ਪ	ਪ	ਧਾ	ਹ	ਕੂ	ਗ	ਰੀ	—	—	ਪ	ਆ	—	—	ਧਨ	ੴੴ—ਪ੍ਰੀਤ...ਰਾਖ;

### ਅੰਤਰਾ-ਸੂਲਫਾਕ (ਚੌਗੁਨ ਲਘ)

×	ਸ	ਨਿ	ਸ	ਰ	ਮ	ਗੁ	ਗ	ਨ	ਗ	ਹ	ਮ	ਰੀ	ਪ	ਆ	—	—	—	—	—	—
ਪ	ਸ	ਪ	ਸ	ਰ	ਮ	ਹੁ	ਪ	ਨ	ਮ	ਧ	ਮ	ਰੀ	ਗ	ਆ	—	—	—	—	—	—
ਮ	ਅ	ਮ	ਅ	ਨਿ	ਗ	ਕ	ਮ	ਕੇ	ਰ	ਠ	ਰ	ਰੀ	ਸ	ਆ	—	ਸ	ਭਿੰ	ਸ	ਨ	—
ਸ	ਭਿ	ਸ	ਭਿ	ਸ	ਨ	ਸ	ਬਿੰ	ਸ	ਨ	ਧ	ਧਿ	ਨ	ਸ	ਕ	ਰੀ	ਸ	ਆ	—	—	—
ਸ	ਵਿ	ਸ	ਵਿ	ਸ	ਚ	ਮ	ਮ	ਨ	ਮ	ਕੇ	ਗ	ਟ	ਮ	ਵ	ਖੀ	ਪ	ਆ	—	—	—
ਪ	ਸ	ਪ	ਸ	ਨਿ	ਸ	ਮ	ਸ	ਮ	ਸ	ਦ	ਸ	ਰ	ਧਨ	ਪਿੜ	ਸੰਰੀਡ	ਸ	ਆ	—	—	—
ਸ	ਾ	ਸ	ਾ	ਸ	ਾ	ਗ	—	—	ਗ	ਨ	ਮ	ਦ	ਰ	ਕ	ਰੀ	ਸ	ਆ	—	—	—
ਸ	ੰ	ਡ	ਸ	ੰ	ਡ	ਗ	—	—	ਗ	ਨ	ਮ	ਦ	ਰ	ਕ	ਰੀ	ਸ	ਆ	—	—	—

ਅਸਥਾਈ—ਪੰਜਾਬ ਦੀ ਸੱਸਾਂ

## ਤਾਲ-ਚੰਚਲ (ਚਾਰ: ਦੂਗੁਨ ਜਾਂ ਤਿਗੁਨ ਵਿਚ)

ਗ ਮ ਕਿ		ੴ	ਪ ਅ	—	—	—
ਮ ਰ	—	ੴ	ਪ ਨ ਆ	—	—	—
ਪ ਬ	—	ੴ	ਪ ਸ	—	—	—
ਮ ਗ ਪ	—	ੴ	ਸ ਆ	—	—	—
ਸ ਬਿ	—	ੴ	ਸ ਆ	—	—	—
ਸ ਸਾ	—	ੴ	ਸ ਆ	—	—	—
ਮ ਦੂਆ	—	ੴ	ਨ ਆ	—	—	—
ਸ ਦ	—	ੴ	ਧ ਸ	—	—	—
ਗ ਨ	—	ੴ	ਪ ਨ ਆ	—	—	—
ਮ ਹ	—	ੴ	ਨ ਆ	—	—	—

ਸ੍ਰ. ਸ਼੍ਰੀ .. ਸੁਹੀ ਦੀ ਇਹ ਇਕ ਸੰਦਰ ਤੇ ਪੁਰਾਤਨ ਪੜਤਾਲ ਹੈ ।

## (ਸੁਹੀ ਰਾਗ ਸਮਾਪਤਿ)

## ਰਾਗ ਲਲਿਤ

ਵਾਦੀ—ਮ | ਠਾਟ—ਪੂਰਵੀ | ਸਮਾਂ—ਰਾਤ ਦਾ ਚੰਥਾ ਪਹਿਰ (ਅੰਮ੍ਰਿਤ ਵੇਲਾ)।  
ਸੰਵਾਦੀ—ਸ | ਜਾਤੀ—ਖਾਫ਼-ਖਾਡਵ | ਵਿਸ਼ੇਸ਼—ਦੌਹਾ ਮੱਧਮਾਂ ਦਾ ਸਾਥ-ਸਾਥ ਪ੍ਰਯੋਗ।

ਆਰੋਹ ਨੁ ਰੁ ਗ ਮ, ਮੰਮ ਗ, ਮੰਧ, ਨਸ਼।

ਅਵਰੋਹ ਰੁ ਨ ਧ, ਮੰਧ ਮੰਮ, ਗ ਰ ਸ।

ਪਕੜ ਨ ਰੁ ਗ ਮ, ਮੰਮਗ, ਮੰਧ ਮੰਮਗ।

ਲਲਿਤ ਬਹੁਤ ਪ੍ਰਸਿੱਧ ਤੇ ਪੁਰਾਤਨ ਰਾਗ ਹੈ। ਕਿਸੇ ਸਮੇਂ ਵਿਚ ਇਹ ਭੈਰਉ ਠਾਟ (ਮਾਛਵ ਗੋੜ ਮੇਲ) ਦਾ ਰਾਗ ਮੰਨਿਆ ਜਾਂਦਾ ਸੀ। ਉਸ ਸਮੇਂ ਇਸ ਦੀਆਂ ਤਿੰਨ ਜਾਤੀਆਂ ਪ੍ਰਲਿਤ ਸਨ। ਸੰਪੂਰਣ, ਪੰਚਮ ਵਰਜਿਤ ਖਾਡਵ ਅਤੇ 'ਰਿਖਭ-ਪੰਚਮ' ਵਰਜਿਤ ਓਡਵ, ਫਿਰ ਇਸ ਵਿਚ ਮੱਧਮ ਤੀਵਰ ਦਾ ਪ੍ਰਯੋਗ ਆਰੰਭ ਹੋਇਆ। ਉਸ ਤੋਂ ਬਾਦ ਗਾਇਕ-ਵਾਦਕ ਦੋਹਾ 'ਮੱਧਮਾਂ' ਦਾ ਸਾਥ-ਸਾਥ ਪ੍ਰਯੋਗ ਕਰਨ ਲਗ ਪਏ, ਜਿਸ ਨੂੰ ਅੰਜ-ਕਲ 'ਲਲਿਤ ਪੰਚਮ' ਰਾਗ ਕਹਿੰਦੇ ਹਨ, ਇਹੋ ਭੈਰਉ ਠਾਟ ਦਾ ਪੁਰਾਤਨ ਲਲਿਤ ਹੈ।

ਲਲਿਤ ਦੇ ਇਸ ਸਮੇਂ ਦੋ ਸਰੂਪ ਪ੍ਰਲਿਤ ਹਨ—ਮਾਰਵਾ ਠਾਟ ਦਾ ਲਲਿਤ ਅਤੇ ਪੂਰਵੀ ਠਾਟ ਦਾ ਲਲਿਤ। ਭਾਵ, ਕੋਈ ਇਸ ਵਿਚ ਧੈਵਤ ਤੀਵਰ ਲਾਉਣਾ ਪਸੰਦ ਕਰਦਾ ਹੈ ਅਤੇ ਕੋਈ ਕੌਮਲ। ਉੱਜ ਧੁਰਪਦੀਏ ਅਕਸਰ ਤੀਵਰ ਧੈਵਤ ਦਾ ਪ੍ਰਯੋਗ ਕਰਦੇ ਹਨ ਅਤੇ ਖ਼ਜਾਲ ਗਾਉਣ ਵਾਲੇ ਕੌਮਲ ਧੈਵਤ ਛਾਊਂਦੇ ਹਨ। ਪੰਜਾਬ ਪ੍ਰਾਤ ਦੇ ਗਾਇਕ (ਗਾਗੀ-ਰਬਾਬੀ) ਕੌਮਲ ਧੈਵਤ ਵਾਲੇ ਲਲਿਤ ਨੂੰ ਅਧਿਕ ਗਾਉਂਦੇ ਹਨ, ਇਸ ਲਈ ਅਸਾਂ ਉਸੇ ਦਾ ਉਲੇਖ ਕੀਤਾ ਹੈ।

ਇਸ ਦਾ ਠਾਟ ਪੂਰਵੀ, ਜਾਤੀ ਖਾਫ਼-ਖਾਡਵ, ਵਾਦੀ ਮੱਧਮ, ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਰਾਤ ਦਾ ਚੰਥਾ ਪਹਿਰ ਹੈ। ਇਸ ਰਾਗ ਦਾ ਭਾਵੰਦੀ ਵਾਦੀ ਸੁਰ ਮੱਧਮ ਹੈ, ਪਰ ਆਲਾਪ, ਤਾਨਾਂ ਦਾ ਨਿਯਾਸ ਗੰਧਾਰ ਸੁਰ ਤੇ ਹੁੰਦਾ ਹੈ। ਲਲਿਤ ਦਾ ਤੀਵਰ ਮੱਧਮ, ਸੁੱਤ ਮੱਧਮ ਤੋਂ ਬੋਤਾ ਉੱਚਾ ਅਤੇ ਤੀਵਰ ਤੋਂ ਇਕ ਸੁਰਤੀ ਕਮ ਰਹਿੰਦਾ ਹੈ। ਇਸ ਦੇ ਆਰੋਹ ਵਿਚ ਵਧੇਰੇ ਤੀਵਰ ਮੱਧਮ ਦਾ ਪ੍ਰਯੋਗ ਹੀ ਭੀਤਾ ਜਾਂਦਾ ਹੈ। ਮੱਧਜ ਸਪਤਕ ਵਿਚ ਨਿਖਾਦ ਦਾ ਪ੍ਰਯੋਗ ਅਲਪ ਅਤੇ ਮੰਦ੍ਰ ਸਪਤਕ ਵਿਚ ਅਧਿਕ ਕੀਤਾ ਜਾਂਦਾ ਹੈ। ਇਸ ਦੇ ਪੂਰਵਾਂਗ ਵਿਚ 'ਨੁ ਗ' ਉਤ੍ਰਾਂਗ ਵਿਚ 'ਧੁ ਸੰ' ਨਿਯਾਸ ਸੁਰ ਮੰਨੇ ਗਏ ਹਨ। ਰਾਗ ਦਾ ਚਲਣ "ਨੁ ਰੁ ਗ ਮ, ਮੰਮਗ, ਮੰਧ, ਮੰਮਡਗ, ਮੰਧ, ਨਧੁਮੰਮਗ" ਇਸ ਪ੍ਰਕਾਰ ਹੁੰਦਾ ਹੈ।

ਅੰਤਰੇ ਦਾ ਉਠਾਣ "ਗ, ਮੰਧ, ਮੰਧ ਸੰ, ਜਾਂ ਮਗ, ਮੰਧ ਸੰ, ਰੁਨਧੁ ਮੰਧੁਮੰਮਗ" ਇੰਜ ਕੀਤਾ ਜਾਂਦਾ ਹੈ। ਇਹ ਇਕ ਮਨੋਹਰ ਤੇ ਕਠਿਨ ਰਾਗ ਹੈ, ਜਿਸ ਨੂੰ ਚੰਗੇ ਗਾਇਕ ਹੀ ਅਧਿਕਤਰ ਗਾਉਂਦੇ ਹਨ। ਇਹ ਇਕ ਉਤ੍ਰਾਂਗ ਪ੍ਰਧਾਨ ਰਾਗ ਹੈ ਅਤੇ ਇਸ ਵਿਚ ਭਗਤੀ ਰਸ ਦੀ ਵਿਸ਼ੇਸ਼ਤਾ ਮੰਨੀ ਗਈ ਹੈ।

## ਸੁਰ-ਵਿਸਥਾਰ (ਆਲਾਪ)

- ਸ                  ਸ      ਮ      ਧ      ਗ      ਹ
੧. ਨ, ਰੁਗਮ, ਮਮਮਗ, ਮੰਗਰਸ, ਨਕੁਗਮ, ਗਮ—ਮਮਗ, ਮੱਧਮਯ, ਮੱਮਗ, ਮੰਗਰਸ, ਨਕੁਗਮ—।
  ੨. ਨਕੁਗਮਮਮਗ, ਗ, ਮੱਧਮਯ, ਰੁਗ, ਨਕੁਗਮ, ਮੱਮਗ, ਮੱਧਮਯ ਨਮੰਧਮਮਗ, ਮੰਗਰਸ।
  ੩. ਨਕੁਸ, ਨਕੁਗਮ, ਮਮਗ, ਮੱਧ, ਨਧ, ਮੱਧਮਯ ਮਗ, ਮੱਧਨ, ਰੁਨਧ, ਮੱਧਮਯ ਮ, ਮਗ, ਮੰਗਰਸ, ਨਕੁ ਗਮ,  
ਮਮਮਗ, ਨਕੁਗਮ, ਧਮਯਮਯ ਮ, ਗ—ਮੱਧਸਂ ਸ (ਸ) ਨਧਮਯਮਯ ਮਗ, ਨਕੁਗਮ—।
  ੪. ਨਕੁਗਮ, ਗਮਯ, ਮੱਧਮਯ, ਮਮਗ, ਗ, ਮੱਧਸਂ—ਨਕੁਨਸ, ਨਕੁਗਨਕੁਨਸ, ਨਕੁਨਧ, ਨਮੰਧਮਮਗ, ਮੱਧਸਂ  
—ਨਕੁਨਧਮਯਸ, ਨਕੁਨਧਮਯਮਯ, ਗ—ਮੱਧਸਂ—(ਸ) ਨਧ, ਮੱਧਨਧ, ਮੱਧਮਯ—ਮਗ, ਨਕੁਗਮ  
ਮਮਗ, ਮੱਧਮਯ, ਗਮਯ, ਮੱਧਸਂ—ਨਕੁਨਸ, ਰੁਨਧ, ਮੱਧਨਮੰਧਮਯ—ਗ, ਮੰਗਰਸ, ਨਕੁਗਮ, ਮੰਮਗ।
  ੫. ਧ  
ਮੱਧ, ਮੱਧਸਂ, ਨਕੁਨਸ, ਨਕੁਗਨਮ, ਮੰਮਗਨ, ਮੰਗਨਕੁਨਸ, ਨਕੁਨਧਮੱਧਨਧ, ਮੱਧਮਯਮਗ, ਮੰਗਰਸ—।  
ਨਕੁਸ, ਨਕੁਗਰਸ, ਨਕੁਗਮਮਗਰਸ, ਨਕੁਗਮਮਮਗਰਸ, ਨਕੁਗਮੱਧਮਮਗ, ਮੰਗਰਸ, ਨਕੁਗ—ਮੱਧਨਧ  
ਮਮਗ, ਮੰਗਰਸ, ਨਕੁਗਮਯਸ, ਰੁਨਧ ਮਮਗਰਸ, ਨਕੁਗਮੱਧਨਧ ਮਮਗਰਸ।
- ਸ      ਮ      ਗ
- ਨਕੁਗਮੱਧਨਸ, ਨਕੁਗਨਮ, ਮੰਗਨਕੁਨਸ, ਨਕੁਨਧਮੱਧਮਮਗ, ਨਕੁਗਮ, ਮੰਮਗ—।

## ਲਲਿਤ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	ਅ ਬ ਮ ਨ	ਜਾ ਸ ਗ ਠ	ਖ ਮੱਧ ਨਧੁ ਮੰਧੁ ਮੱਮ	੨ ਗਮ ਮੰਮ ਗਰੁ ਸ-
੨.	• • • •	ਨਕੁ ਗਮੰ ਧੁਨ ਮੱਧੁ	ਨਸਂ ਕੁਂਸਂ ਨਕੁ ਨਧੁ	ਮੰਧੁ ਮੰਮ ਗਰੁ ਸ-
੩.	ਨਕੁ ਗਮ ਮੰਮ ਧੁਧੁ	ਮੰਮ, ਨਨ ਧੁਮੰ ਧੁਨ	ਸਨ ਧੁਮੰ ਧੁਨ ਸਨਕੁ	ਸਨ ਧੁਮੰ ਮਗ ਰੁਸ,
੪.	ਮੰਗ ਰੁਸ, ਕੁਂਕੁ ਨਧੁ	ਨਨ ਧੁਮੰ, ਧੁਮੰ ਮਗ	ਗਮ ਮੰਗ ਮੰਗ ਰੁਸ,	ਨਨ ਧੁਮੰ ਧੁਮੰ ਮਗ
੫.	ਕੁਂਗਾ, ਕੁਂਗਾ ਮੰਗਾ ਮੰਗਾ,	ਕੁਂਗਾ ਕੁਨ ਕੁਨ, ਧੁਨ	ਨਕੁ ਗ, ਕੁ ਗਮੰ, ਗਮੰ ਧੁਮੰ ਧੁਮੰ, ਮੰਮ ਮ, ਗ	ਧੁਮੰ ਧੁਸਂ ਧੁਨ ਕੁ, ਨ ਮਗ, ਕੁਗ ਰੁ, ਸ ਰੁਸ
੬.	ਨਕੁ ਗਰੁ ਗਮ ਮੰਮ, ਧੁਨ ਸਨਕੁ ਸਨ ਧੁਮੰ	ਗਮੰ ਧੁਧੁ ਮੰਮ, ਗਮੰ ਮ, ਗ ਮੱਧੁ ਨਕੁ ਗਾਂਗਾ	ਧੁਨ ਧੁਮੰ ਮੰਗ ਮੱਧੁ ਕੁਂਸਂ ਨਕੁ ਨਧੁ ਮੱਧੁ	ਨਸਂ ਨਧੁ ਮੰਮ, ਗਮੰ ਮੰਮ ਗਰੁ ਮੰਗ ਰੁਸ

### ਅੰਤਰਾ

੧.	ਨਉ ਸ ਘ ਰ	ਦੇ ਸ ਖ ਜੁ	ਮੱਧੁ ਨਸਂ ਨਧੁ ਮੱਧੁ	ਮੰਮ ਗਮੰ ਧੁਨ ਸ-
੨.	• • • •	ਮੱਧੁ ਨਸਂ ਨਕੁ ਕਾਂਗਾ	ਕੁਂਸਂ ਨਕੁ ਨਧੁ ਮੱਧੁ	ਮੰਮ ਗਮੰ ਧੁਨ ਸ-
੩.	ਨਕੁ ਕਾਂਗਾ ਕੁਂਸਂ ਨਸਂ	ਕੁਂਕੁ ਨਧੁ ਮੱਧੁ ਨਨ	ਧੁਮੰ ਧੁਧੁ ਮੱਧੁ ਮੰਮ	ਗਮੰ ਧੁਨ ਸਨਕੁ ਸ-
੪.	ਸਨਸਂ ਨਧੁ, ਨਨ ਧੁਮੰ,	ਧੁਧੁ ਮੰਮ, ਮੰਮ ਮਗ,	ਮੱਧੁ ਨਸਂ ਧੁਨ ਕੁਂਸਂ ਮੰਮ ਗਰੁ, ਗਗ ਰੁਸ,	ਗਾਂਗ ਕੁਂਸਂ, ਕੁਂਕੁ ਸਨ, ਗਮੰ ਧੁਨ ਕੁਂਗ ਕੁਂਸਂ
੫.	ਮੰਮ ਗ, ਮੰਮ ਮਗ ਰੁਸ,	ਨਕੁ ਰੁਮ ਕਾਧੁ ਮੰਨ	ਮੰਮ ਗਾਂਮੰ ਮੰਗ ਕੁਂਸਂ, ਧੁਸਂ ਨਕੁ ਨਕੁ ਕੁਮ	ਕੁਂਕੁ ਸ, ਕੁਂਕੁ ਕੁਂਸਂ ਨਧੁ, ਕੁਂਕੁ ਸਨ ਧੁਮੰ ਧੁਸਂ
੬.	ਮੰਮ ਗਮ ਗਰੁ, ਮੰਮ ਸਨਕੁ ਸਨ ਕਾਂਗਾ ਕੁਂਗਾ	ਮੰਮ ਮਗ, ਧੁਖੁ ਮੱਧੁ ਕੁਂਸਂ, ਨਧੁ ਮੱਧੁ ਨਸਂ,	ਮੰਮ, ਨਨ ਧੁਨ ਧੁਮੰ, ਕੁਂਸਂ ਨਧੁ ਮੱਧੁ, ਨਧੁ	ਸਨਸਂ ਨਸਂ ਨਧੁ, ਕੁਂਕੁ ਮੱਧੁ ਮੰਮ, ਮੱਧੁ ਨਸਂ

## ੧. ਰਾਗ ਲਲਿਤ, ਤਿੰਨਤਾਲ (ਮੱਧ ਲਖ)

ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥  
 ਕੁੰਜੀ ਕੁਲਡੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥ ੧ ॥  
 ਅਬ ਮਨ ਜਾਗਤ ਰਹੁ ਰੇ ਭਾਈ ॥  
 ਗਾਫਲੁ ਹੋਇ ਕੈ ਜਨਮੁ ਗਵਾਇਓ ਚੇਰੁ ਮੁਸੇ ਘਰ ਜਾਈ ॥ ੧ ॥ ਰਹਾਉ ॥  
 ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥  
 ਚੇਤਿ ਸੁਚੇਤਿ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥ ੨ ॥  
 ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥  
 ਕਹਤੁ ਕਬੀਰ ਨਵੈ ਘਰ ਮੂਸੇ ਦਸਵੈ ਤਤੁ ਸਮਾਈ ॥ ੩ ॥

(ਗਊੜੀ ਭਗਤ ਕਬੀਰ ਜੀ, ਪੰਨਾ ੩੩੯)

### ਅਸਥਾਈ

੦	ਗ ਅ	ਕ ਬ	ਗ ਮ	ਮ ਨ	੩	ਗ ਜਾ	ਗ ਨ.	ਗ ਗ	ਗ ਡ	X	ਮ ਗ	ਮ ਹ	—	ਮ ਗ	੨	ਪ ਮ	ਮ ਕਾ	ਮ ਸ	ਮ ਲੀ	ਗ ਮ	ਗ ਲ
ਮ ਗ	ਧ ਾ	ਪ ਤ	ਪ ਲ	—	ਨ	ਸ ਹੈ	ਸ ਦਿ	ਸ ਕੈ	—	—	ਕੁ ਜ	ਨ	ਧ	ਪ ਮ	ਮ ਗ	ਪ ਵਾ	ਮ ਸ	ਮ ਦਿਓ	—	—	—
ਮ ਗ	—	ਪ ਮ	ਪ ਮ	—	ਸ	ਸ ਨ	ਸ ਦੇ	ਸ ਨ	ਨ	—	ਨ	ਜਾ	ਧ	ਮ	ਸ	ਪ ਤ	ਮ ਸ	ਮ ਲੀ	ਗ ਮ	ਗ ਲ	

### ਅੰਤਰਾ

ਪ ਮ	ਪ ਤ	ਪ ਲ	ਪ ਨੈ	ਨ	ਸ ਸ	ਸ ਮ	ਸ ਕ	ਸ ਰ	ਸ ਕ	—	—	—	—	—	ਨ	ਸ ਬੀ	—	ਸ ਹੈ	—	—
ਸ ਹ	ਨ ਸ	ਪ ਤ	ਪ ਅ	ਸ	ਸ ਨ	ਸ ਨ	ਕੁ ਨ	ਪ	ਪ ਮ	ਪ ਹੈ	ਪ ਮ	ਪ	ਪ ਹ	ਪ	ਨ	ਸ ਹੈ	ਮ ਦ	ਸ ਹੈ	ਗ ਮ	—
ਗ ਮ	—	ਮ ਜੀ	—	—	ਮ ਹੈ	ਮ ਲ	ਮ ਹ	ਮ ਹ	ਮ ਹ	—	ਗ	ਹ	ਨ	ਹ	ਨ	ਹ	ਮ ਰ	ਗ ਹ	ਸ ਹੈ	—

ਸ ਨ ਕ  
 ਰ ਗ ਤੇ — ਸ | ਧ ਮ ਬਾ ਧ ਸ ਸ ਨ | ਰ ਲ ਨ ਮ ਧ | — ਮ ਮ ਕ  
 ਰ ਦ ਬ ਦ ਰ ਦ ਨ ਦ | ਲ ਦ ਨ ਦ ਦ | ਸ ਦ ਕ ਦ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ।

## ੨. ਰਾਚਾ ਲਲਿਤ, ਤਿੰਨਤਾਲ (ਮੱਧਜ ਲਜ)

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮ ਖਿਲਉਨਾ ਜਾਨਾਂ ॥ ੧ ॥

ਜਉ ਹਉ ਬਉਰਾ ਤਉ ਰਾਮ ਤੋਰਾ ॥ ਲੋਗੁ ਮਰਮੁ ਕਹ ਜਾਨੈ ਮੋਰਾ ॥ ੧ ॥ ਰਹਾਊ ॥

ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥ ੨ ॥

ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥ ੩ ॥

ਲੋਗੁ ਕਹੈ ਕਬੀਰੁ ਬਉਰਾਨਾ ॥ ਕਬੀਰ ਕਾ ਮਰਮੁ ਰਾਮ ਪਹਿਰਾਨਾਂ ॥ ੪ ॥

(ਭੈਰਉ, ਭ: ਕਬੀਰ ਜੀ, ਪੰਨਾ ੧੧੫੮)

### ਅਸਥਾਈ

੦	ਗ ਗ ਗ ਮ ਬ ਤਿ	੩	ਰ ਰ ਰ ਸ ਹ ਸ	X	ਸ ਧ ਮ ਸ ਲ ਮ	੨	ਗ ਮ ਬ ਮ ਨ ਗ
—	ਰ ਮ ਬ	ਲ	ਕ ਹ	ਮ	ਲ	ਸ	
੧	ਗ ਮ ਲੋ	ਪ ਮ ਦ	ਧ ਸ ਮ	ਨ ਸ ਲਉ	ਧ ਨ ਮ	ਗ ਮ ਨ ਗ	
—	ਗ ਨ	ਧ ਦ	ਸ ਮ	ਨ ਨ	ਨ ਮ		
੨	ਲੋ	ਧ ਦ	ਖ ਹ	ਲੋ	ਲੋ		

### ਅੰਤਰਾ

੧	ਧ ਮ ਜਉ ਹਉ ਗ	ਪ ਮ ਬਉ ਧ ਰਾ ਤਉ	ਨ ਸ ਰਾ	ਨ ਸ ਰਾ	— —	ਸ ਨ ਤੋ	ਰੁੰ ਸ ਰਾ	—
—	ਮ ਦ	ਧ ਦ	ਧ ਦ	ਸ ਮ				
੨	ਨ ਸ ਲੋ	ਸ ਮ ਰ	ਨ ਮ ਕਹ	ਨ ਸ ਜਾ	ਨ ਨ ਧ ਨ	ਧ ਮੋ	ਗ ਮ ਰਾ	ਗ ਗ
—	ਗ ਨ	ਗ ਨ	ਗ ਸ	ਗ ਨ	ਗ ਨ	ਗ ਸ		

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ।

### ੩. ਰਾਗ ਲਲਿਤ, ਤਿੰਨਤਾਲ (ਮੱਧਜ ਲਜ)

ਬਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥ ੧ ॥  
 ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥ ੧ ॥ ਰਹਾਉ ॥  
 ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥ ੨ ॥  
 ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥ ੩ ॥  
 ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਬਾ ਸਿਰਾਨੀ ॥ ੪ ॥

(ਸੂਹੀ, ਭ: ਕਬੀਰ ਜੀ, ਪੰਨਾ ੨੯੨)

#### ਅਸਥਾਈ

੦	੩	੫	੨
ਗ ੳ	ਗ ੳ	ਮੱਗ ਗੇਡ	ਗ ੳ
ਮੱਗ ਗੇਡ	ਗ ੳ	ਨ ੳ	ਮੱਗ ਮੇਡ
ਗ ੳ	ਮ ੳ	ਰੁ ੳ	ਮੁ ੳ

  

—	੫	੩	੨
ਗ ੳ	ਮੁ ੳ	ਧੁ ੳ	ਮੁ ੳ
ਮੁ ੳ	ਮੁ ੳ	ਮੁ ੳ	ਮੁ ੳ
ਭਵ ਰ	ਰ	ਗ ੳ	ਗ ੳ

#### ਅੰਤਰਾ

੫	੩	੧	੨
ਮੁ ੳ	ਮੁ ੳ	ਸੁ ੳ	ਮੁ ੳ
ਬਰ ਹ	ਹ	ਸੁ ੳ	ਜੀ ੳ
ਸੁ ੳ	ਸੁ ੳ	ਸੁ ੳ	ਸੁ ੳ
—	੩	੧	੨
ਨ ੳ	ਨ ੳ	ਨ ੳ	ਨ ੳ
ਨ ੳ	ਨ ੳ	ਨ ੳ	ਨ ੳ
ਜਾ ੳ	ਜਾ ੳ	ਜਾ ੳ	ਜਾ ੳ

ਕ  
ੳ ਰੈਨ ਗਈ... —ਬਾਬੀ ਢੂਕੀ ਅੰਤਰੇ ਤੇ ਲਾਓ ।

## ੪. ਰਾਗ ਲਲਿਤ, ਤਿੰਨਤਾਲ (ਮੱਧਯ ਲਖ)

ਸਾਧੇ ਰਾਮ ਸਰਨਿ ਬਿਸਰਾਮਾ ॥

ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥ ੧ ॥ ਰਹਾਉ ॥

ਲੋਭ ਮੌਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥

ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥ ੧ ॥

ਸੁਰਗ ਨਰਕ ਅੰਮ੍ਰਿਤ ਬਿਖੁਏ ਸਭ ਤਿਉ ਕੰਚਨ ਅਰ ਪੈਸਾ ॥

ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੌਹਿ ਫੁਨਿ ਤੈਸਾ ॥ ੨ ॥

ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥

ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥ ੩ ॥

(ਗਊੜੀ ਮ: ੯, ਪੰਨਾ ੨੨੦)

### ਅਸਥਾਈ

X		੨		੦		੩		ਪ੍ਰ ਮੁ ਸਾ	ਪ੍ਰ ਮੁ ਸਾ
ਨ ਸ ਰਾ	— S	ਸ ਮ	ਸ ਸ	ਰ ਨ ਰ	ਨ ਨ	ਪ੍ਰ ਮੁ ਬਿ	ਪ੍ਰ ਸ	— S	ਮ ਮਾ
ਗ ਬ	ਰ ਡ	ਗ ਦ	ਗ ਪੁ	ਗ ਰਾ	ਰ ਡ	ਸ ਨ	ਸ ਪ	ਸ ਨ	ਮ ਮਾ
ਗ ਸਿ	ਗ ਮ	ਮ ਬੇ	ਮ ਡ	ਗ ਮ	ਮ ਬਿ	ਗ ਕੈ	— S	ਗ ਨ ਮਾ	ਪ੍ਰ ਸ,

### ਅੰਤਰਾ

ਪ੍ਰ ਮੁ ਲੈ	ਪ੍ਰ ਯ ਮ ਭ	ਪ੍ਰ ਯ ਮ ਧ	ਨ ਸ ਹ	— S	ਸ ਮਾ	— S	ਸ ਇਆ	— S	ਸ ਮ	ਸ ਸਨ	ਮਡ	ਰ ਤਾ	— S	ਸ ਡ	ਸ ਨ
ਸ ਸਨ ਅਉ	— S	ਗ ੁ ਬਿ	ਗ ਖਿ	ਰ ਅ	ਰ ਨ	ਸ ਕੀ	— S	ਨ ਸੇ	ਰ ਡ	ਨ ਡ	ਪ੍ਰ ਮ ਡ	ਪ੍ਰ ਵਾ	ਮ ਡ	ਮ — S	— S
ਪ੍ਰ ਮੁ ਹ	ਪ੍ਰ ਯ ਮ ਧ	ਪ੍ਰ ਯ ਮ ਸ	ਮ ਡ	ਮ ਲ	ਮ ਪ	ਮ ਰ	ਗ ਸੇ	ਰ ਡ	ਗ ਜਿ	ਮ ਮ	ਗ ਨ	ਗ ਡ	ਸ ਹ	ਸ ਨ	— S

ਗ — ਮ ਮੰ | ਕ ਮ ਮ ਗ — | ਨ ਸ ਦੇ — | ਰੁ ਨ ਧ .. ਸਾਧੋ  
 ਸ 5 ਮ 5 | ਰ ਤ ਹੈ 5 | ਦੇ 5 5 5 | ਵਾ 5 .. ਸਾਧੋ  
 — ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

#### ੫. ਰਾਗ ਲਲਿਤ, ਤਾਲ-ਸੂਲਫਾਕ (ਮੱਧ ਲਜ)

ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥  
 ਦੇਹ ਬਿਹੀਨ ਸਨੇਹ ਸਭੋਂ ਤਨ ਨੇਹ ਬਿਰਕਤ ਅਗੇਹ ਅਛੈਹ ਹੈ ॥  
 ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥  
 ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਿ ਲੈ ਹੈ ॥ ੫ ॥

(ਅਕਾਲ ਉਸਤਤ ਪਾ: ੧੦)

#### ਅਸਥਾਣੀ

X ਸ ਨ ਕਾ	ਰੁ 5	੦ ਗ ਹੈ	ਮ ਕੋ	੨ ਗ ਮੜੋ	— 5	੩ ਮ ਸ	ਗ ਮਲ	੦ —	ਮ ਤ
ਮ ਗ ਹੈ	— 5	ਮੰ 5	ਪ ਮ	ਮੰ 5	ਪ ਤ	ਮੰ 5	ਗ ਮਸੁ	ਮ ਧ	ਕ ਤ,
ਪ ਮ ਸੁ	ਪ ਤ	ਮੰ 5	ਪ ਰ	ਨ ਸੰ	— 5	ਨ ਤ	ਰੁ ਪ	ਸੰ 5	ਸੰ 5
ਨ ਸ ਮਾ	ਨ ਰੁ 5	ਨ ਪ	ਪ ਤਿ	ਪ ਮੜੇ	ਪ ਤ	ਮੰ 5	ਮ ਹੈ	ਗਮ ਤੁ 5	ਗ ਤ

#### ਅੰਤਰਾ

ਪ ਮ ਕਾ	— 5	ਪ ਮ	ਸ ਨ	ਨ ਸ ਕੌ	— 5	ਨ ਤ	ਰੁ ਪ	ਸੰ 5	ਸੰ 5
ਸੰ ਨ ਲ	ਰੁ ਤ	ਰੁ ਤ	ਰੁ ਨ	ਸੰ ਮੜੇ	ਸੰ 5	ਨ ਤ	ਰੁ ਤ	ਨ ਤ	ਪ ਨ

ਪ ਮ ਰ	ਯ ਤ	ਸ ਬ	ਸ ਨ	ਨ ਸ	ਸ ਨ	ਰ ਤ	ਨ ਕ	ਯ ਤ	ਧ ਨ
ਪ ਮ ਭ	ਯ ਤ	ਸ ਬ	ਸ ਨ	ਧ ਮ ਭੈ	ਯ ਤ	ਮ ਤ	ਮ ਹੈ	ਗ ਮ	ਗ ਤ

— ਸ਼ਬਦ ਦੀਆਂ ਕਾਕੀ ਤੁਕਾਂ ਅੰਤਰੇ ਤੇ ਲਾਓ ।

### ੴ. ਰਾਗ ਲਲਿਤ, ਇਕਤਾਲਾ (ਮੱਧ ਲਘ)

ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ,  
ਤਾਤੇ ਸਭਾ ਮਧਿ ਬਹਿਓ ਬਸਨ ਪ੍ਰਵਾਹ ਜੀ ॥  
ਤਨਕ ਤੰਦੁਲ ਜਗਦੀਸਰਹਿ ਦਏ ਸੁਦਾਮਾ,  
ਤਾਂਤੇ ਪਾਏ ਚਤੁਰ ਪਦਾਰਥ ਅਥਾਹ ਜੀ ॥  
ਦੂਖਤਿ ਗਜਿੰਦ ਅਰਬਿੰਦ ਗਹਿ ਭੇਟ ਰਾਖੈ,  
ਤਾਕੈ ਕਾਜੈ ਚਕੂਪਾਨਿ ਆਨਿ ਗ੍ਰਹੈ ਗ੍ਰਾਹ ਜੀ ॥  
ਕਹਾ ਕੋਊ ਕਰੈ ਕਛੁ ਹੋਤੁ ਨ ਕਾਹੂ ਕੇ ਕੀਏ,  
ਜਾਕੀ ਪ੍ਰਭ ਮਾਨਿ ਲੇਹਿ ਸਭੈ ਸੁਖ ਤਾਹਿ ਜੀ ॥੪੩੫॥

(ਕਬਿੱਤ ਸਵੱਏ, ਭਾਈ ਗੁਰਦਾਸ ਜੀ).

### ਅਸਥਾਈ

ਸ ਨ ਕ	ਰ ਹਾ	੦	੨	੦	੩	ਕ	੪
—	—	ਗ ਤ	ਸ ਤ	ਮ ਕ	ਮ ਤ	ਮ ਕ	—
ਗ ਹ	—	ਧ ਮ ਤ	ਧ ਨ	ਮ ਕ	—	ਮ ਕੀ	—
ਗ ਜਾ	—	ਧ ਮ ਕੀ	ਧ ਪ	ਸ ਤ	—	ਸ ਨ ਨ	—
ਸ ਸ	ਸ ਤੈ	ਨ ਬੰ	ਨ ਸੁ	ਪ ਤਾ	ਧ ਤ	ਮ ਹਿ	—

ਅੰਤਰਾ

—	s	ਪ	ਮ	ਧ	ਧ	ਪ	ਨ	ਸ	ਸ	ਸ
—	s	ਮ	ਤੀ	ਤੀ	ਤੀ	ਕ	ਸ	ਨ	ਤੁ	ਤੁ
—	s	ਨ	ਈ	ਈ	ਈ	ਕ	ਸ	ਨ	ਧ	ਧ
—	s	ਰ	ਈ	ਈ	ਈ	ਮ	ਸ	ਰ	ਧ	ਧ
—	s	ਪ	ਮੁ	ਮੁ	ਮੁ	ਮ	ਸ	ਹਿ	ਹਿ	ਹਿ
—	s	ਸ	ਮੁ	ਮੁ	ਮੁ	ਵ	ਹ	ਹ	ਹ	ਹ
—	s	ਸ	ਸ	ਸ	ਸ	ਵ	ਮ	ਜੀ	ਜੀ	ਜੀ
—	s	ਸ	ਸ	ਸ	ਸ	ਵ	ਮ	ਜੀ	ਜੀ	ਜੀ
—	s	ਨ	ਨ	ਨ	ਨ	ਮ	ਹ	ਮ	ਗ	ਗ
—	s	ਨ	ਨ	ਨ	ਨ	ਵ	ਹ	ਮ	ਗ	ਗ
—	s	ਨ	ਨ	ਨ	ਨ	ਮ	ਹ	ਮ	ਗ	ਗ

—ਬਾਕੀ ਤੁਕਾਂ ਅੰਤਰੇ ਤੇ ਲਾਓ ।

## ੭. ਰਾਗ ਲਲਿਤ, ਤਾਲ-ਰੂਪਕ (ਮੱਧ ਲਜ)

ਮਹਜਰੁ ਝੂਠਾ ਕੀਤੇਨੁ ਆਪਿ ॥ ਪਾਪੀ ਕਉ ਲਾਗਾ ਸੰਤਾਪੁ ॥ ੧ ॥  
ਜਿਸਹਿ ਸਹਾਈ ਗੋਬਿਦੁ ਮੇਰਾ ॥ ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ਰਹਾਉ॥  
ਸਾਚੀ ਦਰਗਹ ਬੋਲੈ ਕੂੜੁ ॥ ਸਿਰੁ ਹਾਥ ਪਛੋੜੈ ਅੰਧਾ ਮੂੜੁ ॥ ੨ ॥  
ਰੋਗ ਬਿਆਪੇ ਕਰਦੇ ਪਾਪ ॥ ਅਦਲੀ ਹੋਇ ਬੇਠਾ ਪ੍ਰਭੁ ਆਪਿ ॥ ੩ ॥  
ਅਪਨ ਕਮਾਈਐ ਆਪੇ ਬਾਧੇ ॥ ਦਰਬੁ ਗਇਆ ਸਭੁ ਜੀਅ ਕੈ ਸਾਖੈ ॥ ੪॥  
ਨਾਨਕ ਸਰਨਿ ਪਰੇ ਦਰਬਾਰਿ ॥ ਰਾਖੀ ਪੈਜ ਮੇਰੈ ਕਰਤਾਰਿ ॥ ੫ ॥

(ਗਊੜੀ ਮ: ੫, ਪੰਨਾ ੧੯੯)

ਅਸਥਾਈ

⊕	ਸ	ਨ	ਜਿ	ਸ	ਹਿ	ਤ	ਸ	ਗ	ਮ	ਨ	ਗ	ਤ
+	ਸ	ਨ	ਜਿ	ਸ	ਹਿ	ਤ	ਸ	ਗ	ਮ	ਨ	ਗ	ਤ
+	ਸ	ਨ	ਜਿ	ਸ	ਹਿ	ਤ	ਸ	ਗ	ਮ	ਨ	ਗ	ਤ

ਅੰਤਰਾ

ਪ	ਮ	ਯ	ਮ	ਧ	ਨ	ਸ	—	ਸ	ਨ	ਨ	ਰ	—	ਸ	—			
ਮਿਹ	ਜ	ਰਾ	ਝ	ੜ	ੜ	ਨ	ੜ	ਨ	ਕੀ	ਤੇ	ਨ	ਆ	ੜ	ਪ	ੜ		
ਸ	ਨ	ਸ	ਰ	ੜ	ਨ	ਰ	ੜ	ਲ	ਧ	ਮ	ਮ	ੜ	ਮ	ੜ	ਗ	ੜ	
ਪ	ਪੀ	ੜ	ਕਉ	ੜ	ਕਉ	ੜ	ਕਉ	ੜ	ਗ	ੜ	ਸੰ	ਤਾ	ੜ	ਪ	ੜ	ਗ	ੜ

—ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਤਾ ਵਲੋਂ)

੮. ਰਾਗ ਲਲਿਤ, ਤਾਲ—ਚੰਚਲ (ਮੱਧਜ ਲਜ)

ਪਾਇ ਲਾਗਿ ਲਾਗਿ ਦੂਤੀ ਬੇਨਤੀ ਕਰਤ ਹੁਤੀ,  
ਮਾਨ ਮਤੀ ਹੋਇ ਕਾਹੂ ਮੁਖ ਨ ਲਗਾਵਤੀ ॥  
ਸਜਨੀ ਸਕਲ ਕਹਿ ਮਧੁਰ ਬਚਨ ਨਿਤ,  
ਸੀਖ ਦੇਤਿ ਹੁਤੀ ਪ੍ਰਤਿ ਉਤਰ ਨਸਾਵਤੀ ॥  
ਆਪਨ ਮਨਾਇ ਪ੍ਰਿਆ ਟੇਰਤ ਹੈ ਪ੍ਰਿਆ ਪ੍ਰਿਆ,  
ਸੁਨਿ ਸੁਨਿ ਮੌਨਿ ਗਹਿ ਨਾਇਕਾ ਕਹਾਵਤੀ ॥  
ਬਿਰਹ ਬਿਛੋਹ ਲਗਿ ਪੂਛਤ ਨ ਬਾਤ ਕੋਉ,  
ਬਿਬਾ ਨ ਸੁਨਤ ਠਾਢੀ ਦ੍ਰਾਰਿ ਬਿਲਲਾਵਤੀ ॥ ੫੭੫ ॥

(ਕਬਿੱਤ ਭਾਈ ਗੁਰਦਾਸ ਜੀ)

ਅਸਥਾਈ

X	੨	੦	੩
	ਸ	ਗ	ਗ
	ਨ	ਮ	ਮ
	ਬ	ਹ	ਕ
—	ਰ	ਹ	ਕ
—	ਗ	ਗ	ਗ
s	ਪ	ਤ	ਕ
—	—	ਧ	ਤ
s	ੜ	ਨ	ਤ
—	—	ਨ	ਨ
s	ਧ	ਨ	ਨ
—	—	ਤ	ਤ
s	ਬ	ਤ	ਤ
—	—	ਕ	ਕ
s	ਕ	ਕ	ਕ

ਅੰਤਰਾ

ਗ ਰ ਸ ਬਿਰਹੋ...

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

#### ੯. ਰਾਗ ਲਲਿਤ, ਚਾਰਤਾਲ (ਬਿਲੰਬਿਤ ਲਜ)

ਕਹਾ ਕੋਉ ਕਰੈ ਕਛੁ ਹੋਤੁ ਨ ਕਾਹੂ ਕੇ ਕੀਏ ॥ (ਇਹ ਕਵਿਤ ਨੰ: ੬ ਤੇ ਲਿਖਿਆ ਹੈ)

અમસાઈ

ପାତା	କାନ୍ଦି	ମାତ୍ର	ମାତ୍ର	ମାତ୍ର
ପାତା	କାନ୍ଦି	ମାତ୍ର	ମାତ୍ର	ମାତ୍ର
ପାତା	କାନ୍ଦି	ମାତ୍ର	ମାତ୍ର	ମାତ୍ର
ପାତା	କାନ୍ଦି	ମାତ୍ର	ମାତ୍ର	ମାତ୍ର
ପାତା	କାନ୍ଦି	ମାତ୍ର	ମାତ୍ର	ମାତ୍ର

—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—

### ਅੰਤਰਾ

—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—

ਨੋਟ :— ਧੂਰਪਦ ਦੀ ਠਾਅ— ਦੁਗੁਨ, ਤਿਗੁਨ ਕਰਨ ਉਪਰੰਤ ਇਸੇ ਕਬਿੱਤ ਨੂੰ ਇਕਤਾਲੇ ਦੀ ਦਰ੍ਹਤ ਲਾਜ ਵਿਚ ਗਾਉਣ ਨਾਲ ਵਧੇਰੇ ਰਸ ਆਵੇਗਾ।

(ਲਲਿਤ ਰਾਗ ਸਮਾਪਤਿ)

## ਰਾਗ ਭਟਿਆਰ

ਵਾਦੀ - ਮ | ਠਾਟ—ਮਾਰਵਾ | ਸਮਾਂ—ਰਾਤ ਦਾ ਚੌਬਾ ਪਹਿਰ (ਅੰਮ੍ਰਿਤ ਵੇਲਾ)  
ਸੰਵਾਦੀ - ਸ | ਜਾਤੀ—ਵਕ੍ਰ-ਸੰਪੂਰਣ | ਵਿਸ਼ੇਸ਼—‘ਸ—ਧ ਤੇ ਪ—ਗ’ ਦੀ ਸੁਰ-ਸੰਗਤੀ।

ਆਰੋਹ— ਸ, ਰੁ ਸ, ਗਮ, ਪ—ਗ, ਮਯੁੱਪ, ਮ' ਧ ਸੰ।

ਅਵਰੋ— ਰੁਨ, ਧ, ਪ, ਮ—ਪ—ਗ, ਰੁ ਸ।

ਪਕਤ—ਸ—ਧੁ ਧ, ਪਮ, ਪ ਗ, ਪ ਗ ਰੁ, ਸ।

ਭਟਿਆਰ ਜਾਂ ਭਟਿਹਾਰ ਬੜਾ ਵਰਿੱਤ੍ਰੁ ਅਤਿਅੰਤ ਮਧੂਰ ਤੇ ਪ੍ਰਭਾਵਸ਼ਾਲੀ ਰਾਗ ਹੈ। ਚੰਦ-ਕਬਾਈ ਕਿ ਇਸ ਦੀ ਰਚਨਾ ਰਾਜਾ ਭਰਬਰੀ ਨੇ ਕੀਤੀ ਸੀ। ਜੇ ਭਰਬਰੀ ਤੋਂ ਭਟਹਰੀ, ਭਟਿਹਾਰੀ, ਭਟਿਹਾਰ ਤੇ ਭਟਿਆਰ ਹੋ ਗਿਆ। ਮੌਜੂਦਾ ਸਮੇਂ ਵਿਚ ਇਸ ਦੇ ਵਖੋਂ-ਵਖ ਕਈ ਰੂਪ ਨਜ਼ਰ ਆਉਂਦੇ ਹਨ। ਜਿਵੇਂ—ਭੈਰਉ ਠਾਟ ਦਾ ਭਟਿਆਰ, ਮਾਰਵਾ, ਬਿਲਾਵਲ ਤੇ ਖਮਾਜ। ਇਨ੍ਹਾਂ ਵਿਚੋਂ ਮਾਰਵਾ ਤੇ ਬਿਲਾਵਲ ਠਾਟ ਦਾ ਭਟਿਆਰ ਹੀ ਅਧਿਕ ਪ੍ਰਚਲਿਤ ਹੈ। ਮਾਰਵੇ ਠਾਟ ਦੇ ਭਟਿਆਰ ਵਿਚ ਰਿਖਭ ਕੇਮਲ ਅਤੇ ਦੋਹਾਂ ਮੱਧਮਾਂ ਦਾ ਪ੍ਰਯੋਗ ਹੁੰਦਾ ਹੈ, ਬਿਲਾਵਲ ਠਾਟ ਦੇ ਭਟਿਆਰ ਵਿਚ ਕੇਵਲ ਸੁੱਧ ਮੱਧਮ ਅਤੇ ਰਿਖਭ ਕੇਮਲ ਜਾਂ ਤੀਵਰ ਦਾ ਪ੍ਰਯੋਗ ਕਰਦੇ ਹਨ। ਇਥੇ ਅਸਾਂ ਮਾਰਵਾ ਤੇ ਬਿਲਾਵਲ ਠਾਟ ਦੇ ਭਟਿਆਰ ਦਾ ਉਲੇਖ ਕੀਤਾ ਹੈ।

ਮਾਰਵੇ ਠਾਟ ਦੇ ਭਟਿਆਰ ਵਿਚ ਰਿਖਭ ਕੇਮਲ, ਦੋਹਾਂ ਮੱਧਮਾਂ ਦਾ ਪ੍ਰਯੋਗ ਅਤੇ ਬਾਕੀ ਸੁੱਧ ਸੁਰ ਲਗਦੇ ਹਨ। ਜਾਤੀ ਇਸ ਦੀ ਵਕ੍ਰ-ਸੰਪੂਰਣ, ਵਾਦੀ ਮੱਧਮ ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਰਾਤ ਦਾ ਚੌਬਾ ਪਹਿਰ (ਅੰਮ੍ਰਿਤ ਵੇਲਾ) ਹੈ। ਇਹ ਵਕ੍ਰ-ਜਾਤੀ ਦਾ ਰਾਗ ਹੋਣ ਕਰਕੇ ਇਸ ਦੇ ਆਰੋਹ ਵਿਚ ਕਈ ਵੇਰ ਰਿਖਭ ਤੇ ਨਿਖਾਦ ਸੁਰ ਛੱਡ ਦਿਤੇ ਜਾਂਦੇ ਹਨ ਅਤੇ ਤੀਵਰ ਮੱਧਮ ਦਾ ਪ੍ਰਯੋਗ ਕੇਵਲ ਤਾਰ ਸਪਤਕ ਤੋਂ ਜਾਣ ਮਮੇਂ ਕੀਤਾ ਜਾਂਦਾ ਹੈ। ਇਸ ਵਿਚ ਖੜਜ ਤੋਂ ਸਿੱਧਾ ਧੈਰਤ ਤੇ ਜਾਣ ਨਾਲ

ਰਾਗ ਦੀ ਰੰਜਕਤਾ ਵਧ ਜਾਂਦੀ ਹੈ। ਇਸ ਦਾ ਚਲਣ :—“ਸ—ਧੁ ਧ ਪ ਮ, ਪ ਗ, ਮੰਧ ਸੰ, ਰੁਨ, ਧ, ਪ ਮ, ਪ ਧ ਨ ਪ ਮ, ਪ ਗ, ਰੁਸ — ਜਾਂ ਪ ਗ, ਮਯੁੱਪ, ਪ ਗ ਰੁਸ—ਸ ਧੁੱਪ ਮ, ਪ ਗ, ਮੰਧ ਸੰ, ਰੁਨ, ਸੰਧ, ਨ ਪ, ਧ ਮ, ਪ ਗ, ਰੁ ਸ” ਇਸ ਪ੍ਰਕਾਰ ਹੁੰਦਾ ਹੈ।

ਭਟਿਆਰ ਦੀ ਜੋੜੀ ਦਾ ਰਾਗ ਭੰਖਾਰ ਹੈ, ਇਹ ਦੋਵੇਂ ਸਮਪ੍ਰਕਿਤਿਕ ਰਾਗ ਹਨ। ਪਰ ਭਟਿਆਰ ਵਿਚ ਸੁੱਧ ਮੱਧਮ ਪ੍ਰਬਲ ਹੈ ਅਤੇ ਭੰਖਾਰ ਵਿਚ ਪੰਚਮ। ਨਾਲੇ ਭੰਖਾਰ ਵਿਚ ਤੀਵਰ ਮੱਧਮ ਦਾ ਵੱਧ ਪ੍ਰਯੋਗ ਹੁੰਦਾ ਹੈ। ਜਿਵੇਂ—ਨਸ, ਗਮ ਪ, ਪਗ ਮੰਧ ਮੰਗ, ਪ ਗ ਰੁ ਸ, ਜਾਂ ਪ, ਮਪਗ, ਮੰਧ ਮੰਗ, ਪ ਗ ਰੁ ਸ" ਇਸ ਪ੍ਰਕਾਰ। ਭੰਖਾਰ ਵਿਚ 'ਸ ਗ ਪ' ਤੇ ਨਯਾਸ ਹੁੰਦਾ ਹੈ ਅਤੇ ਭਟਿਆਰ ਵਿਚ 'ਸ ਮ ਪ' ਉਤੇ ਨਯਾਸ ਕੀਤਾ ਜਾਂਦਾ ਹੈ। ਭਟਿਆਰ ਵਿਚ ਤਾਰ ਸਪਤਕ ਤੇ "ਮੱਧ ਸਾਂ, ਮੱਧ ਰੁ ਸਾਂ, ਜਾਂ ਪ ਧ ਸੰਡ ਰੁ ਸਾਂ, ਰੁਨ, ਧਡਪਮ" ਇੰਜ ਜਾਈਦਾ ਹੈ।

ਬਿਲਾਵਲ ਠਾਟ ਦੇ ਭਟਿਆਰ ਵਿਚ ਜਾਤੀ, ਵਾਦ-ਸੰਵਾਦ ਸਮਾਂ ਆਦਿ ਤੋਂ ਉਤੇ ਲਿਖੇ ਭਟਿਆਰ ਅਨੁਸਾਰ ਹੀ ਹਨ। ਪਰ ਇਸ ਵਿਚ ਕੇਵਲ ਸੁੱਧ ਮੱਧਮ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਾਂ, ਇਸ ਵਿਚ ਕੋਈ ਰਿਖਭ ਕੇਮਲ ਲਾਉਂਦਾ ਹੈ ਅਤੇ ਕੋਈ ਤੀਵਰ। ਅਸਾਂ ਦੋਹਾਂ ਪ੍ਰਕਾਰ ਦੀਆਂ ਸ਼ਬਦ-

ਜੀਤਾਂ ਨੂੰ ਸੂਰ-ਲਿਪੀ ਵਿਚ ਲਿਖਿਆ ਹੈ। ਇਸ ਦਾ ਚਲਣ 'ਸ—ਧ, ਧ ਪ ਮ, ਪਗ, ਰਸ; ਸਗਮਪ,  
ਮ ਧ ਧ ਪਧਨ ਪਮ, ਗਉਸ ਜਾਂ ਸ, ਗਮਪ, ਮ ਧ, ਪਧਨ ਧਪਮ, ਪਗ ਰੁਸ, ਸ—ਧ, ਨਧਪਮ, ਪਗ ਰੁ ਸ"  
ਇਸ ਪ੍ਰਕਾਰ ਹੁੰਦਾ ਹੈ। ਭਟਿਆਰ ਦੇ ਉਤ੍ਰਾਂਗ ਵਿਚ ਮਾਂਡ ਰਾਗ ਦੀ ਡਾਇਆ ਦਿਖਾਈ ਦਿੰਦੀ ਹੈ। ਜਿਵੇਂ  
ਧ

"ਪਧਸੰ, ਸੰਡਧ, ਨਡਪ, ਧਡਮ, ਪਚਗ" ਇੰਜ। ਪਰ ਅਗੋਂ "ਪਧਨ, ਪਮ, ਪਗ ਰੁਸ" ਪ੍ਰਯੋਗ ਕਰਨ  
ਨਾਲ ਮਾਂਡ ਤੋਂ ਭਟਿਆਰ ਦਾ ਰੂਪ ਸਪਸ਼ਟ ਹੋ ਜਾਂਦਾ ਹੈ। ਮਾਂਡ ਅੰਗ ਵੱਖ ਕਰਨ ਲਈ ਕੁਝ ਵਿਦਵਾਨ  
ਕੇਮਲ ਰਿਖਭ ਦਾ ਪ੍ਰਯੋਗ ਕਰਦੇ ਹਨ। ਪਰ ਤੀਵਰ ਰਿਖਭ ਲਾ ਕੇ ਵੀ ਭਟਿਆਰ ਨੂੰ ਮਾਂਡ ਤੋਂ ਸਹਿਜੇ  
ਹੀ ਚੰਗੇ ਗਾਇਕ ਭਿੰਨ ਕਰ ਵਿਖਾਉਂਦੇ ਹਨ।

### ਸੂਰ-ਵਿਸਥਾਰ (ਮਾਰਵਾ ਠਾਟ)

੧. ਸ—ਰੁਸ, ਸਮ, ਮਪ, ਪਗ, ਪਗਰੁਸ—ਸਕੁਸਗਮ, ਮਪਗ, ਮਧ, ਧਪਮ, ਪਗਰੁਸ।

੨. ਸ.ਫੁਨੂਸਮ—ਮਪ, ਪ ਧਪਮ, ਪਮਪਗ, ਰੁਸ—ਗਮਪ, ਧਪਮ, ਧਸਧ, ਨਧਪ, ਧਪਮ, ਪਗ ਰੁਸ—

ਨ ਨ  
ਸਧ—ਧ ਧਪਮ, ਰੁਨਧਪ, ਧਨਪ, ਧਮ, ਪਗ, ਪਗਰੁਸ—।

੩. ਮੰਧਸੰ—ਸੰਰੁਸਾਂ, ਨ—ਰੁਨਧ, ਨਧਪ, ਧਪਮ—ਪਧਨਪ. ਧਪਮ, ਪਗ ਰੁਸ—ਸ ਧ—ਪਮ, ਪਧਨਪ,  
ਨ  
ਪਮ, ਪਗ, ਧਪਮ, ਰੁਨਧਪਮ, ਪਗ, ਮੰਧਰੁਨਧ, ਨਧਪ, ਧਪਮ, ਪਗਰੁਸ—।

੪. ਸਡਧ—ਧ—ਮ, ਮਪ ਧ, ਮੰਧਸੰ—ਸੰਰੁਸਾਂ—ਨਰੁਸਾਂ—ਰੁਨਧ, ਨਧਪ, ਧਪਮ, ਪਧਨਪਮ—ਪਗ,  
ਮੱਧਰੁਸਾਂ—ਨਰੁਗੈਰੁਸਾਂ—ਨਸੰਰੁਨਧਪਮ, ਪਗ, ਮਧ, ਪਨਧਪਮ, ਪਗ, ਰੁਸ—।

ਨ                      ਨ ਨ

੫. ਸ—ਗਮ, ਮਪਮ, ਪਪਮ, ਨਿਪਮ, ਧਸ. ਰੁਸਨਧਪਮ, ਪਧਸ— ਧ ਧਮ, ਧਸ—ਨਰੁਸ, ਨਰੁਗਾਨੁਸ—  
                             ਧ  
 ਨਧਮੰਧਸ— ਸਰੁ, ਗੁਰੁਸਨ, ਰੁਨਧ, ਪਧਨ ਪਮ, ਪਗ, ਮਧ. ਨਧਪ, ਧਪਮ, ਪਗਰੁ, ਸ—ਸਤ ਧ—  
 ਨ                      ਨ  
 ਧਨਪ, ਧਮ, ਪਗ, ਰੂਸ—ਸਧ, ਧਪਮ, ਪਧਗ, ਪਗਰੂਸ— ।

### ਸੁਰ-ਵਿਸਥਾਰ (ਬਿਲਾਵਲ ਠਾਟ)

੧. ਸ—ਧ—ਨ ਪ ਧ ਮ, ਪ ਗਰਸ, ਜਾਂ ਗਰੂਸ—ਸਮ, ਮਪਧ, ਨਧਪਮ, ਪਗਰਸ— ।
੨. ਸ—ਗਮ, ਮਧ—ਪ, ਧਪਮ, ਪਧਨਪ, ਧਮ, ਪਗ, ਮਧ—ਪ, ਧਨਧਪਮ, ਪਗਰਸ— ਨਸ, ਗਮ,  
     ਮਧਪ, ਧਪਮ, ਪਗ, ਮ—ਗਰਸ— ।
੩. ਸਮ—ਮਪ, ਪਧ, ਧਨ, ਧਪਮ, ਧਸਧ, ਨਧਪਮ, ਮਧ—ਪ, ਪਗ, ਮਧਪਮਗਰਸ—ਸਧ—ਪ, ਪ,  
     ਪ ਧ ਮ  
     ਮ, ਗ, ਰ, ਗਰਸ, ਸਮ—ਮਧ, ਨਧਪ, ਧਪਮ, ਪਗਰ, ਗਰਸ— ।
੪. ਸ—ਗਮਪ—ਧਸ—ਸਧ, ਨਪ, ਧਮ—ਪਧਸ—ਰੁਸਨ, ਧਨਧਪਮ—ਮਪਧ. ਪਧਨ, ਨਧ, ਧਪ,  
     ਪਮ—ਸਧਤ ਪਤ ਮਤ ਗ, ਪਗਰਸ—ਗਮ, ਧਸ—ਰੁਸ—ਰੁਨ, ਸਧ, ਨਪ, ਧਮ, ਪਗ, ਰਸ— ।
੫. ਸ—ਧਤ ਨਧਪ; ਧਪਮ, ਪਧਸ—ਸਰੁਸ— ਨਧਨਪ, ਧਨਧ ਮ— ਪਧਰਸ—ਰੁਨ, ਸਧ, ਨਧਪਮ,  
     ਪਧਨਧਪਮ, ਮਧ—ਪ ਧਪਮ, ਪਗਰਸ—ਸਮ, ਮਪ, ਪਧ ਧਸ—ਸਰੁ ਸਨਧ, ਨਧਪ, ਧਪਮ—  
     ਪਧਨਧਪਮ, ਧਪਮਗ, ਮਗਰ, ਗਰਸ—ਪਧਸ—ਗੁਰਸ— ਗਮੈ ਪੰਗਰਸ—ਰੁਨ, ਸਧ, ਨਪ, ਧਮ,  
     ਪਗ, ਰਸ ।

ਨੌਟ — ਬਿਲਾਵਲ ਠਾਟ ਦੇ ਸੁਰ-ਵਿਸਥਾਰ ਵਿਚ ਕੋਮਲ ਰਿਖਭ ਦਾ ਪ੍ਰਯੋਗ ਭੀ ਕਰ ਸਕਦੇ ਹੋਏ ।

## ਭਟਿਆਰ ਰਾਗ ਦੀਆਂ ਤਾਨਾਂ (ਸਬਦ ਰੀਤ ਨੰ: ੧)

### ਅਸਥਾਈ

	੩	X	੨	੦
੧.	ਰ ਸ ਸ ਨ	ਗਮ ਪਧ ਨਧ ਮੰਧ	ਸੰਚੁੰ ਸੰਨ ਧਪ, ਨਨ	ਧਪ ਮਗ ਰੁਸ ਦਰ...
੨.	ਗਮ ਪਧ ਨਧ ਮੰਧ	ਸੰਚੁੰ ਨਸੈ ਨਧ, ਸੰਨ	ਧਪ, ਨਧ ਪਮ, ਧਪ	ਮਗ, ਪਗ ਰੁਸ ਦਰ ..
੩.	• • •	• • •	ਨਸ ਰੁਜ, ਗਗ ਰੁਸ,	ਪਪ ਗਪ ਹਰੁ ਸਸ,
੪.	ਨਨ ਧਨ ਧਪ, ਗਪ	ਗਰੁ ਸਸ, ਮੰਧ ਨਚੁੰ	ਨਨ ਧਪ, ਧਧ ਪਮ,	ਪਪ ਗਰੁ ਸਸ ਦਰ...
੫.	ਸਰੁ ਨੁਸ ਗਰੁ ਨੁਸ, ਨਧ ਪਮ ਗਪ ਗਰੁ	ਮਮ ਗਪ ਗਰੁ ਨੁਸ, ਨੂਜ, ਮੰਧ ਨਸੈ ਨਚੁੰ	ਮੰਧ ਨਧ ਪਮ ਗਪ ਗੱਚੁੰ ਨਸੈ ਨਧ ਪਮ	ਗਰੁ ਨੁਸ ਮੰਧ ਨਚੁੰ ਗਪ ਗਰੁ ਨੁਸ ਦਰ...
੬.	ਸਸ ਰੁਸ ਗਗ ਰੁਸ, ਗਗ ਰੁਸ, ਸਸ ਮਮ ਸਸ ਗਗ ਮਮ ਪਪ	ਸਸ ਮਮ ਪਪ ਗਗ ਪਪ ਧਧ ਮਮ ਪਪ ਧਧ ਨਨ ਪਪ ਰੁਚੁੰ	ਪਗ ਰੁਸ, ਸਸ ਮਮ ਧਧ ਨਨ ਪਪ ਧਧ ਨਨ ਧਧ ਪਪ ਮਮ	ਪਪ ਧਧ ਮਮ ਪਪ ਮਮ ਪਪ ਗਗ ਰੁਸ ਪਪ ਗਗ ਰੁਸ ਦਰ...
੭.	ਸਨੁ ਰੁਸ ਗਰੁ ਮਗ ਮਪ ਮਨ ਧਨ ਧਪ, ਨ.ਨ ਚੁਚੁੰ ਚੁਂਗ ਗੌਂਗ	ਪਮ ਧਪ ਨਧ ਸੰਨ ਮਪ ਮਸੈ ਨਚੁੰ ਸੰਨ ਮਮ ਚੁਂਗ ਗੌਂਨ ਚੁਚੁੰ	ਚੁਂਸੈ ਨਧ ਪਮ ਪਗ ਧਨ ਧਪ ਧਧ ਪਮ, ਧਨ ਨ.ਪ ਧਧ ਮਪ	ਰੁਸ, ਮਪ ਧਧ ਪਮ, ਮਪ ਪ.ਪ ਧਧ ਧ,ਨ ਪ.ਗ ਪਗ ਰੁਸ ਦਰ...

### ਅੰਤਰਾ

੧.	ਲ ਸ ਸਾ ਸ	ਸੰਨ ਧਪ ਮਮ ਧਪ	ਗਪ ਗਰੁ ਨੁਸ ਗਮ	ਪਧ ਮੰਧ ਸੰਦ ਸੁਣ...
੨.	ਸਸ ਨਧ, ਨਨ ਧਪ,	ਧਧ ਪਮ, ਪਪ ਗਗ,	ਗਗ ਰੁਸ, ਨੁਜ ਗਮ	ਪਧ ਮੰਧ ਰੁਸੈ ਸੁਣ...
੩.	• • • •	• • • •	ਮਮ ਧਧ ਮੰਧ ਨਨ ਗਰੁ ਸਸ, ਕਮ ਧਪ	ਧਧ ਚੁਚੁੰ ਨਨ ਗੀਗਾਂ ਮੰਧ ਸੰਚੁੰ ਸੰਦ ਸੁਣ...
੪.	ਨਨ ਚੁਚੁੰ ਧਧ ਨਨ	ਮਮ ਧਧ ਗਗ ਪਪ	ਸੰਚੁੰ ਨਸੈ ਧਨ ਧਧ ਪਮ, ਨਨ ਧਪ, ਚੁਚੁੰ	ਮਪ ਗਮ ਰੁਜਾ ਸਰੁ ਨਧ, ਗੀਗੈ ਚੁਂਸੈ, ਸੁਣ...
੫.	ਨੁਸ, ਗਗ ਰੁਸ, ਮਮ	ਗਰੁ, ਪਪ ਮਗ, ਧਧ	ਧਧ ਪ.ਪ ਧਪ ਮਪ, ਗਮ, ਸਗ ਮਪ, ਕਮ	ਪਪ ਮ.ਪ ਪਮ ਗਮ, ਮਧ, ਮਪ ਧਸੈ ਸੁਣ...
੬.	ਚੁਚੁੰ ਸੰਚੁੰ ਚੁਂਸੈ ਨਸੈ, ਮਮ ਗਾਮ ਮਗ ਰੁਗ,	ਨਨ ਧ,ਨ ਨਧ ਧਧ, ਗਗ ਚੁਂਗ ਗਰੁ ਸਰੁ	ਮੰਧ ਨਚੁੰ ਗੱਚੁੰ ਪੱਪ ਪਧ ਪਮ, ਪਪ ਮਪ	ਗੱਪੈ ਗੱਚੁੰ, ਗੀਗੈ ਚੁਂਗੈ ਮਗ, ਮਮ ਗਪ ਗਰੁ, ਨਧ ਸੰਨ ਚੁਸੈ ਸੁਣ...

## ੧. ਰਾਗ ਭਟਿਆਰ, ਤਿੰਨਤਾਲ (ਮੱਧਜ ਲਜ)

ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥  
 ਸਿਆਮ ਸੁਦਰ ਤਜਿ ਨੀਦ ਕਿਉ ਆਈ ॥ ਮਹਾ ਮੌਹਨੀ ਦੂਤਾ ਲਾਈ ॥੧॥  
 ਪ੍ਰੇਮ ਬਿਛੋਹਾ ਕਰਤ ਕਸਾਈ ॥ ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥  
 ਅਨਿਕ ਜਨਮ ਬੀਤੀਅਨ ਭਰਮਾਈ ॥ ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥  
 ਦਿਨੁ ਰੈਨਿ ਅਪਨਾ ਕੀਆ ਪਾਈ ॥ ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥  
 ਸੁਣਿ ਸਾਜਨ ਸੰਤ ਜਨ ਭਾਈ ॥ ਚਰਣ ਸਰਣ ਨਾਨਕ ਗਤਿ ਪਾਈ ॥੫॥

(ਸੂਹੀ ਮ: ੫, ਪੰਨਾ ੨੪੫)

### ਅਸਥਾਈ

੩	X	੨	੦	ਸ ਦ
ਧ ਧ ਪ ਪ ਰ ਸ ਦ ਨ	ਮ ਕਉ — ਮ — ਮ ਕੈ — ਸ	ਪ ਰੈ ਗ ਪ ਗ ਸ ਰਾ -ਰੁ ਨ ਨ	ਰ ਕੈ ਸ ਧ ਹੋ ਪ	ਸ ਈ, ਸ ਪ ਮ ਦ
— ਮ ਕੈ — ਸ	ਪ ਭਾ ਗ ਮ ਧ — ਭ ਸ ਗ ਪ	ਸ ਰਾ ੯੯ ਪ ਨ ਤ		

### ਅੰਤਰਾ

੨	੦	੨	੦	ਮ ਸਿਆ
— ਧ — ਮੰਧ — ਮ ਸ ਸੁੰਦ	ਸ ਦ ਸ ਤ ਸ ਜ	ਨ ਨੀ — ਰ ਦ ਕਿਉ	ਰ ਆ — ਸ ਈ ਨ	
ਨ ਧ — ਪ ਹ ਸ ਦ ਮ	ਮ — ਮ — ਸ	ਪ ਦੂ ਗ ਪ ਤ ਗ	ਰ ਲਾ ਸ ਦੀ ਦਰ:	

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ੨. ਰਾਗ ਭਟਿਆਰ, ਤਿੰਨਤਾਲ (ਮੱਧਜ ਲਈ)

ਗੁਰਸਿਖ ਵਿਰਲਾ ਕੋਈ ਬੂੜੇ ਸਬਦੇ ਰਹਿਆ ਸਮਾਈ ॥  
 ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥  
 ਹਰਿ ਹਰਿ ਨਾਮੁ ਜਪਹੁ ਜਨ ਭਾਈ ॥  
 ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਆਘਾਈ ॥੨॥ ਰਹਾਉ ॥  
 ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥  
 ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੩॥  
 ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥  
 ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੪॥  
 ਆਪੇ ਕਰਤਾ ਜਿਸ ਨੇ ਦੇਵੈ ਤਿਸੁ ਵਸੈ ਮਨਿ ਆਈ ॥  
 ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰ ਦੀਆ ਦਿਖਾਈ ॥੫॥

(ਪ੍ਰਭਾਤੀ ਮ: ੩, ਪੰਨਾ ੧੩੩੨)

### ਅਸਥਾਈ

੦	ਧ	ਧ	ਪ	ਹ	ਮ	ਰਿ	ੴ	ਪ	ਗ	ਮ	ਮ	ਧ	X	ਸ	ਪਹੁ	—	ਨ	ਜ	ਸੰ	ਨ	੨	ਰੁ	ਤਾ	—	ਸ	ਈ	—	੯
ਸ	ਤ	ਰ	ਗ	ਪ	ਨ	ਰ	ਧ	ਪ	ਮ	ਮ	ਮ	ਨ	—	ਗ	ਮ	ਮ	ਸ	ਪ	ਥਿ	ਕ	ਰ	ਰੁ	ਤਾ	—	ਸ	ਵੈ	—	੧
ਨ	ਸ	ਨ	ਗ	ਦਿ	ਮ	ਨ	ਧ	ਪ	ਰਿ	ਮੁ	ਰ	ਧ	—	ਸ	ਰ	ਨ	ਹਿਆ	ਕੁ	ਤ	ਨ	ਅ	ਧ	ਪ	੯	ਮ	ਈ	—	੧

### ਅੰਤਰਾ

ਗ	ਮ	ਕੁ	ਮ	ਰ	ਮੁ	ਖ	ਧ	ਵਿ	ਪ	ਰ	ਮੁ	ਲਾ	ਧ	ਸ	ਕੋ	—	ਸ	ਈ	—	੨	ਰੁ	ਬੂ	—	ਸ	ਈ	—	੯	
ਨ	ਸ	ਨ	ਬ	ਰੁ	ਦੇ	ਕੁ	ਨ	ਰੁ	ਤੁ	ਨ	ਸੰ	ਸ	ਸ	ਸ	ਸੰਰੁ	ਮਾਂ	ਨ	ਤ	ਸੰ	੨	ਨ	ਧ	—	ਪ	ਈ	—	੧	
ਪ	ਨ	ਨ	ਨ	ਮ	ਸ	ਰ	ਨ	ਧ	—	ਤੇ	੨	੨	ਨ	—	ਪ	ਦਾ	ਗ	੨	ਗ	੨	ਗ	ਰੁ	ਪਾ	—	ਸ	ਈ	—	੧

## ੪. ਰਾਗ ਭਟਿਆਰ ਤਿੰਨਤਾਲ (ਮੱਧ ਲਯ)

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥  
 ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੇ ਦਾਉ ॥੧॥  
 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥  
 ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥

(ਮਾਰੂ, ਸਲੋਕ ਭਗਤ ਕਬੀਰ ਜੀ, ਪੰਨਾ ੧੧੦੫)

### ਅਸਥਾਈ

X	੨	੦	੩
ਗ		ਗ	ਗ
ਮ	—	ਰ	ਧ
ਮਾ	ਮ	ਸ	ਗ
ਸ	ਸ	ਚ	ਨ
ਪ	—	ਸ	ਪ
ਸਾ	ਸ	ਤ	ਸ
	ਗਮ	ਪਮ	ਮ
	ਬਾਂਡ	ਜਿਓ	ਦ
	ਪਸ਼	ਪਪ	ਮ
	ਘਾਵ	ਗਮ	ਗ
	ੴ	ਪਮ	ਨਿਓ
	ੴ	ਕੁਰੂ	ਦ
	ੴ	ਸ	ਨ
	ੴ	ਸ	ਮ
	ੴ	ਉ	ਗ
	ੴ	ਗ	...

### ਅੰਤਰਾ

੧	੨	੩	੪
ਸ			ਪ
ਮਾ	—	ਨ	ਮ
ਸ	ਸਿਓ	ਪ	ਖੇ
ਮਾ	—	ਮਾ	ਤ
ਸ	ਤ	ਸ	ਜੁ
ਪ	—	ਸ	ਗ
ਨ	ਪ	ਤ	ਮ
ਕੇ	ਸ	ਸ	ਬ
ਦਾ	ਦਾਂ	ਗਰੂ	ਗ
	ੴ	ਸ	...
	ੴ	ਸ	ਗ
	ੴ	ਉ	ਗ
	ੴ	ਗ	...

ਨੋਟ :—ਇਨ੍ਹਾਂ ਸਲੋਕਾਂ ਤੋਂ ਪਹਿਲਾਂ 'ਰਾਜਨ ਕਉਨ ਤੁਮਾਰੇ ਆਵੈ' ਵਾਲਾ ਸ਼ਬਦ ਗਾਊਣਾ ਹੈ।

(ਸੂਰ ਪਚਨਾ ਕਰਤਾ ਵਲੋਂ)

੫. ਰਾਗ ਭਟਿਆਰ (ਬਿਲਾਵਲ ਠਾਟ), ਕਹਿਰਵਾ (ਮੱਧਜ ਲਜ)

ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥

ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥

ਮਾਨ ਮਹੜੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥

ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥

(ਬਿਲਾਵਲ ਮ: ੫, ਪੰਨਾ ੮੦੨)

ਅਸਥਾਈ

X		O		X	O
ਧ ਬਿ	ਮ ਖੈ	ਪ ਬ	ਨ	ਪ ਹੀ	ਰ ਸ
			—	ਪ ਕਾ	ਰ ਸ
—	—	—	—	ਪ ਤਿਆ	ਰ ਖੀ
s	n	m	m	s	s
—	—	—	—	ਗ	ਏ
m	m	m	m	m	s
—	—	—	—	—	—
s	s	s	s	s	s

ਅੰਤਰਾ

ਪ	ਪ	ਪ	ਸ	ਸ	ਸ	—	—	ਸ	ਨ	ਨਸ	ਧ	—
ਬਿਨ	ਰ	ਸ	ਚਾ	—	ਖੈ	—	—	ਬੁਡਿ	ਰ	ਈ	ਗੁ	—
—	—	—	—	—	—	—	—	ਗ	—	—	—	—
s	n	n	m	n	m	p	m	m	r	s	s	s
—	—	—	—	—	—	—	—	—	—	—	—	—
m	n	m	m	m	m	m	m	m	m	m	m	m
—	—	—	—	—	—	—	—	—	—	—	—	—
s	s	s	s	s	s	s	s	s	s	s	s	s

—ਬਾਕੀ ਤੁਕਾਂ ਅੰਤਰੇ ਤੇ ਲਾਓ ।

## ੯. ਰਾਗ ਭਟਿਆਰ (ਬਿਲਾਵਲ ਠਾਟ), ਇਕਤਾਲਾ (ਦਰੁੱਤ ਲਜ)

ਤੇਰਾ ਜਨ੍ਹ ਰਾਮ ਰਸਾਇਣਿ ਮਾਤਾ ॥  
 ਪ੍ਰੈਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥  
 ਬੈਠਤ ਹਰਿ ਹਰਿ ਸੌਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥  
 ਅਠਸਠਿ ਤੀਰਥ ਮਜਨੁ ਕੀਨੇ ਸਾਧੂ ਧੂਰੀ ਨਾਤਾ ॥੨॥  
 ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੇ ਸਉਤ ਬਿਧਾਤਾ ॥  
 ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ॥੩॥

(ਦੇਵਗੰਧਾਰੀ ਮ: ੫, ਪੰਨਾ ੫੩੨)

### ਅਸਥਾਈ

X	੦	੨	੦	੩	੪
	ਸ ਮ ਰਾ	ਗ ਮ ਰ	ਪ ਸਾ —	ਧ ਸ ਨਿ	— ਸ ਣ
ਨ	ਧ ਪ ਮਾ	ਪ — ਤਾ	ਪ ਤੇ ਸ	ਧ ਰਾ	ਪ ਜ ਨ
ਮਗ	ਰਗ	ਰਸ			
SS	SS	SS			

### ਅੰਤਰਾ

	ਪ ਸੰ ਪ੍ਰੈ	ਸ ਮ	ਸ ਰ	ਸ ਸਾ —	— ਸ	ਸ ਨਿ	ਸ ਪਿ	ਨਧ SS
ਸ —	— S	— ਜਾ	— ਕਉ	ਰ ਨਉ	ਨ ਪ	— ਜੀ	ਪ S	— S
ਪ —	— S	ਮ ਝੋ	ਗ ਡ	ਮ ਨ	ਪ ਕ	ਪ ਤ	ਧ S	ਸ S
ਨ	ਧ ਜਾ	ਪ ਭਾ	— S	— S	ਪ ਤੇ	ਧ ਰਾ	ਪ ਜ	— S
ਮਗ	ਰਗ	ਰਸ						
SS	SS	SS						

ਮਗ ਰਗ ਰਸ  
SS SS SS ਰਾਮ ਰ... —ਬਾਕੀ ਤੁਕਾ ਅੰਤਰੇ ਤੇ ਲਾਓ ।

ਨੋਟ :— ਇਸ ਪੁਰਾਤਨ ਸ਼ਬਦ ਰੀਤ ਨੂੰ ਪ੍ਰਸਿੱਧ ਰਾਗੀ, ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਗਾਉਂਦੇ ਸਨ । ਇਹ ਭਟਿਆਰ ਰਾਗ ਦੀ ਬਹੁਤ ਸੁੰਦਰ ਰੀਤ (ਟਿਯੁਨ) ਹੈ ।

## ੭. ਰਾਗ ਭਟਿਆਰ ਇਕਤਾਲ (ਦਰੁੱਤ ਲੜ)

ਰਾਜਨ ਕਉਨ ਤਮਾਰੈ ਆਵੈ ॥

ਐਸੇ ਭਾਉ ਬਿਦਰ ਕੇ ਦੇਖਿਓ ਓਹੁ ਗਰੀਬ ਮੌਹਿ ਭਾਵੈ ॥੧॥ ਰਹਾਉ ॥

ਹਸਤੀ ਦੇਖਿ ਭਰਮ ਤੇ ਭਲਾ ਸੀ ਭਗਵਾਨ ਨ ਜਾਨਿਆ ॥

ਤੁਮਰੇ ਦੂਧੁ ਬਿਦਰ ਕੋ ਪਾਨੇ ਅੰਮ੍ਰਿਤੁ ਕਰਿ ਮੈ ਮਾਨਿਆ ॥੧॥

ਖੀਰ ਸਮਾਨਿ ਸਾਗ ਮੈਂ ਪਾਇਆ ਗਨ ਗਾਵਤ ਰੈਨਿ ਬਿਹਾਨੀ ॥

ਕਬੀਰ ਕੇ ਠਾਕਰ ਅਨਦ ਬਿਨੋਦੀ ਜਾਤਿ ਨ ਕਾਹ ਕੀ ਮਾਨੀ ॥੨॥

(ਮਾਰੂ ਭਗਤ ਕਬੀਰ ਜੀ, ਪੰਨਾ ੧੧੦੫)

અનુભાવી

X	o	2	o	3	4
ਆ	-s	s हे	-s	ग रा	ਮ गा
ਆ	-s	s वे	-s	ग अै	म ाै
ग दे	r's	s खि	-s	गम उरु	म स
प बा	-s	p वे	-s	य वा	प ज...

અંગ્રેજી

ਨੋਟ : - ਇਹ ਭੀ ਇਕ ਪੁਰਾਤਨ ਸ਼ਬਦ ਹੀਡ ਸੀਨਾ-ਬਸੀਨਾ ਚਲੀ ਆ ਰਹੀ ਹੈ। ਹੇਠ ਲਿਖੀ 'ਚਾਰਤਾਲ' ਦੀ ਰੀਤ ਗਾਉਣ ਤੋਂ ਬਾਦ ਇਸ ਨੂੰ ਗਾਉਣਾ ਚਾਹੀਦਾ ਹੈ। ਉਸ ਤੋਂ ਬਾਦ ਫਿਰ (ਗਗਨ ਦਮਾਮਾ ਬਾਜ਼ਿਓ) ਗਾਉਣ ਨਾਲ ਹੀ ਸ਼ਬਦ ਦਾ ਪਰਕਰਣ ਪੂਰਾ ਹੋਵੇਗਾ, ਜੋ ਇਤਿਹਾਸਕ ਘਟਨਾ ਨਾਲ ਸੰਬੰਧ ਰੱਖਦਾ ਹੈ।

## ੮ ਰਾਗ ਭਟਿਆਰ, ਚਾਰਤਾਲ (ਬਿਲੰਬਿਤ ਲਜ)

ਅਸਥਾਈ

X ਸ ਕਉ	Y ਨ	O ਧ ਤ੍ਰੀ	N ਪ ਮਾ	2 ਪ ਤ	M ਰੈ	O ਗ ਮ ਆ	—	3 ਪ ਵੈ	G ਰ ਤਾ	4 ਰ ਜ	S ਨ
ਨ ਸ ਐ	ਮ ਤ	ਮ ਸੌ	ਧ ਭਾ	ਪ ਤ੍ਰੀ	ਪ ਬਿ	ਸ ਦ	ਸ ਰ	ਸ ਕੈ	ਰ ਦੇ	— ਤ	ਸ਼ੰਸ ਖਿਚੇ
ਸ ਮ ਓ	ਸ ਹ	ਸ ਗਡ	ਸ ਰੀ	ਧ ਬ	ਪ ਮੋਹਿ	ਮ ਭਾ	—	ਪ ਵੈ	ਗ ਰਾ	ਰ ਜ	ਸ ਨ

ਅੰਤਰਾ

M ਹ	M ਤਸ	M ਤੀ	Y ਏ	P ਖ	ਖੋ ਭਤ	S ਰ	S ਮ	S ਤੇ	ਰੁ ਭੁ	— ਤ	S ਲਾ
ਸ ਸ੍ਰੁ ਸ੍ਰੀਓ	ਨ	ਧ ਗ	ਨ ਵਾ	P ਨ	ਧ ਨ	M ਜਾ	—	P ਨਿਆ,	ਗ ਰਾ	ਰ ਜ	ਸ ਨ

## ੯. ਰਾਗ ਭਟਿਆਰ, ਝਪਤਾਲ (ਮੱਧਯ ਲਜ)

ਤੇਜ ਹੂੰ ਕੇ ਤਰੁ ਹੈਂ ਕਿ ਰਾਜਸੀ ਕੇ ਸਰੁ ਹੈਂ,  
 ਕਿ ਸੁਧਤਾ ਕੇ ਘਰ ਹੈਂ ਕਿ ਸਿਧਤਾ ਕੀ ਸਾਰ ਹੈਂ ॥  
 ਕਾਮਨਾ ਕੀ ਖਾਣ ਹੈਂ ਕਿ ਸਾਧਨਾ ਕੀ ਸਾਨ ਹੈਂ,  
 ਬਿਰਕਤਾ ਕੀ ਬਾਨ ਹੈਂ ਕਿ ਬੁਧਿ ਕੇ ਉਦਾਰੁ ਹੈਂ ॥  
 ਸੁੰਦਰ ਸਰੂਪ ਹੈਂ ਕਿ ਭੂਪਨ ਕੇ ਭੂਪ ਹੈਂ,  
 ਕਿ ਰੂਪ ਹੂੰ ਕੇ ਰੂਪ ਹੈਂ, ਕੁਮਤਿ ਕੇ ਪ੍ਰਹਾਰੁ ਹੈਂ ॥  
 ਦੀਨਨ ਕੇ ਦਾਤਾ ਹੈਂ ਗਨੀਮਨ ਕੇ ਗਾਰਕ ਹੈਂ,  
 ਸਾਧਨ ਕੇ ਰੱਛਕ ਹੈਂ ਗੁਨਨ ਕੇ ਪਹਾਰੁ ਹੈਂ ॥ ੭ ॥ ੨੫੯ ॥

(ਅਕਾਲ ਉਸਤਤ ਪਾ: ੧੦)

## ਅਸਥਾਈ

X	ਸ ਦੀ						
ਸ ਨ	ਮ ਨ	ਪ ਕੌ	ਮ ਦਾ	ਮ ਤਾ	ੴ ਪ	ਪ ਸ	ਗ ਗ
ਮੈਨੀ	ਧ ਮ	ਸ ਨ	ਰੁਂ ਗਾ	ਨ ਧ ਰਕ	ਨ ਹੈ	ਪ ਸ	—
ਪ ਸ ਸਾ	ਸ ਨ	ਨ ਧ ਨ	ਪ ਕੌ	ਨ ਛਕ	ਪ ਹੈ	ਹ ਸ	ਮ ਗ
ਗ ਮ ਨ	ਮ ਨ	ਪ ਕੌ	ਮ ਹਾ	(ਮ) ਰ	ਰੁਂ ਹੈ	—	ਸ ਸ

## ਅੰਤਰਾ

ਮ ਹੈ	ਸ ਚੈ	—	ਸ ਕੌ	ਸ ਤ	ਸ ਰ	—	ਸ ਕਿ
ਲ ਸ ਰਾ	ਸ ਜ	ਰੁਂ ਸੀ	ਗ ਵਾ	ਸ ਸ	ਸ ਰ	ਧ ਨ ਹੈ	ਧ ਕਿ
ਪ ਸੁ	ਪ ਪ	ਸ ਤਾ	—	ਕੁ	ਨ ਰ	ਧ ਹੈ	ਮ ਕਿ
ਗ ਮ ਸਿ	ਮ ਧ	ਪ ਤਾ	ਪ ਕੀ	ਮ ਸਾ	(ਮ) ਰ	ਰੁਂ ਹੈ	—

—ਬਾਕੀ ਵ੍ਰਕਾਂ ਅੰਤਰੇ ਤੇ ਲਾਓ, ਜਾਂ ਇਸ ਵਿਚ ਦੋ ਮਾਵੁਰੇ ਛੁਪਾ ਕੇ ਇਕਤਾਲੇ ਦੀ ਦਰ੍ਖੱਤ ਲਈ ਵਿਚ ਗਾਓ।

(ਡਿਆਰ ਰਾਗ ਸਮਾਪਤੀ)

## ਰਾਗ ਖਮਾਜੀ ਭਟਿਆਰ

ਵਾਦੀ—ਪ	ਠਾਟ—ਖਮਾਜ	ਸਮਾ—ਦਿਨ ਦਾ ਪਹਿਲਾ ਪਹਿਰ (ਸੂਰਜ ਉਦਯ)
ਸੰਵਾਦੀ—ਸ	ਜਾਤੀ—ਓਡਵ-ਸੰਪੂਰਣ	ਵਿਸ਼ੇਸ਼—'ਮ-ਧ, ਧ-ਰ ਤੇ ਨੁਰਿੰਡਸ' ਸੂਰ-ਸੰਗਤੀ।

ਆਰੋਹ—ਨੁਰ—ਸ; ਰ ਮ ਪ ਧ ਸ।

ਅਵਰੋਹ—ਨੁਧਪ, ਮਧ—ਪ, ਧਪਮਗਰਸ।

ਪਕਤ—ਮਧੰਡਪ, ਧਪਮਗਰਸ, ਰਪ—ਮਗਰਸ, ਨੁਰ—ਸ. ਨੁਧਸ।

ਖਮਾਜੀ ਭਟਿਆਰ ਇਕ ਮਧੁਰ ਅਤੇ ਸਰਲ ਰਾਗ ਹੈ। ਇਸ ਦਾ ਠਾਟ ਖਮਾਜ, ਜਾਤੀ ਓਡਵ-ਸੰਪੂਰਣ, ਵਾਦੀ ਪੰਚਮ, ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ (ਸੂਰਜ-ਉਦਯ) ਹੈ। ਆਖਦੇ ਹਨ ਕਿ ਇਸ ਰਾਗ ਨੂੰ ਸੂਰਗਵਾਸੀ ਪੰਡਿਤ 'ਵੱਝੇ ਬੋਵਾ' ਵਾਲਿਆਂ ਨੇ ਪ੍ਰਚਾਰ ਵਿਚ ਲਿਆਂਦਾ ਹੈ। ਇਸ ਦਾ ਮੁਹਾਂਦਰਾ ਰਾਗ ਆਸਾ ਨਾਲ ਬਹੁਤ ਮਿਲਦਾ ਹੈ। ਜਿਵੇਂ—“ਰਮਪਧਸ, ਅਤੇ ਪਧਸਨਿਰਗਨਿਸਨ” ਇਹ ਆਸਾ ਦੇ ਸੂਰ ਹਨ। ਪਰ ਅਗੋਂ “ਨੁਰਿੰਡਸ, ਨੁਧਪ, ਮਧੰਡਪ, ਧਪਮਗਰਸ” ਇਹ ਖਮਾਜੀ ਭਟਿਆਰ ਦਾ ਸ਼ਰੂਪ ਹੈ। ਉੱਜ ਇਸ ਵਿਚ ਖੰਭਾਵਤੀ ਅਤੇ ਝੰਝੋਟੀ ਦੇ ਅੰਸ ਵੀ ਨਜ਼ਰ ਆਉਂਦੇ ਹਨ, ਪਰ ਤਾਂ ਵੀ ਇਹ ਆਪਣੀ ਵੱਖਰੀ ਨੁਹਾਰ ਰੱਖਦਾ ਹੈ। ਇਹ ਮਾਰਵਾ ਅਤੇ ਬਿਲਾਵਲ ਠਾਟ ਦੇ ਭਟਿਆਰ ਤੋਂ ਬਿਲਕੁਲ ਛਿੰਨ ਹੈ।

ਕਈ ਵਿਦਵਾਨ ਖਮਾਜੀ ਭਟਿਆਰ ਦੇ ਗਾਉਣ ਦਾ ਸਮਾਂ ਅੱਧੀ ਰਾਤ ਦਾ ਆਖਦੇ ਹਨ, ਪਰ ਮੱਧਯ ਰਾਤ ਦੇ ਰਾਗ ਵਿਚ ਤਾਰ ਸਪਤਕ ਦਾ ਖੜਜ ਅਤੇ ਮੱਧਮ ਸੂਰ ਅਤੀ ਪ੍ਰਬਲ ਰਹਿੰਦੇ ਹਨ। ਖਮਾਜੀ ਭਟਿਆਰ ਵਿਚ ਟਿਨ੍ਹੀ ਸੂਰਾਂ ਦਾ ਮਹੱਤਵ ਨਹੀਂ ਹੈ। ਇਹ ਟਿਕ ਅਵਰੋਹੀ ਬਰਣ ਦਾ ਰਾਗ ਹੈ,

ਜਿਸ ਵਿਚ “ਨੁਰਿੰਡਸ, ਧਰਿੰਡਸ, ਮਧੰਡਪ, ਅਤੇ ਰਪੰਡਸ” ਆਦਿ ਸੂਰਾਂ ਦੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਸੂਰਜ ਉਦਯ ਸਮੇਂ ਹੀ ਅਕਸਰ ਗਾਊਂਦੇ-ਬਜਾਊਂਦੇ ਹਨ।

### ਸੂਰ-ਵਿਸਥਾਰ (ਆਲਾਪ)

ਸ ਰ

੧. ਸ, ਨੁਪ, ਨੁਧਸ — ਨੁਰ, ਨੁਪਰ, ਸ — ਸ, ਰਸ, ਨੁਧਸ — ਰਸਨੁਪ, ਨੁਰਿੰਸ, ਰਨੁਪ, ਗੁਰਸ — ।

੨. ਸ—ਲਮ, ਨੁਧਸ, ਰਮ, ਨੁਰਿੰਸ, ਰਮ, ਸਰਮ, ਰਮਕ, ਰਸਨੁਪ, ਨੁਰਿੰਸ—ਸ, ਰਮਪ—ਮਗਰਸ,

ਰਾਰਸ; ਰਸਨੁਪਸ—ਨੁਰਿੰਸ — ।

३. ਸ—ਰਮ, ਰਮਪ—ਮਗਰਸ, ਰਪ—ਮਗਰਸ, ਰਮਪ, ਮਧੱਤਪ, ਰਮਪਧੱਤਪ, ਮਧੱਤਪ, ਧਪਮਗ  
 ਸ ਸ  
 ਰਸ, ਰਪ—ਮਗਰਸ, ਰਸਨੁਪ; ਸ—ਸ, ਰਮਪਧੱਤਪ—ਨੁ, ਨੁਪਪ, ਧਪਮ, ਪਮਗ, ਮਗਰ, ਗਰਸ;  
 ਸ  
 ਰਸਨੁਰਾਸ—।

४. ਰਮਪਧੱਤਪ—ਮਧੱਤਪ, ਰਮਪਧੱਤਪ, ਧਸੰ—ਨੁਪਪ, ਧਪਮਗਰਸ, ਰਮਪਧਸੰ—ਨੁਰੰ ਸੰ,  
 ਰਨੁਪਪ, ਮਧੱਤਪ, ਧਪਮਗਰ, ਪ—ਮਗਰਸ, ਨੁਪੁਰ—ਮਗਰਸ, ਨੁਰਾਸ—ਰਮ, ਰਮਪ; ਮਪਧ,  
 ਪਧਸੰ—ਨੁਰੰ ਸੰ, ਰਸਨੁਪ, ਪ—ਪਰੰਤਸੰ, ਨੁਪਪ, ਧਪਮ, ਪਮਗ, ਮਗਰ, ਗਰਸ—।

੫. ਰਮਪਧੱਤਪ, ਰਮਪ, ਸੰਪ—ਪ. ਧਪਮਗਰਸਧੱਤਪ, ਮਧੱਤਪ, ਨੁਪਪ, ਮਪਧਸੰ—ਰਮਪਧਸੰ—ਸ—  
 ਰਮਪਧੱਤਪ—ਪਧਸੰ, ਪਧਸੰਰੰਗੰਰੰਸੰ, ਨੁਰੰ ਸੰ, ਰਸਨੁਪ, ਮਧੱਤਪ, ਧਪਮਗਰਸ, ਸਰਮ, ਰਮਪ, ਮਪਧ,  
 ਪਧਸੰ, ਧਸੰਰੰ, ਸੰਰੰਮੰ ਗੰਰੰਸੰ, ਨੁਪਪ, ਧਪਮਗਰਸ, ਰਪ—ਮਗਰਸ—।

### ੧. ਰਾਗ ਖਮਾਜੀ ਭਟਿਆਰ, ਤਿੰਨਤਾਲ (ਮੱਧਯ ਲਯ)

ਭੂਲੇ ਮਾਰਗ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥੧॥  
 ਸਿਮਰਿ ਮਨਾ ਰਾਮੁ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥  
 ਕਾਮਿ ਕ੍ਰੋਧਿ ਲੋਭਿ ਮੌਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥  
 ਦੁਖ ਸੁਖ ਕਰਤ ਜਨਮਿ ਛੁਨਿ ਮੂਆ ॥ ਚਰਨ ਕਮਲ ਗੁਰਿ ਆਸ੍ਰਾਮੁ ਦੀਆ ॥੩॥  
 ਅਗਨਿ ਸਾਗਰ ਬੂਝਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥

(ਬਿਲਾਵਲ ਮ: ੫, ਪੰਨਾ ੮੦੩)

#### ਅਸਥਾਈ

੩	X	੨	O	P
ਸ				ਮ
ਗ ਰ ਨੁ ਧ	ਸ — ਸ ਸ	ਰ ਪ ਪ ਪ	ਧਪ ਮਗ ਰਸ ਮ	ਸਿ
ਮ ਰ ਸ ਮ	ਨਾ ਸ ਰਾ ਮ	ਨਾ ਸ ਮ ਚਿ	ਤਾਂ ਤਾਂ ਰੇਂ, ਬ	

ਮ	ਪ	ਪ	ਪ	ਪ	ਸ	—	ਸ	ਸ	ਨ	ਧ	ਧ	ਰ	ਰ	ਸ	ਨ	ਧ	ਮ
ਸ	ਰ	ਹੇ	ਹਿਰ		ਦੈ	—	ਗੁ	ਰ	ਚ	ਰ	ਨ	ਬ	ਪਿ	ਆ	ਤ	ਰੇਡ	ਸਿ

### ਅੰਤਰਾ

ਮ	—	ਪ	ਧ	ਸ	—	ਸ	ਸ	ਨ	ਧ	ਸ	ਰ	ਸ	ਨ	ਧ	ਸ	—
ਭ	—	ਲੇ	ਤ	ਮਾ	—	ਰ	ਗ	ਜਿ	ਨਹਿ	ਦ	ਬ	ਤਾ	ਤ	ਧ	ਦਿਆ	ਤ
ਧ	ਅ	ਸ	ਰਂ	ਗਂ	ਰ	ਸ	ਨੁ	ਧ	ਸੰ	ਨ	ਪ	ਮ	ਗ	ਰਸ		
		ਅ	ਸ	ਸਾ	ਤ	ਗੁ	ਰ	ਵ	ਭਾ	ਤ	ਗੀ	ਪ	ਪਾ	ਦਿਆ	ਸਿਮ	

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੨. ਰਾਗ ਖਮਾਜੀ ਭਟਿਆਰ, ਤਿੰਨਤਾਲ (ਮੱਧਯ ਲਘ)

ਲੋਭਿ ਮੋਹਿ ਮਗਨ ਅਪਰਾਧੀ ॥ ਕਰਣਹਾਰ ਕੀ ਸੇਵ ਨ ਸਾਧੀ ॥੧॥  
 ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥ ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੨॥ ਰਹਾਉ ॥  
 ਤੂ ਦਾਤਾ ਪ੍ਰਭ ਅੰਤਰਜਾਮੀ ॥ ਕਾਚੀ ਦੇਹ ਮਾਨੁਖ ਅਭਿਮਾਨੀ ॥੩॥  
 ਸੁਆਦ ਬਾਦ ਈਰਖ ਮਦ ਮਾਇਆ ॥ ਇਨ ਸੰਗਿ ਲਾਗਿ ਰਤਨ ਜਮੁ ਗਵਾਇਆ ॥੪॥  
 ਦੁਖ ਭੰਜਨ ਜਗਜੀਵਨ ਹਰਿ ਰਾਇਆ ॥ ਸਗਲ ਤਿਆਗਿ ਨਾਨਕੁ ਸਰਣਾਇਆ ॥੫॥  
 (ਸੂਹੀ ਮ: ੫, ਪੰਨਾ ੨੪੦-੨੧)

### ਅਸਥਾਈ

੨		੦		੩		X					
ਮ	ਪ	ਪ	ਪ	ਰ	ਸ	ਨ	ਧ	ਸ	—	ਸ	—
ਪ	ਤਿ	ਤ	ਪਾ	ਨ	ਦ	ਮ	ਤੁ	ਮਾ	੯	ਰੇ	੯
ਰ	ਮ	ਪ	ਪ	ਸੰ	ਸੰ	ਸੰ	ਨੀ	ਧਾ	ਪ	ਮਗ	ਰਸ
ਰਾ	੯	ਖ	ਲੇ	ਹੁ	੯	ਮੋ	ਨਿ	ਤੀ	੯	ਰੇ	੯੯

### ਅੰਤਰਾ

ਮ	—	ਪ	ਧ	ਸ	—	ਸ	ਨ	ਰ	ਸ	ਸ	ਨ	ਧ	ਸ	—
ਲੋ	—	ਭ	ਮੋ	ਹਿ	—	ਦ	ਗ	ਨ	ਅ	ਪ	ਤਾ	ਤ	ਧੀ	੯
ਪ	ਧ	ਸੰ	ਰਂ	ਗਂ	ਰ	ਸੰ	—	ਨੁ	ਵ	ਨ	ਧਾ	ਪ	ਮਗ	ਰਸ
ਕ	ਰ	ਲੁ	ਹਾ	੯	ਰ	ਕੀ	੯	ਸੰ	ਵ	ਨ	ਤੀ	੯	ਧੀਡ	੯੯

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੩. ਰਾਗ ਖਮਾਜੀ ਭਟਿਆਰ, ਸੂਲਫਾਕ (ਦਰੁੱਤ ਲਜ)

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥  
 ਅਵਰ ਸਿਆਣਪ ਬਿਰਬੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥  
 ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥  
 ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੌ ਹੋਇ ਦਇਆਲਾ ॥  
 ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥  
 ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥

(ਬਿਲਾਵਲ ਮ: ੫, ਪੰਨਾ ੮੦੨)

#### ਅਸਥਾਈ

X	P	O M H M	G N	R A Y B	S S	G R G R	S S	S S
M	S	H M L K	A M B	P A Y B	S S	S S G R	S S	S S
N.	L.	M M M	R B P	P A Y B	S S	S S G R	S S	S S
T.	H.	M M M	N A L	A T E	S S	S S G R	S S	S S
S.	E.	S S S	S S S	S S S	S S S	S S S S	S S S	S S S

#### ਅੰਤਰਾ

P	A	P R	P R	S A	S A	S R	S P	S S
M	S	S S R	S S R	S A P	S A P	S R G	S P R	S S S
S.	B.	S B A	S B A	N P I A	N P I A	S G R	S R G	S S S
P	R.	S B	S B	R G B	R G B	S S S	S S S	S S S
R.	S.	S B	S B	N B K	N B K	S S S	S S S	S S S

—ਬਾਕੀ ਤੁਕਾਂ ਅੰਤਰੇ ਤੇ ਲਾਉ । (ਸੂਰ ਰਚਨਾ ਕਰਤਾ ਵਲੋਂ)

## ੪. ਰਾਗ ਖਮਾਜੀ ਭਟਿਆਰ, ਇਕਤਾਲਾ (ਦਰੱਤ ਲਜ)

ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥  
 ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥  
 ਜਿਸੁ ਪਾਹਣੁ ਕਉ ਠਾਕੁਰੁ ਕਹਤਾ ॥ ਉਹੁ ਪਾਹਣੁ ਲੈ ਉਸ ਕਉ ਡੁਬਤਾ ॥੨॥  
 ਗੁਨਹਗਾਰ ਲੂਣ ਹਰਾਮੀ ॥ ਪਾਹਣੁ ਨਾਵ ਨ ਪਾਰਗਿਰਾਮੀ ॥੩॥  
 ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥  
 (ਸੂਹੀ ਮ: ੫, ਪੰਨਾ ੨੩੯)

### ਅਸਥਾਈ

X	O	ੴ	R	O	S	ੳ	ੴ
ਮ	ਪ	ਪ	ਮ	ਗ	ਰ	ਧ	ਸ
ਰ	ਪ	ਧਪ	ਭ	ਲਾ	ਤ	ਤ	ਸ
ਭ	ਰ	ਮੇ	ਭੂਡ	ਤ	ਸਾ	ਕ	ਤਾ
ਰ	ਮ	ਮ	ਪ	—	ਧ	ਤਸੰ	ਧ
ਨੀ	ਰ	ਬਿ	ਰੋ	ੴ	ਲੈ	ਖਪ	ਪ੍ਰ

### ਅੰਤਰਾ

ਹ	ਪ	ਧ	ਸ	ਸ	ਰੰ	ਨੁ	ਧ	ਪਪ	ਸ	—	ਸ
ਘ	ਰ	ਮਹਿ	ਠਾ	ਕੁ	ਰੰ	ਨਦ	ਰ	ਨੁ	ਆ	ੴ	ਵੈ
ਸ	ਰ	ਸ	ਸ	ਨੁ	ਧ	ਪ	ਮ	ਪ	ਮ	ਗ	ਰਸ
ਗ	ਲ	ਮਹਿ	ਪਾ	ਹ	ਲੁ	ਲੈ	ਲ	ਟੁ	ਕਾ	ੴ	ਵੈਡ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

(ਖਮਾਜੀ ਭਟਿਆਰ ਰਾਗ ਸਮਾਪਤਿ)

## ਰਾਗ ਗਊੜੀ

ਵਾਦੀ—ਮ। ਠਾਟ—ਭੈਰਉ | ਜਮਾਂ—ਰਾਤ ਦਾ ਚੰਥਾ ਪਹਿਰ (ਅੰਮ੍ਰਿਤ ਵੇਲਾ) |  
ਸੰਵਾਦੀ—ਸ। ਜਾਤੀ—ਵਕ੍ਰ-ਸੰਪੂਰਣ | ਵਿਸ਼ੇਸ਼—ਇਸ ਦੀ ਗਤਿ ਮੰਦ੍ਰ ਤੇ ਮੱਧ ਸਪਤਕ ਵਿਚ ਰਹਿੰਦੀ ਹੈ।

ਆਰੋਹ—ਸ, ਨ, ਰੁ ਗ ਮ, ਪ ਧੁ ਨ, ਸੰ।

ਅਵਰੋਹ—ਸੰ ਨ ਧੁ ਪ ਮ, ਗ ਰੁ ਸ ਰੁ ਨ, ਸ।

ਪਕੜ—ਸ, ਨ ਧੁ ਨ, ਰੁ ਗ ਰੁ ਮ, ਗ ਰੁ ਸ ਰੁ ਨ, ਧੁ ਨ ਧੁ ਪ ਮ ਪ ਨ, ਰੁ ਸ।

ਮੱਧਕਾਲੀ ਧਾਰਮਿਕ ਗ੍ਰੰਥਾਂ ਵਿਚੋਂ ਕੇਵਲ "ਸ੍ਰੀ ਗੁਰੂ ਗ੍ਰੰਥ ਸਾਹਿਬ" ਹੀ ਇਕ ਅਜੇਹਾ ਗ੍ਰੰਥ ਹੈ, ਜਿਸ ਵਿਚ ਗਊੜੀ ਦੇ ਬਾਰਾਂ ਪ੍ਰਕਾਰਾਂ ਵਿਚ ਬਾਣੀ ਗਾਈ ਗਈ ਹੈ। ਇਨ੍ਹਾਂ ਵਿਚੋਂ ਕੁਝ ਪ੍ਰਕਾਰ ਤਾਂ ਸੰਗੀਤ ਸ਼ਾਸਤ੍ਰ ਗ੍ਰੰਥਾਂ ਵਿਚ ਲਿਖੇ ਹਨ, ਪਰ ਗਊੜੀ ਗੁਆਰੇਰੀ, ਬੇਰਾਗਣ, ਦੀਪਕੀ, ਮਾਡ, ਮਾਲਾ ਜਾਂ ਮਾਲਵਾ ਆਦਿ ਐਸੇ ਰਾਗ ਹਨ ਜਿਨ੍ਹਾਂ ਦਾ ਉਲੇਖ ਪੁਰਾਤਨ ਅਤੇ ਆਧੁਨਿਕ ਗ੍ਰੰਥਾਂ ਵਿਚ ਨਹੀਂ ਮਿਲਦਾ। ਗਊੜੀ ਦੇ ਇਨ੍ਹਾਂ ਅਪ੍ਰਚਲਿਤ ਪ੍ਰਕਾਰਾਂ ਦੀਆਂ ਜੋ ਸ਼ਬਦ ਰੀਤਾਂ ਬਜ਼ੁਰਗ ਉਸਤਾਦਾਂ ਤੋਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਨੂੰ ਅੱਗੇ ਤਾਲ-ਬੱਧ ਸੂਰ ਲਿਪੀ ਵਿਚ ਲਿਖਿਆ ਹੈ। ਇਥੇ ਕੇਵਲ ਭੈਰਉ ਠਾਟ ਦੀ ਗਊੜੀ ਦਾ ਹੀ ਉਲੇਖ ਕੀਤਾ ਹੈ।

ਗਊੜੀ ਰਾਗ ਦਾ ਠਾਟ ਭੈਰਉ, ਜਾਤੀ ਵਕ੍ਰ-ਸੰਪੂਰਣ, ਵਾਦੀ ਮੱਧਮ, ਸੰਵਾਦੀ ਖੜਜ ਅਤੇ ਗਾਉਣ ਦਾ ਸਮਾ ਰਾਤ ਦਾ ਚੰਥਾ ਪਹਿਰ (ਅੰਮ੍ਰਿਤ ਵੇਲਾ) ਹੈ। ਉੱਜ ਇਸ ਦੀ ਜਾਤੀ, ਵਾਦ-ਸੰਵਾਦ ਆਦਿ ਸੰਬੰਧੀ ਵਿਦਵਾਨਾਂ ਵਿਚ ਮਤ-ਬੇਦ ਹੈ। ਜਿਵੇਂ— ਕੌਣੀ ਇਸ ਦੇ ਆਰੋਹ ਵਿਚ 'ਗੰਧਾਰ ਧੈਵਤ' ਵਰਜਿਤ ਅਤੇ ਜਾਤੀ ਓਡਵ-ਸੰਪੂਰਣ ਮੰਨਦਾ ਹੈ। ਕੌਣੀ ਸੰਪੂਰਣ ਅਤੇ ਕੌਣੀ ਵਕ੍ਰ-ਸੰਪੂਰਣ, ਇਸ ਤਰ੍ਹਾਂ ਕੌਣੀ ਵਾਦ-ਸੰਵਾਦ 'ਰੁ-ਪ' ਕੌਣੀ 'ਰੁ-ਧੁ' ਕੌਣੀ 'ਪ-ਸ' ਅਤੇ ਕੌਣੀ 'ਮ-ਸ' ਮੰਨਦਾ ਹੈ। ਮੱਟੇ ਤੱਤ ਤੇ ਅਸੀਂ ਇਹੋ ਕਹਾਂਗੇ ਕਿ ਪੰਜਾਬ ਪ੍ਰਾਂਤ ਦੇ ਗਾਇਕ, ਖਾਸ ਤੌਰ ਤੇ ਗੁਰੂ ਘਰ ਦੇ ਕੀਰਤਨੀਏ (ਰਾਗੀ-ਰਬਾਬੀ) ਗਊੜੀ ਦੀ ਜਾਤੀ ਵਕ੍ਰ-ਸੰਪੂਰਣ, ਵਾਦੀ ਮੱਧਮ, ਸੰਵਾਦੀ ਖੜਜ ਅਤੇ ਅੰਮ੍ਰਿਤ ਵੇਲੇ ਹੀ ਇਸ ਨੂੰ ਗਾਉਂਦੇ ਹਨ। ਬਾਕੀ ਉਤ੍ਰ-ਭਾਰਤੀ ਗਾਇਕ-ਵਾਦਕ ਇਸ ਦੀ ਜਾਤੀ ਓਡਵ-ਸੰਪੂਰਣ ਵਾਦੀ ਰਿਖਭ ਸੰਵਾਦੀ ਪੰਚਮ ਜਾਂ ਧੈਵਤ ਅਤੇ ਦਿਨ ਦੇ ਚੰਥੇ ਪਹਿਰ ਗਾਉਂਦੇ-ਬਜਾਉਂਦੇ ਹਨ। ਭਾਵ, ਉਹ ਇਸ ਨੂੰ ਸੁੱਧ ਮੱਧਮ ਦੀ ਗਊੜੀ ਆਖਦੇ ਹਨ, ਕਿਉਂਕਿ ਭੈਰਉ ਠਾਟ ਦੀ ਗਊੜੀ ਵਿਚ ਕੇਵਲ ਮੱਧਮ ਤੀਵਰ ਕਰਣ ਨਾਲ ਪੂਰਬੀ ਠਾਟ ਦੀ ਗਊੜੀ ਹੋ ਜਾਵੇਗੀ, ਜੋ ਸ੍ਰੀ ਅੰਗ ਨਾਲ ਸ਼ਾਮ ਨੂੰ ਗਾਈ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਹੋਰ ਕੌਣੀ ਵਿਸ਼ੇਸ਼ ਅੰਤਰ ਨਹੀਂ ਹੈ।

ਗਊੜੀ ਭਾਵੇਂ ਇਕ ਸੁਤੰਤਰ ਰਾਗ ਹੈ, ਪਰ ਤਾਂ ਵੀ ਇਸ ਦੇ ਪੂਰਵਾਂਗ ਵਿਚ ਕਾਲਿੰਗੜਾ ਅਤੇ ਉੱਤਰ ਵਿਚ ਪਰਜ ਰਾਗ ਦੀ ਛਾਇਆ ਦਿਖਾਈ ਦਿੰਦੀ ਹੈ। ਜਿਵੇਂ— ਸਰੁਨਸ, ਗਮਪਧੁਪ, ਮਗਰੂਗ,

ਮਗਰਸ” ਕਾਲੰਗੜਾ ਅਤੇ “ਪਧਨ, ਸੰ—ਸੰਤੁ ਸੰਤੁਨਧੁਨ, ਰੁਨਧੁਪ” ਇਹ ਪਰਜਾ ਹੈ। ਇਸ ਕਰਕੇ ਕਈ ਵਿਦਵਾਨ ਗਊੜੀ ਨੂੰ ਇਕ ਮਿਸ਼ਨਿਤ ਰਾਗ ਮੰਨਦੇ ਹਨ। ਇਸ ਰਾਗ ਦਾ ਵਿਸਥਾਰ ਅਧਿਕਤਰ ਮੰਦ੍ਰ ਤੇ ਮੱਧ ਸਪਤਕ ਵਿਚ ਹੁੰਦਾ ਹੈ ਅਤੇ ਮੰਦ੍ਰ ਨਿਖਾਦ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਗਊੜੀ ਦੇ ਸਭੀ ਪ੍ਰਕਾਰਾਂ ਵਿਚ ਮੰਦ੍ਰ ਸਪਤਕ ਦੇ ਨਿਖਾਦ ਦਾ ਵਿਸ਼ੇਸ਼ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ— “ਨਧੁਨ, ਸਤੁਸਨੁ, ਰੁਗਰਮਗਰਸਰਨੁ, ਰੁਨਧੁਪ, ਮੁਪਨ, ਸ” ਇਸ ਪ੍ਰਕਾਰ ਬਾਰ ਬਾਰ ਨਿਸ਼ਾਦ ਨੂੰ ਦਰਸਾਉਣਾ ਹੁੰਦਾ ਹੈ। ਆਦਿ ਗੰਬ ਵਿਚ ਇਸ ਦਾ ਤੀਜਾ ਨੰਬਰ ਹੈ।

### ਸੁਰ-ਵਿਸਥਾਰ (ਆਲਾਪ)

੧. ਸ—ਸਰੁ, ਗਰੁਸ ਨਧੁਨੁ, ਰੁਸ—ਸਰੁਨਸ ਨਧੁਨੁ, ਧੁਪ, ਮੁਪਨ, ਰੁਸ :
੨. ਸਰੁਗ, ਮਗਰਸ, ਨਧੁਨੁ, ਰੁਗਰਮ ਗਰੁਸਰਨੁ, ਰੁਨਧੁਪ, ਮੁਪਨੁ, ਮੁਪਨ, ਧੁਨਧੁਪੁ, ਧੁਮ, ਪੁਧੁਨੁ, ਸਰੁਨਸ, ਨਧੁਨੁ, ਰੁਸ — ਨਰੁਗਮ, ਗਰੁਗ, ਰੁਸ, ਰੁਨਧੁਨੁ, ਮੁਪਨੁ, ਸ — ।
੩. ਸਰੁਨਸਨੁ, ਰੁਨਧੁਪੁ, ਮੁਪਨੁ, ਰੁਨਧੁਪਮੁਪਨੁ, ਰੁਸ — ਸਰੁਗਮ, ਗਰੁਸਨੁ, ਰੁਗਰਮ, ਗਰੁਸਰੁਨਧੁਨੁ, ਸਰੁਸ—ਸਰੁਗਮ, ਗਰੁਗ, ਰੁਸਰੁ, ਨਸਨਧੁਨੁ, ਸਰੁਸਨੁ ਨਰੁਗਮ, ਗਮਪਗਮਗਰੁਗ, ਰੁਸਨਧੁਨਰੁਸ ।
੪. ਗਮਪਧੁਪ, ਧੁਮਗਮ, ਗਰੁਗ, ਰੁਸ, ਰੁਨਧੁਨੁ, ਰੁਸ—ਗਮ, ਰੁਗਮ, ਨਰੁਗਮ, ਕਾਮਪਧੁਮਪਗਮ, ਗਚੁਸ — ਨਰੁਗ, ਰੁਗਮ, ਗਮਪਧੁਪ, ਧੁਮ, ਪਗ, ਮਰੁ, ਗਰੁਸਨੁ, ਧੁਪ, ਮੁਪਨੁ, ਧੁਨਸਰੁਸ — ਸਰੁਗਮ — ।
੫. ਸਮ, ਮਪਧੁਪਮ, ਗਮਪਧੁਮਪਗਮ, ਗਰੁਗ, ਰੁਸਨਧੁਨੁ, ਰੁਗਰਮ, ਪਧੁਪ, ਨ, ਧੁਨਧੁਪ, ਮਪਧੁਮ, ਪਧਾਮ ਰੁਗ, ਮਗਮ, ਗਚੁਸ, ਰੁਸਰੁ, ਨਸਨਧੁਨੁ, ਨਰੁਗਮ, ਪਧੁਮਪਨੁ, ਸਰੁਨਸਨੁ, ਨਧੁਨ, ਰੁਨਧੁਪ, ਧੁਮਪਗਮ, ਰੁਸ, ਨਧੁਨੁ, ਰੁਨਧੁਪੁ, ਮੁਪਨੁ, ਰੁਸ — ।

## ਚਉੜੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

	੦ * ਗੁ ਨ ਕੀ	੩ ਰ ਤ ਨਿ ਧ	X ਸਨ ਧੁਨ ਸਰੁ ਗਮ	੨ ਪਧੁ ਪਮ ਗਰੁ ਸਨ
੧.	• • • •	ਸਨ ਧੁਪ ਮਪ ਨਸ,	ਗਮ ਪਧੁ ਮਪ ਗਮ	ਗਰੁ ਮਗ ਰੁਸ ਨਸ
੨.	ਗੁਗ ਰਮ ਗਰੁ ਸਰੁ	ਨਸ ਨਧੁ ਨਨ ਰੁਨ	ਧੁਪ ਮਪ ਨਸ ਗਮ	ਪਧੁ ਪਮ ਗਰੁ ਸਨ
੩.	• • • •	ਨਨ ਧੁਨ ਨਧੁ, ਨਨ	ਧੁਪ ਮਪ ਨਸ, ਮਮ	ਗ,ਮ ਮਗ, ਮਮ ਗਰੁ
੪.	ਸਰੁ ਨਸ, ਧੁਪ ਪ,ਪੁ	ਪੁਪ ਧੁਵ ਮਪ ਗਮ	ਗਰੁ ਨਸ, ਗਮ ਪਨ	ਸਨ ਧੁਪ ਮਗ ਰੁਸ
੫.	ਨਨ ਧੁਪ ਮਪ ਨਸ, ਪਨ ਧੁਨ ਧੁਪ ਮਮ	ਰੁਰੁ ਸਨ ਧੁਪ ਮਪ	ਨਸ, ਮਮ ਗਰੁ ਸਨ	ਧੁਪ ਮਪ ਨਸ, ਗਮ
੬.	• • • •	ਗਰੁ ਸਨ ਧੁਪ ਮਪ	ਨਸ, ਗਮ ਪਨ ਸਨ	ਨਨ ਧੁਪ ਮਗ ਰੁਸ
੭.	ਮਪ ਮਗ ਰੁਸ, ਨਧੁ ਨਨ ਧੁਪ ਮਗ ਰੁਸ	ਨਨ ਸਰੁ ਮਪ ਧੁਪ	ਨਧੁ ਨਨ ਸਰੁ ਮਗ	ਰੁਸ, ਨਧੁ ਨਨ ਸਰੁ
੮.	ਨਨ ਗੁ ਨ ਕੀ	ਨਧੁ ਨਨ ਸਰੁ ਮਪ	ਮਗ ਰੁਸ, ਨਧੁ ਨਨ	ਸਰੁ ਮਪ ਨਸ ਨਧੁ
੯.	ਨਸ ਰੁਨ ਸਰੁ ਨਸ, ਰੁਸ ਨਧੁ ਨਸ, ਨਸ	ਨਧੁ ਨਨ ਰੁਨ ਧੁਪ	ਮਪ ਨਸ, ਗਮ ਪ,ਗ	ਮਪ ਗਮ ਧੁਪ ਮਗ
੧੦.	ਰੁਗ ਮ,ਗ ਮਪ, ਮਪ	ਰੁਨ ਸਨ ਨਸ ਨਧੁ	ਨਨ ਰੁਨ ਧੁਪ ਮਗ	ਰੁਸ, ਨਸ ਰੁਸ ਰੁਗ,
੧੧.	ਨਰੁ ਮਗ ਰੁਸ, ਨਰੁ ਪਧੁ ਨਨ ਧੁਪ ਮਗ	ਗਮ ਪਧੁ ਮਗ ਰੁਸ,	ਨਸ ਧੁਨ ਪਧੁ ਮਪ	ਗਮ ਰੁਗ ਸਰੁ ਨਸ,
੧੨.	ਨਸ ਰੁਸ ਨਨ ਧੁਪ	ਮਤਾ ਰੁਸ, ਨਰੁ ਗਮ	ਨਰੁ ਗਮ ਪਧੁ ਮਪ	ਮਗ ਰੁਸ, ਨਰੁ ਗਮ
	* ਗੁ ਨ ਕੀ...		ਨਸ ਨਨ ਧੁਪ ਮਗ	ਰੁਸ, ਨਰੁ ਗਮ ਪਧੁ
			ਪਧੁ ਨਸ ਰੁਗ ਰੁਸ	ਨਨ ਧੁਪ ਮਗ ਰੁਸ

## ੧. ਰਾਗ ਚਉੜੀ, ਤਿੰਨਤਾਲ (ਮੱਧ ਲਈ)

ਗੁਨ ਕੀਰਤਿ ਨਿਧਿ ਮੌਰੀ ॥੧॥ ਰਹਾਉ ॥  
 ਤੂਹੀ ਰਸ ਤੂਹੀ ਜਸ ਤੂਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥  
 ਤੂਹੀ ਮਾਨ ਤੂਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ ਤੂਟੀ ਲੈ ਜੇਰੀ ॥੨॥  
 ਤੂਹੀ ਕਿਹਿ ਤੂਹੀ ਬਨਿ ਤੂਹੀ ਕਾਉ ਤੂਹੀ ਸੁਨਿ ॥ ਹੈ ਨਾਨਕ ਨੇਰ ਨੇਰੀ ॥੩॥

(ਚਉੜੀ ਮ: ੫, ਪੰਨਾ ੨੧੩)

### ਅਸਥਾਈ

੦	ਗ	ਮ	ਨ	ਕੀ	ਗ	ਮ	ਨ	ਤ	ਨਿ	ਧਿ	X	ਨ	ਧ.	ਨ	—	੨	ਸ	ਨ	ਗ	ਸ
੫	ਕੀ	ਨ	ਕ	ਵੀ	ਰ	ਤ	ਨਿ	ਧਿ	ਮ	ਮ	੫	ਗੀ	੫	ਗੀ	੫	੫	੫	੫	੫	੫
੧	ਗ	ਮ	ਨ	ਕੀ	ਗ	ਮ	ਨ	ਤ	ਨਿ	ਧਿ	ਨ	ਧ.	ਨ	—	੫	੫	—	੫	੫	੫
੨	ਕੀ	ਨ	ਕ	ਵੀ	ਲ	ਤ	ਨਿ	ਧਿ	ਮ	ਮ	੫	ਗੀ	੫	ਗੀ	੫	੫	੫	੫	੫	੫
੩	ਮ	ਨ	ਕੀ	ਵੀ	ਲ	ਨ	ਸ	ਨਿ	ਧਿ	ਲ	—	ਸ	—	ਸ	—	—	—	—	—	—

### ਅੰਤਰਾ

ਪ	ਮ	ਕੁ	—	ਪ	ਹੀ	ਨ	ਨ	ਸ	—	੫	—	ਗੁ	—	ਗੁ	—	ਗੁ	ਨ	ਸ	—	—
੫	ਨ	ਕੁ	—	੫	ਹੀ	ਨ	—	—	—	੫	—	ਨ	ਕੁ	੫	ਨ	ਹੀ	੫	੫	੫	੫
੧	ਨ	ਕੁ	—	੧	ਹੀ	ਨ	੫	੫	੫	੫	—	ਨ	ਕੁ	੫	ਨ	ਹੀ	੫	੫	੫	੫
੨	ਪ	ਗ	੫	ਪ	ਹੀ	ਮ	ਮ	ਪ	ਪ	ਮ	—	ਗ	੫	ਗ	੫	ਗੀ	੫	੫	੫	੫

—ਸਬਦ ਦੀਆਂ ਬਾਕੀ ਤ੍ਰਕਾਂ ਅੰਤਰੇ ਫੇ ਲਾਓ । (ਸੂਰ ਰਚਨਾ ਕਰਤਾ ਵਲ)

## ੨. ਰਾਗ ਗਊੜੀ, ਤਿੰਨਤਾਲ (ਮੱਧ ਲਜ)

ਦੁਲਭ ਦੇਹ ਪਾਈ ਵਡਭਾਗੀ ॥ ਨਾਮ ਨ ਜਪਹਿ ਤੇ ਆਤਮਘਾਤੀ ॥੧॥  
 ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥੧॥ਰਹਾਉ॥  
 ਖਾਤ ਪੀਤ ਖੇਲਤ ਹਸਤ ਬਿਸਥਾਰ ॥ ਕਵਨ ਅਰਬ ਮਿਰਤਕ ਸੀਗਾਰ ॥੨॥  
 ਜੋ ਨ ਸੁਨਹਿ ਜਸੁ ਪਰਮਾਨੰਦਾ ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥  
 ਕਹੁ ਨਾਨਕ ਗੁਰਿ ਮੰਤ੍ਰ ਦਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥

(ਗਊੜੀ ਮ: ਪ, ਪੰਨਾ ੧੮੮)

### ਅਸਥਾਈ

੩		X		੨		O	
ਸ	ਸ	ਨ	ਧ	ਨ	—	ਨ	ਗ
ਨ	ਸ	ਨ	ਜਾ	—	ਜਿ	ਜਾ	ਰੂ
ਮ	ਰ	ਨ	ਜਾ	ਹੀ	s	ਜ	—
ਗ	—	ਮ	ਮ	ਬਿ	ਹੂਡ	ਸ	ਸ
ਮ	—	ਮ	ਮ	ਗਮ	ਪਧੂ	ਮ	ਰ
ਨਾ	s	ਮ	ਬਿ	ਨ	ਨ	ਨ	ਨ
				ਜੀ		ਕਾ	ਕ

### ਅੰਤਰਾ

ਸ	—	ਸ	ਰੂ	ਗ	ਕ	ਮ	—
ਦੂ	s	ਲ	ਭ	ਦੈ	ਹ	ਪਾ	s
ਪ	—	ਨ	ਨ	ਧੂ	ਨ	ਧੂ	ਪ
ਨਾ	s	ਮ	ਨ	ਜ	ਪਹਿ	s	ਤੈ

—ਛਥਦ ਦੀਆਂ ਬਾਕੀ ਭੁਕਾਂ ਅੰਤਰੇ ਤੇ ਲਾਓ ।

### ੩. ਰਾਗ ਗਊੜੀ, ਤਿੰਨਤਾਲ (ਮੱਧਜ ਲਜ)

ਸਾਧੇ ਰਚਨਾ ਰਾਮ ਬਨਾਈ ॥

ਇਕ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥

ਕਾਮ ਕ੍ਰੋਧ ਮੌਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥

ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੨॥

ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ ਛਾਈ ॥

ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥

(ਗਊੜੀ ਮ: ੯, ਪੰਨਾ ੨੧੯)

#### ਅਸਥਾਈ

੦	੩	X	੨
			ਨ ਧ ਨ
ਰ	ਗ	ਗੁ ਮ	ਨ ਧ ਨ
ਰ	ਚ	ਨਾ ਦ	ਨ ਧ ਨ
ਰ	ਕ	ਨਾ ਮ	ਨ ਧ ਨ
ਰ	ਚ	ਨਾ ਦ	ਨ ਧ ਨ
ਸ	ਸ	ਪ ਪ	ਨ ਧ ਨ
ਸ਼	ਬ	ਬਿ ਨ	ਸ
ਸ	ਅ	ਰ ਸ ਮ	ਸਾਧੇ...
ਅ	ਰ	ਸ ਮ	

#### ਅੰਤਰਾ

ਸ	—	—	ਰ	ਗ	—	ਹ	—	ਮ	ਧ	ਪ	ਧ	ਮ	—
ਕ	—	—	ਮ	ਕ੍ਰੋ	—	ਧ	—	ਮ	ਹ	ਬ	ਸ	ਪ੍ਰ	—
ਮ	ਮ	ਪ	—	ਨ	ਨ	ਸੰ	ਰੁ	ਨ	—	ਸੰ	—	—	—
ਹ	ਰਿ	ਮੂ	ੜ	ਰ	ਤ	ਬਿ	ਸ	ਰਾ	—	ਈ	—	ੜ	ੜ
ਨ	ਰੰ	ਕਾ	ਰੰ	ਸੰ	ਸੰ	ਸੰ	—	ਨ	—	ਰੁ	ਨ	ਧ	—
ਾ	ੜ	ਠਾ	ੜ	ਤ	ਨ	ਸਾ	—	ਚਾ	—	ਕ	ਰ	ਨਿਓ	ੜ

ਮ — ਪ੍ਰਾਪ | ਮ — ਪ ਮ | ਗ ਰੁ ਗ — | ਰ ਸ ਧੁ ਨ  
 ਜਿਉ ਸ ਸੁ ਪ | ਨਾ ਸ ਰੈ ਸ | ਨਾ ਸ ਈ ਸ | ਸ ਸ, ਸਾ ਧੋ...  
 —ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ ।

### ੪. ਰਾਗ ਗਊੜੀ, ਤਿੰਨਤਾਲ (ਮੱਧ ਲਖ)

ਜੋ ਪਰਾਇਓ ਸੋਈ ਅਪਨਾ ॥ ਜੋ ਤਜਿ ਛੋਡਨ ਤਿਸ ਸਿਉ ਮਨੁ ਰਚਨਾ ॥੧॥  
 ਕਹਹੁ ਗੁਸਾਈ ਮਿਲੀਐ ਕੇਹ ॥ ਜੋ ਬਿਬਰਜਤ ਤਿਸ ਸਿਉ ਨੇਹ ॥੨॥ ਰਹਾਉ ॥  
 ਝੂਠੁ ਬਾਤ ਸਾ ਸਚੁ ਕਰਿ ਜਾਤੀ ॥ ਸਤਿ ਹੋਵਨੁ ਮਨਿ ਲਗੈ ਨ ਰਾਤੀ ॥੩॥  
 ਬਾਵੈ ਮਾਰਗੁ ਟੇਢਾ ਚਲਨਾ ॥ ਸੀਧਾ ਛੋਡਿ ਅਪੂਰਾ ਬੁਨਨਾ ॥੪॥  
 ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥ ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੫॥  
 (ਗਊੜੀ ਮ: ਪ, ਪੰਕਾ ੧੮੫)

#### ਅਸਥਾਈ

○	੩	X	੨
ਸ ਸ	ਰੁ ਗ ਨੀ ਮਗ	ਰੁ ਸ ਮਿ ਰੁ ਲੀ ਨੈ	ਸ ਵੇ ਸ ਹ — —
ਸ ਸ	ਈ ਸੁ	ਸ ਮਿ ਲੀ ਅੈ	— — ਸ ਸ
ਸ ਸ	ਰੁ ਗ ਮਗ	ਰੁ ਸ ਰੁ ਨੈ	ਧੁ — ਪ —
ਸ ਸ	ਈ ਸੁ	ਸ ਮਿ ਲੀ ਅੈ	ਤੁ ਸ ਸ ਸ
— ਮ	— ਮੂਪ	ਨ ਨ ਸ ਸ	ਰੁ ਸ
s ਜੋ	ਜੋ ਬਿ	ਬ ਰ ਜ ਤ	ਨੇ ਹ
		ਤਿ ਸ ਸਿਉ ਸ	

#### ਅੰਤਰਾ

ਮ ਜੋ	— ਪ	ਪ੍ਰ — ਪਿਓ	ਨੈ — ਸੀ	ਨ ਅ	ਪ੍ਰ ਨ	—
— ਯੁ	ਪ ਯ	ਮ ਹ ਪ ਮ	ਗ — ਮ	ਰੁ ਸ		
s ਜੋ	ਜ	ਡਨ ਤਿ ਸ	ਸਿਉ ਸ ਮ	ਨ	ਰਚ ਨਾ	ਕਹਹੁ ਗੁ...
—ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵੱਲੋਂ)						

## ਪ. ਰਾਗ ਚਾਉੜੀ, ਛੋਟੀ ਤਿੰਨਤਾਲ (ਮੱਧ ਲੜ)

ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥  
 ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥  
 ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥  
 ਖੋਜਤੁ ਖੋਜਤੁ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥  
 ਦੀਨ ਦਇਮਾਲ ਕਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥

(ਗਊੜੀ ਮ: ੫, ਪੰਨਾ ੨੦੪)

ଆମସାଇ

અર્થાત

— — ਧੁ ਨਿ | ਸ ਲਾਡੀ ਰ ਮੇ — ਸ ਗੀ | ਨ ਮਾ ਸ ਈ ..

—ਬਾਕੀ ਤੁਕਾਂ ਇਸੇ ਤਰ੍ਹਾਂ ਅੰਤਰੇ ਤੇ ਲਾਓ ।

ਨੋਟ—ਗਉੜੀ ਦੀ ਇਹ ਸੰਦਰ ਅਤੇ ਪੁਰਾਤਨ ਸ਼ਬਦ ਰੀਤ ਸੀਨਾ-ਬਸੀਨਾ ਚਲੀ ਆ ਰਹੀ ਹੈ।

## ੯. ਰਾਗ ਗਊੜੀ, ਛੋਟੀ ਤਿੰਨਤਾਲ (ਮੱਧ ਲਜ)

ਸੇ ਦਾਤੀਆਂ ਸਰੀਆਂ ਜਿ ਗੁਰ ਚਰਨੀ ਲਗੰਨਿ ॥

ਅਨਦਿਨੂ ਸੇਵਨਿ ਗੁਰੂ ਆਪਣਾ ਅਨਦਿਨੂ ਅਨਦਿ ਰਹੰਨਿ॥

ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥੫੨॥

(ਸਲੋਕ ਵਾਰਾਂ ਤੇ ਵਧੀਕ, ਮ: ੩, ਪੰਨਾ ੧੪੧੯)

असदाई

ਅੰਤਰਾ

ਸ	ਅ										ਸ
ਸ	ਨ										ਨ
ਸ	ਦਿ	ਰ	ਨ	—	ਗ	ਵ	ਮ	ਨ	—	ਗ	ਤ
ਪ	ਆ	ਧ	ਧ	—	ਗ	ਤ	—	ਗ	—	ਹ	ਤ
ਸ	ਦਿ	ਸ	ਨ	—	ਗ	ਨ	ਰ	ਦ	—	ਗ	ਤ
ਧ	—	—	ਪ	—	ਧ	ਨ	—	ਸ	ਨ	ਹ	ਤ
ਤ	—	—	ਸ	—	ਤ	ਦਾ	—	ਤ	ਨ	ਾਂ	ਤੀ

ਨੇਟ—ਇਹ ਭੀ ਇਕ ਪਰਾਤਨ ਸ਼ਬਦ ਰੀਤ ਹੈ।

## ੭. ਰਾਗ ਗਊੜੀ, ਤਾਲ-ਸੂਲਫਾਕ (ਮੱਧ ਲਖ)

ਏਕਸੁ ਸਿਉ ਜਾ ਕਾ ਮਨੁ ਰਾਤਾ ॥ ਵਿਸਰੀ ਤਿਸੈ ਪਰਾਈ ਤਾਤਾ ॥੧॥  
 ਬਿਨੁ ਗੋਬਿੰਦ ਨ ਦੀਸੈ ਕੋਈ ॥ ਕਰਨ ਕਰਾਵਨ ਕਰਤਾ ਸੋਈ ॥੨॥ ਰਹਾਉ ॥  
 ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥  
 ਜਾ ਕੈ ਹਰਿ ਧਨੁ ਸੋ ਸਚ ਸਾਹੁ ॥ ਗੁਰਿ ਪੂਰੈ ਕਰਿ ਦੀਨੇ ਵਿਸਾਹੁ ॥੪॥  
 ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ ਕਹੁ ਨਾਨਕ ਪਰਮ ਪਦੁ ਪਾਇਆ । ੪॥  
 (ਗਊੜੀ ਮ: ੫, ਪੰਨਾ ੧੮੯)

### ਅਸਥਾਈ

X	ਪ	੦	੨	੩	੦	੮
ਸ	੫	੫	੮	੮	੮	੮
ਥ	ਨ	੯	੯	੯	੯	੯
ਗ	ਰ	੩	੩	੩	੩	੩
ਦੀ	ਮ	ਸੈ	੯	੯	੯	੯
ਨ	ਨ	੧	੧	੧	੧	੧
ਕ	ਰ	੧	੧	੧	੧	੧
ਗ	ਗ	੫	੫	੫	੫	੫
ਕ	ਰ	੯	੯	੯	੯	੯
		—	—	—	—	—
		S	S	S	S	S

### ਅੰਤਰਾ

ਮ	੧	੧	੧	੧	੧	੧
ਲੈ	—	੧	੧	੧	੧	੧
ਰੁ	—	੧	੧	੧	੧	੧
ਕਾ	—	੧	੧	੧	੧	੧
ਨ	੧	੧	੧	੧	੧	੧
ਵਿ	੧	੧	੧	੧	੧	੧
ਮ	੧	੧	੧	੧	੧	੧
ਰਾ	—	੧	੧	੧	੧	੧
		S	S	S	S	S

—ਸ਼ਬਦ ਦੀਆਂ ਬਾਕੀ ਢੁਕਾਂ ਅੰਤਰੇ ਤੇ ਲਾਓ ।

## ੮. ਰਾਗ ਗਊੜੀ, ਝਪਤਾਲ (ਮੱਧ ਲਜ)

ਕਵਨ ਗੁਣ ਪ੍ਰਾਨਪਤਿ ਮਿਲਉ ਮੇਰੀ ਮਾਈ ॥ (ਇਸ ਦਾ ਪਾਠ ਨੰ: ੫ ਤੇ ਲਿਖਿਆ ਹੈ)

### ਅਸਥਾਈ

X	ਰ	੨	ਸਰੁ	ਗ	ਰੁਸ	੦	ਨ	ਸ	੩	ਨ	ਧ.	ਮੁਪ
ਕ	ਵ	ਨ	ਕੁੜ	ਡ	ਨੜ	ਪ੍ਰ	ਨ	ਪ	੪	ਡ	ਡ	
ਨ	ਮਿ	ਲਉ	ਸ	—	ਰੂ	ਮ	ਪਗ	ਮ	—	ਗਰੁ		
			ਮੇ	੯	ਗੀ	ਮਾ	੬੬	ਈ	੯	੬੬		

### ਅੰਤਰਾ

ਮ	—	ਪ	ਧੁ	ਪ	—	ਨ	—	ਸ	—	—	—	—
ਵ	੯	ਪ	੯	੯		ਹੀ	੯	ਨ	੯	੯	੯	
ਨ	ਬੁ	ਨ	ਸੰ	—	ਕੁੜ	ਸੰ	ਨਧੁ	ਨ	—	ਧੁਪ		
ਬ	ਧ	ਬ	੯	੯	ਲ	ਹੀ	੬੬	ਨੀ	੯	੬੬		
ਮ	ਮ	ਮ	—	ਮਗ	ਪ	ਧੁ	ਪ	ਸ	੯	ਮ		
ਮ	ਮ	ਹਿ	੯	੯	੯	੯	੯	ਸ	੯	ਨ		
ਗ	ਗ	ਗ	੯	੯	ਗ	ਮ	ਪਗ	ਮ	—	ਗਰੁ		
ਦੂ	੯	੯	੯	੯	੯	ਆ	੬੬	ਈ	੯	੬੬		

ਨੋਟ :— ਇਸ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ, ਜਾਂ ਪਿੱਛੇ ਲਿਖੀ ਛੋਟੀ ਤਿੰਨਤਾਲ ਦੀ ਸ਼ਬਦ ਰੀਤ ਨੂੰ ਗਾ ਕੇ ਅਨੌਦ ਮਾਣ ਸਕਦੇ ਹੋ । (ਸੂਰ ਰਚਨਾ ਕਰਤਾ ਵਲੋਂ)

#### ੯. ਰਾਗ ਗਊੜੀ, ਤਾਲ-ਚੰਚਲ (ਮੱਧ ਲਈ)

ਮਨ ਰੇ ਕਹਾ ਭਇਓ ਤੈ ਬਉਰਾ ॥  
 ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ  
 ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥  
 ਇਨ ਮੈ ਕਛੂ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥  
 ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥  
 ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ ॥੨॥  
 ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥  
 ਅਉਰ ਸਗਲ ਜਗ ਮਾਇਆ ਮੌਹਿਆ ਨਿਰਕੈ ਪਦ ਨਹੀ ਪਾਵੈ ॥੩॥

(ਗਊੜੀ ਮ: ੯, ਪੰਨਾ ੨੨੦)

અસથાઈ

ਅਸਥਾਈ

## ਅੰਤਰਾ-ਸੁਲਫਾਕ (ਚਤੁਰ ਤਾਲ ਦੀ ਚੰਗਾਨ ਲਖ ਵਿਚ)

ਅਰੋਂ ਅਸਥਾਈ...

## ਤਾਲ-ਰੂਪ (ਤਿਗੁਨ ਲਪ ਵਿਚ)

ਮ	—	ਮ	ਗ	ਰ	ਗ	—	ਮ	ਗ	ਰ	ਸ	—
ਗ	—	ਲ	ਪ੍ਰ	ੰ	ਜਾ	—	ਨ	ਪਿਆ	ੰ	ਨ	—
ਰ	ਰ	ਰ	ਸ	ਸ	ਸ	—	ਨ	—	—	—	—
ਨ	ਨ	ਕ	ਸ	ਗ	ਲ	—	ਲ	—	—	—	—
ਸ	ਸ	ਰ	ਧ	ਧ	ਕਿ	—	ਹ	ਸ	—	ਸ	—
ਜਿ	ਸ	ਵ	ਕ	ਰ	ਰ	—	ਹ	ਸ	—	ਸ	—
ਗ	ਰ	ਰ	ਗ	—	ਮ	ਮ	ਇਆ	ਲ	—	—	—
ਜ	ਗ	ਮਿ	ਲੋ	ੰ	ਦ	ਦ	ਇਆ	ਲ	ੰ	ੰ	ੰ

### ਅਸਥਾਈ ਦੂਜੀ ਤਿੰਨਤਾਲ (ਬੇਬੀ ਲਜ ਵਿਚ)

*	ਰ	ਰ	ਰ	ਸ	ਸ	ਸ	ਸ	ਨ	—	ਧ	ਨ	—
*	ਤਿ	ਸ	ਹੀ	ਗੁ	ਨ	ਤਿ	ਨ	ਹੀ	ੰ	ਪ੍ਰ	ਜਾ	ੰ ਤਾ ਸ
*	ਸ	ਸ	ਰੁ	ਗ	—	ਮ	ਮ	ਗ	ਰੁ	ਮ	ਰੁ	—
*	ਜਿ	ਸ	ਕੀ	ਮਾ	ੰ	ਨ	ਲੇ	ਇ	ੰ	ਪ੍ਰ	ਦਾ	ੰ ਤਾ ਸ

ਅਤੇ 'ਚਤੁਰ ਤਾਲ' ਦੀ ਅਸਥਾਈ ਗਾ ਕੇ ਮੁਕਾਅ ਕਰਨਾ ਹੈ। (ਸੂਰ ਰਚਨਾ ਕਰਤਾ ਵਲੋਂ)

—ਗਊੜੀ ਰਾਗ ਸਮਾਪਤਿ—

## ਰਾਗ ਗਊੜੀ ਪੂਰਬੀ

ਵਾਦੀ—ਰ	ਠਾਟ—ਪੂਰਬੀ	ਸਮਾ—ਦਿਨ ਦਾ ਚੰਬਾ ਪਹਿਰ ।
ਸੰਵਾਦੀ—ਪ	ਜਾਤੀ—ਖਾਡਵ-ਸੰਪੂਰਣ	ਵਿਸ਼ੇਸ਼—'ਰੁ-ਪ', ਸੁਪ, ਤੇ ਸੁਧੁ ਦੀ ਸੁਰ-ਸੰਗਤੀ ।
ਆਰੋਹ—ਸ, ਰੁ ਗ ਰੁ, ਪ, ਮੱਪ, ਧੁ ਨ ਸੰ ।		
ਅਵਰੋਹ—ਸੰ ਨ, ਰੁ ਨ ਧੁ ਪ, ਮੰ ਗ ਰੁ, ਸ ਨ ਧੁ ਨ੍ਹ, ਰੁ ਸ ।		
ਪਕਤ—ਨ ਰੁ ਗ ਰੁ, ਮੰ ਗ ਰੁ ਸ, ਨ ਧੁ ਨ੍ਹ, ਰੁ ਸ ।		

ਗਊੜੀ ਪੂਰਬੀ ਇਕ ਅਪਸਿੱਧ ਪ੍ਰਕਾਸ਼ ਹੈ। ਇਸ ਰਾਗ ਦੀ ਸਿਰਜਣਾ ਸ੍ਰੀ ਅਤੇ ਪੂਰਬੀ ਦੇ ਮਧੁਰ ਮਿਸ਼ਰਣ ਤੋਂ ਹੋਈ ਹੈ। ਭਿਉਂਕਿ ਇਸ ਦੇ ਪੂਰਵਾਂਗ ਵਿਚ ਸ੍ਰੀ ਅਤੇ ਉਤਰਾਂਗ ਵਿਚ ਪੂਰਬੀ ਦੀ ਡਾਇਆ ਨਜ਼ਰ ਆਉਂਦੀ ਹੈ। ਉੱਜ ਪੂਰਬੀ ਠਾਟ ਦੇ ਰਾਗਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਭਾਵ, ਕੁਝ ਰਾਗ ਪੂਰਬੀ ਅੰਗ ਨਾਲ ਗਾਏ ਜਾਂਦੇ ਹਨ ਅਤੇ ਕੁਝ ਸ੍ਰੀ ਅੰਗ ਨਾਲ। ਜਿਵੇ—ਬਸੰਤ, ਪਰਜ, ਪੂਰੀਆ ਧਨਾਸਰੀ ਆਦਿ ਪੂਰਬੀ ਅੰਗ ਨਾਲ ਗਾਏ ਜਾਂਦੇ ਹਨ, ਤਿਵੇਂ ਜੈਤਸ੍ਰੀ, ਤਿਵੇਣੀ, ਮਾਲਸ੍ਰੀ, ਗਊੜੀ ਇਤਿਆਦਿ ਸ੍ਰੀ ਅੰਗ ਨਾਲ ਗਾਏ ਜਾਂਦੇ ਹਨ।

ਗਊੜੀ ਪੂਰਬੀ ਦਾ ਵਰਗੀਕਰਣ ਪੂਰਬੀ ਠਾਟ ਦੇ ਅੰਤਰਗਤ ਕੀਤਾ ਗਿਆ ਹੈ। ਇਸ ਦੀ ਜਾਤੀ ਖਾਡਵ-ਸੰਪੂਰਣ, ਵਾਦੀ ਰਿਖਤ, ਸੰਵਾਦੀ ਪੰਚਮ ਜਾਂ ਧੈਵਤ ਅਤੇ ਗਾਉਣ ਦਾ ਸਮਾਂ ਦਿਨ ਦਾ ਚੰਬਾ ਪਹਿਰ ਹੈ। ਇਸ ਦੇ ਆਰੋਹ ਵਿਚ ਭਾਵੇਂ ਗੰਧਾਰ ਵਰਜਿਤ ਹੈ। ਪਰ ਤਾਂ ਵੀ “ਸ ਰੁ ਮੰ ਪ” ਇੰਜ ਸਿੱਧੀ ਤਾਨ ਇਸ ਵਿਚ ਨਹੀਂ ਲਾਈਦੀ, ਸਗੋਂ “ਸ, ਰੁ ਗ ਰੁ ਪ, ਧੁ ਪ, ਮੰ ਧੁ ਨ ਸੰ” ਇਸ ਪ੍ਰਕਾਰ ਤਾਰ ਖੜਜ ਤੇ ਜਾਈਦਾ ਹੈ। ਇਸ ਦੇ ਪੂਰਵਾਂਗ ਵਿਚ ਸ੍ਰੀ ਦੀ ‘ਰੁ ਪ’ ਸੁਰ ਸੰਗਤੀ ਵਿਸ਼ੇਸ਼ ਹੈ। ਉਤਰਾਂਗ ਵਿਚ “ਪ, ਮੱਪ, ਧੁਪ, ਮੰ ਧੁ ਨ, ਸੰ” ਇੰਜ ਸ੍ਰੀ ਤੋਂ ਵੱਖ ਕਰਨ ਲਈ ਪੂਰਬੀ ਦੇ ਸੁਰ ਲਾਈਦੇ ਹਨ। ਅਵਰੋਹ ਕਰਨ ਸਮੇਂ “ਸੰ ਨ, ਰੁਨਧੁਪ, ਗਰੁ, ਮੰ ਗ ਰੁ ਸ, ਨ ਧੁ ਨ੍ਹ, ਰੁ ਸ” ਇੰਜ ਮੱਪ, ਸਪਤਕ ਦੇ ਖੜਜ ਤੇ ਆਉਂਦੇ ਹਨ। ਗਊੜੀ ਪੂਰਬੀ “ਰੁ ਗ ਰੁ, ਮੰ ਗ ਰੁ ਸ, ਨ ਧੁ ਨ੍ਹ, ਰੁ ਸ” ਗਊੜੀ ਭੈਰਉ ਠਾਟ “ਰੁ ਗ ਰੁ ਮ, ਗ ਰੁ ਸ, ਨ ਧੁ ਨ੍ਹ, ਰੁ ਸ” ਇੰਜ ਇਨ੍ਹਾਂ ਦੋਹਾਂ ਪ੍ਰਕਾਰ ਦੀਆਂ ਗਊੜੀਆਂ ਵਿਚ ਕੇਵਲ ਮੱਧਮ ਤੌਹਰ-ਕੌਮਲ ਦਾ ਅੰਤਰ ਹੈ, ਬਾਕੀ ਦੋਹਾਂ ਵਿਚ ਕਾਫ਼ੀ ਸਮਾਨਤਾ ਦਿਖਾਈ ਦਿੰਦੀ ਹੈ।

## मुर-विमषार (आलाप)

१. स, रुगरु, मर्गरुस, न्युन, रुस, न्, रुन्युप, म्युन, रुस, सरुन, सरु, रुगरु, स—।
  २. न्युन, रुन्युप, म्प्युप, म्युन, रुगरु, मर्गरुस, न्युन, रुस, म्युन, रुगरु, मर्गरुस।
  ३. स, रुगरुप, मर्गरु, न्युरुन्युप, म्युन, रुस, रुगरुप, म्प, म्पुमर्गरु, मर्गरुस, न्युन, म्युन,
  - रुस, न्युरुप, पुप, म्पुमर्गरु, मर्गरुस, रुन्युप, म्युन, रुगरुप, पुप, म्यु, मर्गरु, सरुन्युन,
  - रुस।
  ४. सरुगरु म्प—मर्ग, रुगरुप, म्प्युन, रुन्युप, मर्गरु, प, म्युप, मर्गरु, न्युन, रुस, म्प, पुप,
- <sup>म</sup>  
म्युन, सं, रुन्युप, रु, मर्गरुस, न्युन, रुस।
५. प, म्प, म्प्युन, सं—संरुनसंन्युन, रुन्युप, म्पन, रुन्युप, म्पुमर्गरु, रुगरुप, मर्गरुस,
  - न्युन, रुस, रुगरुप, म्प्युन, सरुसं—संन, रुगंरुसंन, रुन्युप, म्प्युन, रुन्युप, मर्गरु, रुप—
  - म्पुमर्गरु, न्युन, रुस—।

## ਗਊੜੀ ਪੂਰਬੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	੦ ਕ ਰ ਭੰ ਭਉ	੩ ਤ ਪੁ ਨ	੫ ਨ੍ਰ ਗਰੁ ਮੱਪ ਧੁਨ	੨ ਸਨ ਧੁਪ ਮੰਗ ਰੁਸ
੨.	• • • •	ਨਧੁ ਨ੍ਰ ਗਰੁ ਮੱਪ	ਧੁਪ ਮੱਧੁ ਨਸਂ ਰੁਸੰ	ਧੁਨ ਧੁਪ ਮੰਗ ਰੁਸ
੩.	ਸਨ ਧੁਨ ਮੱਧੁ ਨ੍ਰ	ਗਰੁ ਮੱਪ ਮੰਗ ਰੁਸ,	ਮੱਧੁ ਨਸਂ ਰੁਸੰ ਨਨ	ਰੁਨ ਧੁਪ ਮਗ ਰੁਸ
੪.	• • • •	• • • •	ਸਨ ਧੁਨ ਮੱਧੁ ਨਸ	ਨ੍ਰ ਗਰੁ ਮੱਪ ਧੁਪ
	ਮੱਧੁ ਨਨ ਧੁਪ, ਮੱਧੁ	ਨਸਂ ਰੁਸੰ ਧੁਨ ਧੁਪ,	ਨਰੁ ਗਾਂਡੁ ਸਨ ਧੁਪ	ਮੰਗ ਰੁਮੰ ਗਰੁ ਸਸ
੫.	• • • •	ਸਰੁ ਗਰੁ ਮੰਗ ਰੁਸ,	ਮੱਪ ਧੁਪ ਮੰਗ ਰੁਸ,	ਮੱਪ ਨਨ ਧੁਪ ਮੰਗ
	ਰੁਸ, ਮੱਪ ਨਸੈ ਰੁਰੁ	ਸਨ ਧੁਪ ਮੰਗ ਰੁਸ,	ਮੱਪ ਨਸਂ ਨਰੁ ਗਾਂਡੁ	ਸਨ ਧੁਪ ਮੰਗ ਰੁਸ
੬.	• • • •	• • • •	ਨ੍ਹਨ ਧੁਪ, ਸਸ ਨਧੁ,	ਰੁਰੁ ਸਨ, ਮੰਮ ਗਰੁ
	ਧੁਪੁ ਪਮੰ ਨਨ ਧੁਪ,	ਰੁਰੁ ਸਨ, ਗਾਂਡੁ ਗੁੰਸੈ	ਮੰਮੰ ਗੁਰੁ, ਸਨ ਨਧੁ	ਧੁਪ ਪਮੰ ਮੰਗ ਗਰੁ
	ਰੁਸ, ਧੁਪ ਮੱਪ ਨਨ	ਪਨ ਸੰਸ ਨਸਂ ਗਾਂਡੁ	ਰੁਰੁ ਸੰਸ ਨਨ ਧੁਧੁ	ਪਪ ਮੰਮੰ ਗਾਂਡੁ ਰੁਸ

### ਅਤੇਰਾ

੧.	ਹ ਮ ਗ ਰੀ	੩ ਬ ਮ ਸ	ਨਸ ਰੁਸੰ ਨਧੁ ਨਨ	ਰੁਨ ਧੁਪ ਮੰਗ ਰੁਸ
੨.	• • • •	ਮੱਧੁ ਨਸ ਨਰੁ ਗਾਂਡੁ	ਸਨ ਧੁਪ ਮੱਪ ਨਨ	ਰੁਨ ਧੁਪ ਮੰਗ ਰੁਸ
੩.	ਮੱਧੁ ਨਸ ਰੁਸੰ ਨਰੁ	ਗਾਂਡੁ ਸਨ ਧੁਪ ਮੰਗ	ਰੁਸ, ਨ੍ਰ ਗਰੁ ਪਪ	ਮੱਧੁ ਨਨ ਧੁਨ ਸੰਸ
੪.	• • • •	• • • •	ਰੁਰੁ ਸ, ਨ੍ਰ ਰੁਸ ਨਸ,	ਧੁਪੁ ਪ, ਧੁਪ ਮੱਪ,
	ਰੁਰੁ ਸ, ਨ੍ਰ ਰੁਸ ਨਸ,	ਸਮੰ ਰੁਪ ਮੱਧੁ ਪਸ	ਰੁਮੰ ਗਾਂਡੁ ਸੰਸ ਧੁਪ	ਮੰਗ ਰੁਮੰ ਗਰੁ ਸਸ
੫.	ਮੱਧੁ ਨ, ਮੰ ਧੁਨ, ਮੱਧੁ	ਸੰਰੁ ਸਨ ਧੁਮੰ ਗਰੁ,	ਪਮੰ ਗਰੁ ਮੰਗ ਰੁਸ,	ਨਰੁ ਗ, ਨ੍ਰ ਮੱਪ, ਮੱਧੁ
	ਨਧੁ ਨਸ, ਨਰੁ ਗ, ਨ੍ਰ	ਮੰਪੁ, ਮੰਮੰ ਗਾਂਡੁ ਰੁਰੁ	ਸੰਸ ਨਨ ਧੁਪੁ ਪਪ	ਮੰਮੰ ਗਤਾ ਰੁਰੁ ਸਸ
੬.	ਰੁਰੁ ਗਾਂਡੁ ਸਨ, ਸੰਸ	ਸਨ ਧੁਪ, ਨਨ ਨਧੁ	ਪਮੰ ਧੁਪੁ ਧੁਪ ਮੰਗ,	ਪਪ ਪਮੰ ਗਰੁ, ਮੰਮੰ
	ਮੰਗ ਰੁਸ, ਰੁਰੁ ਗਰੁ	ਸਨ ਸਤ, ਰੁਗ ਰੁਰੁ,	ਮੁਪ ਮੰਮੰ, ਪਧੁ ਪਪ,	ਨਸ ਨਨ, ਸਾਂਕੁ ਸੰਸ

#### ੧. ਰਾਗ ਗਊੜੀ ਪੂਰਬੀ, ਤਿੰਨਤਾਲ (ਮੱਧ ਲਈ)

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥  
 ਪੂਰਬਿ ਲਿਖਤ ਲਿਖੇ ਗੁਰ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥  
 ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥ ਕਰਿ ਡੰਡਉਤ ਪੁੰਨੁ ਵਡਾ ਹੇ ॥੧॥ ਰਹਾਉ ॥  
 ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥  
 ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥  
 ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥  
 ਅਬਿਨਾਸੀ ਪੁਰਖੁ ਪਾਇਆ ਪਰਮੈਸਰੁ ਬਹੁ ਸੌਭ ਖੰਡ ਬ੍ਰਹਮੰਡਾ ਹੇ ॥੩॥  
 ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥  
 ਜਨ ਨਾਨਕ ਨਾਮੁ ਆਧਾਰੁ ਟੇਤੇ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥

(ਗਊੜੀ ਪੁਰਬੀ ਮ: ੪, ਪੰਨਾ ੧੭੧)

ਅਸਥਾਈ

୧	୨	୩	୪	୫	୬	୭	୮	୯	୧୦
୧	୨	୩	୪	୫	୬	୭	୮	୯	୧୦
୧	୨	୩	୪	୫	୬	୭	୮	୯	୧୦
୧	୨	୩	୪	୫	୬	୭	୮	୯	୧୦
୧	୨	୩	୪	୫	୬	୭	୮	୯	୧୦

અંગ્રેની

—	—	—	—	—	—	—	—	—	—
ਸ ਅ	ਪ ਦ	ਸ ਇਆ	ਰਾਡ	ਸ	ਹਿ	ਧੁ	ਰਾਡ	ਗ	—
ਸ ਰਿ	ਧੁ	ਰਾਡ	ਗ	ਸ ਬ	ਨ ਹੈ	ਗ ਪਾ	ਮੰਦੀ	ਸ	—
ਸ ਬ	ਨ ਹੈ	ਗ ਪਾ	ਮੰਦੀ	ਸ ਬ	ਸ ਭਾ	ਰ ਵਾ	ਰਾਡ	ਗ	—
—	—	—	—	ਸ ਬ	ਸ ਭਾ	ਰ ਵਾ	ਰਾਡ	—	—
—	—	—	—	ਸ ਰ	—	ਰ ਵਾ	—	—	—
—	—	—	—	ਨ ਸ ਰ	ਨ ਖੁ	ਮੰਨ	ਮੰਨ	—	—
—	—	—	—	ਨ ਸ	ਨ ਖੁ	ਪ ਲਿ	ਪ ਲਿ	—	—
—	—	—	—	ਪ ਕ	ਨ ਸ	ਪ ਲਿ	ਪ ਲਿ	—	—
ਪ ਅ	—	ਪ ਲਿ	ਪ ਲਿ	ਪ	ਨ ਸ	ਪ ਲਿ	ਪ ਲਿ	—	—
—	ਨ ਸ	ਪ ਲਿ	ਪ ਲਿ	ਪ	ਪ ਲਿ	ਪ ਲਿ	ਪ ਲਿ	—	—
ਪ ਕ	ਸ ਹਰਿ	ਪ ਲਿ	ਪ ਲਿ	ਪ	ਪ ਲਿ	ਪ ਲਿ	ਪ ਲਿ	—	—
ਪ ਪ	ਨ ਮ	ਪ ਲਿ	ਪ ਲਿ	ਪ	ਪ ਲਿ	ਪ ਲਿ	ਪ ਲਿ	—	—
ਪ ਕਾ	ਸ ਮਿਲ	ਪ ਲਿ	ਪ ਲਿ	ਪ	ਪ ਲਿ	ਪ ਲਿ	ਪ ਲਿ	—	—

—ਸੁਖਦ ਦੀਆਂ ਬਾਬੀ ਤਰ੍ਹਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## ੨. ਰਾਗ ਗਊੜੀ ਪੂਰਬੀ, ਤਿੰਨਤਾਲ (ਮੱਧਜ ਲਖ)

ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥

ਪਾਇ ਲਗਉ ਮੌਹਿ ਕਰਉ ਬੇਨਤੀ ਕੋਉ ਸੰਤੁ ਮਿਲੈ ਵਡਭਾਗੀ ॥੧॥ ਰਹਾਉ ॥

ਮਨੁ ਅਰਪਉ ਧਨੁ ਰਾਖਉ ਆਗੀ ਮਨ ਕੀ ਮਤਿ ਮੌਹਿ ਸਗਲ ਤਿਆਗੀ ॥

ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਬੈਰਾਗੀ ॥੧॥

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੂਰਬੁ ਰਸਿਕ ਬੈਰਾਗੀ ॥

ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥

(ਗਊੜੀ ਪੂਰਬੀ ਮ: ੫, ਪੰਨਾ ੨੦੪)

### ਅਸਥਾਈ

੦	੩	X	੨	੯
ਰ ਮ ਿ	ਗ ਲ	ਗ ਬੰ	ਮ ਿ	ਨ ਧ ੜ
—	—	—	—	—
ਨ ਪ ਾ	—	ਨ ਧ	—	—
ਪ ਸ ੰ	ਪ ਤ	ਪ ਿ	ਪ ਤ	ਪ ਤ

ਗ	ਪ੍ਰ	ਗ	ਨ	ਨ
ਗ	ਗ	ਗ	ਗ	ਗ
ਲ	ਤ	ਮ	ਗ	ਧ
—	—	ਮ	ਤ	ੜ
ਨ	ਗਉ	ਸ	ਗ	ਧ
ਪ	ਤ	ਮੰ	ਤ	ੜ
ਾ	ਿ	ਹਿ	ਗ	ੜ

ਗ	ਨ	ਗ	ਨ	ਨ
ਗ	ਧ	ਗ	ਧ	ਧ
ਲ	ੜ	ਤ	ੜ	ੜ
—	—	—	—	—
ਨ	ਗਉ	ਸ	ਗ	ਧ
ਪ	ਤ	ਮੰ	ਤ	ੜ
ਾ	ਿ	ਹਿ	ਗ	ੜ

### ਅੰਤਰਾ

੧	੨	੩	੪	੫
ਨ ਪ ਨ	—	ਸ ਧ	ਰ ਧ	ਸ ਨ
ਸ ਮ	ਅ	ਨ	ਖ	ਆ
ਮ ਨ	ਰ	ਧ	ਤ	ਤ
—	—	ਨ	ਮ	—
ਸ ਮ	ਪ	ਮ	ਮ	ਗ
ਮ ਨ	ਕੀ	ਤ	ਗ	ਗ
—	—	ਹ	ਲ	ਗ

ਨ	ਨ	ਸ	ਰ	ਸ
ਪ	ਅ	ਨ	ਖ	ਆ
ਨ	ਰ	ਧ	ਤ	ਤ
—	—	ਨ	ਮ	—
ਸ	ਪ	ਮ	ਮ	ਗ
ਮ	ਕੀ	ਤ	ਗ	ਗ
—	—	ਹ	ਲ	ਗ

—ਬਾਕੀ ਤੁਕਾਂ ਅੰਤਰੇ ਤੇ ਲਾਉ ।

### ੩. ਰਾਗ ਗਊੜੀ ਪੂਰਬੀ, ਤਿੰਨਤਾਲ (ਮੱਧ ਲਈ)

ਸਾਧੇ ਗੋਬਿੰਦ ਕੇ ਗੁਨ ਗਾਵਉ ॥

ਮਾਨਸ ਜਨਮੁ ਅਮੇਲਕੁ ਪਾਇਓ ਬਿਰਬਾ ਕਾਹਿ ਗਵਾਇਓ ॥੧॥ ਰਹਾਉ ॥

ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥

ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੨॥

ਤਜਿ ਅਭਿਮਾਨ ਮੋਹ ਪਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥

ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥

(ਗਊੜੀ ਮ: ੯, ਪੰਨਾ ੨੧੯)

#### ਅਸਥਾਈ

X	੨	੦	੩
ਪ ਗ	ਪ ਬਿੰ ਦ	ਮੁ ਕੈ	ਸਰੁ ਸਾਡ
—	ਪ	—	—
ਰ	—	ਰੁ	ਪੁ
ਮ	ਨ	ਸ	ਪਾ
ਮੁ ਖ	ਪ ਥ	ਨ	ਸਾਡ
	ਬਾ	—	ਸਾਧੇ
			—

#### ਅੰਤਰਾ

ਪ	ਪ	ਪ	ਪ	ਮੁ	—	ਧ	—	ਨ	ਸ	ਸ	ਸ
ਪ	ਤਿ	ਤ	ਪੁ	ਨੀ	—	ਧ	—	ਦੀ	ਸ	ਨ	ਬੰ
ਰੁ	ਰੁ	ਰੁ	ਰੁ	ਸੰ	—	ਰੁ	ਨ	ਧਾ	—	ਨ	ਨ
ਸ	ਨ	ਤਾ	ਤਾ	ਤਿ	—	ਤੁ	ਮ	ਅ	ਧ	—	ਤ
ਪ	ਪ	ਪ	—	ਮੁ	ਧ	ਪ	ਪ	ਮੁ	ਤਿ	ਰੁ	ਸ
ਗ	ਜ	ਕੈ	—	ਤ੍ਰਾ	ਧ	ਸ	ਮਿ	ਜਿ	ਗ	ਮੁ	ਰ
ਨ	ਰੁ	ਪ	—	ਮੇ	ਧ	ਨ	ਸਿ	ਰੁ	ਮਿ	ਰੁ	ਸ
	ਮ	ਕਾ	—	ਹੇ	ਧ	ਧਿ	ਸ	ਮੁ	ਗ	ਗ	ਤ
								ਰਾ	ਵੁ	ਵੁ	
								ਰੁ	ਵੁ	ਵੁ	
								ਸ	ਸਾਧੇ...		

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕ:)

### ੪. ਰਾਗ ਗਊੜੀ ਪੂਰਬੀ, ਤਿੰਨਤਾਲ (ਮੱਧ ਲਜ)

ਰਾਖ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨ ਸਭ ਗੁਨ ਤੇਰੇ ॥੧॥ ਰਹਾਉ ॥  
 ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥  
 ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੨॥  
 ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥  
 ਏਕ ਬਾਤ ਸੁਨਿ ਤਾਕੀ ਓਟਾ ਸਾਧ ਸੰਗਿ ਮਿਟਿ ਜਾਹੀ ॥੩॥  
 ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥  
 ਸੰਝੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੪॥  
 ਜੀਤਿ ਲਈ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥  
 ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੫॥

(ਗਊੜੀ ਪੂਰਬੀ ਮ: ੫, ਪੰਨਾ ੨੦੫)

#### ਅਸਥਾਈ

੦	ਗ	ਗ	ਗ	ਮ	੩	ਗ	ਗ	ਸ	ਗ	X	ਨ	—	ਸ	—	੨	—	ਨ	ਧ	ਨ
ਰਾ	੯	੯	੯	ਪਿ	੩	ਤਾ	੯	ਪ੍ਰ	ਭ	ਮੇ	੯	ਰੇ	੯	੯	੨	੯	੯	੯	੯
ਕ	ਗ	ਗ	ਗ	ਮ	੩	ਗ	ਗ	ਸ	ਗ	ਨ	—	ਸ	—	੨	—	੯	੯	੯	
ਰਾ	੯	੯	੯	ਪਿ	੩	ਤਾ	੯	ਪ੍ਰ	ਭ	ਮੇ	੯	ਰੇ	੯	੯	੨	੯	੯	੯	੯
ਕ	—	ਗ	ਗ	ਮ	੩	ਪ	ਪ	ਪ	ਪ	ਮੰ	ਮੰ	ਧ	ਮੰ	੨	ਗ	ਗ	ਸ	ਨ	੯
ਮ	੯	ਹਿ	੯	ਸ	੩	ਨਿ	੯	ਰ	ਗ	ਸ	ਮ	ਭ	ਗ	ਨ	੨	੯	੯	੯	੯

#### ਅੰਤਰਾ

੫	—	ਪ	ਪ	ਪ	੫	—	ਧ	—	ਧ	—	ਸੰ	—	ਸੰ	—	ਸੰ	—	ਸੰ	—	ਸੰ
ਨ	੯	ਕੁ	ਗੁ	ਕੁ	੯	ਸੰ	—	ਸੰ	ਸੰ	੯	ਨ	ਧ	ਨ	—	੨	—	੯	੯	੯
ਰਾ	੯	ਖੁ	੯	ਖੁ	੯	ਰਾ	੯	ਖ	ਨ	ਨਾ	੯	ਰੇ	੯	੯	੨	੯	੯	੯	੯
ਪ	—	ਪ	ਪ	ਪ	੫	ਰਹਿ	੯	ਧ	ਨ	ਨ	ਕੁ	ਧ	ਨ	੨	ਧ	੯	੯	੯	੯
ਮ	੯	—	ਪ	—	੫	ਮੰ	ਮੰ	ਧ	ਨ	ਨ	ਕੁ	ਧ	ਨ	੨	ਧ	੯	੯	੯	੯
ਕ	ਨ	ਹਿ	੯	ਸ	੩	ਸ	ਰ	ਨ	ਤ	ਧ	ਮ	ਗ	ਰ	੨	ਮ	ਨ	੯	੯	੯

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

## ਪ. ਰਾਗ ਗਊੜੀ ਪੂਰਬੀ, ਸੂਲਫਾਕ (ਦਰੁੱਤ ਲਜ)

ਤੁੜ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੇ ਰੂਪੁ ਸਗਲ ਦੇਖਿ ਮੌਹੀ ॥੧॥ ਰਹਾਉ ॥  
ਸੁਰਗ ਪਇਆਲ ਮਿਰਤ ਭੂਆ ਮੰਡਲ ਸਰਬ ਸਮਾਨੇ ਏਕੈ ਓਹੀ ॥

ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਾਇਆ ਠਾਕੁਰ ਤੇਰੀ ਦੋਹੀ ॥੨॥  
ਪਤਿਤ ਪਾਵਨ ਠਾਕੁਰ ਨਾਮੁ ਤੁਮਾਰਾ ਸੁਖਦਾਈ ਨਿਰਮਲ ਸੀਤ ਲੋਹੀ ॥

ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੈ ਸਿਉ ਗਾਲ ਗਲੋਈ ॥੩॥

(ਗਊੜੀ ਪੂਰਬੀ ਮ: ੫, ਪੰਨਾ ੨੦੭)

### ਅਸਥਾਈ

X ਮ ਤ	ਸ ਝ	੦ ਕ ਬਿ	ਰ ਨ	੨ ਸ ਕ	ਨ ਵ	੩ ਸ ਨ	—	੦ —	ਸ ਰੀ
ਨ	—	ਪ ਵੇ	—	ਨ	—	ਸ਼ਰੂ	—	—	—
ਝਾ	s	ਵੇ	s	ਤੋ	s	ਹੀਡ	s	s	s
ਨਤੇ	ਰ ਤ	ਕਾ	ਰ ਤ	ਪ ਰੁ	—	ਪ	—	—	ਪ
ਮਾ	ਮੰ ਲ	ਪ ਦੇ	ਪ ਖ	ਮੰ ਸੇ	ਧ ੁ	ਮੰ ਗੀ	ਕ	ਰ ਤ	ਸ

### ਅੰਤਰਾ

ਧ ਮ ਸੁ	ਮੰ ਲ	ਪ ਚ	ਪ ਪ	ਠ ਇਆ	—	ਸੰ ਲ	—	—	ਸੰ ਮਿ
ਕੁ ਰ	ਕੁ ਅ	ਕੁ ਅ	—	ਸੰ ਮੰ	ਨ	ਸੰ ਡ	ਸੰ ਲ	s	—
ਨ	ਨ	ਨ	ਨ	ਧ	ਸਾ	ਨੈ	ਨੈ	—	—
ਮੰ ਦੇ	—	ਕੈ	ਰ ਤ	ਮੰ ਛ	ਕ	ਰ ਹੀ	—	s	—

— ਛੁਖਦ ਦੀਆ ਬਾਕੀ ਤੁਕਾ ਅੰਤਰੇ ਭੇ ਲਾਉ । (ਸੁਰ ਰਚਨਾ ਕਰਤਾ ਵਲੋਂ)

## ੴ. ਰਾਗ ਚਉੜੀ ਪੂਰਬੀ, ਸੂਲਫ਼ਾਕ (ਮੱਧ ਲਜ)

ਸਾਧੈ ਰਚਨਾ ਰਾਮ ਬਨਾਈ ॥

ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥

ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥

ਜੋ ਦੀਸੈ ਸੌ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥

ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥

(ਗਉੜੀ ਮ: ੯, ਪੰਨਾ ੨੧੯)

### ਅਸਥਾਈ

X	ਰੁ	੦	ਗ	ਰੁ	੨	ਸ	ਨ	੩	ਸ	—	੦	—
ਨ	—	੧	ਧ	ਧ	੩	ਨ	—	੪	ਸ	—	੧	—
ਰਾ	੨	੨	ਮ	ਬ	੪	ਨਾ	੫	ਈ	੫	੨	੨	੨
ਰੁ	ਇ	੩	ਗ	ਬਿ	੫	ਪ	੬	੬	ਪ	੬	ਪ	ਕ
ਮੁ	੪	੪	ਮ	ਰ	੭	ਮ	੮	੭	ਸ	੮	—	੮
ਪ	੫	੫	ਪ	ਰ	੮	ਸ	੯	੮	੮	੯	੯	੯
ਮੁ	੬	੬	ਨ	ਸ	੯	ਨ	੧੦	੯	੯	੧੦	੧੦	੧੦
ਅ	੭	੭	ਰ	ਜ	੧੦	ਧ	੧੧	੧੦	੧੦	੧੧	੧੧	੧੧

### ਅੰਤਰਾ

ਪ	ਪ	੪	ਨ	ਨ	੫	ਸੰ	—	੫	—	—	—
ਮੁ	੫	੫	ਬ	ਬ	੬	ਧ	੬	੬	੬	੬	੬
ਹ	੬	੬	ਨ	ਸ	੭	ਸੰ	—	੭	—	—	—
ਨ	੭	੭	ਸ	ਨ	੮	ਨੀ	੮	੮	੮	੮	੮

—ਬਾਕੀ ਤੁਕਾ ਅੰਤਰੇ ਤੇ ਲਾਓ । (ਸੂਰ ਰਚਨਾ ਕ:)

## ੭. ਰਾਗ ਗਊੜੀ ਪੂਰਬੀ, ਤਾਲ-ਚੰਚਲ (ਮੱਧਜ ਲਜ)

ਘਟ ਅਵਘਟ ਛੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥  
 ਰਮਈਏ ਸਿਉ ਇਕ ਬੇਨਤੀ ਮੇਰੀ ਪੂਜੀ ਰਾਖੁ ਮੁਰਾਰਿ ॥੧॥  
 ਕੋ ਬਨਜਾਰੇ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੨॥ ਰਹਾਉ ॥  
 ਹਉ ਬਨਜਾਰੇ ਰਾਮ ਕੋ ਸਹਜ ਕਰਉ ਬ੍ਰਾਪਾਰੁ ॥  
 ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੩॥  
 ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲ ॥  
 ਮੌਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੪॥  
 ਜੈਸਾ ਰੰਗੁ ਕਸੁੜੁ ਕਾ ਤੈਸਾ ਇਹੁ ਸੰਸਾਰੁ ॥  
 ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੫॥

(ਗਊੜੀ ਭਗਤ ਰਵਿਦਾਸ ਜੀ, ਪੰਨਾ ੩੪੫)

### ਅਸਥਾਈ

X	੨	੨	੩
ਸ — —	ਰੁ ਗ ਰੁ —	ਸ — —	ਰੁ — ਸ ਨੁ
ਟਾ s s	s s ਢਾ s	ਲਾ s s	— ਰਾ s
ਨ — —	ਨੁ — —	ਰੁ — ਰੁ	ਨੁ — ਧੁ —
ਜਾ s s	ਇ s s ਰਾ	ਤੁ s ਮ,	ਇਆ s s s
ਸ — —	ਰੁ. — ਰੁ —	ਸ — —	ਨੁ — ਧੁ —
ਟਾ s s	s s ਢਾ s	ਲਾ s s	ਇਆ s s s
ਨ — —	— — — ਨੁ	ਨੁ — —	ਧੁ — — —
ਜਾ s s	s s s ਇ	ਰੁ s s	s s s s
ਰੁ ਕੁ	ਰੁ — ਰੁ —	ਰੁ — —	ਪੁ — — —
s s	ਬ s ਨ s	ਜਾ s s	ਰੁ s s s
ਪ ਮ —	ਧੁ — ਮੁ ਮੁ	ਰੁ ਰੁ —	ਸ ਕੁ ਨੁ —
ਰਾ s s	s s s ਮ	ਕੁ ਤੁ —	ਮੁ ਰਾ s
			ਟਾ —

ਅੰਤਰਾ

	ਸ	ਸ	ਸ	ਸ	ਸ	ਹ	ਕੁ	ਟ	ਗ	ਤ	—	ਸ	—
	ਘ	ਟ	ਅ	ਵ		ਪ	ਲ	ਟ	ਡ		ਤ	ਸ	—
— — —						ਪ	ਮ	—	—	ਪ	—	—	—
s s s	ਨ	ਨ	ਗ	ਗ	ਘ	ਮ	ਲਾ	—	s	s	s	s	s
ਪ ਪ —	ਮ	ਮ	ਪ	ਧ		ਨ	—	—	ਬੇ	ਧ	ਲ	—	ਥ
ਇ ਕ s	ਨਿ	ਰ	ਗੁ	ਲ		ਸ	—	s	s	ਲ	s	s	ਹ
ਪ — —	ਮ	—	ਧ	ਮ		ਗ	ਕੁ	—	s	ਸ	—	—	—
m s s	s	s	s	s		s	s	—	s	ਰ	s	s	s
— — —	ਪ	ਪ	ਪ	—		ਮ	ਧ	—	—	ਨ	—	—	—
s s s	ਰ	ਮਈ	ਏ	s		ਸ਼ਿਉ	ਤ	s		s	s	s	s
ਨ ਨ —	ਸ	—	—	ਕੁ		ਨ	ਧ	—	—	ਨ	—	—	—
ਇ ਕ s	ਬੇ	s	s	ਨ		ਤੀ	s	—	s	s	s	s	s
ਧ ਪ —	ਮ	—	ਪ	ਧ		ਨ	—	ਧ	s	ਪ	—	—	ਪ
ਮੈ ਰੀ s	ਪੁ	s	ਜੀ	s		ਰਾ	s	s		ਖ	s	s	ਮ
ਮ ਧ —	ਮ	ਗ	ਕੁ	ਮ		ਗ	ਕੁ	s	s	ਸ	ਕੁ	ਨ	—
r a s	s	s	s	s		ਰਿ	s	s		ਮੇ	s	r a	ਟਾਡਾ...

ਨੌਰ — ਇਹ ਇਕ ਪੁਰਾਤਨ ਸ਼ਬਦ ਰੀਤ ਹੈ, ਜੋ ਸੀਨਾ ਬਸੀਨਾ ਚਲੀ ਆ ਰਹੀ ਹੈ।

(ਗਊੜੀ ਪੂਰਬੀ ਰਾਗ ਸਮਾਪਤਿ)

## ਰਾਗ ਗਊੜੀ ਗੁਆਰੇਰੀ

ਵਾਦੀ	—ਤੁ	ਠਾਟ—ਪੂਫਬੀ	ਸਮਾ—ਦਿਨ ਦਾ ਚੌਬਾ ਪਹਿਰ ।
ਸੰਵਾਦੀ	ਧੁ	ਜਾਤੀ—ਓਡਵ-ਖਾਡਵ	ਵਿਸ਼ੇਸ਼ — 'ਰੁ—ਧੁ' ਦੀ ਸੁਰ-ਸੰਗਤੀ ।
ਆਰੋਹ—ਸ, ਰੁ ਮੱਧ, ਨ ਸੰ ।			
ਅਵਰੋਹ—ਸੰ ਨ ਧੁ, ਮੰ ਗ ਰੁ ਸ ।			
ਪਕੜ—ਸ, ਨ ਰੁ ਗ ਰੁ, ਮੰ ਗ ਰੁ, ਧੁ—ਮੱਗ ਰੁ, ਨ ਧੁ ਨ, ਰੁ ਸ ।			

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਇਕੱਤੀਹ ਰਾਗਾਂ ਵਿਚੋਂ ਕੇਵਲ ਗਊੜੀ ਅਤੇ ਮਾਰੂ ਚੇ ਅਜੇਹੇ ਰਾਗ ਹਨ, ਜਿਨ੍ਹਾਂ ਵਿਚ ਗੁਰੂ ਸਾਹਿਬਾਨ ਤੇ ਭਗਤਾਂ ਨੇ ਸਭ ਤੋਂ ਵੱਧ ਬਾਣੀ ਉਚਾਰਣ ਕੀਤੀ ਹੈ। ਗੁਰੂ ਸਾਹਿਬਾਨ ਦੇ ਸਮੇਂ ਭਾਵੇਂ ਇਨ੍ਹਾਂ ਰਾਗਾਂ ਦਾ ਖੂਬ ਪ੍ਰਚਾਰ-ਪ੍ਰਸਾਰ ਰਿਹਾ ਹੋਵੇਗਾ। ਪਰ ਅਜ-ਕਲ ਇਹ ਅਪ੍ਰਸਿੱਧ ਤੇ ਅਪ੍ਰਚਲਿਤ ਰਾਗ ਹਨ। ਇਨ੍ਹਾਂ ਰਾਗਾਂ ਨੂੰ ਗਉਣ ਵਾਲੇ ਰਾਗੀ-ਰਬਾਬੀ ਹੁਣ ਨਾ ਦੇ ਬਰਾਬਰ ਹਨ। ਖਾਸ ਤੌਰ ਤੇ ਗਊੜੀ ਗੁਆਰੇਰੀ, ਬੈਰਗਣ, ਚੇਤੀ ਇਤਿਆਦਿ ਗਊੜੀ ਪ੍ਰਕਾਰ ਸੁੱਧ ਰੂਪ ਵਿਚ ਮਿਲਣੇ ਕਠਿਨ ਹਨ। ਦਾਸ ਨੂੰ ਗਊੜੀ ਗੁਆਰੇਰੀ ਦੀਆਂ ਕੇਵਲ ਦੋ ਸ਼ਬਦ-ਰੀਤਾਂ ਹੁਣ ਤੋਂ ਚਾਲੀਹ ਸਾਲ ਪਹਿਲਾਂ ਪ੍ਰਾਪਤ ਹੋਈਆਂ ਸਨ, ਇਕ ਸ੍ਰੀ ਅੰਮ੍ਰਿਤਸਰ ਦੇ ਖਾਨਦਾਨੀ ਰਬਾਬੀ ਭਾਈ ਤਾਬਾ ਜੀ ਤੋਂ ਅਤੇ ਇਕ ਭਾਈ ਬਤਨ ਸਿੰਘ ਜੀ (ਸੂਰਮਾ ਸਿੰਘ) ਤੋਂ ਜੋ ਸ: ਗਿਆਨ ਸਿੰਘ ਜੀ (ਐਬਟਾਬਾਦ) ਵਾਲਿਆਂ ਦੇ ਉਸਤਾਦ ਸਨ, ਇਹ ਦੋਵੇਂ ਸ਼ਬਦ ਰੀਤਾਂ ਅਗੇ ਲਿਖੀਆਂ ਹਨ।

ਅਪ੍ਰਚਲਿਤ ਰਾਗਾਂ ਸੰਬੰਧੀ ਵਿਦਵਾਨਾਂ ਦਾ ਮਤ-ਭੇਦ ਹੋਣਾ ਤਾਂ ਸੁਭਾਵਕ ਗੱਲ ਹੈ। ਪਰ ਅਸਾ ਖੇਖਣਾ ਹੈ ਕਿ ਜੋ ਰਾਗ ਨਿਯਮ ਕਾਇਮ ਕੀਤਾ ਹੈ, ਉਸ ਦਾ ਸਰੂਪ ਦੂਜੇ ਰਾਗਾਂ ਤੋਂ ਭਿੰਨ ਹੈ ਕਿ ਨਹੀਂ। ਕੇਵਲ ਰਾਗ ਦਾ ਆਰੋਹ-ਅਵਰੋਹ ਲਿਖਣ ਨਾਲ ਗੱਲ ਨਹੀਂ ਬਣਦੀ, ਸਗੋਂ ਤਾਲ-ਬੱਧ ਸ਼ਬਦ ਰੀਤ (ਬੰਦਿਸ਼) ਬਾਗ ਨੂੰ ਪ੍ਰਗਟ ਕਰੇ ਤਾਂ ਹੀ ਗੱਲ ਬਣਦੀ ਹੈ। ਗਊੜੀ ਗੁਆਰੇਰੀ ਬਾਰੇ ਅਸਾਂ ਜੋ ਖੋਜ ਕੀਤੀ ਹੈ ਉਸ ਅਨੁਸਾਰ ਇਹ ਪੂਰਬੀ ਠਾਟ ਦਾ ਰਾਗ ਹੈ। ਇਸ ਵਿਚ ਪੰਚਮ ਸੁਰ ਵਰਜਿਤ ਅਤੇ ਅਗੋਹ ਵਿਚ ਗੰਧਾਰ ਛੱਡ ਦਿਤਾ ਜਾਂਦਾ ਹੈ। ਇੰਜ ਇਸ ਦੀ ਜਾਤੀ ਓਡਵ-ਖਾਡਵ, ਵਾਦੀ ਰਿਖਤ, ਸੰਵਾਦੀ ਪੈਵਤ ਅਤੇ ਗਾਉਣ ਦਾ ਸਮਾਂ ਦਿਨ ਦਾ ਚੌਬਾ ਪਹਿਰ ਹੈ। ਆਦਿ ਗ੍ਰੰਥ ਵਿਚ ਗਊੜੀ ਗੁਆਰੇਰੀ ਸੁਰੂ ਵਿਚ ਲਿਖਿਆ ਹੈ। ਇੰਜ ਗਊੜੀ ਗੁਆਰੇਰੀ ਕੇਵਲ ਪ੍ਰਕਾਰ ਨਹੀਂ ਸਗੋਂ ਗੁਰਮਤਿ ਅਨੁਸਾਰ ਇਹ ਇਕ ਮੁਖ ਰਾਗ ਹੈ, ਜਿਹੜਾ ਪੂਰਬੀ ਠਾਟ ਦੇ ਰਾਗਾਂ ਵਿਚ ਆਪਣੀ ਨਿਵੇਕਲੀ ਬਾਂ ਰੱਖਦਾ ਹੈ। ਇਸ ਦਾ ਚਲਣ "ਸ, ਨ ਰੁ ਗ ਰੁ, ਮੰ ਗ ਰੁ—ਧੁ, ਨ ਧੁ ਮੰ ਗ ਰੁ, ਸ ਰੁ ਨ ਧੁ ਨ, ਮੱਧ, ਨ ਰੁ ਸ"

ਇਸ ਪ੍ਰਕਾਰ ਹੁੰਦਾ ਹੈ। ਇਸ ਵਿਚ ਭਗਤੀ ਰਸ ਦੀ ਪ੍ਰਧਾਨਤਾ ਹੈ, ਆਦਿ ਗ੍ਰੰਥ ਵਿਚ ਇਸ ਦਾ ਢੀਜਾ ਨੰਬਰ ਹੈ।

## ਸੁਰ-ਵਿਸਥਾਰ (ਆਲਾਪ)

੧. ਸਨ, ਰੁਗਰੁ, ਮੰਗਰੁ, ਸਰੁਨਧੂਨ, ਰੁਸ—ਨਹੁਨਧੂ, ਮੱਧੂਨ, ਧੂਨਰੁ, ਗਰੁਮਗਰੁਸ—।
੨. ਰੁਗਰੁ, ਸਰੁਨਧਸਨਧੂ, ਮੱਧੂਨ, ਰੁਨਧੂ, ਮੱਧੂਨਰੁ, ਸ—ਸਰੁਗਰੁ, ਮੰਗਰੁ, ਸਰੁਨਧੂ ਮੁੜੁਨਰੁਸ—।
੩. ਨਹੁਗਰੁ, ਮੰਗਰੁ, ਧੂ—ਮੰਗਰੁ, ਗਰੁਸ, ਨਹੁਮਗਰੁ, ਮੱਧੂ—ਨਧੂਮਗਰੁ, ਨਹੁਨਧੂ, ਨਹੁਸ—ਨਹੁਮੱਧੂ,  
ਮੁੜੁਮਗਰੁ, ਮੰਗਰੁ, ਗਰੁਸ—।
੪. ਸਰੁ, ਗਰੁ, ਨਹੁਮਗਰੁ, ਧੂ—ਮੱਧੂਨ, ਰੁਨਧੂ, ਨਧੂਮ, ਧੂਮਗਰੁ, ਮੰਗਰੁ, ਸਰੁਨਧੂਨ, ਮੱਧੂ, ਮੱਧੂਨ, ਨਹੁ,
  
- ਰੁਸ—ਸਰੁ—ਧੂ—ਮੰਗਰੁ, ਮੱਧੂਨਧੂ, ਮੱਧੂਨਸ—ਨਹੁਨਧੂ, ਮੱਧੂਨਰੁ—ਰੁਨਧੂ, ਨਧੂਮਗਰੁ, ਨਹੁਮੱਧੂ,  
ਮੁੜੁਨਸ—ਸ਼ੁਨੁਨਸਨਧੂਨ, ਰੁਨਧੂਮਗਰੁ, ਮੰਗਰੁ, ਨਹੁਸ—।
੫. ਮੱਧੂ, ਮੱਧੂਨ, ਨਸ—ਨਹੁਗਾਂਰੁ, ਸ਼ੁਨੁਨਧੂ, ਮੁੜੁਨਸ—ਨਹੁ, ਰੁਗਾਂਰੁ, ਮੰਗਾਂਰੁ, ਨਹੁਨਧੂ, ਮੁੜੁਸ—ਨਹੁਸ,  
ਸ਼ੁਨੁਨਸ ਧੂਨਮੱਧੂ, ਮੰਗਰੁ, ਮੁੜੁਨਸ—ਨਹੁਸ, ਗਾਂਰੁ, ਮੰਗਾਂਰੁ, ਸ਼ੁਨੁਨਧੂ, ਨਧੂਮ, ਧੂਮਗ, ਮੰਗਰੁ, ਗਰੁਸ,  
ਨਹੁਗਰੁਮੁੜੁਨਧੂਮਗਰੁ, ਨਧੂਨ, ਰੁ—ਰੁਸ, ਰੁਧੂ—ਮੰਗਰੁ, ਨਧੂਨ, ਰੁਸ—।

## ਗਊੜੀ ਗੁਆਰੇਗੀ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੧)

### ਅਸਥਾਈ

੧.	੦ * ਮਿਲ ਜ ਗ	੩ ਦੀ ੯ ਸ ਮਿ	੪ ਨੁ ਗਰੁ ਮੱਧੁ ਨਧੁ	੨ ਮੰਗ ਰੁਮੰ ਗਰੁ ਸਤ
੨.	• • • •	ਨੁ ਨਧੁ ਮੱਧੁ ਨਸ	ਨੁ ਗਰੁ ਮੱਧੁ ਨਸ	ਨਧੁ ਮੱਧੁ ਮੰਗ ਰਸ
੩.	ਰੁਗ ਰੁਮੰ ਗਰੁ ਮੱਧੁ	ਮੰਗ ਰੁਮੰ ਧੁਨ ਧੁਮੰ	ਗਰੁ ਮੱਧੁ ਨਸਂ ਰੁਸਂ	ਨਰੁ ਨਧੁ ਮੰਗ ਰਸ
੪.	• • • •	ਨੁ ਨਧੁ ਮੱਧੁ ਨਨ, ਧੁਨ ਰੁੰਗੁ ਨਰੁ ਮੰਮੰ	ਧੁਨ ਰੁਗੁ, ਨੁ ਮੰਮੰ, ਸਨ, ਸਸਨ ਨਧੁ, ਨਨ	ਰੁਮੰ ਧੁਧੁ, ਮੱਧੁ ਨਨ, ਧੁਮੰ, ਧੁਧੁ ਮੰਗ ਰਸ
੫.	ਨੁ ਗਗ ਰਸ, ਮੰਮੰ ਨਨ ਧੁਧੁ ਮੰਮੰ ਗਗ	ਗਗ ਰਸ, ਧੁਧੁ ਮੰਮੰ ਰਸ, ਨਰੁ ਗੁੰਗੁ ਮੰਮੰ	ਗਗ ਰਸ, ਨਨ ਧੁਧੁ ਗੁੰਗੁ ਰੁੰਗੁ ਸਸਨ ਨਨ	ਮੰਮੰ ਗਗ ਰਸ, ਰੁੰਗੁ ਧੁਧੁ ਮੰਮੰ ਗਗ ਰਸ,
੬.	• • • •	ਰੁਗੁ ਸ, ਰੁ ਰਸ ਰੁਗੁ ਮੱਧੁ ਨਧੁ ਮੰਗ ਰਸ, ਧੁਨ ਧੁਧੁ, ਨਸਨ ਨਨ,	ਨੁ ਨਧੁ ਮੱਧੁ ਨਸ, ਨਰੁ ਨਧੁ ਮੰਗ ਰਸ ਰੁੰਗੁ ਸਸਨ ਨਨ ਧੁਧੁ	ਧੁਧੁ ਮੰਧੁ ਧਮੰ ਧੁਧੁ ਰੁਗੁ ਰੁਗੁ, ਮੱਧੁ ਮੰਮੰ, ਮੰਮੰ ਗਗ ਰੁਗੁ ਸਤ

### ਅੰਤਰਾ

੧.	• ਜੋ ਕਿ ਡ	ਹੋ ੯ ਆ ਸੁ	ਨਰੁ ਨਧੁ ਮੰਗ ਰਸ,	ਨੁ ਗਰੁ ਮੱਧੁ ਨਸ
੨.	• • • •	ਸਸਨ ਨਧੁ, ਨਨ ਧੁਮੰ,	ਧੁਧੁ ਮੰਗ, ਮੰਮੰ ਗਰੁ,	ਗਗ ਰਸ, ਮੱਧੁ ਨਸ
੩.	ਰੁੰਗੁ ਰੁਸਂ, ਨਰੁ ਨਧੁ,	ਮੱਧੁ ਮੰਗ, ਰੁਗ ਰਸ,	ਨੁ ਗਗ, ਰੁਮੰ ਧੁਧੁ,	ਮੱਧੁ ਨਨ, ਧੁਨ ਸਸਨ
੪.	• • • •	ਨਰੁ ਮੰਮੰ ਗੁੰਗੁ, ਗੁੰਗੁ ਧੁਧੁ ਮੰਗ, ਮੰਮੰ ਗਰੁ,	ਰੁੰਗੁ ਰੁਸਨ, ਰੁੰਗੁ ਨਰੁ ਰਸ, ਨੁ ਗਗ, ਰੁਮੰ ਧੁਧੁ,	ਨਧੁ, ਨਨ ਧੁਨ ਧੁਮੰ, ਮੱਧੁ ਨਧੁ, ਨਸਨ ਰੁਸਨ
੫.	ਮੰਮੰ ਗੁ, ਮੰਮੰ ਗੁੰਗੁ ਰੁਸ ਮੰਮੰ ਗ, ਮੰਮੰ ਮੰਗ ਰਸ	ਰੁੰਗੁ ਸ, ਰੁੰਗੁ ਰੁਸਨ ਨਧੁ, ਰੁਗੁ ਸ, ਰੁ ਰਸ ਨਧੁ,	ਨਨ ਧੁਨ ਨਧੁ ਮੰਗ, ਨੁ ਗਗ, ਰੁਮੰ ਧੁਮੰ,	ਧੁਧੁ ਮੰਧੁ ਧਮੰ ਗਰੁ, ਮੱਧੁ ਨਧੁ, ਧੁਨ ਰੁਸਨ
੬.	ਧੁਨ ਸ, ਧੁ ਨਸਨ ਧੁਨ ਰੁੰਗੁ ਸਸਨ, ਸਸਨ ਨਧੁ, ਸਤ ਜੋ ਕਿ ਡ	ਸੁੰਗੁ ਸਨ ਧੁਧੁ ਮੰਗ ਨਨ ਧੁਮੰ, ਧੁਧੁ ਮੰਗ, ਹੋ ੯ ਆ ਸੁ...	ਰਸ, ਨੁ ਗਗ, ਮੱਧੁ ਨਸ ਮੰਮੰ ਗਰੁ, ਗਗ ਰਸ,	ਮੰਮੰ ਗੁੰਗੁ, ਗੁੰਗੁ ਰੁਸਨ ਨੁ ਮੰਮੰ ਧੁਧੁ ਧਮੰ ਨਨ

## ੧. ਰਾਗ ਚਉੜੀ ਗੁਆਰੇਤੀ, ਤਿੰਨਤਾਲ (ਮੱਧ ਲਜ)

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥  
 ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬਿਖ ਜੋਇਓ ॥੧॥  
 ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿੰਕਾਲ ਇਹ ਦੇਹ ਸੰਜਰੀਆ ॥੧॥ਰਹਾਉ॥  
 ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥  
 ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥  
 ਸਾਧਸੰਗਿ ਭਇਓ ਜਨਮੁ ਪਤਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥  
 ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥  
 ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰ ਨ ਦੂਜਾ ਕਰਣੈ ਜੋਗੁ ॥  
 ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥

(ਗਉੜੀ ਗੁਆਰੇਤੀ ਮ: ੫, ਪੰਨਾ ੧੨੯)

### ਅਸਬਾਈ

੦	੩	X	੨
—	ਸਰੁ ਗ ਰੁ ਗ	ਸ ਦੀ ਨ ਸ ਰੁ ਮਿ	ਮੰ ਬ ਗ ਗੀ ਰੁ ਆ ਸ
੧	ਮਿਲ ਜ ਗ	ਦੀ ਤ ਸ ਸ ਮਿ	ਧ ਨ ਮੰ ਕੀ ਧ
—	ਰੁ ਰੁ ਰੁ	ਸ ਸ ਸ ਸ	ਨ ਮੰ ਧ ਨ ਸ —
੨	ਚਿੰ ਰੰ ਕਾ	ਤ ਲ ਇ ਹ	ਦੇ ਹ ਸ ਸੰ ਜ ਗੀ ਆ ਸ

### ਅੰਤਰਾ

ਮ	ਪ	ਮ	ਮ	ਧ	ਨ	ਪ	ਨ	ਨ	ਸ	—	ਸ	—
ਕ	ਧੀ	ਮੀ	ਜ	ਨ	ਮ	ਨ	ਭ	ਏ	ਕੀ	—	ਟ	ਸੰ
—	ਰੁ	ਰੁ	ਰੁ	ਸ	ਸ	ਸ	ਸ	ਸ	—	ਤੰ	—	ਸਾ
੧	ਕ	ਈ	ਜ	ਨ	ਮ	ਗ	ਜ	ਜ	ਮੀ	—	ਨ	—
—	ਸ	ਸ	ਰੁ	ਸ	ਸ	ਧੁ	—	ਸ	ਕੀ	ਕੁ	ਕੁ	—
੨	ਕ	ਈ	ਜ	ਨ	ਮ	ਪ	—	ਤ	—	ਤੰ	—	ਸਾ
—	ਰੁ	ਰੁ	ਰੁ	ਸ	ਸ	ਸ	—	ਵ	ਨ	ਰ	ਰੁ	ਸ
੩	ਕ	ਈ	ਜ	ਨ	ਮ	ਹੈ	—	ਵ	ਨ	ਰ	ਬ੍ਰਿ	ਇਓ

—ਬਾਕੀ ਤੁਕਾ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੨. ਰਾਗ ਗਊੜੀ ਗੁਆਰੇਰੀ, ਤਿੰਨਤਾਲ (ਮੱਧ ਲਜ)

ਭਉ ਮੁਚੁ ਭਾਰਾ ਵਡਾ ਤੋਲੁ ॥ ਮਨ ਮਤਿ ਹਉਲੀ ਬੋਲੇ ਬੋਲੁ ॥  
 ਸਿਰਿ ਧਰਿ ਚਲੀਐ ਸਹੀਐ ਭਾਰੁ ॥ ਨਦਰੀ ਕਰਮੀ ਗੁਰ ਬੀਚਾਰੁ ॥੧॥  
 ਭੈ ਬਿਨੁ ਕੋਇ ਨ ਲੰਘਸਿ ਪਾਰਿ ॥ ਭੈ ਭਉ ਰਾਖਿਆ ਭਾਇ ਸਵਾਰਿ ॥੧॥ਰਹਾਉ॥  
 ਭੈ ਤਨਿ ਅਗਨਿ ਭਖੈ ਭੈ ਨਾਲਿ ॥ ਭੈ ਭਉ ਘੜੀਐ ਸਬਦਿ ਸਵਾਰਿ ॥  
 ਭੈ ਬਿਨੁ ਘਾੜਤ ਕਚੁ ਨਿਕਚ ॥ ਅੰਧਾ ਸਚਾ ਅੰਧੀ ਸਟ ॥ ੨ ॥  
 ਬੁਧੀ ਬਾਜੀ ਉਪਜੈ ਚਾਉ ॥ ਸਹਸ ਸਿਆਣਪ ਪਵੈ ਨ ਤਾਉ ॥  
 ਨਾਨਕ ਮਨਮੁਖਿ ਬੋਲਣੁ ਵਾਉ ॥ ਅੰਧਾ ਅਖਰੁ ਵਾਉ ਦੁਆਉ ॥੩॥

(ਗਊੜੀ ਗੁਆਰੇਰੀ ਮ: ੧, ਪੰਨਾ ੧੫੧)

### ਅਸਥਾਈ

		੩		X		੨	
ਸ	ਨ	ਰ	ਮ	ਗ	ਰ	ਸ	ਸ
ਭੈ	ਬਿ	ਠ		ਕੋ	ਡ	ਇ	ਨ
—	ਰ	ਗ	ਰ	ਮ	ਧ	ਨ	ਧ
s,	ਭੁ	ਭਉ	ਡ	ਰਾ	ਡ	ਖਿਆ	ਡ

### ਅੰਤਰਾ

ਪ	ਮ	ਮ	ਪ	ਧ	—	ਮ	ਪ	ਨ	ਸ	—	ਸ	—
ਭਉ	ਮੂ	ਮੂ	ਭਾ	ਡਾ	—	ਰਾ	ਡ	ਸ਼	ਵ	—	ਲ	—
—	ਨ	ਧ	ਧ	ਨ	—	ਨ	ਲੀ	—	ਸ਼	ਡਾ	—	ਲ
s	ਮਨ	ਮ	ਤ	ਹਉ	—	ਲੀ	—	ਸ਼	ਵ	—	ਲ	—
—	ਸ	ਸ	ਸ	ਚ	ਨ	ਨ	ਵੰ	ਨ	ਡ	ਡ	ਸ	—
s	ਸਿਰ	ਧ	ਰ	ਲੀ	ਲੀ	ਅੰ	ਅੰ	ਧ	ਹੀ	ਅੰ	ਤ	ਗ
—	ਰ	ਰ	ਮ	ਪ	ਨ	ਰੁ	ਨ	ਪ	ਮ	ਗ	ਕ	ਸ
s	ਨ	ਦ	ਗੀ	ਕ	ਰ	ਮੀ	ਡ	ਗ	ਰ	ਬੀ	ਗ	ਗ

ਨੋਟ :—ਇਹ ਇਕ ਪੁਰਾਤਨ ਸ਼ਬਦ ਰੀਤ ਹੈ, ਜੋ ਭਾਈ ਤਾਬਾ ਜੀ ਰਬਾਬੀ ਤੋਂ ਪ੍ਰਾਪਤ ਕੀਤੀ।

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੩. ਰਾਗ ਚਉੜੀ ਗੁਆਰੇਰੀ, ਤਿੰਨਤਾਲ (ਮੱਧ ਲਜ)

ਪੰਡਿਤੁ ਸਾਸਤ ਸਿਮ੍ਰਿਤਿ ਪਤਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥  
 ਮੈ ਮੂਰਖ ਹਰਿ ਹਰਿ ਜਪੁ ਪਤਿਆ ॥ ੧ ॥  
 ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥  
 ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥ ੧ ॥ ਰਹਾਉ ॥  
 ਸੰਨਿਆਸੀ ਬਿਬੁਤ ਲਾਇ ਦੇਹ ਸਵਾਰੀ ॥ ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥  
 ਮੈ ਮੂਰਖ ਹਰਿ ਆਸ ਤੁਮਾਰੀ ॥ ੨ ॥  
 ਖਤ੍ਰੀ ਕਰਮ ਕਰੇ ਸੂਰਤਣ ਪਾਵੈ ॥ ਸੂਦੁ ਵੈਸੁ ਪਰ ਕਿਰਤਿ ਕਮਾਵੈ ॥  
 ਮੈ ਮੂਰਖ ਹਰਿ ਨਾਮ ਛਡਾਵੈ ॥ ੩ ॥  
 ਸਭ ਤੇਰੀ ਸਿਸਟਿ ਤੂ ਆਪਿ ਰਹਿਆ ਸਮਾਈ ॥ ਗੁਰਮੁਖਿ ਨਾਨਕ ਦੇ ਵਡਿਆਈ ॥  
 ਮੈ ਅੰਪਲੇ ਹਰਿ ਟੇਕ ਟਿਕਾਈ ॥ ੪ ॥

(ਗਉੜੀ ਗੁਆਰੇਰੀ ਮ: ੪, ਪੰਨਾ ੧੯੩)

#### ਅਸਥਾਈ

੨	ਰ	ਗ	ਰ	੦	ਮ	ਧ	ਨ	ਧ	੩	ਮ	ਗ	ਰ	ਸ	X	ਨ	—	ਸ	—
੫	ਨ	ਜ	ਨ	ਮ	ਕਿਆ	ਦ	ਗ	ਤਿ	੮	ਰਾ	ਦ	ਮ	ਹ	ਨ	ਮਾ	ਦ	ਗੀ	ਦ
—	ਨ	ਸ	ਸ	ਰ	ਰ	ਸੂ	ਸੂਸ	ਧ	੯	ਨ	ਨ	ਪੁ	ਪੁ	ਨ	—	ਸ	—	—
੮	ਹਰਿ	ਭਜ	ਮਨ	ਮੇ	ਰੈ	ਤਰ	ਭਉ	ਤੂ	੧	ਜ	ਲ	ਤੂ	ਤ	ਤਾ	੯	ਤ	ਗੀ	੯

#### ਅੰਤਰਾ

ਮ	ਪ	ਮ	ਮ	ਪ	ਸ	—	ਨ	ਨ	ਸ	ਸਾ	ਸਮ	ਸ	ਰ	ਪ	ਗ	ਸ	—
੮	ਪੰ	ਡਿ	ਤ	ਸਾ	—	ਸ	ਤ	ਸਾ	ਸਾ	ਸਾ	ਸਾ	ਸ	ਰੰ	ਪ	ਗੰ	ਸਾ	—
—	ਨ	—	ਠ	ਸੰ	—	ਸੰ	ਸੰ	ਸੰ	ਨ	—	ਨ	ਨ	ਰੰ	ਕ	ਗੰ	ਸੰ	—
੮	ਜੋ	੯	ਗੀ	ਗੋ	੯	ਰ	ਖ	ਖ	ਗੋ	੯	ਗੋ	੯	ਰ	ਕ	ਰੀ	ਸਾ	੯
—	ਸ	—	ਰੁ	ਸੰ	ਨ	ਧ	ਧ	ਰਿ	ਮ	ਮ	ਰਿ	ਜ	ਮ	ਗ	ਰੁ	ਸ	—
੮	ਮੈ	੯	ਮੂ	ਰ	ਖ	ਹ	ਰ	ਰਿ	ਹ	ਰਿ	ਜ	ਪ	ਪ	ਗ	ਤਿ	ਸਾ	੯

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੪. ਰਾਗ ਗਊੜੀ ਗੁਆਰੇਰੀ, ਤਾਲ-ਸੂਲਫਾਕ (ਮੱਧਜ ਲਜ)

ਹਉਮੈ ਵਿਚਿ ਸਭੁ ਜਗੁ ਬਉਰਾਨਾ ॥ ਦੂਜੈ ਭਾਇ ਭਰਮਿ ਭੁਲਾਨਾ ॥  
 ਬਹੁ ਚਿੰਤਾ ਚਿਤਵੈ ਆਪ ਨ ਪਛਾਨਾ ॥ ਧੰਧਾ ਕਰਤਿਆ ਅਨਦਿਨ ਵਿਹਾਨਾ ॥੧॥  
 ਹਿਰਦੈ ਰਾਮੁ ਰਮਹੁ ਮੇਰੇ ਭਾਈ ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ਰਹਾਉ॥  
 ਗੁਰਮੁਖਿ ਹਿਰਦੈ ਜਿਨਿ ਰਾਮ ਪਛਾਤਾ ॥ ਜਗਜੀਵਨ ਸੇਵਿ ਜੁਗ ਚਾਰੇ ਜਾਤਾ ॥  
 ਹਉਮੈ ਮਾਰਿ ਗੁਰ ਸਬਦਿ ਪਛਾਤਾ ॥ ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥  
 ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥ ਧਾਵਤ ਵਰਜੇ ਠਾਕਿ ਰਹਾਏ ॥  
 ਨਾਮੁ ਨਵ ਨਿਧਿ ਗੁਰ ਤੇ ਪਾਏ ॥ ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥  
 ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥ ਅੰਤਰਿ ਵਸੈ ਨ ਲਾਗੈ ਜਮ ਪੀਰ ॥  
 ਆਪੇ ਸਾਹਿਬੁ ਆਪਿ ਵਜੀਰ ॥ ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥

(ਗਊੜੀ ਗੁਆਰੇਰੀ ਮ: ੩, ਪੰਨਾ ੧੫੯)

### ਅਸਥਾਈ

X	O	੦	੨	੩	O	੦
ਰਿ	ਰ	ਰ	ਮੰ	ੰ	ਰ	ਰ
ਹਿ	ਹ	ਹ	ਦੇ	ਦ	ਮ	ਮ
—	—	—	ਧ	ਧ	—	ਧ
ਮਹੁ	ਸ	ਸ	ਰ	ਨ	ਨ	ਸ
—	—	—	ਰੇ	ਧੇ	ਧੇ	—
ਮੰ	ਸ	ਸ	ਭਾ	ਧਾ	ਧਾ	ਸ
ਸਨ	ਨ	ਨ	ਰੁ	ਨ	ਨ	ਨ
ਗ	ਰ	ਰ	ਮੁ	ਸ	ਧ	ਧ
ਰ	ਰ	ਰ	ਖ	ਸ	ਹ	ਹ
ਮੰ	ਧ	ਧ	ਨ	ਨ	ਧ	ਧ
ਰ	ਸ	ਸ	ਨ	ਨ	ਨ	ਸ
			ਰ	ਸਾ	ਦੀ	ਦੀ
				ਦੀ	ਦੀ	ਦੀ

### ਅੰਤਰਾ

M	P	O	N	S	S	—
—	—	—	ਨ	ਸ	ਸ	—
ਮੰ	ਮੰ	ਮੰ	ਵਿ	ਸ	ਭ	—
ਹਉ	—	ਮੰ	ਨਵਿ	ਸ	ਭ	—
—	—	—	ਭ	ਸ	ਭ	—
ਰੁ	ਰੁ	ਰੁ	ਸੰ	ਸੰ	—	—
ਜ	ਜ	ਜ	ਨ	ਨ	—	—
—	—	—	ਗ	ਨਾ	—	—
ਨ	—	ਸੰ	ਨ	ਸੰ	—	—
ਦ	—	ਜੇ	ਨ	ਧਿ	—	—
			ਭਾ	ਦੀ	—	—
				ਦੀ	—	—

ਮੁ  
ਭ | ਧੁ | ਨ ਭੁ | ਨ ਧੁ | ਮੁ ਨਾ | ਰੁ ਸ

ਨੋਟ :— ਇਹ ਸ਼ਬਦ ਤੀਤ ਬਹੁਤ ਪੁਰਾਤਨ ਹੈ, ਬਾਕੀ ਤੁਕਾਂ ਅੰਤਰੇ ਤੇ ਲਾਓ ।

#### ੫. ਰਾਗ ਗਊੜੀ ਗੁਆਰੇਰੀ, ਤਾਲ—ਚੰਚਲ (ਮੱਧ ਲਈ)

ਅਨਿਕ ਜਤਨ ਨਹੀਂ ਹੋਤੁ ਛੁਟਾਰਾ ॥ ਬਹੁਤ ਸਿਆਣਪ ਆਗਲ ਭਾਰਾ ॥  
 ਹਰਿ ਕੀ ਸੇਵਾ ਨਿਰਮਲੁ ਹੇਤ ॥ ਪ੍ਰਭੁ ਕੀ ਦੁਤਗਹ ਸੋਭਾ ਸੇਤ ॥੧॥  
 ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ ਤੁਝੈ ਨ ਲਾਗੈ ਤਾਤਾ ਝੋਲਾ ॥੧॥ਰਹਾਉ॥  
 ਜਿਉ ਬੋਹਿਬੁ ਭੈ ਸਾਗਰ ਮਾਹਿ ॥ ਅੰਧਕਾਰ ਦੀਪਕ ਦੀਪਾਹਿ ॥  
 ਅਗਨਿ ਸੀਤ ਕਾ ਲਾਹਸਿ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥ ੨ ॥  
 ਉਤਰਿ ਜਾਇ ਤੇਰੇ ਮਨ ਕੀ ਪਿਆਸ ॥ ਪੂਰਨ ਹੋਵੈ ਸਗਲੀ ਆਸ ॥  
 ਡੋਲੈ ਨਾਹੀਂ ਤੁਮਰਾ ਚੀਤੁ ॥ ਅੰਮ੍ਰਿਤ ਨਾਮੁ ਜਪਿ ਗੁਰਮੁਖ ਮੀਤ ॥ ੩ ॥  
 ਨਾਮ ਅਉਖਧੁ ਸੋਈ ਜਨੁ ਪਾਵੈ ॥ ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥  
 ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥ ਦੂਖੁ ਦਰਦੁ ਤਿਹ ਨਾਨਕ ਨਸੈ ॥੪॥

(ਗਊੜੀ ਗੁਆਰੇਰੀ ਮ: ੫, ਪੰਨਾ ੧੭੯)

#### ਅਸਥਾਈ

	੨	੦	੩	
ਨ ਨ	—	ਸ — — —	ਰ ਮ ਨ —	ਪ੍ਰ ਮੁ ਸ ਰ
ਗ ਹ ਸ	ਸ ਸ ਸ ਸ	ਸ ਸ ਹਰਿ	ਨ ਾ ਤ —	ਪ੍ਰ ਮੁ ਕਾ
ਨ ਓ	— — ਸ ਨ	ਸ — — —	ਰ ਤੁ ਝੈ —	ਪ੍ਰ ਸ ਨ
ਮੁ ਲਾ	ਗ — — ਸ ਸ	ਰੁ ਗੈ — — ਸ	ਰ ਤਾ — ਰ ਤਾ	ਪ੍ਰ — — — —
ਰੁ ਕੁ	— — ਸ ਨ	ਨ ਧੁ ਮੁ ਗ	ਰ ਤ ਸ —	ਪ੍ਰ — — — —

ਅੰਤਰਾ

—ਬਾਬੀ ਤਕਾ ਅੰਤਰੇ ਤੇ ਲਾਓ। (ਸਰ ਰਚਨਾ ਕਰਤਾ ਵਲੋਂ)

## ੴ. ਰਾਗ ਗਊੜੀ ਗੁਆਰੇਗੀ, ਝਪਤਾਲ, (ਮੱਧ ਲਈ)

ਤੇ ਬਿਨ ਕੋਇ ਨ ਲੰਘਸਿ ਪਾਰ ॥ (ਇਸ ਦਾ ਪਾਠ ਨੰ: ੨ ਤੇ ਲਿਖਿਆ ਹੈ)

असधारी

## ਅੰਤਰਾ-ਤਾਲ-ਰੂਪਕ (ਝਪਤਾਲ ਦੀ ਦੁਗੁਨ ਲਜ ਵਿਚ)

⊕ ਯ <sup>1</sup> ਮ ਭਉ		1 ਨ ਮਨ		2 ਸ ਲੀ		⊕ ਗ ਹੁ		1 ਸ ਤ		2 ਸ ਲ	
ਯ	ਮ	ਨ	ਭਾ	—	s	ਗ	ਵ	ਗ	ਡਾ	—	s
ਮ	ਭਉ	ਮ	ਗ	ਹੁ	—	ਲੀ	—	ਸ	ਸ	ਗ	ਲ
ਸ	ਰ	ਨ	ਚ	ਲੀ	—	ਗ	ਸ	ਸ	ਲੋਡ	—	s
ਰ	ਰ	ਗ	ਰ	ਲੀ	ਅੰ	ਸ	ਸਹੀ	ਮ	ਅੰ	ਗ	ਰ
ਨ	ਦ	ਗ	ਕ	ਰ	ਮੀ	ਸ	—	ਨ	ਧ	ਨ	—
					s	ਗ	ਰ	ਬੀ	ਚਾ	—	s

ਨੋਟ ।—ਬਾਬੀ ਤੁਕਾਂ ਅੰਤਰੇ ਤੇ ਲਾਓ, ਜਾਂ ਅਗੋਂ ਪਿਛੇ ਲਿਖੀ 'ਤਿੰਨਤਾਲ' ਦੀ ਸ਼ਬਦ ਰੀਤ  
ਗਾ ਕੇ ਅਨੰਦ ਮਾਣ ਸਕਦੇ ਹੋ । ਇਹ ਪੁਰਾਤਨ ਸ਼ਬਦ ਰੀਤ ਦਾਸ ਨੇ ਭਾਈ  
ਬਤਨ ਸਿੰਘ ਜੀ (ਸੂਰਮਾ) ਤੋਂ ਪ੍ਰਾਪਤ ਕੀਤੀ ।

(ਗਊੜੀ ਗੁਆਰੇਰੀ ਰਾਗ ਸਮਾਪਤਿ)

## ਰਾਗ ਗਊੜੀ ਚੇਤੀ

ਵਾਈ—ਪ	ਠਾਟ—ਪੂਰਵੀ	ਸਮਾ—ਦਿਨ ਦਾ ਚੌਬਾ ਪਹਿਰ ।
ਸੰਵਾਈ—ਸ	ਜਾਤੀ—ਓਡਵ-ਓਡਵ	ਵਿਸ਼ੇਸ਼—'ਰੈ ਪ', 'ਤੇ ਨ ਪ' ਦੀ ਸੁਰ ਸੰਗਤੀ ।
ਆਰੋਹ—ਸ, ਬੁ ਮੰ ਪ, ਨ ਸਂ ।		
ਅਵਰੋਹ—ਸੰ ਨ ਪ, ਮੰ ਰੁ, ਸ ।		
ਮੰ ਸ ਪਕੜ—ਸ ਰੁ ਪ, ਨ ਸ ਰੁ ਸ, ਸ ਰੁ ਪ, ਮੰਪ ਰੁ, ਰੁਨ, ਸ ।		

ਗਊੜੀ ਚੇਤੀ ਜਾ ਚੇਤੀ ਗਊੜੀ ਸੰਬੰਧੀ ਕੁਝ ਸੰਗੀਤ ਲੇਖਕਾਂ ਦਾ ਖਯਾਲ ਹੈ ਕਿ ਇਹ ਰਾਗ ਚੇਤੇ ਏ ਮਹੀਨੇ ਵਿਚ ਵਿਸ਼ੇਸ਼ ਤੌਰ 'ਤੇ ਗਾਇਆ ਜਾਂਦਾ ਸੀ, ਜਿਸ ਕਰਕੇ ਇਸ ਦਾ ਨਾਮ ਚੇਤੀ ਗਊੜੀ ਪੈ ਗਿਆ। ਪਰ ਆਸਾਂ ਇਸ ਦੇ ਨਾਮ ਕਰਣ ਬਾਰੇ ਇਥੇ ਵਿਚਾਰ ਨਹੀਂ ਕਰਨੀ, ਕੇਵਲ ਇਸ ਦੇ ਸਗੂਪ ਤੇ ਵਿਚਾਰ ਕਰਨੀ ਹੈ। ਕਿਉਂਕਿ ਸੰਗੀਤ ਕ੍ਰਿਯਾ ਵਿਚ ਇਸ ਦੇ ਦੱਤਨ ਰੂਪ ਲਿਖੇ ਮਿਲਦੇ ਹਨ। ਜਿਵੇਂ, ਕੌਈ ਇਸ ਦਾ ਠਾਟ ਮਾਰਵਾ ਅਤੇ ਜਾਤੀ ਖਾਡਵ-ਸੰਪੂਰਣ ਮੰਨਦਾ ਹੈ ਜਿਸ ਦਾ ਆਰੋਹ-ਅਵਰੋਹ "ਸਰੁ ਗਰੁ, ਮੰਪ, ਮੰ ਧ ਨ ਸਂ। ਸੰ ਠ ਕੁ ਨ ਧ ਮੰ ਗ ਪ, ਮੰ ਗ ਰੁ ਸ" ਇਸ ਪ੍ਰਕਾਰ ਹੈ। ਕੌਈ ਇਸ ਦਾ ਠਾਟ ਪੂਰਵੀ, ਜਾਤੀ ਖਾਡਵ-ਸੰਪੂਰਣ ਅਤੇ ਦੌਹਾ ਮੱਧਮਾਂ ਦਾ ਪ੍ਰਯੋਗ ਕਰਨ ਲਈ ਆਖਦਾ ਹੈ। ਉਸ ਦਾ ਆਰੋਹ-ਅਵਰੋਹ "ਸ ਰੁ ਮੰ ਪ, ਮੰ ਧ ਨ ਸਂ। ਸੰ ਨ ਧ ਪ, ਧ ਮ, ਪ ਮੰ ਧ ਮੰ ਗ ਰੁ ਗ ਰੁ ਸ।" ਇਸ ਤੋਂ ਇਲਾਵਾ ਕਈ ਪੂਰਵੀ ਠਾਟ ਦੀ ਗਊੜੀ ਵਿਚ ਕੇਵਲ ਪੰਚਮ ਵਾਈ ਤੇ ਖੜਜ ਸੰਵਾਈ ਮੰਨ ਕੇ ਗਾਉਣ ਨੂੰ ਹੀ ਚੇਤੀ ਗਊੜੀ ਆਖਦੇ ਹਨ।

ਗਊੜੀ ਚੇਤੀ ਪੂਰਵੀ ਠਾਟ ਦਾ ਰਾਗ ਹੈ। ਇਸ ਦੀ ਜਾਤੀ ਓਡਵ-ਓਡਵ, ਵਾਈ ਪੰਚਮ, ਸੰਵਾਈ ਖੜਜ ਜਾਂ ਰਿਖਡ, ਅਤੇ ਗਾਉਣ ਦਾ ਸਮਾਂ ਦਿਨ ਦਾ ਚੌਬਾ ਪਹਿਰ ਹੈ। ਇਹੋ ਰੂਪ ਪੁਰਾਤਨ ਸੰਗੀਤ ਕ੍ਰਿਯਾ ਵਿਚ ਲਿਖਿਆ ਹੈ। ਜਿਵੇਂ ਪੰਛਿਤ ਸੰਮਨਾਬ ਆਖਦਾ ਹੈ "ਗਊੜੀ ਚੇਤੀ ਚਾਪਗਾ, ਗੰਪਾਰ ਧੇਡ ਰਹਿਡ" ਅਸੀਂ, ਇਸੇ ਨੂੰ ਗਊੜੀ ਚੇਤੀ ਦਾ ਸ਼ੁੱਧ ਰੂਪ ਮੰਨਦੇ ਹਾਂ। ਕਿਉਂਕਿ ਇਸ ਦਾ ਸਰੂਪ ਪੂਰਵੀ ਜਾਂ ਮਾਰਵਾ ਠਾਟ ਦੇ ਕਿਸੇ ਰਾਗ ਨਾਲ ਨਹੀਂ ਮਿਲਦਾ। ਇਹ ਗਊੜੀ ਦਾ ਇਕ ਅਤੀ ਸੁਦਰ ਤੇ ਗੀਡੀਰ ਪ੍ਰਕਾਰ ਹੈ, ਜਿਸ ਦੀਆਂ ਮਨੋਰਤ ਸ਼ਬਦ ਭੀਤੀਆਂ ਅੰਗੇ ਲਿਖੀਆਂ ਹਨ।

## સુર-વિસથાર (આલાપ)

- ૫
૧. સ, નસરુન્પ - મુંન, નસ—નસરુસ — સન્પ — પન્ન, નસરુ, રુસ પ — મુંપ રુ — સ ।
  ૨. સરુપ — મુંમરુ, રુપ — નપ, મુંમરુ, રુસન, પ — મુંન્ન, રુન્પ, પન્સ — રુસ — ।
  ૩. સ — પ, પમરુ, રુપ — મુંન, નપ — મુંમરુ, રુપ, મરુ, રુસ — રુસન, રુન્પ, મુંપ — પન્સરુસ, પ — પમરુ, રુસ — નસરુપ — મુંન, રુન્પ, મુંન, પનપ, મુંમરુ — રુસ ।
  ૪. સન્પ, મુંપ, પન્ન, નસ, સરુ, રુપ, મુંપ રુ — સરુપ — પન, નસ — સંનપ — મુંનસરું, રુંસ, નરું નપ, પમરુ, સરુસપ — મુંન, નસરુંસ — સરુંન, નપ, પર્મ, મરુ, રુસ — સરુ રુમ, મુંપ, પન, નસ, સરું, રુંસનપ, મુંનસરુંનસંન — પ, પમુંનસંનપ, પમરુ, રુસ — ।
  ૫. સરુસપ — પમન, પનપ, નરુંનપ, મુંપ રુ, રુપ, મરુ, પસં — સરું નસ પન, મુંપ, રુમ સરુ નસ, નસપ — પમુંનપમરુ, રુસ — સન્પ, મુંન્સરુસ — મુંન, પનપસં — સરુંનસંન — પ, મુંમરુ, રુપ, પન, નસ, સરું, રુંસ — રુંન, રુન્પ, પમરુ, રુસ — સરુસ — સરુમરુસ, સરુમુંપમરુસ, સરુ મુંપનસંનપમરુસ, સરુમુંપનસરુંસનપમરુસ — સન્પ, મુંન્સશુદ, સ — ।

## ਗਊੜੀ ਚੇਤੀ ਰਾਗ ਦੀਆਂ ਤਾਨਾਂ (ਸ਼ਬਦ ਗੈਤ ਨੰ: ੧)

### ਅਸਥਾਈ

	੩	੦	X	੨
੧.	ਦੇ	ਖੋ ਭਾ ਸ ਈ	ਨਸ ਰੁਸ ਨਨ ਪਪ	ਮੱਪ ਨਸ ਰੁਸ ਮੱਪ
੨.	ਨਪ ਮੰਗ ਸਸ, ਦੇ	ਖੋ— ਨਸ ਰੁਸ ਨਿਪ	ਮੱਪ ਨਸ, ਰੁਪ ਮੱਪ	ਨਸ ਰੁਸ ਨਸ ਨਿਪ
੩.	ਮੱਪ ਪ, ਸ੍ਰੀ ਪਪ ਮੱਪ,	ਸਰੁ ਰੁਸ ਰੁਰੁ ਸਰੁ,	ਮੱਪ ਪ, ਸ੍ਰੀ ਪਪ ਮੱਪ	ਸੰਰੁ ਰੁਸ ਰੁਰੁ ਸੰਰੁ,
੪.	ਨਪ ਮੱਪ ਰੁਸ, ਦੇ	ਖੋ . . .	ਮੱਪ ਨਨ ਪਪ, ਮੱਪ ਰੁਰੁ ਨਨ ਪਪ, ਮੱਪ	ਨਸ ਨਨ ਪਪ, ਮੱਪ ਨਸ ਮੱਪ ਨਸ ਨਨ
੫.	ਪਪ ਰੁਰੁ ਸਸ, ਦੇਖੋ ਸਰੁ ਮੱਪ, ਰੁਮੰ ਪਨ, ਰੁਰੁ ਸਰੁ ਸਸ, ਦੇਖੋ...	ਨਸ ਰੁਸ, ਪਨ ਸਨ, ਮੱਪ ਨਸ, ਪਨ ਸੰਰੁ	ਮੱਪ ਨਿਪ, ਮੱਪ ਨਸ, ਸੰਡ ਨਸ ਨਨ, ਪਨ,	ਪਨ ਸਰੁ, ਨਸ ਰੁਮੰ, ਪਪ, ਮੱਪ ਮੰਮ ਰੁਮੰ
੬.	ਪਨ ਕਪ ਨਨ ਸਸ, ਮੱਪ ਪ, ਸ੍ਰੀ ਪਪ ਨਨ, ਰੁਰੁ ਸਸ ਨਸ ਦੇਖੋ...	ਨਸ ਸ, ਨ ਸਸ ਰੁਰੁ, ਪਨ ਨ, ਪ ਨਨ ਸਸ,	ਸਰੁ ਰੁਸ ਰੁਰੁ ਮੰਮ, ਨਸ ਸੁ, ਨ ਸਸ ਰੁਰੁ	ਰੁਮੰ ਭੁਮੰ ਪਪ, ਸੰਸ ਨਨ ਪਪ ਮੰਮ

### ਅੰਤਰਾ

੧.	* ਆ ਸ ਧੀ	ਪਾ ਸ ਤੈ ਸ	ਸੰਰੁ ਸੰਸ ਨਨ ਪਪ	ਮੱਪ ਰੁਰੁ ਸਸ ਮੱਪ
੨.	ਨਸ, *ਆ ਸ ਧੀ	ਸੰਰੁ ਸੰਸ, ਨਪ ਨਨ,	ਪਿਮ ਪਪ, ਮੰਰੁ ਮੰਮ,	ਰੁਸ ਰੁਰੁ, ਮੱਪ ਨਸ
੩.	ਸੰਰੁ ਰੁਸ ਰੁਰੁ ਸੰਰੁ	ਮੱਪ ਪ, ਸ੍ਰੀ ਪਪ ਮੱਪ,	ਸਰੁ ਰੁਸ ਰੁਰੁ ਸਰੁ,	ਨਰੁ ਮੱਪ ਨਸ ਰੁਸ
੪.	. . . . .	. . . . .	ਮੱਪ ਨਨ ਪਪ, ਮੱਪ ਰੁਰੁ, ਸਰੁ ਮੰਮ, ਰੁਮੰ	ਨਸ ਨਨ ਪਪ, ਮੱਪ ਪਪ, ਮੱਪ ਨਨ, ਪਨ
੫.	ਨਸ ਰੁਸ ਨਨ ਪਪ, ਸੰਸ ਆ ਸ ਧੀ	ਨਸ ਸ, ਨ ਸਸ ਨਨ, ਸਰੁ ਰੁਸ ਰੁਰੁ ਸਸ,	ਪਨ ਨ, ਪ ਨਨ ਪਪ, ਨਸ ਰੁਸ, ਸਰੁ ਮੰਰੁ,	ਮੱਪ ਪ, ਸ੍ਰੀ ਪਪ ਮੰਮ, ਰੁਮੰ ਪਿਮ, ਮੱਪ ਨਪ,
੬.	ਸੰਰੁ ਰੁਸ ਰੁਰੁ ਸੰਸ, ਰੁਮੰ ਮੰਰੁ ਮੰਮ ਰੁਰੁ, ਨਸ ਆ ਸ ਧੀ	ਨਸ ਸ, ਨ ਸਸ ਨਨ, ਸਰੁ ਰੁਸ ਰੁਰੁ ਸਸ,	ਬੁਸੰ ਰੁਰੁ, ਸੰਨ ਸੰਸ, ਰੁਰੁ, ਸਰੁ ਸਰੁ ਮੰਮ,	ਨਪ ਨਨ, ਪਿਮ ਪਪ, ਰੁਮੰ ਰੁਮੰ ਪਪ, ਮੱਪ ਰੁਰੁ ਸਸ ਮੱਪ ਨਸ

## ੧. ਰਾਗ ਗਊੜੀ ਚੇਤੀ, ਤਿੰਨਤਾਲ (ਮੱਧ ਲਜ)

ਦੇਖੋ ਭਾਈ ਗੁਣ ਕੀ ਆਈ ਆਂਧੀ ॥

ਸਭੈ ਉਡਾਨੀ ਭੂਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ ੧ ॥ ਰਹਾਉ ॥

ਦੂਜਿਤੇ ਕੀ ਦੂਇ ਬੁਨਿ ਗਿਰਾਨੀ ਮੋਹ ਬਲੇਡਾ ਟੂਟਾ ॥

ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ ਫੁਟਾ ॥ ੧ ॥

ਆਂਧੀ ਪਾਛੈ ਜੋ ਜਲ ਬਰਖੈ = ਤਿਹ ਤੇਰਾ ਜਨੁ ਭੀਨਾਂ ॥

ਕਹਿ ਕਬੀਰ ਮਨਿ ਭਇਆ ਪੁਗਾਸਾ ਉਦੈ ਭਾਨੁ ਜਬ ਚੀਨਾ ॥ ੨ ॥

(ਗਊੜੀ ਚੇਤੀ ਭ: ਕਬੀਰ ਜੀ, ਪੰਨਾ ੩੩੧)

असधारी

અર્દ્વતા

-	ਰ	ਈ	ਸ	ਰੁ	ਪ	-	ਪ	ਡਾ	-	ਨ	ਸੰ	-	ਨ	-	ਪ	ਟਾ	-	ਮ	-
s	ਦੁਰ	ਮ	ਤ	ਭਾ	s		ਡਾ	s		ਫੁ	s		ਨ	s		ਟਾ	s	s	s

ਰੁ ਸ — ਦੇਖੋ ਭਾਈ... —ਬਾਬੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੨. ਰਾਗ ਗਊੜੀ ਚੇਤੀ, ਤਿੰਨਤਾਲ (ਮੱਧ ਲਜ)

ਦੇਵਾ ਪਾਹਨ ਤਾਰੀਅਲੇ ॥

ਰਾਮ ਕਹਤ ਜਨ ਕਸ ਨ ਤਰੇ ॥ ੧ ॥ ਰਹਾਉ ॥

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਧਾ ਬਿਆਧਿ ਅਜਾਮਲੁ ਤਾਰੀਅਲੇ ॥

ਚਰਨ ਬਧਿਕ ਜਨ ਤੇਉ ਮੁਕਤਿ ਭਏ ॥

ਹਉ ਬਲਿ ਬਲਿ ਜਿਨ ਰਾਮ ਕਹੇ ॥ ੧ ॥

ਦਾਸੀ ਸੁਤ ਜਨੁ ਬਿਦਰ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥

ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ, ਨਾਮੇ ਕੇ ਸੁਆਮੀ ਤੇਉ ਤਰੇ ॥ ੨ ॥

(ਗਊੜੀ ਚੇਤੀ ਭ: ਨਾਮਦੇਵ ਜੀ, ਪੰਨਾ ੩੪੫)

### ਅਸਥਾਈ

੦	੩	X	੨
ਪ — ਪ ਈ s ਵਾ	ਮ — ਪ ਪਾ s ਹ	ਪ ਨ	ਨ — ਪ ਲੋ s s
— ਪ ਪ ਪ s ਰਾ ਮ ਕ	ਮ ਮ ਪ ਪ ਤ ਜ	ਪ ਨ	ਸ — — ਰੇ s s

### ਅੰਤਰਾ

ਪ ਸ ਤਾ	ਸ ਗੀ ਲੋ	ਨ ਕ	ਨ ਨਿ	ਸ ਕਾ	— s	— *	ਸੰ ਬਿਨ	ਰੁ ਰੁ	ਰੁ ਪ	ਸ ਕੁ	ਨ ਬਿ	ਸ ਜਾ	— s
— ਨ ਬਿਆ	ਨ ਧ	ਸ ਅ	ਨ ਜਾ	— s	ਪ ਮ	ਪ ਲ	— s	ਮ ਤਾ	ਪ ਗੀ	ਮ ਅ	ਲੋ	— s	ਸ s

—ਸ਼ਬਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਓ ।

### ੩. ਰਾਗ ਗਉੜੀ ਚੇਤੀ, ਤਿੰਨਤਾਲ (ਮੱਧਜ ਲਖ)

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਬਾਵਹੁ ਹਮ ਆਏ ॥  
 ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥ ੧ ॥  
 ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥  
 ਕਹੇ ਨ ਜਾਨੀ ਅਉਗਣੁ ਮੇਰੇ ॥ ੧ ॥ ਰਹਾਉ ॥  
 ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥  
 ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ ੨ ॥  
 ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥  
 ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ ੩ ॥  
 ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥  
 ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥ ੪ ॥  
 ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਰੇ ਅਉਗਣੁ ਹਮਾਰੇ ॥  
 ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ ੫ ॥  
 ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥  
 ਪ੍ਰਣਵਤਿ ਨਾਨਕ ਹੁਕਮ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥ ੬ ॥

(ਗਉੜੀ ਚੇਤੀ ਮ: ੧, ਪੰਨਾ ੧੫੯)

#### ਅਸਥਾਈ

○	੩	X	੨
ਸ ਬਾ	ਪ ਕਉ	ਪ ਲ	ਰ ਮ
—	ਪ ਕ	ਪ ਹੋ	ਰ ਮ
—	ਪ ਕਉ	ਪ ਲ	ਰ ਮ
—	ਪ ਕਉ <th>ਪ ਲ</th> <th>ਰ ਮ</th>	ਪ ਲ	ਰ ਮ

ਅੰਤਰਾ

ਪ	ਪ	ਪ	ਮ	—	ਪ	—	ਨ	ਨ	ਸ	ਸ	ਸ	—	ਸ	ਸ	—
ਕ	ਤ	ਕੀ	ਮਾ	—	ਈ	—	ਬਾ	ਪ	ਕ	ਤ	ਕੇ	—	ਲਾ	—	ਤ
—	ਕੁ	—	ਦੂ	ਸ	—	ਸ਼ਹੁ	—	ਹ	ਨ	ਸ਼ਾ	—	ਨ	ਪ	—	ਤ
—	ਪ	ਪ	ਮ	ਮ	ਪ	ਪ	ਮੁ	ਭੋਡ	—	ਗ	ਰ	ਸ	ਪ	ਸ	—
s	ਅਕ	ਨ	ਬਿੰ	ਦ	ਬ	ਜ	ਲ	ਡ	ਤ	ਰ	ਨਿ	ਪ	ਜੇ	—	s
—	ਨ	—	ਨ	ਸ	—	ਸ	ਸ਼੍ਰੀ	ਪ	—	ਮ	—	ਗੈ	ਗ	ਸ	ਨ
s	ਕਾ	s	ਹੋ	ਕੰ	—	ਮ	ਪਾ	ਪਾ	ਏ	—	s	ਮੈ	ਰੈ	ਸਾ	ਹਿ

— ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ।

### ੪. ਰਾਗ ਕਉੜੀ ਚੇਤੀ, ਤਿੰਨਤਾਲ (ਮੱਧ ਲਘ)

ਅਵਰ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥  
 ਮਾਰਹਿ ਲੁਟਹਿ ਨੀਤ ਨੀਤ ਕਿਸੁ ਆਗੈ ਕਗੀ ਪੁਕਾਰ ਜਨਾ ॥ ੧ ॥  
 ਮ੍ਰੀ ਰਾਮ ਨਾਮਾ ਉਚਰੁ ਮਨਾ ॥  
 ਆਗੈ ਜਮ ਦਲੁ ਬਿਖਮ ਘਨਾ ॥ ੧ ॥ ਰਹਾਉ ॥  
 ਉਸਾਰਿ ਮੜੋਲੀ ਰਾਖੇ ਦੁਆਰਾ ਭੀਤਰਿ ਬੈਠੀ ਸਾ ਧਨਾ ॥  
 ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥ ੨ ॥  
 ਢਾਹ ਮੜੋਲੀ ਲੁਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥  
 ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥ ੩ ॥  
 ਕਾਮਣਿ ਲੋੜੇ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥  
 ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥ ੪ ॥

(ਗਉੜੀ ਚੇਤੀ ਮ: ੧, ਪੰਨਾ ੧੫੫)

ਅਸਥਾਈ

○	ਸ	ਗ	ਗ	ਗ	ਸ	ਨ	ਨ	ਸ	—	X	ਪ	ਪ	ਪ	ਪ	—	੨
—	ਸ੍ਰੀ	ਗ	ਗ	ਮ	ਨਾ	s	ਮਾ	s	—	ਪ	ਚ	ਪ	ਪ	ਮ	—	ਮੁ
s	ਆ	s	ਗੈ	—	ਸ	ਸ	ਸ	ਦ	ਲ	ਨ	ਪ	ਖ	ਨ	ਵ	—	ਨਾ
—	ਸ੍ਰੀ...															

ਅੰਤਰਾ

ਪ	ਪ	ਪ	ਮ੍ਰ	ਪ	ਨ	ਨ	ਸ	—	ਸ	ਸ	ਸ	—	ਸ	—			
ਅਵ	ਥ	ਪ	ੴ	ਚ	ਹ	ਮ	ਏ	—	ਕ	—	ਜ	—	ਨ	—			
—	ਨ	—	ਨ	ਸ	—	ਸ	ਸ	ਰੁ	—	ਰੁ	ਰੁ	—	ਨ	—			
—	ਕਿਊ	—	ਰਾ	ਖਉ	—	ਘ	ਰ	ਬਾ	—	ਰ	ਮ	—	ਨ	—			
—	ਸ	—	ਰੁ	ਸ	ਨ	ਸ	—	ਨੈ	—	ਪ	ਪ	ਮ	—	ਪ	—		
—	ਮਾ	—	ਰਹਿ	ਲੂ	—	ਟਹਿ	—	ਨੈ	—	ਤ	ਨੀ	—	ਤ	—	ਤ	—	
ਪ	ਮ	—	ਰੁ	ਪ	ਪ	—	ਪ	ਮ	—	ਰੁ	ਰੁ	ਜ	ਸ	—	ਜ	—	
ਕਿਸ	ਆ	—	ਕੋ	ਕ	ਗੀ	—	ਪੁ	ਕਾ	—	ਰ	ਜ	ਨਾ	—	ਜ	—	ਜ	—

— ਸ੍ਰੀ ਰਾਮ... — ਬਾਕੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

੫. ਰਾਗ ਗਉੜੀ ਚੇਤੀ, ਤਾਲ-ਸੂਲਫਾਕ (ਲਗ-ਭਗ ਦਰੁੱਤ ਲਾਜ)

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥  
 ਬਾਤਨ ਹੀ ਅਸਮਾਨੁ ਗਿਰਾਵਹਿ ॥ ੧ ॥  
 ਐਸੇ ਲੋਗਨ ਸਿਊ ਕਿਆ ਕਹੀਐ ॥  
 ਜੋ ਪ੍ਰਭੁ ਕੀਏ ਭਗਤਿ ਤੇ ਬਾਹਜ ਤਿਨ ਹੇ ਸਦਾ ਡਰਾਨੇ ਰਹੀਐ ॥੧॥ ਰਹਾਊ॥  
 ਆਪਿ ਨ ਦੇਹਿ ਚੁਰੂ ਭਰਿ ਪਾਨੀ ॥  
 ਤਿਹ ਨਿੰਦਹਿ ਜਿਹ ਗੰਗਾ ਆਨੀ ॥ ੨ ॥  
 ਬੈਠਤ ਉਠਤ ਕੁਠਿਲਤਾ ਚਾਲਹਿ ॥  
 ਆਪੁ ਗਏ ਅਉਰਨ ਹੂ ਘਾਲਹਿ ॥ ੩ ॥  
 ਛਾਡਿ ਕੁਚਰਚਾ ਆਨ ਨ ਜਾਨਹਿ ॥  
 ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥ ੪ ॥  
 ਆਪੁ ਗਏ ਅਉਰਨ ਹੂ ਖੋਵਹਿ ॥  
 ਆਗਿ ਲਗਾਇ ਮੰਦਰ ਮੈ ਸੇਵਹਿ ॥ ੫ ॥  
 ਅਵਰਨ ਹਸਤ ਆਪ ਹਹਿ ਕਾਨੇ ॥  
 ਤਿਨ ਕਉ ਦੇਖਿ ਕਬੀਰ ਲਜਾਨੇ ॥ ੬ ॥

(ਗਉੜੀ ਚੇਤੀ ਭ: ਕਬੀਰ ਜੀ, ਪੰਨਾ ੩੩੨)

### ਅਸਥਾਈ

X	—	—	—	—	—	—	—
ਸ ਨ ਅ	—	—	—	—	—	—	—
ਨ ਸ਼ਿ	—	—	—	—	—	—	—
ਨ ਚ	—	—	—	—	—	—	—
ਮ ਗ	—	—	—	—	—	—	—
ਪ ਤਿ	—	—	—	—	—	—	—
ਮ ਰਾ	—	—	—	—	—	—	—
—	—	—	—	—	—	—	—
੦ ਸ ਹਾਸ	—	—	—	—	—	—	—
ਪ ਕਿਆ	—	—	—	—	—	—	—
ਰ ਪ੍ਰ	—	—	—	—	—	—	—
ਪ ਤੇ	—	—	—	—	—	—	—
ਸ ਂ ਤੇ	—	—	—	—	—	—	—
ਰ ਨ	—	—	—	—	—	—	—
—	—	—	—	—	—	—	—
2 ਸ ਲੋ	—	—	—	—	—	—	—
ਨ ਕਹੀ	—	—	—	—	—	—	—
ਪ ਮੁ ਕੀ	—	—	—	—	—	—	—
ਨ ਬਾ	—	—	—	—	—	—	—
ਨ ਸ	—	—	—	—	—	—	—
ਨ ਦਾ	—	—	—	—	—	—	—
ਮੁ ਪ ਰਹੀ	—	—	—	—	—	—	—
—	—	—	—	—	—	—	—

### ਅੰਤਰਾ

ਪ ਰ	—	—	—	—	—	—	—
ਪ ਰਿ	—	—	—	—	—	—	—
ਨ ਰਿ	—	—	—	—	—	—	—
—	—	—	—	—	—	—	—
ਪ ਰ	—	—	—	—	—	—	—
ਪ ਜ	—	—	—	—	—	—	—
ਸ ਨ	—	—	—	—	—	—	—
ਪ ਸ	—	—	—	—	—	—	—
ਨ ਸੁ	—	—	—	—	—	—	—
ਬ ਗਾ	—	—	—	—	—	—	—
—	—	—	—	—	—	—	—
ਸ ਨਹਿ	—	—	—	—	—	—	—
ਸ ਵਹਿ	—	—	—	—	—	—	—
—	—	—	—	—	—	—	—
ਪ ਅ	—	—	—	—	—	—	—
ਪ ਸ	—	—	—	—	—	—	—
ਸ ਨ	—	—	—	—	—	—	—
—	—	—	—	—	—	—	—

—ਸਥਦ ਦੀਆ ਬਾਕੀ ਤੁਕਾ ਅੰਤਰੇ ਟੇ ਲਾਓ । (ਸੂਰ ਰਚਨਾ ਕਰਤਾ ਵਲੋਂ)

## ੬. ਰਾਗ ਗਊੜੀ ਚੇਤੀ, ਇਕਤਾਲਾ (ਦਰੱਤ ਲਜ)

ਤਾਮ ਕੋ ਬਲੁ ਪੂਰਨ ਭਾਈ ॥ ਤਾ ਤੇ ਬਿਖਾ ਨ ਬਿਆਪੈ ਕਾਈ ॥੧॥ ਰਹਾਉ॥

ਜੋ ਜੋ ਚਿਤਵੈ ਦਾਸੁ ਹਰਿ ਮਾਈ ॥ ਸੋ ਸੋ ਕਰਤਾ ਆਪਿ ਕਰਾਈ ॥੧॥

ਨਿਦਕ ਕੀ ਪ੍ਰਭਿ ਪਤਿ ਗਵਾਈ ॥ ਨਾਨਕ ਹਰਿ ਗੁਣ ਨਿਰਭਉ ਗਾਈ ॥ ੨ ॥

(ਗਊੜੀ ਚੇਤੀ ਮ: ੫, ਪੰਨਾ ੨੦੨)

### ਅਸਥਾਈ

X	੦	੨	੦	੩	੪
ਸ ਰ ਹ ਰ	ਰ ਮ —	ਪ ਕ ੰ	ਪ ਬ ਲ	ਰ ਪ ਰ	ਸ ਭ ਾ
ਨ ਤ ਾ	ਨ ਤ ੰ	ਪ ਬ ਿ	ਪ ਬ ਨ	ਨ ਬਿਆ ਦ	ਨ ਸ ਕਾ

### ਅੰਤਰਾ

ਮ ਹ ਜ	੫	ਨ ਸ ਰਿ	ਸ ਤ	ਸ ਦਾ	ਸ ਸ	ਤੁ ਹਰਿ	ਸ ਮਾ	— ੯	ਸ ਈ
ਨ ਸ	ਸ ਸ	ਨ ਪ ਕ	ਪ ਰ	ਪ ਾ	ਪ ਰ ਾ	ਰ ਕ	ਸ ਰਾ	— ੯	ਸ ਈ

—ਸ਼ਬਦ ਦੀਆਂ ਬਾਕੀ ਤੁਕਾ ਅਤਰੇ ਤੇ ਲਾਓ ।

## ੭. ਰਾਗ ਗਊੜੀ ਚੇਤੀ, ਝਪਤਾਲ (ਮੱਧ ਲਜ)

ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ॥

ਸੂਵਨਿ ਨ ਸੁਰਤਿ ਨੈਨ ਸੁੰਦਰ ਨਹੀਂ ਆਰਤ ਦੁਆਰਿ ਰਤਨ ਪਿੰਗੁਰੀਆ ॥੧॥

ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥

ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥

(ਗਊੜੀ ਚੇਤੀ ਮ: ੫, ਪੰਨਾ ੨੦੩)

## ਅਸਥਾਈ

X	ਜ	ਨ	ਕੁ					
ਸ	ਜ	ਪ	ਬ	ੴ	ਲ	ਹ	ਤ	ਵ
ਰ	ਮ	ਸ	ਸ	ਸ	ਖ	ਸਾ	ਗ	ਗ
ਨ	ਲ	ਧ	ਰ	ਨ	ਪ	ਰ	ਗਹਿ	ਹਿ
ਸ	ਲ	—	—	ਰ	ਹ	ਵ	ਸਾ	ਾ
				ਮ	ਪ	ਵ	ਸ	—
				ਅ	ਅ	ਵ	ਾ	—

## ਅੰਤਰਾ

ਪ	ਮ	ਸ						
ਹ	ਵ	ਨ	—	ਸ	ਵ	ਰ	—	—
—	ਨ	ਕੁ	ਨ	ਸੁ	ਕੁ	ਰ	ਨ	ਨ
ਨ	ਆ	ਗ	ਗ	ਮੁ	ਗ	ਗ	ਗ	ਗੋ
ਸ	ਰ	ਨ	—	ਸੁ	ਨ	ਨ	ਪ	—
ਮ	ਟ	ਪ	ਤ	ਪਿ	ਰ	ਗੀ	ਾ	—
ਰ								

ਨੋਟ :—ਬਾਕੀ ਤੁਕਾਂ ਅੰਤਰੇ ਤੇ ਛਾਉ, ਜਾਂ ਇਸ ਨੂੰ ਪਿਛੇ ਲਿਖੀ 'ਸੂਲਫਾਕ' ਦੀ ਟਿਯੂਨ ਤੇ ਵੀ ਰਾ ਸਕਦੇ ਹੋ ।

## ੮। ਰਾਗ ਗਊੜੀ, ਚੇਤੀ ਚਾਰਤਾਲ (ਬਿਲੰਬਿਤ ਲਜ)

ਰਾਮ ਕੇ ਬਲੁ ਪੂਰਨ ਭਾਈ ॥ (ਇਸ ਦਾ ਪਾਠ ਨੰ: ੬ ਤੇ ਲਿਖਿਆ ਹੈ)

### ਅਸਥਾਈ

X ਪ ਮ ਰਾ	P S	O ਨ ਮ	S ਵ ਕੌ	R ਸ ਬ	S ਲ	O ਨ ਪੂ	B ਰ	Z ਠ ਨ	P ਭਾ	S —	P ਈ
P ਤਾ	M ਤੇ	P ਪ੍ਰ	M ਕੁ	R —	M ਪ	D ਨ	—	G ਰੈ	S ਵਾ	—	S ਈ

### ਅੰਤਰਾ

P ਜੋ	M ਜੋ	P ਡ	N ਸ	S ਤ	S ਵੈ	S ਦਾ	S ਸ	S ਹਰਿ	R ਮਾ	—	S ਈ
N ਸੋ	S ਸੋ	N ਡ	P ਪ	P ਕ	P ਰ	M ਰੁ	R ਆ	R ਪ	R ਕ	—	S ਈ

ਨੋਟ :—ਚਾਰਤਾਲ ਦੀ ਦੁਗੁਨ ਤਿਕੂਨ ਆਦਿ ਕਰਨ ਤੋਂ ਬਾਦ ਇਸੇ ਸ਼ਬਦ ਨੂੰ ਪਿੱਛੇ ਲਿਖੀ ਇਕਤਾਲੇ ਦੀ ਟਿਕੂਨ ਤੇ ਗਾਊਣ ਨਾਲ ਵਧੇਰੇ ਰਸ ਆਵੇਗਾ ।

(ਗਊੜੀ ਚੇਤੀ ਰਾਗ ਸਮਾਪਤਿ )

## ਰਾਗ ਗਊੜੀ ਬੈਰਾਗਣਿ

ਵਾਦੀ—ਮ | ਠਾਟ — ਭੈਰਉ | ਸਮਾਂ—ਰਾਤ ਦਾ ਚੰਬਾ ਪਹਿਰ (ਅੰਮ੍ਰਿਤ ਵੇਲਾ)  
ਸੰਵਾਦੀ—ਸ | ਜਾਤੀ — ਵਕ੍ਰ-ਸੰਪੂਰਣ | ਵਿਸ਼ੇਸ਼ — ਆਰੋਹ ਵਿਚ ਪੰਚਮ ਸੁਰ ਅਲਪ।

ਨ

ਆਰੋਹ — ਸ — ਰੁ ਗ ਮ, ਪ ਧੁ ਮ, ਧੁ ਨ ਸੰ ।  
ਅਵਰੋਹ — ਸੰ, ਨੁ ਧ ਪ, ਧੁਮਪਮ, ਗ ਰੁ ਸੀ ।

ਨ                      ਨ

ਪਕੜ — ਮ, ਧੁ ਨ ਸੰ, ਰੁਨਸੰ ਧੁ ਨ, ਸੰ — ਨੁਧਪ, ਧੁਮਪਮ, ਗਰੁਗ, ਰੁਸ. ਨੁਧਨ, ਰੁਸ ।

ਗਊੜੀ ਬੈਰਾਗਣਿ ਇਕ ਐਸਾ ਰਾਗ ਹੈ, ਜਿਸ ਦਾ ਉਲੇਖ ਕਿਸੇ ਵੀ ਸੰਗੀਤ ਗ੍ਰੰਥ ਵਿਚ ਨਹੀਂ ਮਿਲਦਾ, ਅਤੇ ਨਾ ਹੀ ਕਿਸੇ ਪਰੰਪਰਾ ਜਾਂ ਘਰਾਣੇਦਾਰ ਗਾਇਕ (ਰਾਗੀ ਰਥਾਬੀ) ਕੋਲੋਂ ਇਸ ਦੇ ਸਰੂਪ ਸੰਬੰਧੀ ਸਹੀ ਜਾਣਕਾਰੀ ਪ੍ਰਾਪਤ ਹੋ ਸਕੀ ਹੈ। ਪਰ ਤਾਂ ਵੀ ਗੁਨੀਜਨਾਂ ਦੀਆਂ ਰਾਵਾਂ, ਸੁਕਾਵਾਂ ਅਤੇ ਛਾਨ-ਬੀਨ ਕਰਨ ਨਾਲ ਇਸ ਦੇ ਭਿੰਨ-ਭਿੰਨ ਤਿੰਨ ਰੂਪਾਂ ਦਾ ਪਤਾ ਲਗਿਆ ਹੈ :—

ਪਹਿਲਾ — ਠਾਟ-ਪੂਰਬੀ, ਜਾਤੀ ਖਾਡਵ-ਸੰਪੂਰਣ, ਵਾਦੀ ਗੰਧਾਰ, ਸੰਵਾਦੀ ਨਿਖਾਦ ਅਤੇ ਗਾਉਣ ਦਾ ਸਮਾਂ ਦਿਨ ਦਾ ਚੰਬਾ ਪਹਿਰ। ਇਸ ਦੇ ਆਰੋਹ ਵਿਚ ਧੈਵਤ ਸੁਰ ਵਰਜਿਤ ਹੈ, ਰਿਖਭ-ਧੈਵਤ ਕੌਮਲ, ਮੰਧਮ ਤੀਵਰ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਆਰੋਹ-ਅਵਰੋਹ “ਸ, ਨ ਰੁ ਗ, ਮੰ ਪ ਨ, ਸੰ। ਸੰ ਰੁ ਨ ਸੰ ਨ ਧੁ ਨ, ਧੁ ਪ, ਮੰ ਗ, ਮੰਗਰੁਸ।”

ਦੂਜਾ — ਠਾਟ-ਭੈਰਉ, ਜਾਤੀ ਓਡਵ-ਓਡਵ; ਵਾਦੀ ਧੈਵਤ, ਸੰਵਾਦੀ ਰਿਖਭ ਅਤੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ। ਇਸ ਵਿਚ ਗੰਧਾਰ-ਪੰਚਮ ਵਰਜਿਤ, ਰਿਖਭ-ਧੈਵਤ ਕੌਮਲ ਨਿਖਾਦ ਦੌਵੇਂ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਆਰੋਹ-ਅਵਰੋਹ “ਸ ਰੁ ਮ ਧੁ, ਨ ਸੰ। ਸੰ ਨੁ ਧੁ, ਮ ਰੁ ਸੀ”

ਤੀਜਾ — ਠਾਟ-ਭੈਰਉ, ਜਾਤੀ ਵਕ੍ਰ-ਸੰਪੂਰਣ, ਵਾਦੀ ਮੱਧਮ, ਸੰਵਾਦੀ ਖੜਜ ਅਤੇ ਗਾਉਣ ਦਾ ਸਮਾਂ ਰਾਤ ਦਾ ਚੰਬਾ ਪਹਿਰ (ਅੰਮ੍ਰਿਤ ਵੇਲਾ) ਹੈ। ਇਸ ਦੇ ਆਰੋਹ ਵਿਚ ਪੰਚਮ ਸੁਰ ਅਲਪ ਰਹੇਗਾ। ਰਿਖਭ ਕੌਮਲ, ਦੌਵੇਂ ਧੈਵਤ, ਦੌਵੇਂ ਨਿਖਾਦ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ।

ਨ

ਆਰੋਹ-ਅਵਰੋਹ “ਸ, ਰੁ ਗ ਮ, ਪਧੁਪਮ, ਧੁ ਨ ਸੰ। ਸੰ ਨੁ ਧ ਪ, ਧੁ ਮ ਪ ਗਮ, ਗ ਰੁ ਗ, ਰੁ ਸ ਨੁ ਧੁ ਨ, ਰੁ ਸੀ।”

ਉੱਤੇ ਲਿਖੇ ਗਊੜੀ ਬੈਰਾਗਣਿ ਦੇ ਤਿੰਨ ਪ੍ਰਕਾਰਾਂ ਵਿਚੋਂ ਪਹਿਲਾ ਪ੍ਰਕਾਰ ਤਾਂ ਲਗ-ਭਗ ਪੂਰਵੀ ਵਾਗ ਹੀ ਹੈ। ਦੂਜੇ ਵਿਚ ਗੰਧਾਰ ਤੇ ਪੰਚਮ ਸੁਰ ਵਰਜਿਤ ਹਨ, ਜਿਸ ਕਰ ਕੇ ਇਸ ਦੀ ਪ੍ਰਕਿਰਿਆ ਤੁਝ

ਗੰਭੀਰ ਹੋਣ ਕਾਰਣ ਸ਼ਾਤ ਅਤੇ ਕਰੁਣਾ ਰਸ ਲੁਪਤ ਹੋ ਜਾਂਦੇ ਹਨ। ਸੋ, ਅਸਾਂ ਗਉੜੀ ਬੈਤਾਗਣ ਦੇ ਤੀਜੇ ਸਰੂਪ ਨੂੰ ਹੀ ਅਪਣਾਇਆ ਹੈ। ਕਿਉਂਕਿ ਇਸ ਦਾ ਸਰੂਪ ਸਭ ਤੋਂ ਭਿੰਨ ਸੁੰਦਰ ਅਤੇ ਵੈਤਾਗ ਮਈ ਹੈ। ਇਸ ਦਾ ਆਰੋਹ ਕਰਨ ਸਮੇਂ ਅਕਸਰ ਪੰਚਮ ਸੁਰ ਛੱਡ ਦਿੱਤਾ ਜਾਂਦਾ ਹੈ। ਅਵਰੋਹ ਵਿਚ ਨਿਖਾਦ ਕੋਮਲ ਦੇ ਨਾਲ ਧੈਵਤ ਸ਼ੁੱਧ ਲਾ ਕੇ ਮੁੜ ਕੋਮਲ ਧੈਵਤ ਦੀ ਵਰਤੋਂ ਕਰਨ ਨਾਲ ਰਾਗ ਵਿਚ ਵਿਲਖਣਤਾ ਦਿਖਾਈ ਦਿੰਦੀ ਹੈ। ਰਾਗ ਦਾ ਚਲਣ ਇਸ ਪ੍ਰਕਾਰ ਰਹੇਗਾ “ਸ, ਰੁ ਗ ਮ, ਪ ਧੁ ਮ—ਧੁ ਨ ਸ, ਨ ਸ ਨ ਰੁ ਨ ਸ, ਧੁ ਨ, ਸੰ—ਨ ਧ ਪ, ਧੁ ਮ ਪ ਗ ਮ ਗ ਰੁ ਗ, ਰੁ ਸ, ਨ ਧੁ ਨ, ਸ ਰੁ ਸਾ।” ਅੰਤਰੇ ਦਾ ਨ ਉਠਾਣ “ਮ, ਧੁ ਨ ਸ, ਜਾਂ ਸ, ਨ ਧੁ ਨ, ਸੰ ਰੁ ਸ, ਨ ਧ ਪ, ਧੁ ਮ ਪ ਮ” ਵਿੰਜ ਕੀਤਾ ਜਾਂਦਾ ਹੈ।

ਗਉੜੀ ਰਾਗ ਦਾ ਇਹ ਇਕ ਮਨੋਹਰ ਤੇ ਸੁੰਦਰ ਪ੍ਰਕਾਰ ਹੈ। ਜਿਸ ਨੂੰ ਤਿੰਨੇ ਸਪਤਕਾਂ ਵਿਚ ਗਾਇਆ ਬਜਾਇਆ ਜਾਂਦਾ ਹੈ।

### ਸੁਰ-ਵਿਸਥਾਰ (ਆਲਾਪ)

1. ਸ. ਰੁਗਮ, ਗਰੁਗ, ਰੁ ਸ—ਨਸਨਧੁਨ, ਰੁਸ—ਸਰੁਮ, ਗਮਧੁਪ, ਧੁਮਪਮ, ਗਰੁਸ।
2. ਸਰੁਗਮ, ਪਧੁਮਪਮ, ਗਰੁਗ, ਮਗਰੁਸ—ਨਧੁਨ, ਧੁਪ. ਮ. ਧੁਨ, ਸਰੁਸ, ਗਮਧੁਪਮ, ਪਗਮਗਰੁਗ, ਰੁਸ।
3. ਮ. ਧੁਨਸ—ਨਸਨਧੁਨ, ਸੰਰੁਸ—ਨਧੁਪ, ਧੁਮਪਗਮਗਰੁਗ, ਮਗਰੁਸ—ਮਪਧੁਮ, ਧੁਨਸ—ਸਰੁਨਸਨਧੁਨ, ਰੁਸ—ਨਧੁਪਧੁਮਪਮ, ਗਮਗਰੁਸ, ਨਧੁਨ, ਸ—।
4. ਗਮ ਧੁਨਸ, ਨਧੁਨਸਰੁਨਸ—ਸੰਰੁਗ, ਰੁਗਾਂਰੁਨਸ—ਨਸਨਧੁਨ, ਧੁਪ, ਨਧੁਪਧੁਮ, ਧੁਨਸ—ਸਨਧੁਨਸਰੁਨਸ—ਸੰਰੁਗ, ਰੁਗਾਂਰੁਨਸ—ਸਨਧੁਪ, ਧੁਮਪਗਮਗਰੁਗ, ਰੁਸ—।
5. ਸਰੁਗਮ, ਗਮਪਧੁਮ, ਧੁਨਸ—ਨਸ, ਧੁਨਸ, ਮ, ਧੁ, ਨਸਰੁਨਸ—ਸੰਰੁਮ, ਗੁਰੁਗ; ਰੁਸ—ਸੰਰੁਨਸ ਧੁਨ ਧੁਪ ਸ—ਨਧੁਪ, ਪਧੁਮਪਗਮ, ਧੁਪਗਮਗਰੁਗ, ਰੁਸ—ਮ ਧੁ, ਨਸ—ਨਧੁਪਧੁਮਪ ਗਮ ਗੁਗਸਰੁਨਸ—ਗਮ ਧੁਪਮ, ਗਰੁਗ, ਮਗਰੁਸ—।

## ਗਊੜੀ ਬੈਰਾਗਣ ਰਾਚਾ ਦੀਆਂ ਕੁਝ ਤਾਨਾਂ

੧. ਸਰ੍ਹ ਗਮ ਧੁਪ ਮਪ ਗਮ ਗਰ੍ਹ ਗਗ ਰੁਸ ।
੨. ਸਰ੍ਹ ਗਮ ਪਥੁ ਮਪ ਗਮ ਧੁਨ ਸੰਰੁ ਸੰਡ, ਨੁਧ ਪਥੁ ਮਪ ਗਮ ਗਰ੍ਹ ਸੰਡ ।
੩. ਗਮ ਪਥੁ ਮਪ ਮਗ ਰੁਸ, ਗਮ ਧੁਨ ਸੰਰੁ ਗਾਂਰੁ ਸੰਨ ਧੁਨ ਸੰਰੁ ਨਸ਼ ਨੁਧ ਪਥੁ ਮਪ ਗਮ ਧੁਪ ਮਗ ਰੁਸ ।
੪. ਨਨ ਧੁਨ ਨੁਧ ਨਨ ਸਰ੍ਹ ਰੁਸ, ਮਮ ਗਮ ਮਗ ਮਮ ਗਰ੍ਹ ਗਗ ਰੁਸ, ਨਨ ਧੁਨ ਨੁਧ ਨਨ ਸੰਰੁ ਨਸ਼ ਨੁਧ ਪਥੁ ਮਪ ਗਮ ਧੁਪ ਮਗ ਰੁਸ ।
੫. ਸਨ ਧੁਨ ਸਰ੍ਹ ਗਮ ਗਰ੍ਹ ਸੰਡ, ਸਨ ਧੁਨ ਸਰ੍ਹ ਗਮ ਧੁਧੁ ਪਮ ਗਰ੍ਹ ਸੰਡ, ਸਨ ਧੁਨ ਸਰ੍ਹ ਗਮ ਧੁਨ ਸੰਰੁ ਨੁਧ ਪਮ ਗਰ੍ਹ ਸੰਡ ਨੁਧ ਪਮ ਗਰ੍ਹ ਸੰਡ, ਸਨ ਧੁਨ ਸਰ੍ਹ ਗਮ ਧੁਨ ਸੰਰੁ ਗਾਂਰੁ ਸੰਨ ਧੁਨ ਧੁਧੁ ਪਮ ਗਰ੍ਹ ਸੰਡ ।
੬. ਸਰ੍ਹ ਗਰ੍ਹ, ਰੁਗ ਮਗ, ਗਮ ਪਮ, ਮਪ ਧੁਪ, ਧੁਨ ਸੰਨ, ਨਸ਼ ਰੁਸ਼, ਸੰਰੁ ਗਾਂਰੁ ਸੰਡ, ਨਸ਼ ਰੁਸ਼, ਨੁਨ ਸੰਨ. ਧੁਧੁ ਨੁਧ, ਪਪ ਧੁਪ, ਮਮ ਪਮ, ਕਗ ਮਗ, ਰੁਕ ਗਰ੍ਹ ਸਸ ਰੁਸ, ਗਮ ਧੁਨ ਸੰਡ, ਗਮ ਧੁਨ ਸੰਡ, ਗਮ ਧੁਨ ਸੰਡ ।

#### ੧. ਰਾਚਾ ਰਾਉੜੀ ਬੈਰਾਗਣਿ ਤਿੰਨਤਾਲ (ਮੱਧ ਲਖ)

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥  
 ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ ॥ ੧ ॥  
 ਨਾਮ ਨ ਜਾਨਿਆ ਰਾਮ ਕਾ ॥  
 ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥ ੧ ॥ ਰਹਾਉ ॥  
 ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥  
 ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥ ੨ ॥  
 ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥  
 ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੌਇ ॥ ੩ ॥  
 ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥  
 ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥ ੪ ॥

(ਗਊੜੀ ਬੈਰਾਗਣ ਮ: ੧, ਪੰਨਾ ੧੫੯)

ਅਸਥਾਈ

ੴ ਤਾਰਾ

ਰ	ਸ	—	ਰ	ਗ	ਗ	ਮ	—	ਗ	ਕੁ	—	—	—	ਸ	ਨ	ਸ	—
ਬ	ਉ	s	ਭੀ	ਬ	ਦ	ਲੋ	s	ਜਾ	ਜਾ	s	s	s	s	ਡ	ਡਿ	s

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ ।

### ੩. ਰਾਗ ਗਊੜੀ ਬੈਰਾਗਣਿ, ਤਿੰਨਤਾਲ (ਮੱਧ ਲਘ)

ਜੀਵਤ ਪਿਤਰ ਨ ਮਾਨੇ ਕੋਉ ਮੂਦੇ ਸਿਰਾਧ ਕਰਾਹੀ ॥  
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਉਆ ਕੁਕਰ ਖਾਹੀ ॥  
ਮੌ ਕਉ ਕੁਸਲ ਬਤਾਵਹੁ ਕੋਈ ॥  
ਕੁਸਲੁ ਕੁਸਲੁ ਕਰਤੇ ਜਗੁ ਬਿਨਸੇ ਕੁਸਲੁ ਭੀ ਕੈਸੇ ਹੋਈ ॥ ੧ ॥ ਰਹਾਉ॥  
ਮਾਟੀ ਕੇ ਕਰਿ ਦੇਵੀ ਦੇਵਾ ਤਿਸ੍ਤੁ ਆਗੇ ਜੀਉ ਦੇਹੀ ॥  
ਓਸੇ ਪਿਤਰੁ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥ ੨ ॥  
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥  
ਰਾਮ ਨਾਮ ਕੀ ਗਤਿ ਨਹੀ ਜਾਨੀ ਡੈ ਢੂਬੇ ਸੰਸਾਰੀ ॥ ੩ ॥  
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥  
ਕਹਤ ਕਬੀਰ ਅਕੁਲ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥ ੪ ॥

(ਗਊੜੀ ਬੈਰਾਗਣਿ ਭ: ਕਬੀਰ ਜੀ, ਪੰਨਾ ੩੩੨)

### ਅਸਥਾਈ

੧	੩	X	੨
ਲ ਮ ਕ	ਮ ਸ ਲ ਬ	ਗ ਤਾ ਵਹੁ	ਸ ਕੋ ਨ ਸ ਏ
ਨ ਧ ਜ	ਧ ਪ ਸ ਲ ਕ	ਨ ਨ ਸ ਲ ਕ ਰ	ਸ ਰ ਨ ਸ ਜ ਗ
ਸ ਕ	ਧ ਪ ਲ ਭੀ	ਮ ਕੈ ਪ ਸ ਸੇ	ਰ ਹੋ ਸ ਗ ਏ —

ਅੰਤਰਾ

ਮ ਜੀ	—	ਮ ਵ	ਮ ਤ	ਨ ਧ ਪਿ	ਪ ਤ	ਨ ਰ	ਨ ਨ	ਸ ਮਾ	—	ਸ ਨੇ	—	ਸ ਕੌ	—	ਸ ਊ	—
ਨ ਧ ਮੁ	ਧ ਏ	—	ਧ ਸਿ	ਨ ਰਾ	—	ਸ ਧ	ਸ ਕ	ਗ ਰਾ	—	—	—	ਸ ਹੀ	—	—	—
ਸ ਪਿ	ਸ ਤ	ਸ ਰ	ਰ ਭੀ	ਸ ਨ ਬ	ਨ ਪ	ਧ ਰੇ	ਪ ਤ	ਨ ਧ ਕ	ਧ ਹ	ਧ ਕਿਊ	ਮ ਸ	ਗ ਪ	ਗ ਡ	ਸ ਵਹਿ	—
ਸ ਕਊ	ਧ ਤ	ਪ ਆ	ਪ ਦ	ਮ ਕੂ	ਪ ਤ	ਮ ਕ	ਮ ਰ	ਗ ਖਾ	ਰ ਤ	ਗ ਹੀ	—	ਗ ਤ	ਸ ਤ	ਸ ਮੋਕਊ...	

—ਸਥਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਉਚਨਾ ਕਰਤਾ ਵਲੋਂ)

### ੩. ਰਾਗ ਗਊੜੀ ਬੈਰਾਗਣਿ, ਤਾਲ-ਕਹਿਰਵਾ (ਮੱਧ ਲਜ)

ਦਯ ਗੁਸਾਈ ਮੀਤੁਲਾ ਤੂ ਸੰਗ ਹਮਾਰੈ ਬਾਸੁ ਜੀਊ ॥ ੧ ॥ ਰਹਾਊ ॥

ਤੁਝ ਬਿਨੁ ਘਰੀ ਨ ਜੀਵਨਾ ਧ੍ਯਾਗੁ ਰਹਣਾ ਸੰਸਾਰਿ ॥

ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰ ਜੀ ॥ ੧ ॥

ਹਸਤ ਅਲੰਬਨੁ ਦੇਹੁ ਪ੍ਰਤਿ ਗਰਤਹੁ ਉਪਰੁ ਗੋਪਾਲ ॥

ਮੋਹਿ ਨਿਰਗੁਨ ਮਹਿ ਬੋਰੀਆ ਤੂ ਸਦ ਹੀ ਦੀਨ ਦਇਆਲ ॥ ੨ ॥

ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਜਾਰੁ ॥

ਸਰਣਿ ਸਮਾਈ ਦਾਸ ਹਿਤ ਉਚੇ ਅਜਮ ਅਪਾਰ ॥ ੩ ॥

ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥

ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥ ੪ ॥

ਮਾਤ ਪਿਤਾ ਸੁਤ ਬੰਧਪੋ ਤੂ ਮੇਰੇ ਪ੍ਰਾਣ ਅਧਾਰ ॥

ਸਾਧਸੰਗਿ ਨਾਨਕ ਭਜੈ ਬਿਖੁ ਤਰਿਆ ਸੰਸਾਰੁ ॥ ੫ ॥

(ਗਊੜੀ ਬੈਰਾਗਣਿ ਮ: ੫, ਪੰਨਾ ੨੦੩)

ਅਸਥਾਈ

X				X	ਗ	ਹ		ਗ	ਰ	ਸ	
-				-	-	-		-	-	-	
s	ਨ	ਧ	ਨ	s	ਸ	ਮੀ	-	ਗ	ਲਾ	s	s
-	ਦ	ਧ	ਕ	-	ਦੀ	ਗ	ਜਸ	ਗ	ਤੁ	ਰੂ	s
s	ਸ	ਪ	ਹ	s	ਮ	ਬਾ	ਜੀ	ਗ	-	ਸ	s
m	ਮ	ਮ	ਹ	-	ਮ	ਗ	ਗ	ਗ	-	ਗ	

ਅੰਤਰਾ

ਮ	ਡੁੜ	ਗ	ਬਿ	ਮ	ਨ	ਨ	ਧ	ਨ	ਸੰ	ਰੁ	ਸ
-	s	ਸੰ	ਗ	r	ਨ	s	-	n	s	-	s
s	ਪਿ	ਸੰ	ਗ	ਰੁ	ਮਾ	-	s	s	s	-	s
-	n	ਨੁ	ਨੁ	p	ਧ	ਨ	ਖ	ਧ	ਧ	ਨ	-
s	ਜੀ	ਅ	ਪ੍ਰ	-	ਟ	s	ਖ	ਦਾ	ਦਾ	ਗ	ਤਿ
-	ਗ	ਨਿਮ	ਗ	n	ਗ	ਮ	ਮ	ਗ	ਰੁ	ਰ	ਸ
s			ਖ	-	ਖ	ਬ	ਲਿ	-	ਰਾ	-	ਜੀ

—ਸੁਭਦ ਦੀਆਂ ਬਾਕੀ ਫੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕਰਦਾ ਵਲੋਂ)

## ੪. ਰਾਗ ਗਉੜੀ ਬੈਰਾਗਣਿ, ਤਾਲ—ਦਾਦਰਾ (ਮੱਧ ਲਜ)

ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥  
 ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥ ੧ ॥  
 ਹਮ ਵਣਜਾਰੇ ਰਖ ਕੇ ॥ ਹਰਿ ਵਣਜ ਕਰਾਵੈ ਦੇ ਰਾਸਿ ਰੇ ॥੧॥ਰਹਾਉ॥  
 ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥  
 ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥  
 ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥  
 ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥  
 ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥  
 ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥

(ਗਉੜੀ ਬੈਰਾਗਣਿ ਮ: ੪, ਪੰਨਾ ੧੯੫)

### ਅਸਥਾਈ

X	O	X	O
ਨ ਸ ਹ ਵ ਡਨ	ਧ ਯ ਅ ਵ ਡਨ	ਪ ਜ ਰਾ ਰ ਡੇ	ਨ ਯ ਵ ਵ ਡੇ
ਹਮ	ਵ	ਰਾ	ਸ

  

N	S	M	G	R	S	M	G	R	S
ਵਨ	ਜ	ਡਕ	ਰਾਡ	ਵੈ	ਡੇ	ਰਾ	ਵ	ਡ	ੰ
ਜ	ਨ	ਮ	ਗ	ਰ	ਸ	ਮ	ਵ	ਡ	ੰ

### ਅੰਤਰਾ

ਸ	ਸ	-ਕੁ	ਗ	ਮ	-	ਪ	ਧੁ	ਪਮ	ਪ	-	-
ਸਾ	ਹ	ਡਹ	ਮਾ	ਰਾ	ਸ	ਤੂ	ਡੁ	ਡਧ	ਲੀ	ਡੇ	ੰ
ਮ	ਮ	ਧੁ	ਨ	ਸ	ਸੰ	ਸ	ਤੈ	ਸੀ	ਹਨ	ਸੰ	ਸੰ
ਜੈ	ਸੀ	ਤੂ	ਰਾ	ਸ	ਦੇਹਿ	ਸੰ	ਤੈ	ਸੀ	ਹਨ	ਲੇਹਿ	ਡੇ
ਸੰ	ਸ	-	ਧੁ	ਪ	-	ਮ	-	ਗਰੁ	ਗ	-	ਰੁਸ
ਸੰਗੁ	ਨੁ	-ਨੁ	ਧੁ	ਧੁ	ਜਹ	ਤੰ	ਤੁ	ਡਗ	ਸਿਉ	ਡੇ	ਡਜੇ
ਨਾਡ	ਮ	ਡਵ	ਲੰਡ	ਲੰਡ	ਡ	ਸੰ	ਤੁ	ਗਰੁ	ਗ	-	-
ਨ	ਸ	-ਕੁ	ਗ	ਮ	ਮ	ਰੁ	-	-	ਸ	-	-
ਆ	ਪ	ਡਦ	ਇਆ	ਲ	ਹੋਇ	ਦੇਹਿ	ਡੇ	ਡੇ	ਡੇ	ੰ	ੰ

—ਬਲਦ ਦੀਆਂ ਬਾਬੀ ਤੁਕਾਂ ਅੰਤਰੇ ਤੇ ਲਾਉ । (ਸੂਰ ਰਚਨਾ ਕਰਤਾ ਵਲੋਂ)

## ੫. ਰਾਗ ਗਊੜੀ ਬੈਰਾਗਣਿ, ਤਾਲ-ਰੂਪਕ (ਮੱਧ ਲਜ)

ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥  
 ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥  
 ਮੈ ਬਨਜਾਰਨਿ ਰਾਮ ਕੀ ॥ ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ਰਹਾਉ॥  
 ਕੋਕਿਲ ਹੋਵਾ ਅੰਬਿ ਬਸਾ ਸਹਜਿ ਸਵਦ ਬੀਚਾਰੁ ॥  
 ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥  
 ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥  
 ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥  
 ਨਾਗਣਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥  
 ਨਾਨਕ ਸਦਾ ਸੋਹਾਗਣੀ ਜਿਨ ਜੰਤੀ ਜੋਤਿ ਸਮਾਇ ॥੪॥

(ਗਊੜੀ ਬੈਰਾਗਣਿ ਮ: ੧, ਪੰਨਾ ੧੫੭)

### ਅਸਥਾਈ

⊕			੧		੨		੧		੨		ਮ		
ਮ	ਪ	ਧ	ਸੰ	ਨ	—	੨	ਪ	ਧ	ਸੰ	ਨ	ਮ	ਮ	ਰਾ
ਨ	ਰ	ਕ	ਗ	ਗ	—	੨	ਪ	ਧ	ਸੰ	ਨ	ਮ	ਮ	ਰਾ
ਨ	ਮ	ਵ	ਖ	ਰ	—	੨	ਪ	ਧ	ਸੰ	ਨ	ਮ	ਮ	ਰਾ
ਸ	ਸ	ਸ	ਨ	ਧ	—	੨	ਪ	ਧ	ਸੰ	ਨ	ਮ	ਮ	ਰਾ
ਨ	ਮ	ਵ	ਖ	ਰ	—	੨	ਪ	ਧ	ਸੰ	ਨ	ਮ	ਮ	ਰਾ

### ਅਤਿਰਾ

ਸ	ਸ	ਸ	ਨ	ਧ	—	ਨ	ਧ	—	ਸ	ਰ	ਸ	ਸ	—
ਸ	ਸ	ਸ	ਨ	ਧ	—	ਨ	ਧ	—	ਸ	ਰ	ਸ	ਸ	—
ਸ	ਸ	ਸ	ਨ	ਧ	—	ਨ	ਧ	—	ਸ	ਰ	ਸ	ਸ	—
ਨ	ਧ	ਧ	ਨ	ਧ	—	ਨ	ਧ	—	ਸ	ਰ	ਸ	ਸ	—
ਗੁਰ	ਪ	ਪ	ਨ	ਸਾ	—	ਨ	ਸਾ	—	ਸ	ਰ	ਸ	ਸ	—
ਨ	ਧ	ਧ	ਨ	ਸਾ	—	ਨ	ਸਾ	—	ਸ	ਰ	ਸ	ਸ	—

ਗ ਰ ਰ ਵਾ | ਗ ਰ ਮ ਹਉ - | ਰ ਜਾ ਰ ਕ੍ਰ ਜੀ | ਸ ਉ - | - -  
 ਵਾ ਰ ਵਾ | ਸ ਰ ਹਉ - | ਜਾ ਉ ਜੀ | ਸ ਉ - | ਸ -  
 —ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਉ । (ਸੂਰ ਚਚਨਾ ਕਰਤਾ ਵਲੋਂ)

### ੯. ਰਾਗ ਗਊੜੀ ਬੈਰਾਗਣਿ, ਤਾਲ-ਚੰਚਲ (ਮੱਧ ਲਜ)

ਘਟ ਅਵਘਟ ਫੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥  
 ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥  
 ਕੋ ਬਨਜਾਰੇ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥  
 ਹਉ ਬਨਜਾਰੇ ਰਾਮ ਕੋ ਸਹਜ ਕਰਉ ਬ੍ਰਾਪਾਰੁ ॥  
 ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥  
 ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥  
 ਮੌਹਿ ਜੰਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥  
 ਜੈਸਾ ਰੰਗੁ ਕਸੰਭ ਕਾ ਤੈਸਾ ਇਹੁ ਸੰਸਾਰੁ ॥  
 ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥

(ਗਊੜੀ ਬੈਰਾਗਣਿ ਭ: ਰਵਿਦਾਸ ਜੀ, ਪੰਨਾ ੩੪੫)  
ਅਸਥਾਈ

X	੨	੦	੩
ਸ — —	ਰੁ ਗ ਰੁ —	ਸ — —	ਨੁ ਰਾ —
ਟਾ ਸ ਸ	ਡ ਸ ਡਾ ਸ	ਲਾ ਸ ਸ	ਦਿਆ ਸ ਸ ਸ
ਨੁ ਜਾ ਸ ਸ	ਰੁ ਇ — ਰੁ ਸ	— ਰੁ —	ਰੁ ਮੈ ਸ ਰਾ ਨੁ
ਸ — —	ਰੁ — ਰੁ —	ਸ — —	ਨੁ — ਪੁ —
ਟਾ ਸ ਸ	ਡ ਸ ਡਾ ਸ	ਲਾ ਸ ਸ	ਦਿਆ ਸ ਸ ਸ
ਨੁ — —	— — — ਨੁ	ਰੁ ਨੁ —	ਪੁ — — —
ਜਾ ਸ ਸ	ਸ ਸ ਸ ਇ	ਰੇ ਸ ਸ	ਸ ਸ ਸ ਸ
ਰੁ ਕੋ ਸ ਸ	ਰੁ ਬ ਸ ਨ ਸ	ਗ ਜਾ ਸ ਸ	ਮ ਰੋ ਸ ਸ ਸ
ਪ ਰਾ ਸ ਸ	ਪੁ — ਸ ਮ ਪ	ਗ ਕੋ ਸ ਸ	ਸ ਮੋ ਰੁ ਸ ਨ ਟਾ... ਟਾ... ਟਾ...

## ਅੰਤਰਾ

			ਸ ਘ	ਸ ਟ	ਗ ਮ	ਹ ਵ	ਹ ਘ	ਹ ਟ	—	—	—	—
—	—	—	ਪ ਧ	ਧ	ਪ	ਧ	ਸ ਨ	ਨ ਲਾ	—	—	ਪ ਕ	—
—	—	—	ਥ ਨਿ	ਨ	ਥ ਰ	ਨ ਲ	ਹ ਬੈ	ਬੈ	—	—	ਕ ਜ	ਰ ਹ
ਗ ਮ	—	ਗ ਰ,	ਮ ਰ	ਮ ਮਈ	ਨ ਈ	—	ਨ ਸ਼ਉ	ਸ਼ਉ	—	—	ਸ ਕ	—
—	—	—	ਚਾਂ	—	—	ਚਾਂ	ਸ ਤੀ	ਤੀ	—	—	ਸ ਰੀ	—
—	—	—	ਨ ਪੂ	—	ਨ ਜੀ	—	ਧ ਰਾ	ਰਾ	—	—	ਧ ਸ	ਪ ਮੁ
ਹ ਰ	—	—	ਰੁਗ	—	—	ਗ	ਰੁ	ਰਾ	—	—	ਰੁ	ਸ ਨ
			ੴ	ੴ	ੴ	ੴ	ੴ	ੴ	ੴ	ੴ	ੴ	ੴ

ਸਟਾ... —ਬਾਕੀ ਤੁਕਾਂ ਅੰਤਰੇ ਤੇ ਲਾਓ। ਇਹ ਇਕ ਸੁੰਦਰ ਪੁਰਾਤਨ ਸ਼ਬਦ ਰੀਤ ਹੈ, ਜੋ ਸੀਨਾ-ਬਸੀਨਾ ਚਲੀ ਆ ਰਹੀ ਹੈ।

(ਗਊੜੀ ਬੈਰਾਗਣ ਰਾਗ ਸਮਾਪਤਿ)

## ਰਾਗ ਗਉੜੀ ਲਲਿਤ

ਵਾਈ—ਮ | ਠਾਟ—ਭੈਰਉ | ਸਮਾ—ਰਾਤ ਦਾ ਚੰਬਾ ਪਹਿਰ (ਅੰਮ੍ਰਿਤ ਵੇਲਾ)।  
ਸੰਵਾਈ—ਸ | ਜਾਤੀ—ਸੰਪੁਰਣ | ਵਿਸ਼ੇਸ਼—ਦੋਹਾ ਮੱਧਮਾਂ ਦਾ ਪ੍ਰਯੋਗ ਤੇ ਨਿਖਾਦ ਸੁਰ ਤੇ ਠਹਿਰਾਉ।

ਆਰੋਹ—ਸ, ਰੁ ਗ ਮ, ਮੰ ਮ ਗ, ਪ ਧੁ ਨ, ਸੰ।

ਮ

ਅਵਰੋਹ—ਸੰ ਨ ਧੁ ਪ, ਧੁ ਮ, ਮੰ ਧੁ ਮੰ ਮ, ਗ ਰੁ, ਸ।

ਮਕੜ—ਨੁ ਰੁ ਗ ਮ, ਮੰ ਮ ਗ, ਰੁਗਮਪਮ, ਗ ਰੁ ਗ, ਰੁ ਸ ਨੁ ਧੁ ਨੁ।

ਇਸ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ ਲਲਿਤ ਅਤੇ ਗਉੜੀ ਦਾ ਇਕ ਮਿਸ਼ਨਿਤ ਰੂਪ ਹੈ। ਇਸ ਨੂੰ ਕਈ ਵਿਦਵਾਨ ਮਾਰਵਾ ਠਾਟ, ਕਈ ਪੂਰਵੀ ਠਾਟ ਅਤੇ ਕਈ ਭੈਰਉ ਠਾਟ ਦਾ ਰਾਗ ਮੰਨਦੇ ਹਨ। ਮਾਰਵਾ ਠਾਟ ਦੇ ਮੰਨਣ ਵਾਲੇ ਸੂਧ ਧੈਵਤ ਦਾ ਪ੍ਰਯੋਗ ਅਧਿਕ ਅਤੇ ਕੌਮਲ ਧੈਵਤ ਦਾ ਅਲਪ ਪ੍ਰਯੋਗ ਕਰਦੇ ਹਨ। ਪੂਰਵੀ ਠਾਟ ਦਾ ਰਾਗ ਮੰਨਣ ਵਾਲਿਆਂ ਦਾ ਵਿਚਾਰ ਹੈ ਕਿ ਜਿਵੇਂ ਗਉੜੀ (ਪੂਰਵੀ ਗਉੜੀ) ਅਤੇ ਲਲਿਤ, ਪੂਰਵੀ ਠਾਟ ਵਿਚ ਹਨ, ਤਿਵੇਂ ਗਉੜੀ ਲਲਿਤ ਵੀ ਪੂਰਵੀ ਠਾਟ ਦਾ ਰਾਗ ਹੋਣਾ ਚਾਹੀਦਾ ਹੈ। ਪਰ ਪੰਡਿਤ ਵਿਨਾਯਕ ਠਾਰਾਇਣ, ਪਟ ਵਰਧਨ, ਆਦਿ ਸੰਗੀਤਕਰਤਾਵਾਂ ਇਸ ਨੂੰ ਭੈਰਉ ਠਾਟ ਦੀ ਗਉੜੀ ਦਾ ਹੀ ਇਕ ਪ੍ਰਕਾਰ ਮੰਨਦੇ ਹਨ। ਪੰਜਾਬ ਪ੍ਰਾਤ ਦੇ ਗਾਇਕ ਖਾਸ ਤੌਰ ਤੇ ਗੁਰੂਘਰ ਦੇ ਕੀਰਤਨੀਏ (ਰਾਗੀ-ਰਬਾਬੀ) ਇਸ ਨੂੰ ਭੈਰਉ ਠਾਟ ਦੇ ਅੰਤਗਤ ਮੰਨਦੇ ਹੋਏ ਅੰਮ੍ਰਿਤ ਵੇਲੇ ਹੀ ਗਉੜੀ ਦੇ ਬਜਾਉਂਦੇ ਹਨ। ਇਸ ਤੋਂ ਇਲਾਵਾ ਜਿਵੇਂ, ਪ੍ਰਭਾਤੀ, ਲਲਿਤਕਲੀ, ਲਲਿਤ-ਪੰਚਮ ਅਤੇ ਅਗੀਰ-ਲਲਿਤ ਜਿਨ੍ਹਾਂ ਵਿਚ ਦੌਹਾ ਮੱਧਮਾਂ ਦਾ ਪ੍ਰਯੋਗ ਹੁੰਦਾ ਹੈ। ਰਾਗ ਭੈਰਉ ਠਾਟ ਵਿਚ ਆਉਂਦੇ ਹਨ, ਤਿਵੇਂ ਗਉੜੀ ਲਲਿਤ ਨੂੰ ਵੀ ਭੈਰਉ ਠਾਟ ਦਾ ਰਾਗ ਮੰਨਣਾ ਅਧਿਕ ਸੰਗਤੀਜੁਕਤਿ ਹੈ।

ਮ

ਗਉੜੀ ਲਲਿਤ ਦੇ ਪੂਰਵੀਂ ਵਿਚ ਲਲਿਤ ਜਿਵੇਂ “ਨੁ ਰੁ ਗ ਮ, ਮੰ ਮ, ਧੁ ਮੰਮ” ਅਤੇ ਉਤ੍ਰੀਂ ਵਿਚ ਗਉੜੀ ਦਾ ਰੂਪ ਜਿਵੇਂ “ਪ, ਧੁਪ, ਮੱਧਸੰ, ਰੁਨਸੰ, ਨਧੁਨ” ਦਿਖਾਈ ਦੇਵੇਗਾ। ਕਾਲਿੰਗੜਾ ਰਾਗ ਦੇ ਸੁਰ ਸਮੂਹ “ਪ ਧੁ ਪ, ਧੁ ਮ, ਪ ਮ ਗ, ਰੁ ਗ ਰੁ ਸ” ਵਿਚ ਜਦੋਂ “ਨੁਰਗਮ, ਗਰੁਕ, ਰੁਸ ਨਧੁਨ” ਜੋੜ

ਦੇਵਾਂਗੇ ਤਾਂ ਲਲਿਤਾ-ਗਉੜੀ ਦਾ ਰੂਪ ਸਪਸ਼ਟ ਹੋ ਜਾਵੇਗਾ। ਦੋਵੇਂ ਮੱਧਮ ਲਲਿਤ ਸੂਚਕ ਹਨ ਅਤੇ ਨਿਖਾਦ-ਪੰਚਮ, ਗਉੜੀ ਦਾ ਰੂਪ ਪ੍ਰਗਟ ਕਰਦੇ ਹਨ। ਭਾਵ, ਪੰਚਮ ਸੁਰ ਦਾ ਪ੍ਰਯੋਗ ਲਲਿਤ ਨੂੰ ਅਤੇ ਸੂਧ ਮੱਧਮ ਦਾ ਅਧਿਕ ਪ੍ਰਯੋਗ ਪੂਰਵੀ ਤੇ ਭੈਰਉ ਨੂੰ ਵਖ ਕਰ ਦੇਵੇਗਾ। ਇੰਜ ਮੱਧਮ, ਪੰਚਮ ਅਤੇ ਨਿਖਾਦ ਇਸ ਦੇ ਨਯਾਸ ਸੁਰ ਮੰਨੇ ਜਾਏ ਹਨ। ਇਸ ਦਾ ਚਲਣ “ਸ, ਨੁ ਰੁ ਗ ਮ, ਮੰ ਮ, ਗਮਪਧੁਪ, ਧੁਮ,

ਗਰੁਗ, ਰੁਸਨਪੁਨ” ਇਸ ਪ੍ਰਕਾਰ ਅਤੇ ਅੰਤਰੇ ਦਾ ਉਠਾਣ “ਪ, ਧੂ ਪ, ਮੰਧਸ, ਨਸਰੁਨਸਨਪੁਨ, ਜਾਂ ਮੰਧੁਨ,  
ਸੰ—ਸਰੁਨਸਨਪੁਨ, ਧੂਪ” ਇੰਜ ਕੀਤਾ ਜਾਂਦਾ ਹੈ।

ਗਊੜੀ ਰਾਗ ਦਾ ਇਹ ਇਕ ਸੁਦਰ ਪ੍ਰਕਾਰ ਹੈ, ਜਿਸ ਨੂੰ ਹਿੰਦੁਸਤਾਨੀ (ਉਡੀ ਭਾਰਤੀ) ਗਾਇਕ ਸ਼ਾਮ ਨੂੰ ਗਾਉਂਦੇ ਹਨ, ਅਤੇ ਗੁਰੂ-ਘਰ ਦੀ ਪੁਰਾਤਨ ਮਰਯਾਦਾ ਅਨੁਸਾਰ ਰਾਗੀ ਸਿੰਘ ਅੰਮ੍ਰਿਤ ਵੇਲੇ ਹੀ ਗਾਉਂਦੇ ਬਜਾਉਂਦੇ ਹਨ।

### ਸੁਰ-ਵਿਸਥਾਰ (ਆਲਾਪ)

੧. ਸ, ਨਗੁਸ, ਨਗੁਗਮ, ਮੰਮਗ, ਰੁਗਰੁਸ, ਨਧੁਨ, ਚੁਸ—।

੨. ਨਗੁਗਮ, ਮੰਮਗ, ਕਮਪਧੁ, ਪਧੁਮਪ, ਮਪਧੁਪ, ਮ, ਗਰੁਗ, ਰੁਸਨ, ਸਰੁਸ—ਨਧੁਨ, ਧੂਪ, ਮਪਧੁਨ,  
ਚੁਸ—।

੩. ਨਗੁਗਮ ਮੰਮ, ਮੰਧੁਮੰਮਕ, ਕਮਪਧੁਪ, ਧੁਮਪਗਮ, ਗਰੁਗ-ਰੁ, ਨਗੁਗਮ<sup>ਮੰ</sup> ਮਗ, ਰੁਗਰੁਨ, ਨਸਰੁ  
ਧਸਨਧੁਨ, ਰੁਸ—ਨਗੁਗ, ਕਮਪਧੁਮਪ, ਧੁਮ, ਮੰਮਗ, ਰੁਗ, ਮਗਰੁਸ।

੪. ਨਸਕ, ਰੁਗਮਮੰਮਕ, ਕਮਪਧੁਮਪ, ਧੁਨ, ਸੰ—ਨਧੁਮਪ, ਮੰਧੁਸੰ—ਨਸੰ—ਨਧੁਨ, ਰੁਨਧੁਪ, ਧੁਮ,  
ਮੰਮਗ, ਰੁਗਰੁ, ਨਸਨ, ਧੁਨਰੁਸ—ਸਕਮ, ਪਧੁਮਪਧੁ, ਮੰਧੁਸੰ—ਨਸਨ, ਧੁਨ, ਰੁਨਧੁਪ, ਧੁਮ, ਮੰਮਗ,  
ਗ  
ਰੁਗਮ, ਗਰੁਗ ਰੁਸ—ਕਮਪਧੁਮਪਨ, ਸੰ—ਨਧੁਨ, ਸੰਨਧੁਪ, ਮ, ਮੰਮਕ, ਪਧੁਨਸਰੁਨਸੰ—ਨਧੁਪ,  
ਧੁਮਪਗਮ ਕਰੁਗ, ਮਕਰੁਸ—।

੫. ਪਧੁਨਸੰ—ਨਰੁਸੰ—ਨਰੁਂਗ, ਰੁਂਗਰੁਂਸ, ਨਧੁਨ, ਰੁਨਧੁਪ, ਮੰਧੁਮੰਮਕ, ਰੁਗਮ, ਪਧੁਪ, ਮੰਧੁਨ, ਸੰਨਧੁਪ,  
ਪਧੁਠਸਰੁਨ, ਧੂਪ, ਕਮਪਧੁਮਪਨ, ਸੰਰੁਸੰ—ਨਰੁਂਗਮ—ਗੁਂਗੁਂਗ, ਰੁਸੰ—ਨਧੁਨ, ਰੁਨਧੁਪ, ਮੰਧੁਸੰ—ਨਸੰ  
ਹੁਸਨ, ਸੰਨਧੁਪ, ਮੰਧੁਮੰਮ, ਕਮਰੁਗ, ਰੁਗਮਮੰਮ, ਗਰੁਗ, ਰੁਗਰੁਸ—ਨਧੁਨ, ਸਰੁਨਸ—ਨਰੁਗਮ,  
ਗ  
ਗਮਮੰ ਮ, ਪਧੁਨਸੰ—ਨਧੁਨ, ਧੂਪ, ਧੁਮ, ਪਗ, ਮਰੁਗ, ਰੁਸਨ—।

## ਗਊੜੀ ਲਲਿਤ ਦੀਆਂ ਕੁਝ ਤਾਨੀ

੧. ਨਹੁ ਗਮ ਮੰਮ ਗਮ ਪਧੁ ਨਸੰ ਨਧੁ ਨਨ ਰੁਨ ਧੁਪ ਮਗ ਰੁਸ ।
੨. ਨਹੁ ਗਮ ਪਧੁ ਮਪ ਗਮ ਪਧੁ ਨਸੰ ਰੁਨੰ ਨਧੁ ਨਨ ਧੁਪ ਮੱਧੁ ਮੰਮ ਗਰੁ ਮਗ ਰੁਸ ।
੩. ਰੁਗ ਰੁਰੁ, ਗਮ ਗਗ, ਮਮੰ ਮਮ, ਪਧੁ ਪਪ, ਧੁਨ ਧੁਧੁ, ਨਸੰ ਨਨ, ਸੰਰੁ ਸੰਸੰ, ਨਨ ਧੁਧੁ ਪਪ ਮਮ ਧੁਧੁ  
ਮੰਮੰ ਮਮ ਗਗ ਰੁਰੁ ਸਸ ।
੪. ਨਹੁ ਗਕ, ਰੁਗ ਮਮ, ਗਮ ਪਪ, ਮਪ ਧੁਧੁ, ਪਧੁ ਨਨ, ਧੁਨ ਸੰਸੰ, ਨਸੰ ਰੁਨੁ, ਸੰਰੁ ਕਾਂਗਾਂ, ਰੁਗੁ ਰੁਨੁ,  
ਸੰਰੁ ਸੰਸੰ, ਨਸੰ ਨਨ, ਧੁਨ ਧੁਧੁ, ਮੰਧੁ ਮੰਮੰ, ਗਮ ਗਗ, ਰੁਗ ਰੁਰੁ, ਸਰੁ ਸਸ ।
੫. ਨਰੁ ਰੁਰੁ ਗਗ, ਗਮ, ਮ.ਮ ਪਪ, ਮੱਧੁ ਧੁ, ਧੁ, ਨਨ ਨਸੰ ਸੰ, ਸੰ ਰੁਨੁ, ਰੁਗੁ ਗਾਂ, ਗਾਂ ਮੰਮੰ ਰੁਗੁ ਗਾਂ, ਸੰ  
ਰੁਨੁ ਨਸੰ ਸੰਧੁ, ਨਨ, ਪਧੁ ਧੁ, ਮ, ਪਪ, ਮੱਧੁ ਧੁ, ਮ ਮੰਮੰ, ਗਮ ਮ ਰੁ ਗਗ, ਸਰੁ ਰੁਸ ।
੬. ਰੁਗ ਗ, ਰੁ ਤਾਕ ਰੁਸ, ਗਮ ਮ,ਗ ਮਮ ਗਰੁ, ਮੰਧੁ ਧੁ, ਮੱਧੁ ਧੁ ਮੰਮੰ, ਧੁਨ ਨਧੁ ਨਨ ਧੁਪ, ਨਰੁ ਰੁਨੁ, ਨ  
ਰੁਨੁ ਸੰਨ, ਰੁਗੁ, ਗਾਂ, ਰੁਨੁ ਕਾਂਗਾਂ ਰੁਸੰ, ਕਾਮੰ ਮੰ, ਗਾਂ ਮੰਮੰ ਕਾਂਗਾਂ, ਧੁਨ ਨਨ, ਧੁਧੁ ਨਨ ਧੁਪ, ਮੱਧੁ ਧੁ, ਮ  
ਧੁਧੁ ਮੰਮੰ, ਗਮ, ਮ,ਗ ਮਮ ਗਰੁ, ਰੁਗ ਗ,ਰੁ ਗਗ ਰੁਸ ।

### ੧. ਰਾਗ ਗਊੜੀ ਲਲਿਤ, ਤਿੰਨਤਾਲ (ਮੱਧਜ ਲਜ)

ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੁਰਬ ਜਨਮ ਹਉ ਤਪ ਕਾ ਹੀਨਾ ॥੧॥  
ਅਬ ਕਹੂ ਰਾਮ ਕਵਨ ਗਤਿ ਮੌਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ॥੧॥ਰਹਾਉ॥  
ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥  
ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥  
ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥  
ਕਹੁ ਗੁਰ ਮਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥

(ਗਊੜੀ ਕਬੀਰ ਜੀ, ਪੰਨਾ ੩੨੬)

#### ਅਸਥਾਈ

X	2	O
ਨ ਮ ਮ ਮ ਰਾ ਸ ਮ	ਗ ਵ ਨ ਚ ਤ	ਰੁ — ਸ —
ਅ ਬ ਕ ਹੁ ਰਾ ਦ ਮ ਕ	ਵ ਨ ਚ ਤ	ੰ ਦ ਗੀ ਦ
ਪ ਧ ਮ ਪ ਧੁ ਨ ਦ ਲ ਸ	ਮ ਮ ਲਮ ਪਮ	ਗ ਰੁ ਸ —
ਭ ਜੀ ਲੋ ਬ	ਮ ਤਿ ਭਦ ਈਡ	ਥੇ ਦ ਗੀ ਦ

ਅੰਤਰਾ

ਪ	ਪ	ਮ	ਧ	ਲ		ਨ	—	ਸ	ਸ		ਰੁ	ਰੁ	ਰੁ	ਗੁ		ਰੁ	—	ਸ	—
ਸ	ਨ	ਸ	ਕ	ਬ		ਸ	ਨ	ਧ	ਪ		ਪ	ਮ	ਗਮ	ਪਮ		ਗ	ਰੁ	ਸ	—

—ਸਥਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ ।

੨. ਰਾਗ ਗਊੜੀ ਲਲਿਤ, ਤਿੰਨਤਾਲ (ਮੱਧਜ ਲਜ)

ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ ਧਨੁ ਓਇ ਭਰਤ ਜਿਨ ਤੁਮ ਸੰਗਿ ਹੇਤ ॥੧॥

ਨਾਮ ਬਿਨਾ ਕੈਸੇ ਸੁਖੁ ਲਹੀਐ ॥ ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

ਤਿਨ ਉਪਰਿ ਜਾਈਐ ਕੁਰਬਾਣੁ ॥ ਨਾਨਕ ਜਿਨਿ ਜਪਿਆ ਨਿਰਬਾਣੁ ॥੨॥

(ਗਊੜੀ ਮ: ਪ, ਪੰਨਾ 200)

ਅਸਥਾਈ

੦	ਨ	ਧ	ਨ		੦	—	੦	X	੦		੦	—	੦	੦		੦	—	੦	੦
—	ਨ	ਧ	ਨ		ਸ	—	ਗ	—	ਮ		ਮ	—	ਮ	ਮ		ਮ	ਮ	ਗ	ਰੁ
੧	ਨ	ਮ	ਬਿ		ਨ	੧	ਕੈ	੧	ਸੇ		੧	ਸੁ	ਖ	—		ਲਹੀ	੧	ਐ	੧
੨	ਧ	ਪ	ਧ		ਮਪ	ਧੁਪ	ਮ	ਮ	ਗ		ਰੁ	ਮ	ਜ	ਸ		ਰੁ	—	ਸ	—

ਅੰਤਰਾ

ਪ	ਪ	ਪ	ਮ	ਮ	ਧ	ਧ	ਧ	ਨ	ਸ	ਸ	ਸ	ਸ	ਸ	ਰੁ	—	ਸ	—	—
ਧ	ਨ	ਓਹੁ	ਮ	ਮਸ	ਤ	ਤ	ਕ	ਮਪ	ਸਨ	ਤੇ	ਸੇ	ਰੁ	ਨੇ	੧	ਸ	ਤ	੧	੧

—ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਗਊੜੀ ਲਲਿਤ, ਤਿੰਨਤਾਲ (ਮੱਧਯ ਲਘ)

ਕਤ ਨਹੀਂ ਠਉਰ ਮੂਲੁ ਕਤ ਲਾਵਉ ॥ ਖੋਜਤ ਤਨ ਮਹਿ ਠਉਰ ਨ ਪਾਵਉ ॥੧॥

ਲਾਗੀ ਹੋਇ ਸੁ ਜਾਨੈ ਪੀਰ ॥ ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ॥

ਏਕ ਭਾਇ ਦੇਖਉ ਸਭ ਨਾਰੀ ॥ ਕਿਆ ਜਾਨਉ ਸਹ ਕਉਨ ਪਿਆਰੀ ॥੨॥

ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥ ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥

(ਗਊੜੀ ਭ: ਕਬੀਰ ਜੀ, ਪੰਨਾ ੩੨੭)

ਅਸਥ ਈ

ੴ	X	੨	੦	ਸ ਨ ਲਾ										
ਰ ਤ	ਗਮ ਗੀਡ	ਮ ਡ	ਗ ਹੋ	— —	ਮ ਡ	ਮ ਸ	ਗ ਜਾ	ਰ ਡ	ਮ ਨੈ	ਗ ਡ	ਤੁ ਪੀ	ਸ ਡ	ਸ ਰ,	ਗ ਰਾ
ਮ ਤ	ਗਮ ਮਡ	ਪਧ ੱਡ	ਪ ਤ	ਪ ਤ	ਨ ਅ	ਪ੍ਰਪ ਨੀਡ	ਮਪ ਆਡ	ਪ੍ਰਪ ੱਡ	ਮ ਲੋ	ਗ ਡ	ਰੁਗ ਤੀਡ	ਮਗ ੱਡ	ਰੁਸ ਰੱਡ	ਨ ਲਾ

ਅੰਤਰਾ

ਮ ਕ	ਪ ਤ	ਮ ਨ	ਪ ਹੀ	ਸ ਠਉ	—	ਸ ਰ	ਸ ਮੁ	—	ਰ ਲ	ਸੰਰੁ	ਗ ਤ	ਰੁ ਲਾ	—	ਸ ਵਉ	—
ਨ ਖ	—	ਰ ਜ	ਨ ਤ	ਪ ਤ	ਪ ਨ	ਪ ਮਹਿ	—	ਮ ਠਉ	—	ਗਮ	ਪਮ	ਗ ਪਾ	ਰ ਡ	ਸ ਵਉ	ਨ ਲਾ

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਗਊੜੀ ਲਲਿਤ, ਸੂਲਫਾਕ (ਦਰੱਤ ਲਘ)

ਰਾਮ ਜਪਉ ਜੀਅ ਐਸੇ ਐਸੇ ॥ ਧੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ॥

ਜਾਂ ਤਿਸੁ ਭਾਵੈ ਤਾ ਹੁਕਮ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥

ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੁਕਿ ਗਈ ਛਿਰਿ ਆਵਨ ਜਾਨੀ ॥੩॥

ਕਹੁ ਕਬੀਰ ਭਜੁ ਸਾਰਿਗ ਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥

(ਗਊੜੀ ਭ: ਕਬੀਰ ਜੀ, ਪੰਨਾ ੩੩੭)

### ਅਸਥਾਈ

੦	ਗ ਮ	ਮ ਜ	੨	੦	੩	੦	੩
੧	ਵ	੧	੨	੧	੨	੧	੨
੨	੧	੧	੩	੧	੧	੧	੧
੩	੧	੧	੪	੧	੧	੧	੧
੪	੧	੧	੫	੧	੧	੧	੧
੫	੧	੧	੬	੧	੧	੧	੧
੬	੧	੧	੭	੧	੧	੧	੧
੭	੧	੧	੮	੧	੧	੧	੧
੮	੧	੧	੯	੧	੧	੧	੧
੯	੧	੧	੧	੧	੧	੧	੧

### ਅੰਤਰਾ

ਪ	—	ਨ	ਨ	ਸ	ਸ	—	ਸ
ਈ	—	ਨ	ਨ	ਇਆ	ਲ	—	ਤ
ਨ	—	ਕ	ਕ	ਨ	ਕ	—	ਨ
ਰ	—	ਕ	ਕ	ਕ	ਕ	—	ਰ
ਨ	ਨ	ਕ	ਕ	ਕ	ਕ	—	ਨ
ਸ	ਨ	ਕ	ਕ	ਕ	ਕ	—	ਸ
ਗ	—	ਮ	ਮ	ਇਆ	ਗ	—	ਗ
ੜ	—	ਮ	ਮ	ਇਆ	ੜ	—	ੜ

ਜਥੁਰ ਦੀਆਂ ਚਾਰੀਆਂ ਤੁਕਾਂ ਲਿਖੀਆਂ ਹਨ (ਜ਼ਾਣਗਲ)

### ੫. ਰਾਗ ਚਾਉਡੀ ਲਲਿਤ, ਤਾਲ-ਪਮਾਰ (ਬਿਲੰਬਿਤ ਲਜ)

ਰਾਮ ਜਪਉ ਜੀਆ ਐਸੇ ਐਸੇ ॥ (ਇਸ ਦਾ ਪਾਠ ਨੰ: ੪ ਤੇ ਲਿਖਿਆ ਹੈ)

### ਅਸਥਾਈ

ਰ	ਵ	ਗ	੨	੦	੩	ਰ	ਕ	ਮ
ਈ	੧	੧	੨	੧	੩	੧	੧	੧
ਨ	੧	੧	੩	੧	੨	੧	੧	੧
ਰ	੧	੧	੪	੧	੩	੧	੧	੧
ਨ	੧	੧	੫	੧	੨	੧	੧	੧
ਸ	੧	੧	੬	੧	੧	੧	੧	੧
ਗ	੧	੧	੭	੧	੧	੧	੧	੧
ੜ	੧	੧	੮	੧	੧	੧	੧	੧
੧	੧	੧	੯	੧	੧	੧	੧	੧

—	—	—	—
—	—	—	—
—	—	—	—
—	—	—	—
—	—	—	—

ੴ ਤਾਰਾ

— 5... —ਬਾਕੀ ਤੁਕਾਂ ਅੰਤਰੇ ਤੇ ਲਾਓ, ਜਾ ਪਿਛੇ ਲਿਖੀ ਸੁਲਫਾਕ ਦੀ ਟਿਜੂਨ ਨੂੰ ਗਾਊਣ ਸਮੇਂ  
ਬਾਕੀ ਤੁਕਾਂ ਲਾ ਕੇ ਅਨੰਦ ਪ੍ਰਾਪਤ ਕਰ ਸਕਦੇ ਹੋ। ਧਮਾਰ ਤਾਲ ਦੀ ਇਹ ਸ਼ਬਦ ਹੀਤ  
ਭੀ ਪੁਰਾਤਨ ਹੈ।

## (ਗੁਰੂੜੀ ਲਲਿਤ ਰਾਗ ਸਮਾਪਤਿ)

## ਰਾਗ ਗਉੜੀ ਮਾਲਾ

ਵਾਦੀ—ਸ	ਠਾਟ—ਪੂਰਬੀ	ਸਮਾ—ਦਿਨ ਦਾ ਰੋਬਾ ਪਹਿਰ (ਸਾਮ)
ਸੰਵਾਦੀ - ਪ	ਜਾਤੀ—ਖਾਡਵ-ਖਾਡਵ	ਵਿਸ਼ੇਸ਼—'ਪ-ਗ' ਦੀ ਸੁਰ ਸੰਗਤੀ
ਆਰੋਹ—ਸ. ਰੁ ਗ ਮੰ ਪ, ਮੰ ਧ ਸਂ।		
ਅਵਰੋਹ—ਸੰ, ਨ ਪ, ਮੰ ਗ ਰੁ ਸ।		
ਪਕੜ—ਸ, ਗ ਮੰ ਧ ਸਂ, ਨ ਪ ਮੰ ਗ, ਪ ਨਾ, ਰੁ ਮੰ ਗ ਰੁ ਸ ਨ, ਸ।		

ਗਉੜੀ ਮਾਲਾ, ਗਉੜੀ ਮਾਲਵਾ: ਜਾਂ ਗਉੜੀ ਮਾਲਵੀ ਇਕੋ ਰਾਗ ਦੇ ਨਾਮ ਹਨ। ਜਿਵੇਂ, ਗੰਧਾਰ, ਦੇਵਗੰਧਾਰ ਅਤੇ ਦੇਵਗੰਧਾਰੀ ਇਕ ਰਾਗ ਹੈ। ਇਸੇ ਤਰ੍ਹਾਂ ਟੋਡੀ, ਜਾਂ ਗੁਜਰੀ ਟੋਡੀ ਭੀ ਇਕ ਰਾਗ ਮੰਨਿਆ ਗਿਆ ਹੈ। ਉਂਜ ਕਈ ਗਾਇਕ-ਵਾਦਕ ਆਪਣੀ ਵਿਦਵਤਾ ਦਾ ਇੜਹਾਰ ਕਰਨ ਲਈ ਕਿਸੇ ਬੰਦਿਸ਼ ਜਾਂ ਆਲਾਪ ਗਾਹੀਂ ਇਹਨਾਂ ਦੇ ਭਿੰਨ-ਭਿੰਨ ਸਰੂਪ ਵਿਖਾਉਣ ਦੀ ਰੋਸ਼ਨਿਸ਼ ਕਰਦੇ ਹਨ। ਪਰ ਤਾਲ-ਬੱਧ ਬੰਦਿਸ਼ (ਟਿਯੂਨਾਂ) ਨੂੰ ਵੱਖੋ-ਵੱਖ ਕਰਕੇ ਗਾਉਣਾ ਅਤੀ ਕਥਿਨ ਹੈ। ਸੋ ਅਸਾਂ ਜੋ ਖੋਜ ਕੀਤੀ ਹੈ ਉਸ ਅਨੁਸਾਰ ਗਉੜੀ ਮਾਲਾ, ਗਉੜੀ-ਮਾਲਵਾ ਅਤੇ ਗਉੜੀ ਮਾਲਵੀ ਇਕੋ ਰਾਗ ਮੰਨਿਆ ਗਿਆ ਹੈ।

ਗਉੜੀ ਮਾਲਾ ਦਾ ਠਾਟ ਪੂਰਬੀ, ਜਾਤੀ ਖਾਡਵ-ਖਾਡਵ, ਵਾਦੀ ਖੜਜ, ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾ ਦਿਨ ਦਾ ਰੋਬਾ ਪਹਿਰ (ਸਾਮ) ਹੈ। ਇਹ ਗਉੜੀ ਅਤੇ ਮਾਲਵੀ ਦਾ ਇਕ ਮਿਸ਼ਨਿਤ ਰੂਪ ਹੈ। ਜਿਸ ਦੇ ਆਰੋਹ ਵਿਚ ਨਿਖਾਦ ਅਤੇ ਅਵਰੋਹ ਵਿਚ ਪੈਵਤ ਸੁਰ ਵਰਜਿਤ ਜਾਂ ਅਲਪ ਰਹਿਣਗੇ। ਇਸ ਦੇ ਪੂਰਵੀਗ ਵਿਚ ਗਉੜੀ ਜਿਵੇਂ “ਸਨ, ਮੱਧ ਸ, ਗਰੂ, ਮੱਗਰੂਪ, ਗਰੂਸ” ਅਤੇ ਉਤ੍ਰੀਗ ਵਿਚ

ਮਾਲਵੀ ਦਾ ਰੂਪ ਜਿਵੇਂ “ਪ. ਮੰਧਸ, ਰੁਸਨ ਨ ਪ ਮੰਗ, ਪਗ” ਦਿਖਾਈ ਦੇਵੇਗਾ। ਇਸ ਦਾ ਚਲਣ “ਸ.

ਰੁਨ, ਪ—ਮੰਧਸ, ਗਰੂ, ਮੱਗਰੂਪ, ਮੰਗ, ਪ—ਗਰੂਸ” ਅਤੇ ਅੰਤਰੇ ਦਾ ਉਠਾਣ “ਗ, ਮੰਧਸ, ਜਾਂ, ਮੰਗ, ਮੰਧਸ, ਰੁਸਨ, ਪਮਗ, ਪ” ਇੰਜ ਹੋਵੇਗਾ। ਗਉੜੀ ਰਾਗ ਦਾ ਇਹ ਭੀ ਇਕ ਸੁਦਰ ਪ੍ਰਕਾਰ ਹੈ, ਜਿਸ ਨੂੰ ਸੋਦਰ ਲਾਉਣ ਤੋਂ ਪਹਿਲਾਂ ਰਾਗੀ ਸਿੰਘ ਗਾਉਂਦੇ ਹੋ ਸਨ।

## ਸੁਰ-ਵਿਸਥਾਰ (ਆਲਾਪ)

੧. ਸ, ਗਰੁਸਨ, ਨੁਰਗ, ਰੁਮਗਰੁਸ, ਸਨਪ—ਮੱਧੁਰਸ—ਗਰੁਮਗਰੁਸ—।
੨. ਸਗ, ਰੁਸਨ; ਮੱਧੁਸ—ਨਸਗਰੁਪ, ਮੱਗ, ਪਗਰੁਸ—ਰੁਗਰੁਮਗਰੁਸਨ, ਰੁਸ—ਸਰੁਗਰੁਪ—ਮੱਗ,  
ਰੁਮਗਰੁਸ—।
੩. ਸਗ, ਰੁਗਰੁਪ—ਮੱਗ, ਮੱਪਗ, ਮੱਧੁਸੰ—ਸੰਨਪਮੱਗ, ਪਗਰੁ, ਮੰਗਰੁਸ—ਸਨਕੁਸ—ਸਗ, ਮੱਧੁਸੰ—  
ਕੁਸੰਨ, ਪਗਪ, ਮੱਧੁਰੁਸੰ—ਨਸੰਕੁਨਪ, ਮੱਪਗ, ਰੁਮਗਰੁਸ—।
੪. ਸਰੁਗਰੁਪ—ਪਮੱਗ, ਪਗਰੁਸ—ਗਮੱਧੁਸੰ—ਰੁਂਸੰ, ਨਰੁ, ਗਂਰੁਸੰ, ਕੁਨਪ, ਮੱਗ, ਮੱਧੁਰੁਸੰ—ਨਸੰਕੁਨਸੰਨ,  
ਮੱਧੁਸੰ—ਸੰਗਾ, ਰੁਮੰਗਰੁਸੰ—ਸੰਨਪਗ, ਮੰਗਰੁ, ਗਰੁਸ—ਸਗ, ਰੁਮੰ, ਗਪ, ਮੱਧੁਸੰ—ਸੰਨ, ਰੁਸੰ,  
ਨਸੰਨਪ, ਮੱਗ ਰੁਮਗਰੁਸ—।
੫. ਨਸ, ਰੁਗਰੁ, ਮੱਪਗ, ਮੱਧੁਸੰਕੁਸੰ—ਨਸੰਕੁ, ਨਸੰਨ; ਪਮੰਗਪ, ਪਗ, ਮੱਧੁਸੰ—ਗਂਰੁਮੰਗ ਕੁਨਪ, ਮੰਗਰੁਸੰ—  
ਨਸੰਨਪ—ਮੱਗਪਸੰ—ਸੰਨਪਗ, ਰੁਮਗਰੁਪ—ਮੱਧੁਸੰਨ, ਕੁਨਪਗ, ਮੱਗ, ਰੁਮਗਰੁਸਨ, ਰੁਸ—।

## ਚਉੜੀ ਮਾਲਾ ਰਾਗ ਦੀਆਂ ਤਾਨਾਂ (ਸ਼ਬਦ ਰੀਤ ਨੰ: ੨)

### ਅਸਥਾਈ

੧.	੦ ਮਾ ਸ ਧਉ ਸ	੩ ਹ ਰਿ ਹ ਰਿ	੪ ਸਗ ਮੱਧੁ ਸੰਨ ਰੁਂਸ	੨ ਨਪ ਮੱਗ ਰੁਗ ਰੁਸ
੨.	• • • •	ਰੁਗ ਰੁਮੰ ਗਰੁ ਪਪ	ਮੱਧੁ ਸੰਨ ਰੁਂਸੰ ਗਂਰੁ	ਸੰਨ ਧੁਪ ਮੱਗ ਰੁਸ
੩.	ਸਰੁ ਗਰੁ ਰੁਗ ਮੱਗ	ਗਮੱ ਪਮੰ ਮੱਪ ਧੁਪ	ਸੰਕੁ ਗਂਰੁ ਸੰਨ ਪਪ	ਮੱਗ ਰੁਮੰ ਕਾਰੁ ਸਨ
੪.	ਸੰਕੁ ਰੁਂਸੰ ਕੁਨੁ ਸੰਨ,	ਗਂਗ ਰੁਂਸੰ, ਕੁਨੁ ਸੰਨ,	ਸਰੁ ਰੁਸ ਕਾਰੁ ਸਨ, ਸੰਸੰ ਨਪ, ਪਪ ਮੱਗ,	ਮੱਪ ਪ,ਮੰ ਪਪ ਮੱਗ, ਮੰਮੰ ਕਾਰੁ, ਗਗ ਰੁਸ
੫.	ਪਧੁ ਪਸੰ ਨਪ, ਸੰਕੁ	ਸਰੁ ਸਗ ਰੁਸ, ਰੁਗ ਸੰਗ ਰੁਸ, ਕੁਕੁ ਕੁਮੰ	ਰੁਮੰ ਕਾਰੁ, ਗਮੰ ਗਪ ਕੁਨੁ ਸੰਸੰ ਨਨ ਪਪ	ਮੱਗ, ਮੱਪ ਮੱਧੁ ਪਮੰ, ਮੰਮੰ ਗਗ ਕਾਰੁ ਸਸ
੬.	ਸਸ, ਨਨ ਸਨ ਮੱਧੁ ਮੱਧੁ ਸਰੁ ਗਰੁ ਪਪ	ਸਰੁ ਗਰੁ ਸਸ, ਨਨ	ਸਨ ਮੱਧੁ ਸਰੁ ਗਰੁ	ਨਨ ਸਨ ਮੱਧੁ ਸਗ
			ਮੱਧੁ ਸਗ ਮੱਧੁ ਸੰਕੁ	ਮੱਗ ਰੁਸ, ਨਨ ਸਨ ਸੰਨ ਪਪ ਮੱਗ ਰੁਸ

### ਅੰਤਰਾ

੧.	ਕ ਰਹੁ ਸ ਕਿ	ਪਾ ਸ ਸ ਸ	ਨਨ ਪਮੰ ਗਰੁ ਸਨ੍	ਸਗ ਮੱਧੁ ਸੰਤੁ ਸੰਡ
੨.	• • • •	ਸੰਗੁ ਗੰਗੁ ਸੰਨ ਪਮੰ	ਗਰੁ ਮੱਗ ਰੁਸ, ਨਸ	ਗਮੰ ਧੁਧੁ ਮੰਪ ਸੰਡ
੩.	ਸੰਗਂ ਰੁਸੁ ਧੁਸੁ ਨਪ,	ਮੱਧੁ ਪਮੰ, ਗਪ ਮੰਗ,	ਰੁਮੰ ਗਰੁ, ਸਗ ਰੁਸ,	ਗਮੰ ਧੁਧੁ ਮੰਪ ਸੰਡ
੪.	• • • •	• • • •	ਗੰਗਂ ਰੁਸੁ, ਰੁਗੁ ਸੰਨ,	ਸੰਸੁ ਨਪ, ਨਨ ਪਮੰ
੫.	ਪਪ ਮੰਗ, ਮੰਮੰ ਗਰੁ,	ਗਗ ਰੁਸ, ਨਸ ਗਮੰ	ਪਧੁ ਮੰਪ ਸੰਡ, ਪਧੁ	ਮੰਪ ਸੰਡ ਪਧੁ ਮੰਪ
੬.	• • • •	ਗੰਗਂ ਰੁ, ਗੁ ਗੰਗੁ ਸੰਨ,	ਰੁਗੁ ਸੰ, ਰੁ ਰੁਸੁ ਨਪ,	ਨਨ ਪਨੁ ਨਪ ਮੰਗ
	ਪਪ ਮੰਪ ਪਮੰ ਗਰੁ,	ਗਗ ਰੁਗੁ ਗਰੁ ਸਨ੍	ਰੁਗ ਰੁਸ, ਗਮੰ ਗਰੁ,	ਮੰਪ ਮੰਗ, ਪਧੁ ਪਸੁ
	ਰੁਗੁ ਗੁਮੰ ਗੁਗੁ, ਸੰਗੁ	ਸੰਗਂ ਰੁਸੁ, ਨਸੁ ਨਗੁ	ਸੰਨ, ਪਧੁ ਪਸੁ ਨਪ,	ਮੰਪ ਮੰਧੁ ਪਮੰ, ਗਮੰ
	ਗਪ ਮੰਗ, ਰੁਗ ਰੁਮੰ	ਗਰੁ, ਸਰੁ ਸਗ ਰੁਸ,	ਨਸ ਨਗੁ ਸਨ੍, ਸਗ	ਰੁਮੰ ਗਪ ਮੰਧੁ ਪਸੁ

### ੧. ਰਾਗ ਗੁਝੀ ਮਾਲਾ (ਮਾਲਵੀ), ਤਿੰਨਤਾਲ (ਮੱਧਜ ਲਜ)

ਮੋ ਕਉ ਇਹ ਬਿਧਿ ਕੇ ਸਮਝਾਵੈ ॥ ਕਰਤਾ ਹੋਇ ਜਨਾਵੈ ॥੧॥ ਰਹਾਉ॥

ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੁ ਨ ਸਾਧਾ ॥

ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥

ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥

ਭਰਮ ਮੋਹ ਕਛੁ ਸੂਬਸਿ ਨਾਹੀ ਇਹ ਪੈਖਰ ਪਏ ਪੈਰਾ ॥੨॥

ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੁ ਨ ਹੋਤਾ ॥

ਜਬ ਏਕ ਨਿਰੰਜਨ ਨਿਰੰਕਾਰ ਪ੍ਰਭੁ ਸਭੁ ਕਿਛੁ ਆਪਹਿ ਕਰਤਾ ॥੩॥

ਅਪਨੇ ਕਰਤਬ ਆਪੇ ਜਾਨੇ ਜਿਨਿ ਇਹੁ ਰਚਨੁ ਰਚਾਇਆ ॥

ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚਕਾਇਆ ॥੪॥

(ਗੁਝੀ ਮਾਲਾ ਮ: ੫, ਪੰਨਾ ੨੧੫)

### ਅਸਥਾਈ

੦	੩	X	੩
ਸ ਇ ਹ	ਕ ਬਿ ਧ	ਗ ਵੁ ਕੁ	— — —
		ਸ ਸ ਮ	ਸ ਸ ਸ

ਰ	ਕ	ਰ	ਪ	-	ਸ	ਮ	-	ਧ	ਇ	ਸ	ਜ	ਨ	ਨ	-	ਪ	ਵੈ	ਮ	ਸ	ਗ	ਰ	ਤ
ਅੰਤਰਾ																					
ਮ	ਗ	ਗ	ਗ	-	ਸ	ਮ	ਮ	ਮ	ਧ	ਇ	ਧ	ਸ	ਨ	ਨ	ਹਿ	ਸ	ਕ	ਰ	ਸ	ਸ	-
ਅ	ਨ	ਜ	ਜ	-	ਕ	ਨ	ਤ	ਤ	ਕ	ਕਿ	ਕਿ	ਨ	ਸ	ਨ	ਹਿ	ਕ	ਕ	ਮਾ	ਨ	ਨ	-
ਨ	ਨ	ਪ	ਪ	-	ਕ	ਸ	ਸ	ਛ	ਕ	ਕਿ	ਕਿ	ਨ	ਸ	ਨ	ਹਿ	ਕ	ਕ	ਧਾ	ਨ	ਨ	-
ਜ	ਪ	ਤ	ਪ	-	ਕ	ਨ	ਤ	ਛ	ਕ	ਕਿ	ਕਿ	ਨ	ਸ	ਨ	ਹਿ	ਕ	ਕ	ਧਾ	ਨ	ਨ	-
ਪ	ਪ	ਪ	ਪ	-	ਲੋ	ਮ	ਗ	ਗ	ਪ	ਇ	ਇ	ਮ	ਗ	ਗ	ਹਿ	ਮ	ਮ	ਰਾ	ਰ	ਸ	-
ਦ	ਹ	ਦਿ	ਸ	-	ਲੋ	ਤ	ਗ	ਗ	ਪ	ਇ	ਇ	ਮ	ਗ	ਗ	ਹਿ	ਮ	ਮ	ਦਿਓ	ਦ	ਦ	-
ਨ	ਸ	ਪ	ਪ	-	ਮ	ਮ	ਧ	ਸ	ਸ	ਕ	ਕ	ਨ	ਬਾ	ਬਾ	ਹਿ	ਮ	ਮ	ਗ	ਰ	ਸ	-
ਸ	ਵ	ਨ	ਕ	-	ਰ	ਮ	ਮ	ਮ	ਕ	ਕ	ਕ	ਨ	ਬਾ	ਬਾ	ਹਿ	ਮ	ਮ	ਗ	ਰ	ਸ	-
ਕ																					

— ਸ਼ਬਦ ਦੀਆਂ ਬਾਕੀ ਤ੍ਰਕਾਂ ਅੰਤਰੇ ਤੇ ਲਾਓ ।

## ੨. ਰਾਗ ਗਊੜੀ ਮਾਲਾ (ਮਾਲਵੀ), ਤਿੰਨਤਾਲ (ਮੱਧ ਲਖ)

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥

ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥

ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸ ਹਾਥਿ ਬਿਚਾਰੇ ॥

ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥

ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥

ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥

(ਗਊੜੀ ਮਾਲਾ ਮ: ੫, ਪੰਨਾ ੨੯੬)

### ਅਸਥਾਈ

੦	—	ਸ	—	੩	ਨ	ਨ	ਪ	ਮੰਗ	ਪ	ਪ	ਗ	ਪ	੨	ਮ	ਗ	ਰ	ਸ	—	—	—
ਮ	੦	੦	੦	੦	ਹ	ਰਿ	ਹ	ਰਿ	ਹ	ਰਿ	ਮੁ	ਪ	ਮ	ਮ	ਗ	ਰ	ਸ	ਅ	੦	੦
ਪ	੦	੦	੦	੦	ਸ	ਸ	—	ਸ	ਨ	—	ਮ	ਧ	੧	ਸ	ਰ	ਰ	ਸ	—	—	—
ਮ	੦	੦	੦	੦	ਕ	ਛ	੦	ਨ	ਹੋ	੦	ਵੈ	੦	੧	ਸ	ਸੁਆ	ਰ	ਸੀ	੦	੦	੦
ਗ	ਜਿਉ	੦	੦	੦	ਰੁ	ਸੰ	ਖਹੁ	੦	ਨ	—	ਪ	ਤਿਉ	੦	ਮ	ਗ	ਰ	ਸ	ਅ	੦	੦

ਅੰਤਰਾ

ਪ ਕਿਆ	—	ਗ ਕਿ	ਗ ਛ	ਮ ਕ	ਧ	ਮੱ ਦ	ਪੁ ਕਿ	ਸ ਕ	ਸ ਰ	ਸ ਣੈ	— —	ਵ ਹਾ	— —	ਸ ਰਾ	— —
ਰ ਕਿਆ	—	ਰ ਇ	ਗ ਸ	ਰ ਹਾ	—	ਸ ਬ	ਸ ਬਿ	ਨ ਸ	— ਚਾ	— —	— —	ਪ ਰੇ	— —	ਸ —	— —
ਨ ਜਿ	ਨ	ਰ ਤ੍ਰੂ	ਨ ਮ	ਪ ਲਾ	—	ਵ ਹੁ	ਪ —	ਗ ਤਿ	ਗ ਤ	ਰ ਹੀ	ਮ —	ਗ ਲਾ	ਰ —	ਸ ਗਾ	— —
ਨ ਪ੍ਰ	—	ਰ ਰ	ਰ ਨ	ਗ ਖ	ਰ ਸ	ਪ ਮ	ਪ ਹ	ਮ ਮਾ	ਗ —	— —	ਪ —	ਮ ਰੇ	ਰ —	ਸ —	— —

—ਸ਼ਬਦ ਦੀਆਂ ਬਾਕੀ ਤੁਕਾਂ ਅੰਤਰੇ ਤੇ ਲਾਓ।

### ੩. ਰਾਗ ਗਊੜੀ ਮਾਲਾ (ਮਾਲਵੀ), ਤਾਲ-ਗੁਪਕ (ਮੱਧ ਲਜ)

ਪਾਇਆ ਲਾਲੁ ਰਤਨੁ ਮਨਿ ਪਾਇਆ ॥

ਤਨ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥

ਲਾਥੀ ਭੂਖ ਤਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥

ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੨॥

ਤ੍ਰੂਪਤਿ ਅਘਾਇ ਰਹੇ ਰਿਦ ਅੰਤਰਿ ਫੌਲਨ ਤੇ ਅਥ ਚੂਕੇ ॥

ਅਖੂਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੩॥

ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂੜੁ ਬੁਝਾਈ ॥

ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੪॥

ਕਹਿਓ ਨ ਜਾਈ ਇਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥

ਕਹੁ ਨਾਨਕ ਸਰ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੫॥

(ਗਊੜੀ ਮਾਲਾ ਮ: ੫, ਪੰਨਾ ੨੧੫)

ਅਸਥਾਈ

⊕	—	੧	੨	⊕	੧	੨
ਸ ਰ ਪਾ	— — —	ਰ ਹਾ	ਸ ਲ	ਨ ਤ	ਨ ਨ	ਸ ਪਾ

ਨ	ਰ	ਨ	ਗ	ਤ	ਰ	ਲ	ਪ	ਮ	ਪ	ਨ	ਮ	ਸੀ	ਪ	ਤ	ਧ	ਲ	ਪ	ਬੀ	—	—	ਪ	ਆ
ਮ	ਸਤਿ	ਧ	ਗ	ਸ	ਨ	ਥ	ਪ	ਦ	ਪ	ਸ	ਮ	ਗ	ਤ	ਪ	ਦ	ਪ	ਸ	ਮਾਇਆ	ਰ	ਤ	ਸ	ਤ

### ਅੰਤਰਾ

ਪ	—	ਲ	ਾ	—	ਬੀ	ਮ	ਭੂ	—	ਖ	ਮੱਧ	ਤਿ	ਡ	ਸ	ਸ	ਸ	ਨ	ਸ	ਸ	ਲਾ	—	ਸ	ਸੀ
ਨ	ਚਿ	—	ਨ	ਤਾ	ਸ	ਸ	ਸ	ਵ	ਲ	ਰੁਂਗ	ਬਿ	ਡ	ਰ	ਸ	ਸ	ਗ	ਸ	ਗ	ਰੀ	—	ਸ	—
ਨ	ਕ	ਸ	ਗੁਸ	ਮਸ	ਤ	ਨ	ਕ	ਪ	ਗੁ	ਪ	ਰ	ਪੂ	ਮ	ਗ	—	ਪ	ਰੈ	ਗ	ਧ	ਰੁ	ਰਿ	—
ਨ	ਸ	ਸ	ਰੂ	ਜੀ	ਪ	—	ਜ	ਮ	ਪ	ਗ	ਸਾ	ਸ	ਸ	ਪ	ਸ	ਗ	ਸ	ਗਰੀ	ਰੁ	ਸ	ਸ	—

—ਬਾਕੀ ਤੁਕਾਂ ਅੰਤਰੇ ਤੇ ਲਾਓ। (ਸੂਰ ਰਚਨਾ ਕ:)

### ੪. ਰਾਗ ਗਊੜੀ ਮਾਲਾ (ਮਾਲਵੀ), ਸੂਲਫਾਕ (ਦਰੂਤ ਲਖ)

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥  
 ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥  
 ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਚਰਣ ਨ ਛਾਡਉ ਸਰੀਰ ਕਲ ਜਾਈ ॥੨॥  
 ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਭਾ ॥੩॥

(ਗਊੜੀ ਭ: ਰਵਿਦਾਸ ਜੀ, ਪੰਨਾ ੩੪੫)

### ਅਸਥਾਈ

X	—	○	੨	੩	○	—	—	—	—	—	—	—	—	—	—	—	—	—	—	—	—	—
ਸ	—	ਸ	ਸ	ਨ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	ਸ	—
ਰ	—	ਮ	ਗੁ	ਸਈ	ਪ	ਆ	—	—	—	—	—	—	—	—	—	—	—	—	—	—	—	—
ਨ	ਨ	ਗੁ	ਮੰ	ਗ	ਰ	ਸ	ਨਾ	—	—	—	—	—	—	—	—	—	—	—	—	—	—	—
ਜੀ	ਅ	ਕੇ	ਜ	ਜੀ	ਵ	ਨਾ	—	—	—	—	—	—	—	—	—	—	—	—	—	—	—	—

ਕ ਮ	ਲ ਹਿ	ਮ ਨ	ਪ ਬਿ	ਰ ਸਾ	—	ਸ ਰਹੁ	—	—	—
ਨ ਪ੍ਰ	ਵ.	ਨ	ਪ	ਮ ਤੇ	ਗ	ਪ ਰਾ	ਨ	ਰ	ਸ

ਅੰਤਰਾ

ਮ	ਸ	ਸ	—	—	—	—	—	—
ਮੇ	ਸੰ	ਸੰ	—	—	—	—	—	—
ਗ	ਗ	ਗ	—	—	—	—	—	—
ਕ	ਕ	ਕ	—	—	—	—	—	—
ਨ	ਨ	ਨ	—	—	—	—	—	—

—ਬਾਕੀ ਤੁਕਾ ਅੰਤਰੇ ਤੇ ਲਾਓ ।  
(“ਹਉ ਚਲਦਾ ਪਿਆ ਟੱਕੇ”)

## ਪ, ਰਾਚਾ ਚਾਊੜੀ ਮਾਲਾ (ਮਾਲਵੀ) ਤਾਲ-ਪਮਾਰ (ਬਿਲੰਬਿਤ ਲਜ)

ਸੁਣਿ ਸਾਜਨ ਪ੍ਰੇਮ ਸੰਦੇਸ਼ਰਾ ਅਖੀ ਤਾਰ ਲਗੰਨਿ ॥

ਗਰਿ ਤੁਠੇ ਸਜਣੇ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥

(ਗੁਰੂੜੀ ਵਾਰ ਮ: ੪, ਪੰਜਾਬ ੩੦੨)

ଆମ୍ବାଷ୍ଟୀ

## અંતરા

ગ ન્ન	—	ગ નૈ	મ સ	—	ય જ	બ લ	સ ન	પ ર
સ ન	સ ન	ર બ	લ સ	ર	મ ખ	બ લ	સ ન	પ મ સ

(ગઉંડી માલા રાગ સમાપ્તિ)

## ਰਾਗ ਗਉੜੀ ਮਾਝ

ਵਾਦੀ—ਸ	ਠਾਟ—ਮਿਸਰਤ	ਸਮਾ—ਦਿਨ ਦਾ ਚੌਬਾ ਪਾਹੁਤ (ਸ਼ਾਮ)
ਸੰਵਾਦੀ—ਪ	ਜਾਤੀ—ਵਕ੍ਰ-ਸੰਪੂਰਣ	ਵਿਸ਼ੇਸ਼—ਰ-ਪ, ਪ-ਗੁ ਤੇ ਗੁ-ਸ' ਦੀ ਸੁਰ ਸੰਗਤੀ।

ਆਰੋਹ—ਸ, ਰੁ ਗ ਮ, ਪ ਧੁ ਮ ਪ, ਨ ਸ, ਜਾਂ ਮ ਪ ਧੁ ਨ ਸੰ।

M

ਅਵਰੋਹ—ਸੰ ਨੁ ਧ ਪ, ਮ ਪ ਗ ਮ, ਰ ਪ ਗੁਰ, ਗੁ-ਸੁ।

M

ਪਕੜ—ਸ, ਰੁ ਗ ਮ, ਪ ਧੁ ਧ, ਮ ਪ ਗ ਮ, ਰਪ ਗੁਰ, ਗੁਸ, ਨਧੁਨ, ਰੁ ਸ।

ਇਹ ਰਾਗ ਗਉੜੀ ਤੇ ਮਾਝ ਦੇ ਸੁਮੌਲ ਤੋਂ ਬਣਿਆ ਹੈ। ਇਹ ਇਕ ਮਿਸਰਤ ਰਾਗ ਹੈ, ਜਿਸ ਵਿਚ ਦੋਵੇਂ ਰਿਖਭ, ਦੋਵੇਂ ਗੰਧਾਰ, ਦੋਵੇਂ ਧੈਵਤ ਅਤੇ ਦੋਵੇਂ ਨਿਖਾਦ ਲਗਦੇ ਹਨ। ਜਾਤੀ ਵਕ੍ਰ-ਸੰਪੂਰਣ ਵਾਦੀ ਖੜਜ, ਸੰਵਾਦੀ ਪੰਚਮ ਤੇ ਗਾਉਣ ਦਾ ਸਮਾਂ ਦਿਨ ਦਾ ਚੌਬਾ ਪਹਿਰ (ਸ਼ਾਮ) ਹੈ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੇ ਰਾਗ ਵਖੋ-ਵੱਖ ਦੋ ਠਾਟਾਂ ਦੇ ਸੁਮੌਲ ਤੋਂ ਉਤਪੰਨ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਇਕ ਠਾਟ ਵਿਚ ਨੀਅਤ ਕਰਨਾ ਕਠਿਨ ਹੈ। ਕਿਉਂਕਿ ਐਸੇ ਰਾਗਾਂ ਦਾ ਜੇ ਪੂਰਵਾਂਗ ਭਾਗ ਭੈਰਉ ਠਾਟ ਦਾ ਹੈ ਤਾਂ ਉਤ੍ਰਾਂਗ ਭਾਗ ਭੈਰਵੀ, ਖਮਾਜ ਜਾਂ ਕਾਫੀ ਠਾਟ ਦਾ ਹੋਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦਾ ਆਰੋਹ-ਅਵਰੋਹ ਵੀ ਕਿਸੇ ਨਿਸਚਿਤ ਨਿਯਮ ਅਨੁਸਾਰ ਨਹੀਂ ਹੁੰਦਾ। ਜਿਵੇਂ, ਬਸੰਤ ਮੁਖਾਰੀ, ਅਗੀਰ ਭੈਰਉ, ਨਟ ਭੈਰਉ, ਬਸੰਤ ਬਹਾਰ ਇਤਿਆਦਿ ਰਾਗ ਹਨ। ਐਸੇ ਰਾਗ ਨੂੰ ਗਾਉਣ ਦੇ ਦੋ ਤਿੰਨ ਨਿਯਮ ਇਜ ਪ੍ਰਕਾਰ ਹਨ।

ਇਕ ਸਪਤਕ ਦੇ ਦੋ ਭਾਗ ਹੁੰਦੇ ਹਨ, ਪੂਰਵਾਂਗ ਤੇ ਉਤ੍ਰਾਂਗ। ਭਾਵ, ਖੜਜ ਤੋਂ ਮੱਧਮ ਜਾਂ ਪੰਚਮ ਤਕ ਨੂੰ ਪੂਰਵਾਂਗ ਅਤੇ ਮੱਧਮ ਜਾਂ ਪੰਚਮ ਤੋਂ ਤਾਰ ਸਪਤਕ ਦੇ ਖੜਜ ਤਕ ਦੇ ਭਾਗ ਨੂੰ ਉਤ੍ਰਾਂਗ ਆਖਦੇ ਹਨ। ਇਸ ਨਿਯਮ ਅਨੁਸਾਰ ਹੀ ਭਿੰਨ-ਭਿੰਨ ਠਾਟ ਤੇ ਰਾਗ ਉਤਪੰਨ ਹੁੰਦੇ ਹਨ। ਵਿਸਥਾਰ ਵਿਚ ਨਾ ਜਾਂਦੇ ਹੋਏ ਅਸੀਂ ਕੇਵਲ ਉੱਤੇ ਲਿਖੇ ਰਾਗਾਂ ਦਾ ਹੀ ਉਧਾਰਣ ਦਿੰਦੇ ਹਾਂ :—

੧. ਬਸੰਤ ਮੁਖਾਰੀ ਰਾਗ ਦਾ ਪੂਰਵਾਂਗ ਭਾਗ ਭੈਰਉ ਠਾਟ ਦਾ ਅਤੇ ਉਤ੍ਰਾਂਗ ਭਾਗ ਭੈਰਵੀ ਦਾ ਹੈ।

ਆਰੋਹ-ਅਵਰੋਹ—ਸ ਰੁ ਗ ਮ, ਪ ਧੁ ਨੁ ਸੰ। ਸੰ ਨੁ ਧੁ ਪ, ਮ ਗ ਰੁ ਸ।

੨. ਅਗੀਰ ਭੈਰਉ ਦਾ ਪੂਰਵਾਂਗ ਭਾਗ ਭੈਰਉ ਤੇ ਉਤ੍ਰਾਂਗ ਭਾਗ ਖਮਾਜ ਠਾਟ ਹੈ।

ਆਰੋਹ-ਅਵਰੋਹ—ਸ ਰੁ ਗ ਮ, ਪ ਧੁ ਨੁ ਸੰ। ਸੰ ਨੁ ਧੁ ਪ, ਮ ਗ ਰੁ ਸ। ਇਸੇ ਤਰ੍ਹਾਂ ਨਟ ਭੈਰਉ ਆਦਿ ਰਾਗ ਹਨ, ਪਰ ਬਸੰਤ ਬਹਾਰ ਨੂੰ ਗਾਉਣ ਦਾ ਨਿਯਮ ਵਖਗਾ ਹੈ। ਉਸ ਵਿਚ ਆਰੋਹ ਬਹਾਰ ਤੇ ਅਵਰੋਹ ਬਸੰਤ, ਜਾਂ ਆਰੋਹ ਬਸੰਤ ਤੇ ਅਵਰੋਹ ਬਹਾਰ ਦਾ ਰੱਖਣਾ ਹੋਵੇਗਾ। ਜਿਵੇਂ

"ਸ ਮ, ਪ ਗੁ ਮ ਨੁ ਧ, ਨ ਸੰ, (ਸ) ਨ ਧੁ ਪ, ਮੰਗਮੰਡਗ, ਗਮਧੁਗ, ਮੰਗਰੁਸੀ ਸ, ਗ ਮੰ ਧੁ ਰੂ, ਸੰ,

ਨੁ ਪ ਮ ਪ ਗੁ ਮ ਨੁ ਧ, ਨ ਸੰ" ਇਸ ਪ੍ਰਕਾਰ। ਸੋ, ਗਉੜੀ ਮਾਂਡ ਜਾਂ ਗਉੜੀ ਸੋਰਠ ਇਤਿਆਦਿ ਮਿਸ਼ਰਤ ਰਾਗਾਂ ਨੂੰ ਗਾਉਣ ਦੇ ਕੋਈ ਖਾਸ ਨਿਯਮ ਨਿਸ਼ਚਿਤ ਨਹੀਂ ਹਨ, ਕੇਵਲ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਰਾਗ ਦੀ ਰੰਜਕਤਾ ਅਤੇ ਖੂਬ ਸੂਤਰਤੀ ਬਣੀ ਰਹੇ।

ਗਉੜੀ ਮਾਂਡ ਦਾ ਚਲਣ "ਸ, ਰੂ ਗ ਮ, ਪ ਧੁ ਪ ਮ ਪ, ਰਪ<sup>H</sup> ਗੁਰ, ਗੁਸ। ਜਾਂ ਸ ਰੂ ਗ ਮ,

ਪ ਧੁ ਮ ਪ, ਰ ਮ ਪ ਨ, ਸੰ" ਇਸ ਪ੍ਰਕਾਰ ਹੋਵੇਗਾ। ਗਉੜੀ ਦਾ ਇਹ ਇਕ ਮਨੋਹਰ ਤੇ ਸੰਦਰ ਪ੍ਰਕਾਰ ਹੈ। ਜੋ ਅੱਜ ਕਲ੍ਲੇ ਸੁਣਨ ਵਿਚ ਨਹੀਂ ਆਉਂਦਾ।

### ਸੁਰ-ਵਿਸਥਾਰ (ਆਲਾਪ)

੧. ਸ, ਰੁਗਮ, ਗਰੁਗ, ਰੁਸ ਨਧੁਨ, ਰੁਸ—ਗਮ ਪਧੁਪ, ਰਪ ਗੁਰ, ਗੁਸ।

੨. ਸ, ਰੁਗਮ, ਪਧੁਮਪਗਮ, ਰਪ ਗੁਰ, ਗੁਸ, ਨਸਰੁ ਨਧੁਨ, ਰੁਸ—ਗਮਪ, ਧੁਮ, ਪਗ, ਮਰਪ ਗੁਰ ਗੁਸ—।

੩. ਗਮਪਧੁਪ, ਮਪਨ, ਸੰ—ਨੁਧੁਪ, ਧੁਮਪਗਮ, ਰਪ ਗੁਰ, ਗੁਸ—ਨਰੁਸ—ਸਰੁਗਮ, ਰਮਪਨ, ਸੰ—

ਨੁਧੁਪ, ਧੁਮਪਨ ਸੰ—ਨਸਰੁਨਸੰ—ਨੁਧੁਪ, ਪਧੁ ਮਪ, ਰਪ ਗੁਰ, ਗੁਸ—।

੪. ਰਮਪਨ, ਸੰ—ਨੁਧੁਪ ਧੁਮਪਨ, ਸੰ—ਸੰਤੁਨਸੰ ਧੁਨਸੰ, ਨੁਧੁਪ, ਧੁਮਪ ਸੰ—ਨੁਧੁਪ ਧੁਮਪਗਮ, ਰਪ

ਗੁਰ, ਗੁਸ—ਰਮਪ—ਧੁਮਪਨਸੰ—ਸੰਤੁਨਸੰ—ਸੰਤੁਧੁਪ ਧੁਮਪਗਮ ਗਰੁਗ, ਰੁਸਨ, ਧੁਨਸਰੁਸ—

ਗਮਪਧੁਪ, ਮਪਨ, ਸੰਤੁਨੁ—ਨੁਧੁਪ, ਪਧੁਮਪ, ਰਪ ਗੁਰ, ਗੁਸ—।

੫. ਮਪਨ, ਸੰ—ਨੁਧੁਪ ਮਪਸੰ—ਸੰਤੁਨੁ ਨੁਧੁਨ ਸੰਤੁਨੁ—ਸੰਤੁਗੁ—ਰੁਸੰ—ਸੰਨੁਧੁਪ, ਧੁਮਪਸੰ—

ਸੰਤੁਨੁ—ਗੁ, ਰੁਗੁਨੁਨੁ, ਨੁਧੁਪ, ਮਪਨਸੰਤੁਨੁ ਸੰਤੁਗੁ, ਰੁਗੁਨੁਨੁ—ਨਸੰ, ਨੁਧੁਪ ਧੁਮਪਗਮ, ਨੁਧੁਪ,

ਸੰ, ਨੁਧੁਪ, ਰਪ ਗੁਰ, ਗੁਸ—ਸਰੁਸ, ਸਰੁਗਰੁਸ, ਸਰੁਗਮਗਰੁਸ, ਸਰੁਗਮਪ ਗੁਰਸ, ਜਮਪਧੁਮਪ

ਗੁਰਸ, ਜਮਪਨਸੰ, ਨੁਧੁਪ ਰਪ ਗੁਰਸ, ਮਪਨਸੰਤੁਨੁ ਨੁਧੁਪ ਮਪ, ਰਪ ਗੁਰਸ, ਨਸ਼ਨੁਭੁਸ।

## ਗਊੜੀ ਮਾਂਡ ਰਾਗ ਦੀਆਂ ਕੁਝ ਤਾਨਾਂ

੧. ਸਰੁ ਗਮ ਪਧੁ ਮਪ ਰਪ ਗੁਰ ਗੁਸ ਨਸ ।
੨. ਸਰੁ ਗਮ ਪਧੁ ਮਪ ਨਸਂ ਰੁਸਂ ਨੁਧ ਪਧੁ ਮਪ ਰਪ ਗੁਰ ਗੁਸ ।
੩. ਸਰੁ ਗਰੁ ਗਮ ਗਰੁ ਗਮ ਪਧੁ ਮਪ ਨਸਂ ਰੁਸਂ ਨੁਧ ਪਧੁ ਮਪ ਗਮ ਰਪ ਗੁਰ ਗੁਸ ।
੪. ਸਰੁ ਰੁਸ ਰੁਰੁ ਸਸ, ਗਮ ਮ,ਗ ਮਮ ਗਰੁ, ਨਸਂ ਸੁ,ਨ ਸੱਸੰ ਰੁਸਂ ਨੁਧ ਪਧੁ ਮਪ ਗਮ ਰਪ ਗੁਰ ਗੁਸ ਨਸ ।
੫. ਸਰੁ ਗਗ, ਰੁਗ ਮਮ, ਗਮ ਪਪ ਮਪ ਨਨ, ਪਨ ਸੱਸੰ, ਨੁਸਂ ਨੁਧ ਨੁਧ, ਪਧੁ ਪ,ਮ ਪਮ, ਰਗ ਰਸ ਰਸ ਨਸ ।
੬. ਰੁਰੁ ਸਨ, ਗਗ ਰੁਸ, ਮਮ ਗਰੁ, ਪਪ ਮਗ, ਧੁਪੁ ਪਮ, ਨੁਨੁ ਧਪ, ਸੱਸੰ ਨੁਧ, ਰੁਰੁ ਸਨ, ਗਾਂਗ ਰੁਸਂ, ਨੁਨੁ ਧਧ ਧਪ ਮਮ ਗਗ ਰਰ ਪਪ ਗੁਗੁ ਰਸ ।

### ੧. ਰਾਗ ਗਊੜੀ ਮਾਂਡ, ਤਿੰਨਤਾਲ (ਮੱਧਜ ਲਜ)

ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧ਰਹਾਉ॥

ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥

ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ~ ਮਿਤ੍ਰੁ ॥੧॥

ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ~ ਮਾਹਿ ॥

ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥

ਜਿਸੁ ਲੁਕਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥

ਮਿਲਿ ਸਾਧੁ ਸੰਗਿ ਉਧਾਰੁ ਹੋਇ ਮੁਖ ਉਜਲ ਦਰਬਾਰਿ ॥੩॥

ਜੀਵਨ ਰੂਪ ਗੋਪਾਲ ਜਸੁ ਸੰਤ ਜਨਾਕੀ ਰਾਸਿ ॥

ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥

(ਗਊੜੀ ਮਾਝ ਮ: ੫, ਪੰਨਾ ੨੧੮)

#### ਆਸਥਾਈ

੦	੧	X	੨
— ਰਾਮ ਪ ਮ s ਰਾਡ ਮ ਵਾ	g ਰੁ ਸ ਰੁ d ਮ ਰਾ ਮ	s ਨ — ਸ — ਦਾ s ਮਾ s	— — ਗ ਮ s s, ਜ ਪ
— ਧੁ ਪ ਧੁ s ਧੁ ਰ ਨ	ਮ ਪ ਮ — ਹੈ s ਵੈ s	ਗ ਰੁ ਗ — ਕਾ s ਮਾ s	ਰੁ — ਸ ਸ s s ਜ ਰਿ...

—ਸ਼ਬਦ ਦੀਆਂ ਬਾਬੀ ਤਰ੍ਹਾਂ ਅੰਤਰੇ ਤੇ ਲਾਉ ।

## ੨. ਰਾਗ ਗਊੜੀ ਮਾਂਡ, ਤਾਲ-ਦਾਦਰਾ (ਮੱਧ ਲੁਧ)

ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥  
 ਹਰਿ ਆਪੇ ਕਾਨੂ ਉਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੋਪੀ ਖੋਜੀ ਜੀਉ ॥  
 ਹਰਿ ਆਪੇ ਸਭੁ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥  
 ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥  
 ਆਪੇ ਜਗਤੁ ਉਪਾਇਦਾ ਮੇਰੇ ਗੋਵਿੰਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥  
 ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥  
 ਆਪੇ ਜਗਤੁ ਉਪਾਇਦਾ ਮੇਰੇ ਗੋਵਿੰਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥  
 ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥  
 ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥  
 ਆਪੇ ਜਲਿ ਬਲਿ ਵਰਤਦਾ ਮੇਰੇ ਗੋਵਿੰਦਾ ਰਵਿ ਰਹਿਆ ਨਹੀ ਦੂਰੀ ਜੀਉ ॥  
 ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿੰਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥  
 ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥  
 ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥  
 ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥  
 ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥  
 ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥

(ਗਊੜੀ ਮਾੜ ਮ: ੪, ਪੰਨਾ ੧੧੪)

### ਅਸਥਾਈ

—	—	—	—
—	—	—	—
—	—	—	—
—	—	—	—
—	—	—	—

### ਅੰਤਰਾ ਪਹਿਲਾ

ਮ ਹਰਿ	ਮ ਆ	ਮ ਪੇ	ਪ ਕਾ	ਸ ਨਿ	ਸ ਦਾ	ਸ ਦਾ	ਸ ਦ
ਸ ਮੈ	—	—	ਸ ਗੁੰਡ	ਸ ਧ	ਸ ਦਾ	ਸ ਦਾ	ਸ ਦ
ਨ ਸਾ	—	—	ਗੁੰਡ	ਗੁੰਡ	ਮ ਗੀ	ਮ ਗੀ	ਗੁੰਡ
—	—	—	—	—	—	—	—
—	—	—	—	—	—	—	—

ਚੋਜੀ...

### ਅੰਤਰਾ ਦੂਜਾ

ਪ ਹਰਿ	ਮ ਆ	ਮ ਪੇ	ਪ ਸਭ	ਸ ਨਿ	ਸ ਦਾ	ਸ ਦਾ	—
ਸ ਮੈ	—	—	ਸ ਗੁੰਡ	ਸ ਧ	ਸ ਦਾ	ਸ ਦਾ	—
ਨ ਸਾ	—	—	ਗੁੰਡ	ਗੁੰਡ	ਮ ਗੀ	ਮ ਗੀ	ਗੁੰਡ
—	—	—	—	—	—	—	—
—	—	—	—	—	—	—	—

—	—	—	—	—
—	—	—	—	—
—	—	—	—	—
—	—	—	—	—
—	—	—	—	—

—ਸਬਦ ਦੀਆਂ ਬਾਕੀ ਤਰ੍ਹਾਂ ਦੁਜੇ ਅੰਤਰੇ ਤੇ ਲਾਉਣੀਆਂ ਹਨ ।

(ਸੁਰ ਰਚਨਾ ਕਰਤਾ ਵਲੋਂ\*)

### ੩. ਰਾਗ ਚਉਝੀ ਮਾਂਡ, ਤਾਲ-ਦਾਦਰਾ (ਮੱਧ ਲਈ)

ਦੁਖ ਭੰਜਨੁ ਤੇਰਾ ਨਾਮੁ ਜੀ, ਦੁਖ ਭੰਜਨੁ ਤੇਰਾ ਨਾਮ ॥  
 ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥  
 ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥  
 ਜਮ ਕੰਕਰੁ ਨੇਤਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥  
 ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧੀ ॥  
 ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧੀ ॥੨॥  
 ਭਉ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥  
 ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਧੀ ॥੩॥  
 ਗੁਰੁ ਨਾਰਾਇਣੁ ਦਯ ਗੁਰੁ, ਗੁਰੁ ਸਚਾ ਸਿਰਜਣਹਾਰੁ ॥  
 ਤਾਤਿ ਤਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਰਾਰ ॥੪॥

(ਗਊੜੀ ਮਾਸ਼ ਮ: ੫, ਪੰਨਾ ੨੧੮)

असाधी

X				
म रंजे	म न	म ग	म ना	म रा
म ज	प न	प त्र	प ना	प रा
म लंब	ल न	ल त्र	ल ना	ल रा
म आ	—	—	—	—

ਰ	ਪ	ਪ	ਨ	ਮ	ਗੁ	ਰ	ਰ	ਗੁ	—	ਸਨ	ਸ	—	ਸਸ	ਦੁਖ						
ਪ	ਮ	ਜਿ	ਤ	ਘ	ਟ	ਪ	ਵ	ਨ	ਸੇ	—	ਸੰ	ਪਾ	—	ਨ	ਰ	ਸੰ	ਬ੍ਰ	ਸੰ	—	—

ਅੰਤਰਾ

ਪ	ਮ	ਜਿ	ਤ	ਘ	ਟ	ਪ	ਵ	ਨ	ਸੇ	—	ਸੰ	ਪਾ	—	ਨ	ਰ	ਸੰ	ਬ੍ਰ	ਸੰ	—	—
ਨ	ਧ	ਧੀ	ਧੀ	ਸੁ	ਸੁ	ਨ	ਹਾ	ਸੰ	ਵਾ	—	ਸੰਚੁ	ਬਾ	ਗੁ	ਜ	ਕੁ	ਸੰ	ਤ੍ਰੁ	—	ਸੋਂ	ਜਮ
ਨ	ਸੰ	ਕੰ	ਕ	ਰ	ਰ	ਸੰ	ਨੁ	ਧੈ	ਤੇ	—	ਪ	ਪਾ	ਧੁ	ਪਮ	ਵਾ	ਪ	ਲੀ	—	—	—
ਰ	ਪ	ਪ	ਸ	ਨ	ਹ	ਮ	ਹਰਿ	ਗੁ	ਰ	ਲ	ਗੁ	ਗੁ	—	ਸੁ	ਗੁ	ਸੁ	ਤ੍ਰੁ	—	ਸੋ	ਦੁਖ
ਰ	ਸ	ਨ	ਹ	ਰ	ਹ	ਮ	ਗੁ	ਰ	ਲ	ਗੁ	ਗੁ	—	ਸੁ	ਗੁ	ਸੁ	ਤ੍ਰੁ	—	ਸੋ	ਦੁਖ	—

— ਪਥਦ ਦੀਆ ਬਾਕੀ ਤੁਕਾ ਅੰਤਰੇ ਤੇ ਲਾਓ । (ਸੂਰ ਰਚਨਾ ਕਰਤਾ ਵਲੋਂ)

### ੩. ਰਾਗ ਗਊੜੀ ਮਾਝ, ਤਾਲ-ਰੂਪਕ (ਮੱਧ ਲਖ)

ਮੀਠੇ ਹਰਿ ਗੁਣ ਗਾਊ ਜਿੰਦੂ ਤੂ ਮੀਠੇ ਹਰਿ ਗੁਣ ਗਾਊ ॥  
 ਸਚੇ ਸੇਤੀ ਰਤਿਆ ਮਿਲਿਆ ਨਿਬਾਵੇ ਥਾਊ ॥੧॥ ਰਹਾਊ॥  
 ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥  
 ਵਿਣੁ ਪਰਮੈਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੨॥  
 ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥  
 ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੩॥  
 ਸਾਜਨੁ ਬੰਧੁ ਸੁਮਿੜੁ ਸੋ ਹਰਿ ਨਾਮੁ ਹਿਰਦੈ ਦੇਇ ॥  
 ਅਉਗਣੁ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੪॥  
 ਮਾਲੁ ਖਜਾਨਾ ਬੇਹੁ ਘਰੁ ਹਰਿ ਕੇ ਚਰਣ ਨਿਧਾਨ ॥  
 ਨਾਨਕੁ ਜਾਚਕੁ ਦਰਿ ਤੇਰੈ ਪ੍ਰਭੁ ਤੁਧਨੇ ਮੰਗੈ ਦਾਨੁ ॥੫॥

(ਗਊੜੀ ਮਾਝ ਮ: ੫, ਪੰਨਾ ੨੧੮)

અમબાઈ

ਪੰਤਰਾ

ਗਮ ਪ ਮ  
ਮੀਡ ਸ ਠੇ ਹਰਿ .. —ਬਾਕੀ ਤੁਕਾਂ ਅੰਤਰੇ ਤੇ ਲਾਓ । (ਸੁਰ ਰਚਨਾ ਕਰਤਾ ਵਲੋਂ)

## (ਗਊੜੀ ਮਾਂਝ ਰਾਗ ਸਮਾਪਤਿ)

## ਜ਼ਰੂਰੀ ਸੂਚਨਾ

ਸੁਰ-ਵਿਸਥਾਰ, ਤਾਨਾਂ ਜਾਂ ਸ਼ਬਦ ਰੀਤ (ਟਿਊਨ) ਵਿਚ ਕੋਈ ਗਲਤੀ ਨਜ਼ਰ ਆਵੇ  
ਤਾਂ ਉਸ ਨੂੰ ਰਾਗ ਦੇ ਨਿਯਮ ਅਨੁਸਾਰ ਠੀਕ ਕਰ ਲੈਣ ਦੀ ਖੇਤਰ ਕਰਨੀ ।